A.C. Joshi Library
P.U. Chandigarh

MSS No. 115 Subject Religion

Name of MSS Sansāra Sangita ਸੰਸਾਰ ਸੰਗੀਤ

Author Ram Singh

Period - - Folios 258 (1+3-259)

Script Gurmukhi Source B. Gulab Singh

Missing Folios 2,

CC-0 Punjab University Chandigarh. An eGangotri-Vaidika Bharara Initiative

ਇਤਿਹਾਸ [illegible]
੨੫੮ ਪੱਤਰੇ
ਸਮ ਸਾਰ ਸੰਗੀਤ
(ਦਸਮ ਸਕੰਧ ਸੰਗੀਤ)
ਕ੍ਰਿਤ ਰਤਨ ਹਰਿ
੧੮੩੦ ਦੀ ਲਿਖਤ

0 ~~10~~ 115

CC-0 Punjab University Chandigarh. An eGangotri-Vaidika Bharara Initiative

A. no. 115

CC-0 Punjab University Chandigarh. An eGangotri-Vaidika Bharara Initiative

੧ੴਸ੍ਰੀਰਾਮਾਜ

ਨਮਃ॥ ॥ਅਥਸ੍ਰੀਅੰਦ

ਸਮਸਾਰਸੰਗੀਤਪ੍ਰਾਰੰਭਃ॥ਦੋਹਰਾ

॥ਪਰਮਹੰਸਸ੍ਰਾਦਿਤਸੁਪਦਸਾਰਸਚਿਅਕਰੈ

ਦਾ॥ਨਿਜਜਨਮਨਮਾਨਸਬਸਨਬੈਦੌਸ੍ਰੀਰਘੁਨੰਦ॥੧॥ਦੋ

॥ਦਸਮਸੁਦਰਸਕਦਸਅਕੇਦਸਅਸੀਤਿਅਧਜਾਯਜਾ॥ਤਿਨਕਰਸੰ

ਗਹਸੰਗ੍ਰਹੇਂਸਿਜਵਰਸਿਮਰਿਸਭ੍ਰਾਜਾ॥੨॥ਰਾਗਬਿਲਾਵਲ॥ ॥

CC-0 Punjab University Chandigarh. An eGangotri-Vaidika Bharara Initiative

।ਸੁਨਿਸਿਛੇਪਸੁਕਥਾਕ੍ਰਿਸਨਕੀਪ੍ਰੇਮਿਪਗੀਛਿਤਰਾਜਾ।ਸੋਵਿਸਤਾਰਸ
ਮੇਤਸ੍ਰਵਨਹਿਤਪੁਨਿਪੂਛੈਰਿਖਿਰਾਜਾ।ਬਦੇਬੀਸਬਿਸਤਾਰਸਹਿਤਤੁ
ਮਸਸੀਸੁਰਕੇਸ੍ਵਾਮੀ।ਉਤ੍ਰਿਭੁਜਬੀਸਅਵਤੀਸਵੀਸਪਰਚਾਰਿਤਚਾਰੁ
ਪਥਗਾਮੀ॥੧॥ਤਹੰਜਦੁਵੰਸਪ੍ਰਸੰਸਲਿਖੇਜਹਅਜਨਅੰਸਅਵਤ
ਰਾ।ਕ੍ਰਿਸਨਨਾਮਅਤਿਬ੍ਯਾਸਜੁਤਾਕੇਬਰਨੋਬਾਮਬਿਹਾਰਾ।ਕਰਿਵਿ
ਸ੍ਤਾਰਿਸਾਰਮਤਿਸਾਰਕਰਨਨਿਸ੍ਤਾਰਹਮਾਰਾ।ਤਿਹਿਂਗੁਨਗਨਿਸੁ
ਨਿਸੁਮਨਹੋਇਕੋਵਿਮਨਬਿਨਾਪਸੁਮਾਰਾ॥੨॥ਜੋਬਿਤਰਖਗਨ
ਗਾਏਸ੍ਰਵਨਸੁਹਾਏਮੁਨਿਮਨਭਾਏ।ਭੁਵਭਜਭੁਜਨਹਰਗਹਿਜਰਿਜ
ਨਕੋਨਹਿਸੁਨੈਸੁਨਾਏ।ਮਾਆਜਨਕੀਪੁਨਿਮਤਨੁਕੀਕਰੀਹਨਨ
ਕੀਹਾਨੀ।ਜਾਹਰਿਨੇਤਾਕੀਕਲਕੀਰਤਿਕਹੋਕੁਸਲਕਲ੍ਯਾਨੀ॥੩॥

CC-0 Punjab University Chandigarh. An eGangotri-Vaidika Bharara Initiative

।।ਜੇਬ੍ਰਜਮੇਂਬ੍ਰਜਚੰਦਚਰਿਤ੍ਰਕਿਏਜੋਮਧੁਪੁਰਿਮਥੁਸੂਦਨਾ।ਕਹੋਥੋਰਿ
ਮਤਕਹੋਬ੍ਰਿਤ੍ਰ।ਕਿਏਜੋਕਨੇਕੰਸਨਿਸੂਦਨਾ।ਪੁਨਿਜਦੁਪੁਰਿਜਾਦਵਜੂ
ਥਨਜੂਰਿਕਰੇਕਰਮਕਮਨੀਜਾ।ਕਿਤੇਬਰਸਬਸੁਮਤੀਥੇਸੋਤਿਜ
ਕਿਤੀਥਗੀਂਥਰਨੀਜਾ।੪।।ਇਨਤੇਂਆਦਿਅਨੇਕਅਪਰਮਿਤਅਪ
ਰਚਰਿਤ੍ਰਜਰਾਜੂ।ਕਹੋਕਰੇਜੇਹਰਿਕੇਹਰਕੇਹਰਿਕੋਮਨਜਿਸਿ
ਮਾਜੂ।ਨਰਿਮੁਰਰਿਪੁਖਦੁਸਹਦੁਖਦੈਹੈਂਸਹਿਤਪਜਾਸਪ੍ਰਿਜਪਨੀ
।ਤਦਥਦਨਾਰਗੰਬਿੰਦਮਕਰੰਦਸੁਕੰਦਕਥਾਕਰਿਧਾਨੀ।੫।।ਸੁ
ਨਿਮੁਨੀਸਾਇਮਥਸੁਮਤੀਸਬਚਰਥਦਿਤਿਹਿੰਬ੍ਰੋਧਿਥਤਾਈ।।ਲ
ਗੇਕਹਨਕਲਕਥਾਜੂਕਲਿਮਲਕਾਟਿਕ੍ਰਿਸਨਪਦਦਾਈ।ਕ੍ਰਿਸਨਕ
ਥਾਪੂਛੈਸੁਪ੍ਰਰਖਜਾਰਪੂਰੁਖਤੀਨਤਪੰਤਾਰੈ।ਥਕਤਾਸ੍ਰੋਤਾਔਰਆ

CC-0 Punjab University Chandigarh. An eGangotri-Vaidika Bharara Initiative

ਪਕੇਂਸਰਿ ਸਸੁਰਸਰੀ ਵਾਰੋ॥੯॥ ਅਸੁਰ ਅਨੀਤ ਅਨੀਕਨਿ ਜਬ
ਛੈਨੀ ਪਛ ਦਅ ਛਿਤਿ ਛਾਈ॥ ਭੁਰਿ ਭੁਰ ਤੈਂ ਭੁਰੀ ਭੁਰਿ ਭੁਜ ਭੁਵ
ਇਕ ਸਰਨ ਸਿਧਾਈ॥ ਹੂੰ ਗੋਰੂ ਪਰੂ ਪਕਰੂ ਨਾ ਕੀ ਕਾਰੈਂ ਕਰੂ ਪਬ ਰਬ
ਦਲਾ॥ ਢਰਤਿ ਅਸੁਮਕਾ ਰਤਿਆਰਤ ਆਇ ਸਾਬਿ ਪਸੁਤਿ ਬਦਨ
॥੭॥ ਤਿਹਿੰ ਦੁਖ ਦੇਖਿ ਦਜਾਲ ਦੇ ਦੇਸਿ ਵਸਹਿਤ ਸੁਰਨ ਲੇ ਸੰਗ
॥ ਗਏ ਛੀਰ ਨਿਧਿ ਤੀਰ ਭੁਰਿ ਰੁਹੈਂ ਕਰੀ। ਬਿਨ ਜਬ ਹੁ ਬੇਰਾ॥ ਸੁਨਿ ਬਿ
ਧਿ ਬਾਦਿਤਾ ਬਿਨ ਜਾ ਬ੍ਰਿਤ ਬਾਨੀ ਭੁਈ ਬ੍ਯੋਮ ਬਰ ਬਾਨੀ॥ ਜੋ ਸਭਾ
ਪਿਐਂ ਸੁਨਿ ਸਕੋ ਜਸੁ ਵਬ ਦੀ ਸੁਰਨ ਸੁਭੁ ਜਾਨੀ॥ ੮॥ ਜਗਤੀ ਜੁ
ਰਨਿ ਜਾਲ ਪ੍ਰਥਮ ਹੀਂ ਪ੍ਰਨਤ ਪਾਲ ਪਹਿਚਾਨ੍ਯੋ॥ ਤੁਮੈ ਕਹ ਜੋ ਕਰੂ
ਕਾਮ ਬਾਮ ਸੋ ਚਹਿ ਜਨਿ ਕਾਮ ਪ੍ਰਮਾਨ੍ਯੋ॥ ਤੁਮ ਜਵਨਾਇ ਜਦੂਨੋ

CC-0 Punjab University Chandigarh. An eGangotri-Vaidika Bharara Initiative

ਜਨਮੈਜੈਲੌਂਸੁਰਜਗਤਿਕੋਹਰੈਂਹਰੀਐਕਰੈਂਕਾਮਅਭਿਰਾਮਜੁਜਨਾ
ਵਨਜੀਕੋ॥ ਦੀਦੇਵਦੇਵਬਸੁਦੇਵਦੇਵਕੀਦੇਹਜਨੀਮਹੈਂਜਾਈ॥ ਸਬ
ਸੁਰਵਰਗਮਨੀਤਿਹਿਰਮਨੀਹੇਹੁਜਾਇਨਿਜਨਜਾਈ॥ ਅਜਅਵਤਾ
ਰਪੂਰਬਾਅਵਤਾਰਅਵਨਿਆਧਾਰਅਨਿਤਾ॥ ਲੋਹੋਂਹੂੰਹੈਹਰਿਹਿਂਰਖ
ਪੂਰਹਰਿਹਿਤਹਰਿਆਰਿਹੰਤਾ॥੧੦॥ ਪੁਨਿਪ੍ਰਭੁਆਗਿਆਜਿਨਜਗਜਾਯਾ
ਭੂਰਿਭੂਰਮਭੂਰਮਾਯਾ॥ ਸੋਅਜਆਇਸਪਾਇਨਾਇਜਵਹੂੰਹੈਹਰਿਅਨੁ
ਜਾਯਾ॥ ਦੈਇਸਿਆਇਸਅਮਰਅਨੀਕਨਔਅਵਨਿਹਿਆਸੁਦਾਸਨਾ॥
॥ਰਾਮਨੇਰਮਲਾਸਨਾਨਿਜਆਸਨਰਰੀਸੁਰਨੇਸੇਆਸਨਾ॥੧੧॥ ਸੁਰ
ਸੇਨਜਦੁਸੁਰਸੇਨਸਹਸੁਰਸੇਨਸੁਭੁਦੇਸਾ॥ ਭੋਗਤਭੁਜੇਭੂਰਿਭਾਂਤਿ
ਨਸੇਂਬਸਿਮਥੁਰਾਮਥੁਰੇਸਾ॥ ਸੋਮਥੁਰਾਰਨਪਾਨੀਜਾਦਵਜਨਪਤਿਪ੍ਰ

CC-0 Punjab University Chandigarh. An eGangotri-Vaidika Bharara Initiative

ਕਰਧ੍ਰਮਾਨੀ॥ਜਾਂਭ੍ਰਗਵਾਨਭਕ੍ਰਭ੍ਰਵਦਾਨੀਬਸਤਸਦਾਸਹਰਾਨੀ॥
॥੧੨॥ਤ੍ਰੰਹਕਬਹੁਕਕਰਿਥਜਾਹਚਾਹਸੌਂਸ੍ਰਗਸ੍ਰਵਨਬਸ੍ਰਦੇਵਾਦੇ
ਵਿਦੇਵਕੀਸਹਿਤਸੁਰਬਚਾਢਿਚਲ੍ਯੋਜੇਚਰਿਤਸੁਭਸੇਵਾ॥ਉਗ੍ਰਸੇ
ਨਕੇਸੁਵਨਕੇਸਸੁਕਸੁਸਾਸਨੇਹਸੰਭ੍ਰਾਰੋ॥ਰੁਕਮਗਚਿਤਰਥਸਹਸ
ਸਹਿਤਭੌਰਬਹਜਾਂਕਨਹਾਰੋ॥੧੩॥ਬਹੁਮਤੀਗਭ੍ਰੂਖਿਤਤੂਰੇਗਾਰ
ਬਦੇਵਕਦਾਇਜਦੀਨੋ॥ਦਾਸੀਦਾਸਆਦਿਅਨਗਨਮਨਿਦਾਨਦੂ
ਹਿਤਹਿਤਕੀਨੋ॥ਸਿਖਿਅਦਿਗਉਪੰਗਾਠੰਗਾਚਜਦੂੰਦਭ੍ਰਿਦੌਂਦੌਂਬਾਜੀਂ
॥ਅਗਿਲਸੇਤੁਬਸ੍ਰਬਰਹੇਤੁਬਧਾਈਥਿਥਿਧਾਬਿਰਾਜੀਂ॥੧੪॥ਤ੍ਰਾ
ਹੀਸਮੈਅਪਰਕੌਤਕਕੇਉਕਠਿਨਕੂਢਬਕਾਢਿਆਜੋ॥ਜਾਨੈਮੰ
ਗਲਮਾਂਹਿਅਗਿਲਕੇਉਕਦਿਨਦਿਖਰਾਜੋ॥ਅਕਸਮਾਤਆਕਾ

CC-0 Punjab University Chandigarh. An eGangotri-Vaidika Bharara Initiative

ਸਤਿਰਤੇਂਸੁਨੀਕਿੰਸਨੇਬਾਨੀ॥ਅਰੇਅਠਿਰਗਾ॥ਤੂਬਹਿਨਿਕੋਹਤਿਹੈ ੫
ਤੂਹਿਅਗਾਜਾਨੀ॥੧੫॥ਸੁਨਤਖੇਮਖਲਖੀਸਖੇਮਕਰਿਕਰਨਿ
ਅਖੇਮਾਬਿਚਾਰੀ॥ਕਰਿਕਰਆਸਿਪੇਨੀਬਰਬੇਨੀਬਹਿਨਹਨਨਮ
ਤਿਧਾਰੀ॥ਭਾਖਿਬਸੁਦੇਵਦੇਵਕੀਕੀਗਤਿਗਤਿਦੇਵਂਕਠੇਰਾ॥ਤਦ ਛੀ
ਪਿਤ੍ਰਿਸਹੈਦੁਸਪ੍ਰਸਸੋਂਬੋਲੇਬਚਨਅਧੋਰਾ॥੧੬॥ਸੁਨਹੁਸੁਮ
ਤਿਤੂਮਸਬਸੁਰਨਮੈਰਨਮੈਂਸੁਜਸਸਕੋਰੋ॥ਤੂਮੈਬਹਿਨਿਕੋਬਜਾਹ
ਪਰਬਮੈਬਧਨਬਨੈਗਿਜਹੋਰੋ॥ਜਾਤਦਬਹਿਨਿਦੀਨਮ੍ਰਨਿਬਾਲ
ਤੂਅਤਿਦੀਨਦਯਾਲਾ॥ਬਿਨਅਪਰਾਧਾਜਾਕੀਬਾਧਾਤੂਹਿਨਜੇ
ਰਾਜਦੁਲਾਲਾ॥੧੭॥ਦੋਹਅਨਿਤਜਮਿਤ੍ਰਕੋਭੋਜਨਸੋਇਕਾਟਿ
ਨਇਹਿਖੈ॥ਜੋਦੀਨਨਦੁਖਦੈਹੈਤਿਹਿਕਰਿਦੀਨਦਸਗੁਨੋਦੇਹੈ॥ਤ ੦

CC-0 Punjab University Chandigarh. An eGangotri-Vaidika Bharara Initiative

ਤੈਂਜੋਪ੍ਰਬੀਨਜਨਲੋਗਇਨਦੀਨਨਕੋਦੁਖਦਾਈ।ਦੀਨਦੁਖੇਤੈਂਦੀਨ
ਦੁਖਦਪਰਦੀਨਦਯਾਲਰਿਸਾਈ।।੧੮।।ਈਸ੍ਵਰਬਾਨੀਕਿਸ
ਕੁਮਤਿਪ੍ਰਤਿਬਹੁਬਸੁਦੇਵਬਖਾਨੀ।ਅਸੁਰਅਧਮਨੇਏਕਨਮਾਨੀ
ਤਬਈਸਉਰਮੈਂਆਨੀ।ਜਤਨਹਜਾਰਨਮਰਨਨਿਵਾਰਨਕਾਰਨ
ਕਾਥਿਜਨਕਰਈ।ਤੌਨਹਿਦੇਖਜਤਨਾਕ੍ਰਿਤਕੋਕਛੁਜੋਟਰਮੋਨ
ਹਿਟਰਈ।।੧੯।।ਤਾਤੇਂਦੈਨਿਜਨੈਂਦਜਾਨਿਅਬਬਪਤੇਂਬਧੂਬਰਾ
ਭੂੀਂਪਾਹੁਤੇਹੋਨਹਾਰਸੋਦੂੰਹੈਹਾਲਨਹਰਖਹਿਰਾਊਂ।ਜੋਂਬਿਚਾਰਿਬਸੁ
ਦੇਵਕੀਜਸੋਂਕਹ੍ਯੋਕਹ੍ਯੋਕਰਮੋਰੋ।ਜਾਸੋਂਤੌਭੁਜਤੋਹਿਰਾਸ੍ਯੋਨਹਿ
ਗਗਨਗਿਰਾਹਿਜਨੇਹੋਰੋ।।੨੦।।ਜਾਕੀਸਿਤਤਤੇਂਭੁਪਲਾਖ੍ਯੋਸੁਤੁਹਿ
ਦੈਹੋਂਸਗਰੀ।ਜਾਸੋਂਮੇਰੀਤੇਰੀਤਬਅਬਦ੍ਵੈਹੈਰੇਓਪਿਪਉਜਗਰੀ।ਜਹਬਸੁ

CC-0 Punjab University Chandigarh. An eGangotri-Vaidika Bharara Initiative

ਦੇਵਬਚਨਸੁਨਿਸਾਰਅਸਾਰਅਸੁਰਉਰਆਨਾ॥ਤਜਜੋਨੈਬਹਿਨਕੋਹਨ ੬
ਨਹਰਖ੍ਯੋਸਬਕਰਗੋਭਸਿਰਾਨਾ॥੨੧॥ਤਬਬਸੁਦੇਵਦੇਵਕੀਦੋਊਗ
ਏਰਿਗੋਹਗਮਸੇਟਾ॥ਜਮਜਪਾਇਪਾਜੇਦਰਬੇਟਾਕਿਜੋਕੀਸਕੀਭੁਟਾ॥ਸਤਜ
ਸੀਪਬਸੁਦੇਵਦੇਖਿਕਛੁਕ੍ਰਿਪਾਕੀਸਉਰਆਈ॥ਜਾਸੋਂਭੁਜਨਬ੍ਰਜਨ
ਖੁਹਿਜੈਂਬਾਰਿਰਿਦੇਜੋਬਾਲਬਗਦਾਈ॥੨੨॥ਅਸੁਰਸੁਭਾਵਸੀਲਸੀਲ
ਨਕਰਿਨਿਹਿਜਾਰਦਾਰਿਸੁਜਾਜੋ॥ਜਬਅਸੰਗਲਕਰਮਜੀਕਜਬਾਬਿਨ
ਕਲੀਕਦਰਸਾਜੋ॥ਤਾਤੇਂਜਾਇਕਿਸਕਾਨਨਸੋਂਕਛੁਕੁਮੜਿਕਹਿਦੀਨ
॥ਨਿਦਆਦਿਬ੍ਰਜਗੋਪਗੋਪਿਕਾਬਸੁਦੇਵਾਦਿਪ੍ਰਬੀਨਾ॥੨੩॥ਏਸ
ਬਜਾਦਵਦੇਵਦੇਵਕੀਆਦਿਤੀਜ[illegible]ਤਿਨਕੇਰੀ॥ਭੂਮਿਭਾਰਭੰਜ
ਨਹਿਤਹਰਿਕੇਮਠਏਖਾਤਰਤੇਰੀ॥ਆਪਆਇਅਵਤਾਰਦੇਵਕੀਸੋਂ

CC-0 Punjab University Chandigarh. An eGangotri-Vaidika Bharara Initiative

ਲੈਹੈ ਲਖਿ ਲੀਜੋ ॥ ਤੁਵ ਹਿਤ ਕਾਰਨ ਕਉ ਜੇ ਹਮ ਕੰ ਕਛੁ ਪਾਛੈ ਦੋਸ ਨ ਦੀ
ਜੋ ॥੨੪॥ ਯੌਂ ਸੁਨਾਇ ਨਾਰਦ ਨਿਕਸੇ ਕਿਜ ਕੰਸ ਕੁਮਤਿ ਅਤਿ ਕੋਪਾ ॥
ਕਿਜੈ ਕੈਦ ਬਸੁਦੇਵ ਦੇਵਕੀ ਪ੍ਰਸਵ ਪ੍ਰਸਵ ਸਬ ਲੋਪਾ ॥ ਹਤੁ ਜੋ ਪੁਤ੍ਰ
ਰਖ ਪਠੇ ਸਨੇ ਕਾਲਨੇਮਿ ਜਿਨ ਨਾਮਾ ॥ ਸੋ ਨਿਜ ਜਾਨਿ ਅਜਾਨ ਜਦੁ
ਨੌ ਸੌ ਕਿਯਾ ਬਿਰੋਧ ਬਹੁ ਬਾਮਾ ॥੨੫॥ ਅੰਧਕ ਆਧਿਪਤਿ ਉਗ੍ਰਸੇਨ ਨਿ
ਜ ਜਨਕ ਕੈਦ ਕਰਿ ਕ੍ਰੋਧੀ ॥ ਆਪਹਿ ਆਖਿ ਭੂ ਅਵਨਿ ਅਵਰੋਧੀ ਭੋ
ਜੋਖਿ ਬੀਪ੍ਰਾ ਬਿਰੋਧੀ ॥ ਮਾਤ ਤਾਤ ਭੁਲ ਭ੍ਰਾਤ ਜਾਤਿ ਜਨ ਸੁਹ੍ਰਿਦ ਸੁਸੀਤ
ਤ ਸੇਈ ॥ ਤਿਨ ਕਰ ਰਕਦ ਨ ਕਰਤ ਲਾਲਚ ਲਾਗਿ ਅਸੁਦ੍ਰਿ ਪਦ੍ਰਿ ਪਜ
ਗਜੇ ਈ ॥੨੬॥ ਦੋਹਾ ॥ ॥ ਤਾਤੇ ਜੋ ਰਜਤ ਮਧੁਨੀ ਤਿਨ ਕਰਨ ਪੇਖਿ
ਸੁ ਸਾ ॥ ਸਾਦਰ ਸੀਤ ਤਸੇ ਦੁਕਾਹਿ ਕਰੈਂ ਨਿਮਿਖ ਮੈ ਨਾਸ ॥੨੭॥ ਪਦਾਰਥ

CC-0 Punjab University Chandigarh. An eGangotri-Vaidika Bharara Initiative

ਗੁਆਸਾਵਧੀ। ।ਕਿਸਕਲੇਸਕਲਿਤਕੁਲਜਾਵਦਜਹਾਂਤਹਾਂਦੇਸ ੮
ਬਿਦੇਸਾ।ਗਏਰਹੇਕੇਭੂਤਿਹਿਅਧੀਨਦ੍ਵੈਦੀਨਹੀਨਸੁਖਲੇਸਾ।ਜਬਥ
ਯਅਰਭਕਅਰਦਨਕੀਨੇਕੇਸਰੇਦਵਕੀਜਾਏ।ਤਬਅਨਿਤਹਰਿਅਸਪ੍ਰ
ਸੰਸਸੁਗਰਭਅਰਭਹੁਇਆਏ।੨੧।ਭਏਸੁਜਸਜਾਦਵਨਜਨਨਿਜਨ
ਕਕੇਹਰਖਅਹਰਖਬਢਾਵਨਾ।ਤਬਭਗਾਵਨਭਗਤਭੁਜਭੁਜਨ
ਪਿਤਾਚਿਤਏਇਤਆਵਨਾ।ਪ੍ਰਥਮਪਠਾਈਪਰਾਸਕ੍ਤਿਨਿਜਭ੍ਰਾਤ੍ਰਿਸਤ੍ਰ
ਸੁਭਕਾਰਿਨਿ।ਕਹ੍ਯੋਤਾਹਿਤੁਬ੍ਰਜਬ੍ਰਜਭਤ੍ਰੈਜਹਾਂਰੋਬੋਪਾਬਿਹਾਰਿ
ਨਿ।੨੨।ਤਹਾਂਬਸੁਦੇਵਰਮਨਿਰੋਹਿਨਿਰਹਨਿਦਸਦਨਸੁਖਧਾਮਾ।ਦੇ
ਵਕਿਜਠਰਜੁਧਾਮਾ।ਮਾਂਕੋਸੇਸਨਾਮਅਭਿਰਾਮਾ।ਤਾਹਿਤਹਾਂਤੇਂਕਰੀਖ
ਰੋਹਿਨੀਉਦਰਧਰੇਂਧਰਿਪੀਰਾ।ਤਾਂਤੇਂਦੇਵਕਿਜਠਰਜਨਿਸੌਂਹਾਂ

CC-0 Punjab University Chandigarh. An eGangotri-Vaidika Bharara Initiative

ਨਿਹੋਂਨਿਜਜਨਪੀਰਾ॥੨ਈਤੁਭਤਬਹੂਜੋਨਿਦਰਾਇਬਿ੍ਹਜਾਇਜ
ਸੋਦਾਜਾਈ॥ਅਗਚਿਤਹ੍ਵੈਹੈਤੁਜਗਜਹੰਤਹੰਜਨਥੀਛਿਤਬਰਦਾ
ਈ॥ਨਾਮਧਾਮਹ੍ਵੈਹੈਂਬਹੁਤੇਰੋਗਾ॥ਮਗਾ॥ਮਹਰਹੇਰੋ॥ਦੂਰਗਾ॥ਬਿਜਯਾ
ਭਦ੍ਰਕਾਲਿਕਾ॥ਆਦਿਕਾਦਿਕਾਦਿਕਟੇਰੋ॥੩੦॥ਸੰਕਰਖਣਬਲਭਦ੍ਰ
ਰਾਮਬਲਦਾ॥ਉਦੀਨਦਯਾਲਾ॥ਏਮਮਤ੍ਰੈਜਾਕੇਸੁਖਦੈਜਾਹ੍ਵੈਹੈਨ
ਮਾਥਿਸਾਲਾ॥ਜੈਂਸੁਨਿਭ੍ਰਗਤਬਚਨਭਗਵਦੁਤੀਗਈਬਸੁਮਤੀ
ਜੈਸੀ ਮਾਂਹੀਂ॥ਜੋਆਇਸਹਰਿਕਰੀਕਰੀਸੋਈਜਥਾਜਹਾਂਹੀ॥੩੧॥ਗਰ
ਭਦੇਵਕੀਸਾਤ੍ਰਿਦੇਵਕੀਕਿਜਬਰੋਹਿਨਿਮਾਂਹੀ॥ਕੀਸੜ੍ਹਾਸਤੇਗਰ
ਭਨਾਸਭੇਪਗੀਖ੍ਯਕਾਰਮਹਾਹੀਂ॥ਤਬਭਗਵਾਨਭਭੁਅਭੁਜਕਰਆ
ਨਕਦੂਚਭਿਮਨਮੋ॥ਪ੍ਰਵਿਸੇਆਇਦਿਖੋਤਿਹਿਕਾਇਮਨੋਦਿਨਕ

CC-0 Punjab University Chandigarh. An eGangotri-Vaidika Bharara Initiative

ਇਠਾਗਨਸੌਂ।੧੨।ਪੁਨਿਬਸੁਦੇਵਦੇਵਕੀਗਤਿਨਿਧਾਦਿਜੋਦੇਵਕੀ ੧
ਮਨਸੌਂ।ਤਿਨਿਧਾਰਜੋਜਿਮਿਧਾਰਤਪ੍ਰਾਚੀਦਿਸਨਿਸੇਸਨਿਜਤਨਸੌਂ।
।ਤਬਦੇਵਕੀਦੇਵਕੀਦੀਪਤਿਤੇਂਕ੍ਰਿਤਦੀਪਿਤਦੇਹ।ਤਾਦੀਪਕਦੀ
ਪਕਦੀਪਤਿਤੇਂਬਿਜਦੀਪਿਤਸਬਗੇਹਾ।੩੨।ਦੇਖਿਦੇਵਕੀਦੇਵਕ
ਸੁਤਤਬਲਖੀਦੇਵਕੀਧਾਤਾ।ਕਹਿਭੁਜਰਾਤਾ।ਦੇਵਕਿਭ੍ਰਾਤਾਅਬ
ਕਾਕਰੌਬਿਧਾਤਾ।ਜਹਮਮਪ੍ਰਾਨਹਾਰਿਹਰਿਆ।ਜੋਪਰਮਪਰੇਖੋਪਾਜੇ
।ਬਹਿਨਬਿਨਾਸਮਹਾਅਧਧਰਾਸਸਕਲਸੁਖਨਾਸਬਤਾ।ਜੋ।੩੩
।ਤਾਤੇਂਬਹਿਨਹਨਨਬਹੁਦੇਖਾ।ਨਹਿਕਰਿਹੈਂਕਰਿਰੇਖਾ।ਹਨਿਹੈਜ ੦
ਕੇਵਾਰਭੁਅਰਭੁਕੋਇਭ੍ਰਾਇਵਸਰਭੁਜਰੇਖਾ।ਜੌਂਕਹਿਗਜੇਭੁਜੇਭ
ਜਭੁ।ਜਨਜਹਿਤਹਹਰਿਹੀਹੋਹੈ।ਬੈਠਤਉਠਤਲੁਠਤਪਾਲਿਕਾਏ

CC-0 Punjab University Chandigarh. An eGangotri-Vaidika Bharara Initiative

ਅਟਤ ਅਵਨਿ ਅਵਨੈ ਭੈ॥੩੫॥ ਪੀਵਤ ਖਾਤ ਰਾਤ ਦਿਵ ਸਾਂਝ ਪ੍ਰਭਾਤ ਪਰੇ
ਸਪਰਾਇਨਾ॥ ਸਬ ਜਨ ਨਜਾਤ ਤੀ ਜਿਤ ਤਿਤ ਤ੍ਰਸੁ ਮਾਤ ਨਿਰਖਿ ਲਰਾਇਕ
॥ ਕਿਸ ਕਥਾਜ ਹਕੀ ਕਿਸ ਕੇ ਅਕਿਕੀ ਅਥਾ ਅਦ੍ਰਪਾਰੋ॥ ਜਨਨਿ ਜਠਰ ਮੇਂ
ਜਾਨਿ ਜਰਾਤਿ ਜਨਿ ਜੋਵਨ ਜੁਰਨੇ ਅਖਾਰੋ॥੩੬॥ ਬ੍ਰਹਮਾ ਬ੍ਰਿਖ ਬਾਹ
ਨ ਸੁਰ ਉਪਸੁਰ ਅਪਸਰ ਅਧਿਸਰਿ ਆਏ॥ ਲਖੇ ਕਰਨ ਅਸਤਵਨਰ
ਮਾ ਕੇ ਰਵਨ ਸਬ ਨਾਮ ਨ ਭਾਏ॥ ਛਿਦ੍ਰ ਅਪਰ ਰਾਗ ਏਰੀ॥ ॥ਨਮੋ ਸਤ
ਜਰੂਪੰ ਨਮੋ ਸਤਜ ਨਾਮੀ॥ ਨਮੋ ਸਤਜ ਪਾਰਜ ਨਮੋ ਸਤਜ ਧਾਮੀ॥੩੭॥ ਨਮੋ
ਸਤਜ ਨ ਸਤਜੇ ਨਮੋ ਸਤਜ ਸੀਪੀ॥ ਨਮੋ ਸਤਜ ਕੋਨਿੰ ਨਮੋ ਸਤਜ ਬੀਪੀ॥ ਨ
ਮੋ ਸਤਜ ਆਦਿੰ ਨਮੋ ਸਤਜ ਅੰਤੀ॥ ਨਮੋ ਸਤਜ ਮਧੰ ਨਮੋ ਸਤਜ ਵੰਤੀ॥੩
੮॥ ਤੁਹੀ ਸਰਬ ਸਾਖੀ ਤੁਹੀ ਸਰਬ ਕਰਤਾ॥ ਤੁਹੀ ਪਾਲ ਕੇ ਕਾਲ ਕੇ ਸਤਜ

CC-0 Punjab University Chandigarh. An eGangotri-Vaidika Bharara Initiative

ਹਰਤਾ ਤੂ ਮਾਰੇ ਸਦਾ ਵਿਘਨ ਐਤਾਰ ਧਾਰੇ॥ ਕਰੈਂ ਸਰਬ ਕਲਜਾਨ ਸਬਕੇ ੯
ਸਿੰਗਾਰੇ॥੩੯॥ ਦੀਨ ਦਲੈਂ ਤੁਮ ਦਾਨੀ ਹੁਹੂੰ ਖਲ ਮਾਰੇ॥ ਇਹੈ ਜਾਨਿ ਗਮ ਤੂੰ ਏ
ਕਿਰਗਤਿ ਹਾਰੇ॥ ਤਿਹਾਰੇ ਸੁ ਪਦ ਪੋਤ ਪਾਏ ਜਿਨੈ ਨਾ ਤਰੇ ਆਪ ਤੇ ਐ
ਰਤ ਰਾਖੇ ਤਿਨੈ ਨਾ॥੪੦॥ ਹਰੇ ਐਰ ਜੇ ਮੁਕਤ ਮਾਨਿ ਕਹਾਵੈਂ॥ ਬਿਨਾ ਤੁ ਕ੍ਰਿਤੇ ਗ
ਤੁਰੈਂ ਨਾ ਤਰਾਵੈਂ॥ ਗਿਰੇ ਨੀਚ ਤੇ ਊਚ ਪਦ ਏ ਅਰੂਢਾ॥ ਬਿਨਾ ਸੁੱਧ ਬ੍ਰਿਪੀਬ
ਦੇਵੇ ਬਿਮੂਢਾ॥੪੧॥ ਤ ਬਾਤਾਰ ਕਜੇ ਤਵ ਪ੍ਰੀਤਿ ਬੰਧਾ॥ ਤੂ ਜਾ ਭਾਦਿ
ਤਾ ਭੂਮ ਦ੍ਵੈ ਹੈਂਨ ਅੰਧਾ॥ ਸਬੋ ਬਿਧ੍ਰ ਕੇਸ਼ੀ ਸਕੇ ਮੀ ਸਲਾਤਾ॥ ਦਿਜੇ ਤੋ ਲਿ
ਹੈ ਨਿਰਭੁ ਜਾਭਾਵ ਦਾਤਾ॥੪੨॥ ਤਿਹਾਰੇ ਭੁਲੈ ਨਾ ਭਧਾ ਆ ਦਿਜੈ ਸ਼ੀ॥
॥ਸੁਨੈਂ ਦ੍ਵਾਰੁ ਨੈਂ ਪੰਡਤ ਪੈ ਹੈਂ ਨ ਸੋਸ਼ੀ॥ ਬਧਾਈ ਹਰੇ ਭੁ ਵਿਭੂ ਕੇ ਭੁਈ ਹੈ॥ ਤਿ ੦
ਰੇ ਜਨ ਮੁਜਾਸੁ ਆਪ ਦਹਈ ਹੈ॥੪੩॥ ਹਮਾਰੇ ਉਧਾ ਮਨ ਬਧਾਈ ਬ

CC-0 Punjab University Chandigarh. An eGangotri-Vaidika Bharara Initiative

ਜੈਂਗੀ॥ਜਿਨੈਦ੍ਵਿਸੈਬਾਰੀਕ੍ਰਿਪਾਰੀਭੁਜੈਂਗੀ॥ਜਥਾਆਦਿਅਬ੍ਰਾਦਿ
ਔਤਾਰਧਾਰੇ॥ਹਮਾਰੇਛੁਮਾਰੇਖਭ੍ਰਾਰੇਬਿਦਾਰੇ॥੪੪॥ਤੁਥਾਜਾਸਮੈ
ਭੂਮਿਕੋਭੂਰਿਭ੍ਰਾਰਾ॥ਹਰੋਹੋਹਰੇਰਖਵੰਤਾਹਮਾਰਾ॥ਸੁਨੈਦੇਵਕੀ
ਦੇਵਿਅੰਬੇਬਧਾਈ॥ਤੁਮੈਆਜਆਏਜੁਗਰਭੇਗੁਸਾਂਈ॥੪੫॥ਦੋ
੪॥ ॥ਜੈਸਬਸੁਰਵਰਬਿਬਰਾਦਿਭੁਜਨਬਖਾਦਿਬਾਏਨਿਜਗੇਹ
॥ਅਬਅਜਕੋਅਵਤਾਰਸੁਭਸਭੁਸੱਜਨਸੁਨਿਲੇਹੁ॥੨॥੪੬॥ ॥ਪ
ਦਰਾਰਗਨੋਜੈਵਤੀ॥ ॥ਸਭੁਸੁਭੁਸਿਜੁਤਸਮਜਸਮੁਝਿਮਭੁਰਾਸੌਂ
ਹਨਜਮਲਲੋ॥ਰਿਮਜੋਰਹਨੀ॥ਰਿਖਜੋਸੈਮਗੁਹਨਿਰਮਲਨਭੁਸਹ
ਨਭੁਰਭੁਯੋ॥੧॥ਅੰਗਿਲਮਾਜੀਮਹੀਸੁਲਹੀਪ੍ਰਰਗਾਮਬ੍ਰਜਾਦਿ
ਅਛਿਭਛਯੋ॥ਸਰਿਤਸਰੋਵਰਸਲਿਲਸੁਹਾਵਨਸ੍ਰੀਸਰੋਜਖਗਨ

CC-0 Punjab University Chandigarh. An eGangotri-Vaidika Bharara Initiative

ਦਨੌਯੋ॥੨॥ਬਨਨਾਥਿਕਾਸਸੁਵਾਸਸੁਖਦਬਾਗਿਮੰਦਿਮਰੁਤਆਨਿੰਦ
ਦਯੌਯੋ॥ਹੋੜਹੁਤਾਸਨਦਿਪੈਹਟਨਾਥਿਨਸਬਜਨਗਨੌਕੋਮਨਮੂਦ
ਯੋ॥੩॥ਦੈਂਦੈਦੇਵਦੁੰਦਭਿਬਾਜੀਂਗਾਨਗੁਨੀਗਿਧਰਬਠੌਯੋ॥ਰਾਠ
ਨਸਿੰਧਰ॥ਰੁਗੁਨਵਾਦਿਤਕਿੰਨਰਅਪਸਰਰਾਸਰਯੋ॥੪॥ਸੁਮ
ਨਮੁਨੀਸਸੁਮਨਬਰਖਤਰਦਮਧੁਰਮੋਹੇਦਿਧਿਜਲਦਜੌਯੋ॥ਅ
ਰਧਰਜਨਿਦੇਵਕੀਦੇਹਤੇਂਦਿਕਸੁਰੇਸਸਸਿਇਵਉਦਯੋ॥ਪ੍ਰਾਤ
ਹੰਜਾਚਕਕੇਉਜਾਨਨਪਾਯੋਲਖਿਨ੍ਰਿਪਚੌਕੀਦਾਰਚਯੋ॥ਪਹੁਚੇ
ਏਕਜੂਰਿਕਰਤਨਹਗਿਮਾਂਗਿਦਾਨਗੁਨਗਾਨਲਯੋ॥੬॥੪੭॥
॥ਅਦਭੁਤਅਵਤਕਅਬ੍ਰਜਈਖਨਅਰਿਭੀਖਨਭੁਜਚਾਰਧਰੇ
॥ਸੀਖਸੁਦਰਸਨਗਦਾਕਮਲਕਰਿਅੰਗਾਦਿਭੂਖਨਠਾਰਭਰੇ॥

CC-0 Punjab University Chandigarh. An eGangotri-Vaidika Bharara Initiative

ਬੱਛੋਸੁੱਛਸੀਬੱਛਾਬਿਰਾਜਤਸਜਲਜਲਦਬਪੁਬੀਕਬਨੋ॥
॥ਪੀਤਦੁਕੂਲਦਮਕਦਾਮਿਨਿਦੇਖਤਬਸੁਦੇਵਸੁਨੇਹਸਨੋ॥੪
੮॥ਦ੍ਵੈਬਿਸੋਂਬਸਬਿਤਤਾਬਿਲੋਚਨਭੁਵੋਸੋਚਨਸੁਤਸਮੁਝਲਿ
ਯੋ॥ਕਰਿਸਨਲਸੁਭਸਮਜਜਾਨਿਧਰਿਧ੍ਯਾਨਅਗੁਤ੍ਰਰੋਦਨਕਿ
ਯੋ॥ਨ੍ਰਿਪੁਰਗੋਸੈਤਅਪਰੀਖ੍ਯਨਤਦ੍ਵੈਹਰੀਖਹਾਥਨੁਗਨੋਬਿਦਿਯੇ
॥ਸੁਤਿਸਦਨਸੁਕਪ੍ਰਭਾਪ੍ਰਭਾਸਿਤਪ੍ਰਤਿਬੇਲਸ੍ਰੋਬਚਾਬਿਕਨਜਾਲਿਯੇ
॥੪੯॥ਰਾਗੁਸੋਰਠਿ॥ ॥ਹਰਿਜਨਲਿਯੇਹਮਜੰਤ੍ਰਮਗੋ॥ਪ੍ਰਕ੍ਰਿ
ਤੀਪਰਪਾਰਪਰੇਸਅਗੋ॥ਚਿਦਆਨੰਦਸੂੰਪਸਰੂਪਸਦਾ॥ਸਬਤ੍ਰੁ
ਧਿਬਿਭਾਸਿਅਨੂਪਅਦਾ॥੫੦॥ਤ੍ਰੁਮਹੀਸਬਾਸਿਸਟਬਨਾਇਹਿਰੇ
ਤਿਸਿਸੂਪਨਿਆਪਪ੍ਰਵੇਸਕਰੋ॥ਤਿਹਿਂਤੇਨਤੁਮੇਲਦ੍ਵਲੇਪਲਗੋ

CC-0 Punjab University Chandigarh. An eGangotri-Vaidika Bharara Initiative

ਜਿਹਿਂਤੇਅਤਿਅਦ੍ਭੁਤਸਾਜ੍ਹਿ ਖਗੋ॥ਸਬਸ੍ਰਿਸਿਸਰੂਪਤ੍ਰਭੈਸੁਲਹਿਯੇ ੧੧
ਤੁਮਰੋਬਿਨਆਨੈਕਹਾਕਹਿਯੋ॥੫੧॥ਤੁਮਤੇਭੁਵਬ੍ਰਿੰਨਜੂਹੇਰਤ
ਹੌਂ॥ਅਤਿਅਰਜਤਿਨ੍ਰੈਭੂਪਏਰਤਹੌਂ॥ਤੁਮਰੂਪਅਨੂਪਅਨੇਕਧਰੋ॥
ਗ੍ਰਸਕਪਾਲਕਦ੍ਵੈਪੁਨਿਹੋਰਿਹਿਹੋ॥੫੨॥ਜਿਮਐਰਅਹੋਅਵਤਾਰਧ
ਰੋ॥ਨਿਜਦਾਸਨਕੇਦੁਖਭੂਰਹਰੋ॥ਅਬਤੇਹਮਰੋਸੁਤਆਇਬ
ਨੋ॥ਹਨਿਹੈਂਨ੍ਰਿਪਆਸੁਰਘੋਰਧਕੋ॥੫੩॥ਤਹਂਏਕਬਿਲੈਹਮਰੀਸੁ
ਨਿਯੋ॥ਵਹਕੀਸਅਰਾਤਿਮਹਾਂਗੁਨਿਯੋ॥ਅਬਆਵਤਹੈਤਰਵਰਵ
ਨਿਯੋਂ॥ਤਿਹਿਤੇਬਨਿਹੈਰਖਵਾਰਿਕਿਯੋਂ॥੫੪॥ਇਮਿਤਾਤਭੁਮਾਤਬਿ
ਨੈਸੁਨਿਕੈਂ॥ਹਰਿਪੂਰਬਬਗਾਬਗਾਰੀਗੁਨਕੈ॥ਤਪਤੀਬ੍ਰਤਬੈਤ੍ਰਮਨੈ
ਜੂਕਰੋ॥ਵਰਪੂਤਬਲਵਨਮੋਹਿਬਕੋ॥੫੫॥ਤਿਹਿਹੇਤੁਇਹਾਂ

CC-0 Punjab University Chandigarh. An eGangotri-Vaidika Bharara Initiative

ਅਵਤਾਰਲਿਯੋ ॥ ਤ੍ਰਿਮਸੰਤਬਜਯੋਂਸੁਕਰਾਰਕਿਯੋ ॥ ਜਹਰੂਪਤ੍ਰਿਮਾਰਿਪੁ
ਤੀਤਿਲਿਯੋਂ ॥ ਦਿਖਰਾਇਰਿਪੇਬ੍ਰਿਜਚਾਰਕਿਯੋ ॥ ੫੬ ॥ ਸੁਤਭਾਦਵਨ
ਤੇਂਭਜਿਮੋਹਿਅਥੋ ॥ ਲਹਿਹੈਂਮਸਲੋਕਅਸੋਕਅਥੋ ॥ ਅਬਜੇਤ੍ਰਿਮਕਿਸਕੇ
ਤ੍ਰਾਸਨਰੋਗਤਥਾਮੇਰਕਹਯੋਕਲਕਾਮਕਰੋ ॥ ੫੭ ॥ ਦੁਹਿਤਾਜਸੁਦਾਨੇਜ
ਨੀਕੁਜਰਹਾਂ ॥ ਤਿਹਿਂਲਜਾਭ੍ਰਿਇਹਾਂ ॥ ਮੁਹਿਤਜਾਗਿਤਹਾਂ ॥ ਇਮਿਮਾਤਿਪਿ
ਤਾਪ੍ਰਤਿਭਾਖਭੁਯੇ ॥ ਹਰਿਬਾਲਕਰੂਪਅਨੂਪਨਯੇ ॥ ੫੮ ॥ ਸੋਰਠਾ
॥ ॥ਪਿਤਸੁਤਆਇਸਪਾਇਚਲਯੋਜੋਲਜਾਇਨਿਦਰਾਇਗ੍ਰਿਹਾ ॥ ਲੇ
ਨਿਜਲਾਲਬਲਾਇਜਹਾਂਜੋਗਮਾਯਾਜਨੀ ॥ ੫੯ ॥ ਪਦਾ ॥ ॥ਬਸੁ
ਦੇਵਚਲੇਸੁਤਲੇਜਬਹੀ ॥ ਸੁਨਸੇਵਕਸੋਇਗਏਸਬਹੀ ॥ ਅਜਸੇ
ਕਲਕੀਲਕਪਾਟਖੁਲੇ ॥ ਬਸੁਦੇਵਸਦੇਵਨਨੇਕਰੁਗੋ ॥ ੬੦ ॥ ਪੰ

CC-0 Punjab University Chandigarh. An eGangotri-Vaidika Bharara Initiative

ਨਖਰਖਤਵਾਰਜਿਗੰਤ੍ਰਿਨਏ॥ਫਲਿਨਾਬਠਨਾਕਾਖਿਛਾਇਛਏ ੧੨
॥ਜਮੁਨਾਜਮਸੀਜਿਵ੍ਰਜੋਰਜਗੀ॥ਦਿਜਮਾਰਗਪਾਰਗਪਾਇਲਗੀ॥
॥੬੧॥ਜਿਮਿਸਿਧਾਸਿਜਾਪਤਿਪਾਇਪਰੋ॥ਸਿਰਆਪਨਉਪਰਸੇਤੁ
ਪਰੋ॥ਬਸੁਦੇਵਗਏਬਸੁਦੇਵਖਲੀ॥ਤਹੰਸੋਵਤਹੇਸਬਨੀਂਦਭ
ਲੀ॥੬੨॥ਜਸੁਦਾ॥ਜਸੁਦਾਸਭੁਸੇਜਪਰੀ॥ਦੁਹਿਤਾਦੁਹਿਤਾਤਹਿ
ਹੋਰਹਰੀ॥ਤਿਹਿਸੰਗਸੁਵਾਇਸਿਸੂਆਪਨੋ॥ਗ੍ਰਿਹਆਇਗਏਲੀਖ
ਜਨੋਂਸੁਪਨੋ॥੬੩॥ਦੋਹ॥ ॥ਨਿਦ੍ਰਾਬਸਿਜਸਦਾਜੁਹੀਜਨਨੋਨਜਾ
ਨੋਜੋਇ॥ਜਬਜਾਗੀਤੈਜਬਜਾਨਿਹੈਕਿਆਜਿਜਨੀਵਨਜੋਇ॥੬
੪॥ਪਧਾ॥ ॥ਬਸੁਦੇਵਜਬੈਗ੍ਰਿਹਿਆਇਗਏ॥ਤਬਪੂਰਬਜਨੋਂਪੂਰਬਹੂ ੦
ਰਭਏ॥ਤਬਰੋਇਉਠੀਅਨੁਜਾਅਜਬੀ॥ਗ੍ਰਿਹਪਾਲਜਗੇਸੁਨਿਸਭ੍ਹੂ

CC-0 Punjab University Chandigarh. An eGangotri-Vaidika Bharara Initiative

ਸਬੀਂ॥ ੬੫॥ ਤਿਨਿਦੈਰਿਦਈਸੁਪਿਸੇਨ੍ਹਿਪਤੋਂ॥ ਸੁਨਿਸੋਗਾਮਨੇਅ
ਤਿਆਸੁਉਤੋਂ॥ ਭੁਜਕੀਪਤਿਦੇਪਤਿਤੀਰਗਜੋ॥ ਸਿਰਬਾਲਬਿਹਾਲਅ
ਧੀਰਭੁਜੋ॥ ੬੭॥ ਤਿਹਿਂਦੇਖਤਦੇਵਕਿਦੋਵਿਦਰੀ॥ ਖਲਸੋਬਿਨਤੀ
ਬਹੁਗੇਇਕਰੀ॥ ਸੁਨਭ੍ਰਤਪਨੇਅਮਤ੍ਰਾਤਪਨੋ॥ ਤੁਵਹੇਤਸਮੇਤਸੁਮੈਂ
ਨਗਨੋ॥ ੬੮॥ ਸਖਸੰਤਤਿਅੰਤਸੁਤ੍ਰਾਨੁਭੁਈ॥ ਤੁਹਿਜੇਗਾਸੁਦੀਨਦ
ਯਾਲਦਈ॥ ਇਮਿਭਾਖਤਿਦੀਨਨਦੀਨਭੁਈ॥ ਬਿਲਲਾਇਲਲੀ
ਗਾਲਲਾਇਲਈ॥ ੬੯॥ ਲਖਿਜੈਂਭੁਗਨੀਖਲਖੇਭੁਖਰਜੋਰ
ਰਤੇਲਈਛਿਨਨਪ੍ਰੇਮਪਗੋ॥ ਕਰਲੈਪਨਿਪਾਬਰਪੈਪਟਕੀ॥
॥ ਛੁਟਿਕੈਨਟਲੈਂਨਭੁਮੇਸਟਕੀ॥ ੭੦॥ ਸਹਆਜੁਪਅਸਭੁਜੰਗ
ਛਬੀ॥ ਸੁਗਸੈਰਸੁਬਾਸਨਛਾਇਛਬੀ॥ ਪਨੁਸੂਲਸੁਸਾਇਕ

੧

CC-0 Punjab University Chandigarh. An eGangotri-Vaidika Bharara Initiative

ਸੀਖਸਜੋ।।ਆਸਿਚਰਮਗਦਾਅਰਿਅੰਗਭੁਜੋ।।੭੦।।ਸੁਰਅਪਸਰ
ਸਿੱਧਸੁਸੇਵਸਰੈਂ।।ਜੁਤਿ।ਕਿੰਨਰਚਾਰਨਚਾਰੁਕਰੈਂ।।ਅਸੁਰੈਨਭੁਤੇਂ
ਖਰਬਾਨਿਭੁਨੀ।।ਸੁਨਰੇਸਠਹੌਂਕਿਹਿਹੇਤਹਨੀ।।੭੧।।ਤੁਹਿਮਾਰਨ
ਹਾਰਹਰੀਜੁਰਹਯੋ।।ਤਿਹਿਆਇਕਹੂੰਜਗਜਨਮਲਹਯੋ।।ਇਮ
ਭਾਖਿਸੁਭਾਗਵਤੀਬਮਨੀ।।ਸਬਹੂਧਾਮਨਮੇਂਬਹੁਨਾਮਬਨੀ।।੭੨
।।ਰਾਗੁਬਿਹਾਗ।। ।।ਭਗਵਤੀਭੁਨਿ ਤਮਭਾਰਤੀਸੁਨਿਕੈਸਬਹੁ
ਬਿਸਮੰਤਭੁਜੋ।।ਤਬਦੇਵਕੀਬਸੁਦੇਵਕੇਬਹੁਬਿਨਜਾਬ੍ਰਿਤਹ੍ਰੈਢਿਗ
ਗਜੋ।।ਕਰਿਬਿੰਦਮੈਂਚਤਸਜਲਲੋਚਨਰੈਅਜਰੇਚਨਬਚਭਨੇ।।ਭੋਭੁ
ਗਨਿਭਾਮਨਿਕਾਮਖਲਨੈਂਸੁਤਤੁਮਾਰੇਜਿਨਹਨੇ।।੭੧।।ਜਿਉਂਬ੍ਰਗਮਹਿ
ਤਾਨਿਰਜਗੀਤਾਬਾਲਹੈਤੁਮਹੋਇਤਨੋਂ।।ਜੋਪਾਪਅਤਿਸੰਤਾਪਪਾਵਕਰਿ

CC-0 Punjab University Chandigarh. An eGangotri-Vaidika Bharara Initiative

ਹੋਇਹੈਂਬਿਨਤਾਪਕਜੋਂ।ਭੂਖੀਦੇਵਬਨੀਦੁਖਿਤਥਅਧਕਰੇਜਾਬਿਸ੍ਵ
ਸਤੋਂ।ਤੂਮਹੂਤਤਜੈਸਬਸੇਚਪੇਰਜੁਭਜੋਨਿਜਸੁਤਤ੍ਰਾਸਤੋਂ।੧੪।ਜਿਜੋ
ਗਾਔਰਅਜੋਗਦਾਇਕਦੇਵਗੀਜਿਜਨਾਨਿਯੋ।ਨਿਜਕਰਮਹ੍ਰਿਤਾਹਿ
ਤਅਹਿਤਕੇਕੋਊਦਾਨਿਆਨਨਮਾਨਿਯੋ।ਸੁਨਿਕੈਸਬਚਬਸੁਦੇਵਦੇ
ਵਕਿਦੇਵਗਤਿਜਿਜਨਾਨਿਕੈਂ।ਤਜਿਸੋਕਤੇਕਅਤੋਕਸਰਪਛਾਨੋਸ
ਚਨਸਨਮਾਨਿਕੈਂ।੧੫।ਬੀਤੀਸੁਰਾਤਪ੍ਰਭਾਤਭੇਜਬਕਿਸਮਹਿਦ੍ਵਾ
ਲਾਇਕੈਂ।ਤਿਨਸੋਂਭਨੀਨਿਸਿਭਗਵਤੀਕੀਭਨਿਤਅਤਿ[illegible]ਭੁਜਭਾ
ਇਕੈਂ।ਸੁਨਿਕੈਸਬਾਨੀਸੋਕਸਾਨੀਅਸੁਰਸੁਰਸਤ੍ਰਸਬੈ।ਕਰਿਸੁਰ
ਨਪਤਿਅਤਿਰਿਸਿਸੂਰਨਮਦਮੱਤੀਮਲਿਬੋਲਤਬੈ।੧੬।ਜੋਭੁਜ
ਤੂਮੁਯਾਭਾਂਤਿਕੇਤੌਬ੍ਰਨਨਗਰਪ੍ਰਰਗਾਮਔਂ।ਜੇਬਾਲਜਾਲਜਨੇਜ

CC-0 Punjab University Chandigarh. An eGangotri-Vaidika Bharara Initiative

ਨਿਗਾਨਤੇਹਨੈਅਜਾਸੋ॥ਸੁਰਸਮਰਕਾਇਰਕਾਕਰੈਂਜਤੁਜੇਠਰੈਂ
ਤਵਨਾਮਤੋਂ॥ਕਰਿਹੈਂਕਹਾਹਰਿਹਰਬ੍ਰਹੁਰਿਜੇਰਹਰਹੋਨਿਜਧਾਮਤੋਂ
॥੧੧॥ਇਛ੍ਵਾਦਿਆਰਿਅਤਿਅਲਪਜਣੇਜੀਪਿਤਦੀਪਿਭੂਲਿਨਭੂ
ਲਨੋ॥ਤਿਅਲਿਆਆਸਜਨਜਾਇਜਹੋਤਂਹਜਾਇਜਵ੍ਹਿਨਿਗਮੂਲ
ਨੋ॥ਦ੍ਰਿਢਮੂਲਤਿਨਕੋਹੈਹਰੀਹਰਿਮੂਲਧਰਮਪ੍ਰਮਾਨਿਜੋ॥ਤਿ
ਨਿਮੂਲਅਧਮਾਰਿਸੁਰਸੁਗਤਿਸੁਤਿਸਤੋਂਜਤਪਜਪਜਾਨਿਜੋ॥੧
੨॥ਤਿਹਿਹੇਤਤਿਨਕੋਹਤਨਹੇਤਸੁਰਤੇਤਛੈਹਮਜਾਇਹੈਂ॥ਸੁਤਿਸ
ਤਜਸਤਅਧਸੀਲਮਾਰਿਸੁਰਸਹਸੁਗਤਿਸੁਨਸਾਇਹੈਂ॥ਇਨਕੇਹ
ਨੇਹਰਿਹੀਂਹਨੇਜੋਰਹੈਸੁਸੁਰਨਸਮੇਤਥੀ॥ਯੋਂਸੁਨਿਬ੍ਰਮੇਤ੍ਰਿਨਕੇਨ
ਮੇਤਬ੍ਰਮੇਤ੍ਰਿਕੀਸਕਨੇਸਰੀ॥੧੩॥ਬਾਸਿਕਾਲਕੇਦ੍ਵੈਕੀਸਕੇਮਨਬ੍ਰਮ

CC-0 Punjab University Chandigarh. An eGangotri-Vaidika Bharara Initiative

ਤਿਸਨਭ੍ਰਾਇਓ ॥ ਤਿਹਿਂ ਹੇਤ ਅਧਮ ਅਚੇਤ ਨੇ ਨਿਜ ਪ੍ਰੇਤ ਪੂਰਬ ਪਠਾ
ਇਓ ॥ ਤੇ ਅਸੁਰ ਆਸੁਰ ਧਾਰ੍ਹਿ ਤਿਤੇਂ ਪਰਖ ਪ੍ਰਭੁ ਖਾਧਿਜ ਪਾਤਨ ਪਰੋ ॥
ਨਿਜਨਾਸਨ ਹਿਹਿ ਨਿਰਖਓ ਜੋ ਨਿਕਟ ਸਭਨਿ ਪਟਾ ਭਿਤਿ ਭਗਨੀਠ ਗੋ ॥੮
੦॥ ਦੋਹਰਾ ॥ ॥ ਅਸੁਖ ਸੀਸਿ ਤਾਤਿ ਸੁਜਸ ਸੁੰਕ ਸੁਕ ਸੁਖ ਸਦਨ ਨਰਿੰਦ
ਸਦਨ ਆਨਿੰਦਾ ॥ ਬਰਨੇ ਜਹੰ ਜਸੁ ਦਾਜ ਨਲੋ ਜੀਵਨ ਜਗ ਦਾਨਿੰਦਾ ॥
॥੮੧॥ ਪਧਰੀ ॥ ॥ ਰਾਗ ਲਲਿਤਾ ॥ ਜ ਬਨਿੰਦ ਕੇ ਆਨਿੰਦ ਘਨ ਨਟਕਿ
ਦ ਪ੍ਰਗਟਲੇ ਗੇਹਸੋਂ ॥ ਤ ਬਨਿੰਦ ਆਤਿ ਆਨਿੰਦ ਧਾਜੇ ਨਹਿਸ ਮਾਜੇ ਦੇਹ
ਸੋਂ ॥ ਬਰ ਬਿਪ੍ਰ ਬਿੰਦ ਬੁਲਾਇ ਨਾਇ ਸੁਪਾਗਿਰਿ ਪਰਭੂਖਨ ਪਨੋ ॥ ਬਰ
ਦਾਇ ਬਰਸ ਸੁਜ ਪਾਨ ਕਰ ਸਕਰਾਇ ਜਾਤ ਕਨੇ ਭੁਨੋ ॥੮੨॥ ਪ੍ਰਜ
ਨੀਪਤ ਰਪੀਯੂਖ ਪਾਨ ਨ ਕੋਬਿ ਧਾਨਨ ਸੋਂ ਕਿਓ ॥ ਗੋਦਾਨ ਸਹਸ੍ਰਨ

ਗਤਿ ਸੁਖਦ ਸੁਖ ਆਸਾ ॥ ਜਿਤ ਸਤਾਵਨ ਨਰਨ ਕੋ ਗੋਇੰਦਿ
ਸਿਖ ਮੇਂ ਨਾਸਾ ॥੪॥੮੧॥ ਅਥ ਸ੍ਰੀਸ੍ਰ

CC-0 Punjab University Chandigarh. An eGangotri-Vaidika Bharara Initiative

ਮਾਨਿਪੁਤਪ੍ਰਮਾਨਦੂੰਨੈਦੂੰਨੈਜਾਨਿਦਿਯੋ॥ਤਿਲਆਦਿਸਾਂਤਸੁਜਾਤਮਨਿ ੧੫
ਸਯਸਾਤਰੁਕਿਭੂਸੁਪਟਦਿਯੋ॥ਮਹਿਸੁਰਅਸੀਸਮਨੀਸਮਾਗਧਸੂਤਗੁ
ਨਗਾਇਨਿਕਿਯੋ॥੮੪॥ਦੁੰਦਭੀਮ੍ਰਿਦੰਗਉਪੰਗਚੰਗਨਰੰਗਰੰਗਨਸੁ
ਨਿਛਈਂ॥ਬ੍ਰਜਬਗਰਨਗਰਬਜਾਰਬੀਥਿਅਗਾਰਅਗਾਰਮਾਹਿਕਮ
ਈਂ॥ਭੁਜਤਿਧੁਜਾਪੂਦਪਟਪਤਾਕਾਪੌਲਦ੍ਵਨਸੋਭਾਸਨੀ॥ਬਿੰਬਹੁੰ ਖ
ਸਹਸੁਰਭੀਸੁਭਗਾਸੁਸਨੇਹਗਦਿਸਨੀਧਨੀ॥੮੫॥ਗਨਗੋਪਲ
ਗਿਆਤਿਓਪਭੂਖਨਬਸਨਬੇਸਬਨਾਇਕੈ॥ਆਏਅਖਿਲਭੂਲਭੇ
ਟਭਾਂਤਿਨਭਾਂਤਿਲੇਨੰਦਰਾਇਕੈ॥ਗੋਪਿਨਸੁਨੀਜਬਜਸੁਮਤੀਭਈ
ਸੁਤਵਤੀਸਰਸੁਖਸਤੀ॥ਸਜਿਬਸਨਭੂਖਨਤਨੁਬਿਭੂਖਨਬਨਚ
ਲੀਮੰਗਲਮਤੀ॥੮੬॥ਗ੍ਰਿਹਨਿਦ੍ਵਕੈਆਨਿਦੋਸੋਬਧਿਬ੍ਰਿਦਲੇਆ

CC-0 Punjab University Chandigarh. An eGangotri-Vaidika Bharara Initiative

ਈਂਸਰੈ॥ਦਈਨਿਦਰਜਸੁਪਨੇਦਰਕੋਂਆਸਿਖਬਧਾਂਈਐਅਭ੍ਰੈ॥ਪੁਨਿਗ
ਇਨਾਂਚੀਂਮੋਦਮਾਂਚੀਰਿਗਰਾਚੀਂਲਾਲਕੋ॥ਬਹੁਰਿਗਬਰਖੈਂਹੇਰਿਹਰ
ਖੈਂਨਾਂ॥ਇਬਾਲਿਬਾਲਿਬਾਲਕੋ॥੮੭॥ਬਾਜੇਬਿਬਿਧਬਾਜੇਬਿਬੁਧਾਬਿ
ਬੁਧੇਸੁਕਾਖਿਬ੍ਰਜਆਵਨੋ॥ਕਿਜਰੋਪਰੋਲਅਮੋਲਦਧਿਘ੍ਰਿਤਪੁੰ
ਮਧਿ ਧਨਬਰਸਾਵਨੋ॥ਦਿਜਦਾਨਬਹੁਬ੍ਰਜਰਾਜਦੀਨੀਬਸਨ
ਭੂਖਨਰੋਧਨਾ॥ਸਬਸੂਤਮਾਗਧਬੰਦਿਨੇਦਿਤਕਿਜੇਗਨਿਗਨਿ
ਗੁਨਿਗਨਾ॥ ੮੮॥ਸ੍ਰੀਨੰਦਅਭਿਨੰਦਿਤਭੁਈਆਨੰਦਰੋਹਨਿਰੋ
ਹਿਨੀ॥ਸ੍ਰਗਬਸਨ ਭੂਖਨਭੂਖਨਾਬਿਹਰਤਿਕਰਤਿਬਹੁਬੋਹ
ਨੀ॥ਤਾਦਿਵਸਤੇਬ੍ਰਜਨੰਦਕੇਆਨੰਦਕੰਦਨਿਵਾਸਤੋ॥ਕਮਲਾ
ਬਿਲਾਸਬਗਾਰਬਨੋਸਬਜਿਧਿਬ੍ਰਿੰਧਿਬਿਲਾਸਤੋ॥ ੮੯॥ਤਬ

CC-0 Punjab University Chandigarh. An eGangotri-Vaidika Bharara Initiative

ਨੰਦਕੀਗਨਿਜਨੰਦਉਤਸਵਬੀਸ੍ਰਬ੍ਰਿੰਦਬੁਲਾਇਕੈਂ॥ਨਿਜਗੇਹਗੋ
ਪਨਏਤੁਰੋਪਨਸਕਲਾਬਿਪਸਮੂਹਾਇਕੈਂ॥ਅਧੂਪ੍ਰਬਿਰਾਏਨਿਜਐਨ
ਤਜਿਕਰਿਦੈਨਕੈਸਹਿਬਰਸਕੋ॥ਬਸੁਦੇਵਬ੍ਰਜਨਰਦੇਵਆਵਨਸੁ
ਨਿਸੁਆਇਦੇਰਸਕੋ॥੨੦॥ਬ੍ਰਜਰਾਇਲੀਖਬਸੁਦੇਵਭ੍ਰਾਇਸਭ੍ਰਾਇ
ਭ੍ਰੇਟਪਾਇਕੈਂਕਰਿਕਾਢਆਲਿੰਗਨਮਿਲੇਮਨੋਕਾਇਪ੍ਰਾਨਨਪਾਇ
ਕੈਂ॥ਪਰਪ੍ਰੇਮਪਨਪੂਰਨਪਰਸਪਰਕਰਿਪ੍ਰਮੁਦਪਰਪਾਇਜੋ॥ਭ੍ਰ
ਨਿਪੁੜਪ੍ਰੀਤਿਪ੍ਰਸਭੂਦੈਬਸੁਦੇਵਸੁਖਚਸੁਨਾਇਯੋ॥੨੧॥ਭ੍ਰੋਭ੍ਰਾਤ
ਤਵਸੁਤਜਾਤਸੁਨਿਸੁਖਜਾਤਹਰਖਦਾਹਮਲਗੋ॥ਤਤੇਂਬਧਾਈਤੁ
ਹਿਬੁਢਾਈਮੈਂਦਈ॥ਜਿਹਿੰਦੁਖਦਹਗੋ॥ਪੁਨਿਪ੍ਰਜਤਿਹਾਰੋਦੇਵਸਦੂਰ
ਲਭਸੁਲਭਸੋਗਵਿਕਰਿਦੈਜੋ॥ਭਵਚਿੱਤੇਮੈਂਅਨੀਮਲਨੀਮੱਤੇਬਿਹਿ

CC-0 Punjab University Chandigarh. An eGangotri-Vaidika Bharara Initiative

ਤ੍ਰਕਰਮਨਕੋਕਿਯੋ॥ ੪੨॥ ਅਬਕਹੈਂ ਜਨਹੰਤੁਮਰਹੇਤਤਹੰਸਬਭ੍ਰਾਤਿ
ਸੁਖਤੇ ਹੈਂਬਨੋ॥ਬਨਸਥਨਤ੍ਰਿਨ ਜਲ ਹਨੁਬਜਾਧਿਵਿਮੁਕ੍ਤ
ਜਨਰੋਗਗਨਧਨੋ॥ਸੁਨਭ੍ਰਾਤਸੋਮਮਤਾਤਮਾਤਸਮੇਤਤਾਤਤੁਮੋਰ॥
ਨੌ॥ਤਿਨਕੀਨ੍ਹਲਾਲਨਪਾਲਨ ਨ॥ਬੂਜਪਾਲਤੁਮਹੀਂਸੋਂਬਨੋ॥
॥ਜਨਕੋਂਤ੍ਰਿਵਰਗਾਹੁਸਬਕਾਕ੍ਰਿਤਾਦਿਜਸੋਹੁਜਨਨਹਿਤਜਾਨਿਜੋ॥
॥ਸੋਜੋਂਸੁਜਨਨਹਿਤਹੀਨਤਿਹਿਂਅਤਿਹੀਨਪੀਨਪ੍ਰਮਾਨਿਯੋਂ॥ਸੁਨਿ
ਨੀਚਤਜਿਆਨਿਦਖੇਲੋਨਿਦਜੋਤੁਮਰਖੋਭੁਖੇ॥ਤੇਕਰਮਬਸਤੇਂਕੈਸਕੀ
ਨੇਕਦਨਕੈਨਜਾਸਹਗਾਏ॥ ੪੩॥ਸਬਬਾਸ੍ਰਿਸਭ੍ਰਾਤਆਦ੍ਰਿਸਹਾਨਿਜ
ਅਨਿਸਥਿਸੋਈਕਰੌ॥ਇਮਿਜਾਨਿਸੁਜਨਸੁਜਾਨਸੁਖਦੁਖਦ
ਨਿਆਨਨਮਨਧਰੋ॥ਸੁਨਿਨਿਦਬਚਆਨਿਦਦ੍ਵੈਜਨਦੁਨਿਦਨਿਦਾਹਿੰਪ੍ਰ

CC-0 Punjab University Chandigarh. An eGangotri-Vaidika Bharara Initiative

ਲਿਭੁਨਜੋ॥ਬ੍ਰਜਰਾਜਬ੍ਰਜਬ੍ਰਜਬਾਜਰੀਬ੍ਰਜਜਾਨਬ੍ਰਜਬਿਘਨਨਿ ੧੭
ਸਨਜੋ॥ਦੋਧਿ॥ਦੋਹ੪॥ ॥ਸੁਨਿਬਸੁਦੇਵਬਿਦੂਖਬਚਨਬ੍ਰਜਜਨ
ਜੁਤਬ੍ਰਜਰਾਜਾ॥ਸਰੇਸੁਸਕਟਨਸਹਸਦਨਸੂਰਸੁਤਹਿਸੁਸਭਾਜੋ॥
॥ਦੋਧ॥੫॥ ॥ਰਾਗੁਭੈਰੋ॥ਬ੍ਰਜਪਤਿਬ੍ਰਜਪ੍ਰਥਮੇਂਬਸੁਦੇਵਬਰੀਬਾ
ਨੀ॥ਸਾਂਚਿਸਮ੍ਹਾਇਸਰਨਭਜੀਭੁਗਾਵਤਭਜਹਾਨੀ॥ਉਤਬ੍ਰਜਮੇਂਕ
ਸਕੁਮਤਿਪ੍ਰੇਤਨਾਪਠਾਈ॥ਸਿਸੁਸਮੂਹਸਮਨਕਰਤਿਫਿਰਤਿਜਹਾਂਤ
ਹਾਂਈਂ॥ਦ੍ਰਿ॥੧॥ਬਿਘਨਨਹਰਨਹਰਿਕੇਗੁਨਗਾਨਨਹਿਜਹਾਂਹੀਂ॥
॥ਬਿਘਨਨਵਨਜਾਤਧਾਨਜਾਤਪੈਂਤਹਾਂਹੀਂ॥ਕਬਹੂਕਸਿਸੁਨਾਸਨਿਸੋਂ
ਨੰਦਸਦਨਆਈ॥ਭੂਖਨਪਟਪਹਿਰਿਬਨੀਲੋਂਛਿਸੀਲੁਗਾਈ
॥ਦ੍ਰਿ॥ਮੰਦਮਧੁਰਹਸਨਿਦੇਤਦਸਨੂੰਦਾਮਿਨੀਸੀ॥ਬ੍ਰਜਜਨਮਨ

ਰੂ

CC-0 Punjab University Chandigarh. An eGangotri-Vaidika Bharara Initiative

ਹਰਨਿਰਮਾਕੀਤਕਾਅਨੀਸੀ।।ਹਰਿਹਿੰਹਨਨਹੇਤੁਹਰੀਇਛੋਤੇਅ
ਈ।।ਤਾਸੁਤੇਜਧਰੀਖਹਰੀਖਜਨਨਿਹੁੰਨਹਧਾਈ।।੧੯।।ਸੁਭਗਾਸੇ
ਜਸੋਹਤਾਸਿਸੁਤਭੁਨਤੇਜਵਾਰੋਗੇ।ਛਾਰਛੀਨਵਿਛਿਨਜਾਇਨਿਸੂਰਿ
ਨਨਿਹਾਰੋਗੇ।।ਲਿਫੇਰੋਗੋਦਮੋਦਮਾਨਿਬਿਖਪਜੇਦਦੀਨੋ।।ਅਸੁਰਿਅ
ਸੁਸਮੇਤਸਭੁਖਸਾਂਭਲਪੀਲੀਨੋ।।੧੦।।ਮਰਤਿਬੇਰਬੇਰਬੇਰਟੇ
ਰਿਟੇਰਿਹਾਰੀ।।ਤਾਸੁਸੇਰਧੋਰਭੁਜੇੜਿਭੁਵਨਭੁਜਕਾਰੀ।।ਜਨਗ।
ਨਗਿਰਿਬਾਇਪ੍ਰਹਾਮਿਪਾਤਪਵਿਪ੍ਰਮਾਨੀ।।ਮਰਨਸਮਜਦੀਹਏ
ਹਦਾਭੁਨਦਰਸਾਨੀ।।੧੦੧।।ਬਿਬਾਬੇਰਿਉਛਰਿਪਰੀਪ੍ਰਰਬਾਹ
ਰਿਜਾਈ।।ਬੋਨ੍ਹਿਬੋਜਬੇਗਬਿਹਤਾਬ੍ਰਿੜਬਪ੍ਰਖਨਜਾਈ।।ਤਾਕੇ
ਭਾਰੁਬਾਤਰਿਰਤਅਚਰਜਅਤਿਦੀਨਾ।।ਛਿਨਮੈਂਛੇਕੋਸਕੇ

CC-0 Punjab University Chandigarh. An eGangotri-Vaidika Bharara Initiative

ਸਕਾਲਨਛੈਕੀਨਾ॥੧੦੨॥ਘੋਰਦੇਹਦੇਖਿਤਾਨ੍ਹੜਸੇਗੋਪਗੋਪੀ
॥ਪੁਰਬਾਜਿਂਹਸਬਦਿਸੁਨਿਸਰੀਰਤਿਪਲੋਪੀਜੋਜੋਜਬਨਾਇਥਾ
ਲਦੇਖਯੋਦੁਖਹੀਨਾ॥ਖੇਲਤਕਿਲਕਾਤਤਾਸੁਉਗਸਿਅਤਿਅਦੀ
ਨਾ॥੧੦੩॥ਗੋਪੀਗਨਗਏਦੌਰਿਗਹਿਸੁਕੌਰਿਕੀਨੋ॥ਆਨਿਮੋਦ
॥ਆਨਿਗੋਦਜਸੁਦਾਕੇਦੀਨੋ॥ਲਾਲੈਂਲੈਗੋਦਮੈਂਪ੍ਰਮੋਦਪ੍ਰੇਮਪਾਗੀ
॥ਰੋਹਿਨੀਸਮੇਤਸੁਵਨਅਵਨਕਰਨਲਾਗੀਂ॥੧੦੪॥ਰਛ੍ਯਾਹਿਤ
ਸਿਸੁਸਿਰਗੋਪੁੱਛਭੁਰਮਾਈ॥ਸੁਪਕੋਨਪਰਸਿਲੋਨਰਾਈਉਤਰਾਈ॥
॥ਗਾਇਰਜਲਗਾਇਰਾਇਮੂਤ੍ਰਸੋਂਨ੍ਹਵਾਯੋ॥ਗੋਬਰਸੋਂਗੋਬਰਕੇਗੋ
ਪਨਖ੍ਯਨਿਕ੍ਰਾਯੋ॥੧੦੫॥ਪੁਨਿਪਰੇਸਨਾਮਨਸੋਂਰਛ੍ਯਾਕਲਕੀਨੀਆਂ
ਗਨਜਾਸਕਰਨਜਾਸਥੀਜਨਜਾਸਭੀਨੀ॥ਅਜਨਾਮਾਨਾਰਾਜਨਾਐਂ

CC-0 Punjab University Chandigarh. An eGangotri-Vaidika Bharara Initiative

ਧਿਆਅਵਧੂਤਤੇਰੋ॥ਜਾਨ੍ਯੋਜੁਗਲਜੇਹਰਿਮਾਨਿਮਾਨਨਾਮਟੇਰੋ॥੧੦੬॥ਸੂ
ਭੁਜਗਜਅਛੂਜਤਕਹਿਉਦਰਅਸ੍ਰਗੀਵ॥ਬ੍ਰਿਚਕਮਲਕੇਸ
ਵਉਰਈਸਧਾਤੁਪੀਵਾਗੀਵਅਵਧੂਤਇਕਸੁਨਾਮਬ੍ਰਿਸ੍ਨਬਾਹੁਦੇ
ਉ॥ਉਰਬ੍ਰਹਮਮੁਖਧਾਤੁਸੀਸਈਸ੍ਰਗਸੁਭੁਜੇਉ॥੧੦੭॥ਚਰਨਗਨ ੦
ਧਰਨਅਵਧੂਤਆਗੇਐਧਾਛੈਂ॥ਦੇਉਉਰਿਰਧਨੁਅਸਿਧਰਅਸੁਰਅ
ਜਨਆਛੈਂ॥ਕੇਨਕੈਬ੍ਰਬਰਧਰਉਭੁਗਾਜਆਇਰਾਜੈ॥ਐਉਧੇਂਦ੍ਰ
ਉਧਰਚ੍ਯੋਂਤਾਰਘਾਛਿਤਿਛਾਜੈ॥੧੦੮॥ ॥ਇਤਿਸ੍ਰੀਦੇਸਮਸਾਰ
ਸੰਗਤਿਸਪ੍ਰਬਆਧਚਮਾਲਾ॥੧॥ਹਲਧਰਰਹਰਿਹਰੈਂਹਨਿਹਰਹਰਿ
ਤਨਹੇਰੀ॥ਰਿਖੀਕੇਸਰੋਛਨਕਰਿਇੰਦ੍ਰਿਜਤਤਿਤੇਰੀ॥ਨਾਰਾਜ
ਨਦੇਤਦੀਪਅਧਿਪਪ੍ਰਾਨਚਿੰਤੀ॥ਜੋਗੇਸ੍ਰਗਧਿਸਿਗਰਭਮੋਨੋਬੁੰ

CC-0 Punjab University Chandigarh. An eGangotri-Vaidika Bharara Initiative

ਪਿਖ੍ਯਤੌ॥੧॥ਅਵਿਕਾਰਅਵਤੂਤੇਰਹਬਿਭੁਗਵਤ ਨਾਮਾ॥ਖੇਲਤਸੋਦ ੧੯
ਤ੍ਰ॥ਬਿਦਮਾਧਵਸੁਖਧਾਮਾ॥ਗਮਨਕਰਤ ਬੈਠਤ ਧੈਕ੍ਰੈਸ੍ਰੀਪਤੀਸ
॥ਖਾਤਪਿਜਤਧਾਤੂਤੇਹਿਮਖਭੂਗਭੁਜਭੀਸਾ॥੨॥ਜੇਤ੍ਰਕਿਰਿਆ ०
ਦਿਆਮਿਤਅਰਿਅਭੁਤ੍ਰਕਾਰੀ॥ਤੇਭੁਗਵਤਨਾਮਭ੍ਰੀਤਭੁੰਗੌਦਿਕ
ਚਾਰੀ॥ਬਾਲਾਕ੍ਲਿਸ੍ਨਬੱਛਾਜਹਰਾ॥ਲਿਤਿਜਨਗਾਈ॥ਤਿਨਕੀਲ
ਰਿਕ੍ਲਿਧਾਰਤਨਰਤਨਗਰਿਸੁਨਾਈ॥੩॥ਗੋਪਿਨਕੇਗੋਪਨਤੇਗੋ
ਪਿਤਹਰਦ੍ਰਿਕੌਮੋਚਸੋਂਪਜੋਦਧੀਜੋਜਸੁਦੈਂਜਸਦੇਬਾਂ॥ਤਿਹਿਸਮੈ
ਮਥੁਰਾਤੇਂਨੰਦਆਦਿਆਏ॥ਲਖਿਪ੍ਰਦਗਲਧਤਿਤਮ੍ਰਤਨਾਕੇ
ਬਿਸਮਾਏ॥੪॥ਬਿਸਮਤਿਕ੍ਰੈਬਨੀਬਸੁਦੇਵਕੀਸਰਾਹੀ॥ਮਾਨੋਮੁਨਿਬ
ਰਜਸਰੀਕਰੀਸੋਨਿਬਾਹੀ॥ਇਤਿਮੋਂਬ੍ਰਜਬਾਸਿਨਤਨੁਪੀਨਮ੍ਰਤਨ ०

CC-0 Punjab University Chandigarh. An eGangotri-Vaidika Bharara Initiative

ਕੋਕਾਟਿਕੈਕੁਠਾਰਨਸੋਂਦਿਜਬਰਾਇਬਾਂਕੋ॥੫॥ਦੋਹੇਦੋਹਤਾਸੁਤੇਂ
ਸੁਵਾਸਉਠੀਐਸੀ॥ਅਗਰਤਗਰਧੂਮਮੈਨਧੂਮਧਾਮਹੈਸੀ॥ਕ੍ਰਿਸ
ਭੁਕ੍ਰਨਕ੍ਰਚਰੀਦੋਹਭ੍ਰਿਕ੍ਰਿਹੀਨ॥੬॥ਤਦਪਿਤਾਸੁਬਾਜੇਆਸੁਸਾਧਪਾ
ਪਪੀਨਾ॥੭॥ਪੂਤਨਾਅਪੂਤਪੇਤਪੂਰਗਪੂਨਹਾਰੀ॥ਹਤਨਹੇਤਹ
ਰਿਹਿਪਜਦਪਜਾਇਪਦਪਧਾਰੀ॥ਹਿਤਸੋਂਜੋਹਰਿਹਿੰਅਰਥਅ
ਰਪੈਅਤਿਪਜਾਰੈ॥ਤਾਕੈਫਲਕਹੇਕੌਨਕਾਹੂਜਕਰਨਹਾਰੈ॥੮॥ਤ
ਪੇਜੋਮਤਪ੍ਰੇਮਸੋਂਪਜੋਦਪਜਾਵੈਂਤਿਨਕੀਮਹਿਮਾਅਹੇਸਸੇਸਹੂਨ
ਪਾਵੈਂ॥ਜੋਹਰਿਕੇਚਰਨਕਮਲਕਮਲਜਾਦਿਥਿਦੋ॥ਜਿਨੈਭ
ਕ੍ਰਭਾਵਨਭੁਰਿਧਰਿਉਰਆਨੰਦੋ॥੯॥ਤਿਨਚਰਨਨਚਾਪਿਐਗਜਾ
ਬੈਜਦੂਰਾਈ॥ਪਿਜੇਪਜਦਪਾਇਸੁਗਾਇਪਾਇਗਤਿਸੁਹਾਈ॥ਜਿਨਕੇ

CC-0 Punjab University Chandigarh. An eGangotri-Vaidika Bharara Initiative

ਸ੍ਰੀਕ੍ਰਿਸ੍ਨਕਿਯੇਪਾਨਪ੍ਰਿਜਪਜੇਦਾਤੇਬ੍ਰਜਕੀਮਾਇਗਾਇਬਾਹੈਂਜਸ ੨੦
ਜੋਸੋਦਾ। ਦੀਤਿਨੈਨਾਹਿਜਗਤਜੀਵਨਜਾਨਿਯੇਂਨਨੇਸਾ।ਜਿਨਕੇ
ਪਜਪਾਨਕਰਤਪ੍ਰੇਮਸੋਂਪਰੇਸਾ।ਨਿਦਆਇਆਇਅਸੁਰਿਤਨੁਸੁਰੀ।
ਧਪਾਈ।ਅਚਰਜਨੈਕਹੈਂਕਹੋਕਹਾਇਹਸੁਹਾਈ।।੧੦।।ਗੋਪਗ
ਨਨਪੂਤਨਪਜਾਨਆਦਿਗਾਏ।ਸੁਨਿਬ੍ਰਜੇਸਅਰਭੁਅਵਨ
ਅਚਰਜਉਰਣਾਏ।ਪੂਤਨਾਅਭੂਤਪੂਤਗਲੈਂਲੈਲਗਾਜੋ।ਸ੍ਰ
ਧਿਸੀ।ਸਾਬਿਸੇਬੀਸਪਰਮਪ੍ਰਮੁਦਪਾਜੋ।।੧੧।।ਬ੍ਰਜਨਗਨਆ
ਇਆਇਨਿਦਗਾਇਪ੍ਰਜੋ।ਦੀਬਪਾਈਪਾਇਪਾਇਮਨਬੀਛਿਤਪ੍ਰ
ਜੋ।ਪੂਤਨਾਪ੍ਰਮੋਖਪੋਖਘੋਖਰਤਨਕੀਨੋ।ਸੁਨਤਭੁਨਤਭ੍ਰਕ੍ਰਿਦ
ਹਰਿਰਤਨਗਾਇਲੀਨੋ।।੧੨।।ਦੋਹ॥ ।।ਕ੍ਰਿਸ੍ਨਬਾਲਲੀਲਾਸ

CC-0 Punjab University Chandigarh. An eGangotri-Vaidika Bharara Initiative

ਲਿਤਸੁਨਿਪਰਮਾਨੰਦਪਾਇਓ॥ਪ੍ਰੇਮਿਪਗੀਛਿਤਪ੍ਰੇਮਮੁਨਿਪੁਨਿਪੂਛੇ
ਪਰਿਪਾਇਓ॥੮॥੧੩॥ਹਰਿਜੋਹਰਅਵਤਾਰਮੇਂਕਰਤਕਰਮਕਮਨੀ
ਜਾ॥ਕਰਨਰੋਮਨਮਨਹਰਨਸਬਸੁਖਦਸਦਾਸ੍ਵਨੀਜਾ॥੧੪॥
॥ਜਿਨਸੁਨਿਜਨਮਨਮਲਹਰੈਕਰੈਬੁਧਿਅਤਿਸੁੱਧਾ॥ਹਰਿਹਰਿਭੁ
ਕੁਨਮੇਂਲਹੈਪੁਨਿਪਰਪ੍ਰੇਮਪ੍ਰਬੁੱਧਾ॥੧੫॥ਤਾਤੇਂਸ੍ਰੀਨੰਦਲਾਲਕੇਬ
ਲਚਰਿਤਅਤਿਚਿੱਤ੍ਰ॥ਬਰਨੋਮੁਨਿਸੁਨਿਬ੍ਰਜਾਸਸੁਤਬੋਲੇਬਚ
ਨਬਿਚਿਤ੍ਰ॥੧੬॥ਰਾਗੁਰਾਮਕਲੀ॥ ॥ਕਬਹੁਕਉਬਾਂਨਨਾਮ
ਉਤਅਵਜਾਨਿਨਖਤਜੁਖਤਜਾਨਿਨਿਜਜਸੋਮਤਿਉਤਆਪਪ੍ਰੇਮ
ਪਾਗੀ॥ਗੋਪੀਜਨਕਰਇਕੜਕਰਤਿਗਾਨਜਤੁੰਤੜਬਾਜਨਬਹੁ
ਬਾਜਤਸੁਨਿਰਾਜਤਅਨੁਰਾਗੀ॥ਨੰਦਰਾਇਗੋਹਨੀਭੁਲਾਇ ੨

CC-0 Punjab University Chandigarh. An eGangotri-Vaidika Bharara Initiative

ਬਿੱਪ੍ਰਬ੍ਰਿੰਦਨਕਰਿਬੀਦਨਆਭਿਖੇਕਕਿਯੋਸੁਵਨਕੇਸਭਾਗੀ॥ਨੰਦਨਿ
ਕੀਖਿਲਲਨਕੋਪਲਨਾਪੌਢਾਇਭੁਲੈਸਕਟਤਲੈਂਆਪਕੁਟੁਮਕਾਰਜਕੋ
ਲਾਗੀ॥੧੭॥ਭੂਖਲਾਗਿਲਾਲਕੇਸੁਜਾਗਿਪਗ੍ਯੋਸੋਵਤਤੇਰੋਵਤਪਦ
ਪਦਮਪਟਕਿਸਕਟਪੈਪ੍ਰਹਾਰ੍ਯੋ॥ਉਲਟਿਬਿਕਟਸਕਟਪਰ੍ਯੋਅਸੁਦ੍ਰਜ
ਸੁਚਕ੍ਰਆਦਿਪਾਤ੍ਰਕੂਟਿਟੂਟਿਫੂਟਿਬਸੁਮਤੀਬਿਥਾਰ੍ਯੋ॥ਦੇਖਿਗੋਪਿ
ਗੋਪਉਪਲੇਪਭਈਅਚਰਜਲਾਗਿਕਹੈਂਕੌਨਹੇਤੁਸਕਟਪਲਟਿਪ੍ਰਹਮਿ
ਪਾਰ੍ਯੋ॥ਗਾਸ੍ਯੋਗਾਲਬਾਲਨਜਾਲਾਲਨਕੇਪਾਇਲਾਗਯੋਸੁਨਿਸੁਨੈ
ਕਨੰਹਿਨੰਦਆਦਿਨਨਿਰਧਾਰ੍ਯੋ॥੧੮॥ਰੋਵਤਸੁਤਗੋਦਲੇਜਸੋ
ਦਾਮੋਦਮਗਨਭਈਮਹਿਸੁਰਸੁਜਨਸਬਦਸੁਨਿਸੁਪਯਦਪਜ ੦
ਯੋ॥ਬੇਦਬਰਨਬੇਦਿਬਿਪ੍ਰਬਚਨਦ੍ਰਜਰਬਜਾਇਨਾਂਹਿਤਾਤੇਂਨੰਦਰ ੦

CC-0 Punjab University Chandigarh. An eGangotri-Vaidika Bharara Initiative

ਇਗਾਇਗਾਇਆਦਿਦੁਗਾਜੋ॥ਏਕਸਮੈਨਸੁਦਾਜਸਦਾਨਿਸੁਵਨਗੋਦ
ਲਿਜੇਲਾਲਨਕਰਿਲਾਲਨਕੋਂਭੁਾਰਭੂਰਿਪਾਜੋ॥ਗਿਰਿਗੁਰੂਗੌਰ
ਵਨਿਹਾਰਿਨਹਿਸਕੀਸਿਭੁਾਰਿਭੁਾਰਕਰਿਬਿਚਾਰਬਿਸਮਿਤਹ੍ਵੈਬਸੁ
ਮਤਿਬੈਠਾਜੋ॥੧੯॥ਹ੍ਵੈਅਧੀਰਧੀਰਧਾਰਿਧਨੁਰਧਾਰਿਧਜਾਨਧਾਰਿ
ਬਿਨਜਧਾਰਿਕਰਤਿਸੁਵਨਅਵਨਹੇਤੁਰਾਨੀ॥ਤਬਹਿਤ੍ਰਿਨਵ੍ਰਤ
ਨਾਮਕੋਸਕ੍ਰਿਤਜਾਨਿਤਜਬਾਸਆਜੋਬ੍ਰਨਬਫ੍ਰਚਕ੍ਰਬਾਤਰੂਪਠਾਨੀ॥
ਧੂਰਿਪੂਰਿਭਈਧਕਾਰਕਿਜਪ੍ਰਚਾਰਦਿਸਾਚਾਰਿਦੀਸਤਨਹਿਦੇਹ
ਕਾਹੂਆਪਨੀਬਿਰਾਨੀ॥ਹਰਿਅਰਭਕਹਰਿਅਕਾਸਉਡ੍ਯੋਜੋਆਸੁਨਾਸ
ਹੇਤੁਧੂਰਜੋਧੋਖਧਨੇਤ੍ਰਾਸਨਾਸਆਸਮਾਨੀ॥੨੦॥ਬਹੁਬਜਾਕੂਲ
ਬ੍ਰਜਬਿਲੋਕਿਲਾਲਨਆਕਾਸਓਕਸੌਕਹਰਨਹੇਤੁਭਏਅਰਿਕੋਅ

CC-0 Punjab University Chandigarh. An eGangotri-Vaidika Bharara Initiative

ਸੁਹਾਰੀ॥ਭੂਰਿਭੂਰਭੂਵਨਕਰਿਗਹਿਜੋਗਾਢਅਰਿਕੋਗਾਰਗਏਨਿਕਰਿ ੨੨
ਪ੍ਰਾਨਪਰਜੋਭੂਤਲਭੁਜਕਾਰੀ॥ਜੋਜੋਪ੍ਰਗਾਪ੍ਰਗਾਰਿਪ੍ਰਿਖਤਤੇਂਪ੍ਰਗਾਰਿਪ੍ਰਹ
ਸਿਪਰਜੋਧਰਜੋਧਾਇਤਿਜਨਿਬਾਲਬੈਰਿਉਗਬਿਹਾਰੀ॥ਰਿਪੋਲਜਾ
ਇਆਇਰੋਚਪਾਇਪਾਇਪਰਪ੍ਰਮੋਦਮੋਦਕੋਪ੍ਰਮੋਦਪਰੀਖਪ੍ਰਮੁਦਿਤ
ਮਹਤਾਰੀ॥੨੧॥ਅਚਰਜਅਤਿਹੀਬਿਲੋਕਿਅਚਰਜਅਟਿਅਖਿਲ
ਲੋਕਨਿਦਆਦਿਰੋਪਨਆਨਿਦਉਪਪਾਈ॥ਪਾਤਕਿਕੋਪਾਤਕਹੀਪਾ
ਤਕਅਪਾਤਕਕੋਂਪਾਤਿਪਰਮਈਸਕਹੈਲੋਗਾਔਲੂਗਾਈ॥ਨਿਦਨਿਦ
ਪਤਨੀਕੋਪੂੰਨਜਕੋਪ੍ਰਭਾਵਮਹਾਅਹਾਕਾਲਗਾਲਤੇਂਜੁਬਾਲਬਚ੍ਯ
ਬਚਾਈ॥ਏਕਬੇਰਆਈਹਰਿਬਦਨਮੋਂਜੰਭਾਈਤਹਂਬਿਸ੍ਵਦੀਦਿਖ ੦
ਈਲਖਿਜਸੁਮਤਿਬਿਸਮਾਈ॥੨੨॥ਦੋ੪॥ ॥ਏਕਸਮਯਸ੍ਰੀਸੁਕਕਰੋਂ

CC-0 Punjab University Chandigarh. An eGangotri-Vaidika Bharara Initiative

ਸੁਨਹੁਸੁਮਤਿਸਿਰਤਾਜਾ॥ਗਰਗਮੁਨੀਆਏਤਹੀਂਜਹੰਬ੍ਰਿਜਰਾਜਬਿਰਾ
ਜਾ॥੨੩॥੭ ॥ਰਾਗੁਲਲਿਤਾ॥ ॥ਮੁਨਿਗਰਗਗਰੇਹਆਏਨਿਰਖੇਸੁ
ਨੰਦਰਾਈ॥ਕਰਜੋਰਿਕਰਿਪ੍ਰਨਾਮਪ੍ਰਲਕਿਪੂਜੇਪ੍ਰਭੁਨਰਾਈ॥ਮੁਨਿ
ਕਹ੍ਯੋਕਰੌਂਕਹ੍ਯੋਕਰਪਰਿਪੂਰਨਕੀਪੂਜਾ॥ਸਤਰੋਗਨਗ੍ਰਿਹੀਤਾਰਨ
ਕਛੁਕਾਰਨਨਹਿਦੂਜਾ॥੨੪॥ਤੁਮਜੋਤਿਸਬਿਧਿਜੋਵਨਕੇਜਤ
ਨਜੋਗਾਰੀਨੋ॥ਫਲਭੂਤਭਵਿਜਾਨੇਜਨਜਾਨੇਲਿਖਿਲੀਨੋ॥ਤੁ
ਮਬੇਦਨਕੇਬੇਦਨਮੈਂਬੇਦਬਿਦਨਮਾਨੋ॥ਮਮਸੁਵਨਨਕੇਂਕਰੌਸੁਭ
ਦਸੰਸਕਾਰਸਾਨੋ॥੨੫॥ਸੁਨਿਗਰਗਗਰਦ੍ਯੋਰੌਂਪੈਗੁਰੁਰੁਜਾਦਵ
ਕੁਲਕੇਰੌ॥ਪੁਨਿਸਖਜਨਗਤਜਗਤੀਬਸੁਦੇਵਸੋਂਜੁਤਰੌ॥ਕਹੂੰਜੋ
ਰਸੰਸਕਾਰਕਰਨੇਕੇਸਜਾਨਿਪੈਹੈਂ॥ਬਸੁਦੇਵਸੁਵਨਸਮੁਝਿਸੁਤਹਿੰ

CC-0 Punjab University Chandigarh. An eGangotri-Vaidika Bharara Initiative

ਦਾਰੁਨਦੁਖਦੈਹੈ ॥ ਰਖ੍ਯਾਤਬਤਾਮੈਂਬਹੁਹਰਖਹਰਨਹੋਇਹੈਹਮਾਰੋ ॥ ੨੩
॥ ਸੁਨਿਗੋਪਰਾਇਕਜੋਕਰੈਗੋਪ੍ਰਸਿਸਕਾਰੋ ॥ ਸੁਨਿਨਿੰਦਬਚਮੁਨਿੰਦ
ਕਿਜੋਰਹਸਿਨਾਮਕਰਨਾਕਿਯੋਰੋਹਿਨੀਤਨੈਕੋਤਬਰਾਮਨਾਮਧਰ
ਨਾ ॥ ੨੭ ॥ ਸਬਮਿਤ੍ਰਨਕੋਮਨਜਾਮੈਂਰਮੈਸੋਈਰਾਮਾ ॥ ਬਲਕੀਬਿਸੇਸ
ਤਾਤੈਂਬਲਦੇਵਨਾਮਨਾ ॥ ਸਬਸੁਜਨਸੋਧਸਿਰੂਹਤੇਸੋਕਰਖਣ
ਸੋਈ ॥ ਤਵਸੁਵਨਸਜਾਮਇੰਦਰਕੋਛਿਜਨਾਮਹੋਈ ॥ ੧੮ ॥ ਕਬਹੂੰ
ਕਯਰਭੁਯੋਹੋਬਸੁਦੇਵਪੁਤ੍ਰਪਾਹੈਂਤਿਹਿਹੇਤੁਬਾਸੁਦੇਵਨਾਮਜਾਕੋ
ਬੁਧਪਾਹੈਂ ॥ ਬਹੁਨਾਮਰੂਪਜਾਕੇਗੁਨਕਰਮਨਕੇਕੀਨੇ ॥ ਨਹਿਜਾਨੈਂ
ਜਨਅਨਤਿਨ੍ਹੈਮੈਂਹੀਲਖਿਲੀਨੇ ॥ ੨੯ ॥ ਜਹਤੁਮਰੈਬਖ੍ਯਾਨਕੋਇ
ਕਰੈਗੋਕਨ੍ਹੈਜਾ ॥ ਤਬਿਜਾਹੁਗੇਦੁਰਿਤਤੋਦੇਖਦਾਰੁਨਦੁਖਦੇਜਾ ॥ ਜਹਸਾ

CC-0 Punjab University Chandigarh. An eGangotri-Vaidika Bharara Initiative

ਸੁਨਕੀਬ੍ਰਜਾਪਿਨਕੋਬਾਧਨਕਰਵੈਯਾ॥ਜਨਜਾਕੇਰਤਿਵਾਨਨਕੀ
ਟਲੈਸਬਬਲੈਯਾ॥੩੦॥ਗੁਨਰਜਾ[illegible]ਖਾਨਿਹਰਿਸਮਾਨਸੁੰਦਰ
ਸੁਤਤੇਰੋ॥ਸ੍ਰੀਕੀਰਤਿਅਨੁਭਾਵਐਸੋਆਨਮੇਨਹੇਰੋ॥ਇਮਿਗਰ
ਰਾਰਾਇਗੁਨਗੁਬਿੰਦਰਾਮਲੇਨਿਜਰੋਹਾ॥ਸੁਨਿਨੰਦਕ੍ਰਿਸਨਚੰਦ
ਸੌਂਕਿਯੋਚਕੋਰਨੇਹਾ॥੩੧॥ਰਾਗਬਿਲਾਵਲੁ॥ ॥ਕਛੂਕਾਲਮੈਂ
ਨੰਦਲਾਲਲਾਰੇਚਲਨਪੁਟਰਨਛਾਲੈਸੋਂ॥ਨੂਪਰਧੁਨੀਆਪ
ਨੀ[illegible]ਸੁਨੀਤਬਰੋਤਹੈਂਖੁਸਹਾਲੈਸੋਂ॥ਬ੍ਰਜਕੀਰਲਗਿਤਨ
ਬੀਚਲਖਿਸੁਖਸੀਰਿਤਿਗੋਪਿਨਕੇਦਿਯੋ॥ਕੁਰਾਮਾਤਮੰਦੁਲਸੋਂਦ
ਸੌਂਗਹਿਰੋਚਲਲੇਲਾਵਤਹਿਯੋ॥੩੨॥ਪਜਾਵਤਪਯੋਦਨਪ੍ਰੇਮਸੋਂਸੁ
ਸੀਅਤਸੁਮੁਖਨਿਰਖਤਰਹੈਂ॥ਦਿਨਰੈਨਭੋਜਨਸੈਨਤਜਿਚਿਤਦੈ

CC-0 Punjab University Chandigarh: An eGangotri-Vaidika Bharara Initiative

ਨਸਿਮੁਲੀਲਾਲਹੈ॥ਗਹਿਥੰਛਪੁੰਛਾਖਿਚੇਕੰਨੂਲੀਖਿਗੋਪਿਗਨਹ ੨੪
ਰਖੈਂਹਸੈਂ॥ਅਤਿਚਪਲਚਾਲਿਚਾਲਿਜਾਤੁਜਹੇਂਤਹੇਂਜੋਇਜਨਨਿਤ੍ਰਸੈ
ਗਸੈਂ॥੩੩॥ਆਸਿਆਗਿਆਦਿਕਭਾਰਿਭਾਗਿਗਨਜੇਚਹੈਂਸਿਸੁ
ਭਾਵਸੋਂ॥ਗ੍ਰਿਹਕਾਜਕਰਿਨਸਕੈਂਜਨਨਿਨਿਤਅਵਨਹਿਤਭੁਜਬਾ
ਦਸੋਂ॥ਬਲਿਬ੍ਰਿਸਨਕੇਊਖਦਿਨਨਮੈਂਲਾਗੇਚਰਨਨਿਜਚਰਨਸੋ
॥ਬ੍ਰਜਬਾਲਜਾਲਨਸੰਗਲੈਕਰਿਰਿਗਲਾਗੇਕਰਨਸੋ॥੩੪॥
॥ਦਧਿਦੂਧਮਾਖਨਕਰਤਮੋਖਨਪਰਨਘੋਖਨਜਾਇਕੈ॥ਤਿਹਿ
ਰਾਹਿਚੋਰਨਚਤੁਰਈਤਿਯਕਹੈਂਜਸੁਦਹਿਆਇਕੈਂ॥ਸੁਨਜਸੁਮਤੀ
ਬਸੁਮਤੀਮੰਡਲਮੈਨਐਸੋਔਰਹੈ॥ਜੋਸੋਲਲਨਤੇਰੋਕਲਨਕੀ
ਨੋਜੁਚਾਤੁਰਚੋਰਹੈ॥੩੫॥ਤਸਕਰਅਪਰਨੇਜਗਤਮੈਤੇਜਗਤ

CC-0 Punjab University Chandigarh. An eGangotri-Vaidika Bharara Initiative

ਮੈਂਨਹਿਚੋਰਰਹੀਂ।ਯਹਚਤੁਰਚੋਕਸਚਰਤਚੇਰੀਗਨਤਸਾਂਝਨਭੋਰ
ਹੀ।ਬਿਨਲਖਤਹੀਬਛਰਾਬੀਧੇਛੋਰਤਛਿਪੈਗ੍ਰਿਹਜਾਇਕੈਂ।ਜਨ
ਰੋਹਕੇਭਾਮਨੈਜਬਬੈਬਛਰਾਗਹਨਹਿਤਧਾਇਕੈਂ।੩੬।ਤਬਲੇ
ਤਰੋਰਸਚੋਰਿਚੋਰਿਜੁਚਾਰੁਚਿੰਤਾਬਿਹਾਇਕੈਂ।ਗ੍ਰਿਹਰੋਗਿਪਕਾਰੋ
ਪਿਕਾਆਵਤਿਪਰਖਿਜਾਤਪਰਾਇਕੈਂ।ਯਹਜਾਨਿਕੈਦਿਨਆਨਮੈਂ
ਜਬਸਾਦਪਨਰਹੈਂਸਬੋ।ਤੌਆਇਰਾਰੀਖਾਇਕੈਂਹਸਮੋਹਨੀਭਰ
ਤਤਬੋ।੩੭।ਉਨਮਾਦਕਰਿਜੁਵਤੀਜਨਨਦਧਿਸ੍ਵਾਦਸੋਂਖਾਦ
ਨਕਰੈਂ।ਜਨੁਸੀਭੁਇਕਛੁਕਹਿਸਕੈਂਨਹਿਹੇਰਿਹੈਜਗਾਵਹਰੈ।
।ਜੌਕਹੈਕੋਊਲੈਕਨੈਜਾਦਹੀਮਾਖਨਖਾਇਲੋ।ਤੌਕਹੈਮੇਰੇਗੋਹ
ਗੋਰੀਤੁਹੀਕਜੋਂਨਹਿਆਇਲੋ।੩੮।ਤੇਤੇਦਹੀਔਦੂਧਕੇਭੂਖੇ

CC-0 Punjab University Chandigarh. An eGangotri-Vaidika Bharara Initiative

ਕਹਾ ਹੌਂ ਹੌਂ ਅਰੀ॥ ਜੌਂ ਦਿਜੇ ਲੇਤ ਨ ਭਾਵਤੀ ਇਹਿ ਭਾਵਤੀ ਚੋਰੀ ਛੋਰੀ
॥ ਜਹਾਂ ਦੂਰਿ ਦੇਖੈ ਦੂਧ ਦਧਿ ਤਹਾਂ ਭੂਰਿ ਭਾਂਤਿ ਬਨਾਵਹੀ॥ ਛੀਕੇ ਛ
ਰੀ ਸੌਂ ਛੇਦ ਕਰਿ ਬਿਨ ਖੇਦ ਸਖਨ ਖਵਾਵਹੀ॥ ੩੯॥ ਜੌ ਸੋ ਉਪਾਵ
ਬਨੈ ਨ ਰੀਤੌ ਧਕਰਿ ਪਾ ਬਰ ਪਾਰਹੀ॥ ਕਹੂੰ ਬਾਲ ਪੈ ਚਢਿ ਬਾਲਕ
ਹੂੰ ਊਖਲ ਊਲਟਿ ਪਗ ਧਾਰਹੀ॥ ਕਹੂੰ ਕਪਿਨ ਕੀ ਕਰਿ ਪਾਂਤਿ ਪਹੁ
ਸਤ ਪ੍ਰੇਮ ਸੌਂ ਮਾਖਨ ਮਹੀ॥ ਜੌ ਤੇ ਅਘਾਇ ਨ ਖਾਇ ਤੌ ਲੈ ਪਾੜਿ ਖਿਜ
ਪਟਕਤ ਮਹੀ॥ ੪੦॥ ਜਿਹਿ ਗਿਹ ਮੇਂ ਦਧਿ ਦੂਧ ਮਾਖਨ ਸੁਖਨ ਸੌਂ ਜਨ
ਪਾਵਹੀ॥ ਤਿਨਿ ਗ੍ਰਿਹਿਨ ਗਾਰਿ ਹਜਾਰ ਦੈ ਸਿਸੁਨ ਖਨ ਨੈਂ ਰਿਰੁਵਾਵ
ਹੀ॥ ਜਹਾਂ ਅੰਧਕਾਰ ਅਗਾਰ ਤਹਾਂ ਨਿਜ ਅੰਗ ਮਨਿ ਤਮ ਤੇ ਕਰਹੀ॥ ਜ
ਬ ਗੋਪਿ ਗਨ ਗ੍ਰਿਹ ਕਾਜ ਬਸ ਜਗ ਸਮ ਗ੍ਰਹ ਦਧਿ ਚਖ ਚੋਰਹੀ॥ ੪੧॥

CC-0 Punjab University Chandigarh. An eGangotri-Vaidika Bharara Initiative

।ਸੁਨਈਠਔਰੈਢੀਠਪਨਯਾਕੇਕਹਾਕਹਿਗਾਇਯੇ।ਜੇਕਾਂਮਤਵ
ਸਤਬਾਮਕਰਤਸੁਨਾਮਲੇਤਲਜਾਈਯੇ।ਜੇਦੇਵਸੇਵਨਹੇਤਬਸੁ
ਧਾਧਰੈਂਲੀਧਿਸੁਧਾਰਿਕੈਂ।ਤਹਾਂਜਾਇਢੀਠਬਚਾਇਕਰਿਮਲਮੂਤ
ਜਾਤਬਿਗਾਰਿਕੈਂ।੪੨।ਪੁਨਿਨਵਬਸੁਨਕੀਗਹਤਬੇਨੀਲੇਤ
ਬਸਨਉਤਾਰਿਕੈਂ।ਇਹਿਭਾਂਤਿਕੀਬਹੁਬਾਤਯਾਂਕੀਕਹੈਂਕਹਾਉ
ਧਾਰਿਕੈ।ਬਨਚੋਰਜਾਜੇਜਸੁਮਤੀਤੁਹਿਕਰੈਰੋਜਗਾਜਸੁਮਤੀ।
।ਸਬਚੋਰਿਬਸੁਬਸੁਮਤੀਕੋਕਰਿਹੈਸੁਤੁਹਿਬਨਬਸੁਮਤੀ।੪੩
।ਇਮਿਸਭਜਸ੍ਰੀਮੁਖਲਲਨਕੋਅਤਿਲਲਿਤਲਖਬੇਹਿਤਅ
ਹੋਰੋਪਨਉਰਿਹੋਨੀਮਿਸਿਜਸੋਦਾਹਿਂਬਚਨਬਡੂਹਜੂਬਹੁਕੋਹੋ।
।ਸੁਨਿਸਾਂਸਿਮੁਖੀਪ੍ਰਗਸਿਤਮੁਖੀਨਿਜਜਨਅਛੌਲਜਿਜਜਾਨਕੈਂ

CC-0 Punjab University Chandigarh. An eGangotri-Vaidika Bharara Initiative

।ਪ੍ਰਿਜਖੱਛਖਛੱਲਤਾਖਲਿਤਬੇਲੀਨਅਰੁਅਪਮਾਨਿਕੈਂ।੪੫।ਪ੍ਰਾਨਿਸੈ ੨੬
ਕਹਿਨਸਿਸ੍ਰਮਸਖਨਸਨਕਿਜਗਾਮਨਖੇਲਨਹਿਤਹਰੀ।ਤਿਨਜਾਇ
ਜਨਨੀਸੋਂਭਨੀਇਨਮਾਇਮਿਟਖੱਛਨਕਰੀ।ਸੁਨਿਜਸੁਮਤੀਸੁਤਹਿ
ਤਮਤੀਕਰਪਕਰਿਕਰਿਕਰਲੇਛਰੀ।ਡਰਟਨਲਗੀਕਜੇਰੰਭਪਲਮ ੦
ਈਲਪਕਿਸੁਹੁੰਮੇਧਰੀ।੪੬।ਸੁਨਮਾਇਮਟੀਮੇਨਖਾਈਸੁਹਿਦੂਹਾਈ
ਰਾਮਕੀ।ਏਥਿਥਾਬਾਦੀਥਰਥਿਖਾਦੀਬਾਲਸੋਈਗਤਿਰਾਮਕੀ।ਜੇ
ਨਾਹਿਤੋਹਿਪਰੇਖਤੋਮੁਖਪੇਖਲੇਮੇਰੋਅਥੈਯੌਬਦਿਥਿਥਾਕੇਬਦਨ
ਹਰਿਜਿਹਿਸਦਨਾਸ੍ਰਿਤਜੀਸ੍ਰਿਤਿਸਥੈ।੪੭।ਥਰਬਦਨਬਾਲਥਿਲੋ
ਕਿਥਿਸਹਿਥਿਸੇਸਥਿਜਮਜਪਾਇਯੋ।ਕਰਿਬਾਰਬਾਰਬਿਚਾਰਚਾਰੁਨ
ਸਾਰਉਰਮੈਂਆਇਯੋ।ਤਬਦ੍ਰੈਸਭੁਜਸਭੁਭੁਜਹਰਨਹਰਿਚਰਨਸ

CC-0 Punjab University Chandigarh. An eGangotri-Vaidika Bharara Initiative

ਰਨਸਹੀਂਗਾਹੀ॥ਨਿਜਲਾਲਪਾਲਨਹੇਤਹਰਿਸੋਂਬਿਨਯਬਹੁਬਿਧਕੀਕ
ਰੀ॥੪੭॥ਪ੍ਰਿਯਪੁਤ੍ਰਪ੍ਰੇਮਮਈਸੁਮਾਤਾਮਾਇਮਨਮੈਂਹਰਿਦਈ॥ਤਿਹਿ
ਹਿਤਸੁਸ੍ਰੂਤਿਸਤਸੇਵਜਾਸ੍ਰੀਸਾਹਿਸੁਸੁਤਸੇਸਮ੍ਰਿਧਤਭਈ॥ਸੁਨਿਜੇਮ
ਰੀਤਿਛਿਤਪਰਮਾਠਿਖਿਪ੍ਰਤਿਪ੍ਰੇਮਸੋਂਪੂਛਿਤਭਯੋ॥ਨਿਦ੍ਰਾਇਜਸੁਦਾਮ
ਇਕੋਂਸੁਨਿਕਿਹਿੰਸੁਭ੍ਰਿਤਹਰਿਸੁਤਦੋਜੋ॥੪੮॥ਸੁਨਿਬੀਸਰਹਿਤਮ
ਹੀਸਸੁਨਰਘੁਕੁਲਮਹੀਸਸੁਤਤੇਪ੍ਰਵਰਾ॥ਜਿਹਿਬੀਬਸਿੱਖਸੁਖਜਾਤਿਰ
ਸਰਬਜਾਤਿਭ੍ਰਾਤਸੁਸ਼ਿਖਿਤੁਰਾ॥ਤਿਹਿੰਬਾਮਰਤਨਾਲਕਾਜਮਸੁਰ
ਸਰੂਪਨਿਹਾਰਤੋਂ॥ਸੋਹਿਤਭਈਮਨਮੈਂਠਈਅਸਸੁਤਲੋਹੋਂਕਰਤਾ
ਰਤੋਂ॥੪੯॥ਸੋਮਨਰਾਨੀਨਿਜਧਨੀਸੋਂਬਰਨੀਧਨੀਧਬਰਾਇਕੈਂ॥ਸੁ
ਨਦ੍ਰਾਮਿਮਨਸੋਈਸਨੀਗੁਰੂਸੋਂਭਨੀਭੁਲਭ੍ਰਾਇਕੈਂ॥ਗੁਰੂਸਿਸੁਨਾਮ

CC-0 Punjab University Chandigarh. An eGangotri-Vaidika Bharara Initiative

ਬਸਿਸਟਦੀਪਤਿਤਾਇਜਸੁਭੂਸਮਣ੍ਹਾਇਓ।ਤਜਿਧਾਮਕਾਮਕਲਾਪਗਾ
ਮਸਬਾਮਤਪਤਨੁਤਾਇਓ॥੫੦॥ਸ੍ਰੀਰਾਮਮੰਤ੍ਰਜਪੰਤਸ੍ਰੀਸਿਜਕੀਤ
ਅੰਤਰਧਜਾਇਓ।ਸ੍ਰੀਰਾਮਨਵਮੀਬ੍ਰਤਬਰਤਦਸਏਕਬਰਸਾਬਿਤ
ਇਓ।ਤਬਆਇਅਨੰਦਕੈਦਦਸਰਥਨੰਦਦੂਤਦਰਸਨਦਿਓ।
।ਇਕਦਸਬਰਸਨਿਜਨੈਦਵ੍ਹੈਆਨੰਦਾਬਿੰਦਨਕਰਲਿਓ॥੫੧॥
।ਸ੍ਰੀਰਾਮਆਇਸਤੇਬਸੇਪੁਨਿਆਇਸਤਜਸੁਲੋਕਮੋਂ।ਬਸੁਧਰ
ਜਦ੍ਵੈਧਾਰਿਧਰਾਦ੍ਵੈਨਸੁਨਾਮਧਾਮਅਸੋਕਮੋਂ।ਤੁਹੰਧਾਰਿਅਜਆਦੇ
ਸਅਜਤੇਅਜਨਭੁਜਨਸੁਬਰਬਰਜੋ।ਪੁਨਿਪਾਇਆਇਸੁਤਾਸੁਅ
ਇਸੁਅਵਨਿਬੂਜਬਰਬਪੁਧਰੋ॥੫੨॥ਕ੍ਰਿਪਨੰਦਨਾਮਸੁਦ੍ਵੈ
ਨਭੋਆਬ੍ਰਿਧਾਧਰਾਜਸੁਧਾਧਰੀ।ਪੂਰਬਬਰਨਿਪਰਪ੍ਰੇਮਪਾਜੇਪੁਰ

CC-0 Punjab University Chandigarh. An eGangotri-Vaidika Bharara Initiative

ਦ੍ਵੈਪ੍ਰਗਟੇਹਰੀ॥ਬ੍ਰਹਮਾਦਿਬਿਨਜਬਿਧਾਨਤੇਂਹਰਿਆਨਿਬ੍ਰਜਬਸੁਮ
ਤਿਬਸੋ॥ਬਲਰਾਮਸਹਜਸਧਾਮਜਸੁਦਾਮਾਤਪਿਤੁਪ੍ਰਜਪਰਬ
ਸੋ॥੫੩॥ਦੋਹਾ॥ ॥ਇਤਿਸ੍ਰੀਸੁਕਸ੍ਰੀਕ੍ਰਿਸਨਬੇਕਮਨਕਮਨਭ੍ਰਮ
ਗਾਇ॥ਬਰਨਤਿਨਰਪਤਪਤਿਅਪਰਚਰਿਤਚਾਰੁਚਰਿਤਚਾਇਓ॥੫
੪॥੮॥ ॥ਰਾਗਬਿਲਾਵਲ॥ਕਬਹੂੰਜਸੁਦਾਸੁਖਦਧਿਮਥਨ
ਕਰਨਕੋਲਾਗੀ॥ਲਲਨਕੇਲਲਿਤਗੀਤਗਾਵਤੀ॥ਪੀਤਪਟਕਟਿ
ਕਸੇਕੋਪਨੀਕਲਿਤਕਰਿਪੁਤ੍ਰਪ੍ਰਜਪ੍ਰੇਮਸੋਂਪਜਦਪਜਸਾਵਤੀ
॥ਰਜੂੰਕਰਖਨਕਰਨਿਚਲਨਕੰਕਨਕਰਨਕੁੰਡਲਕਰਿਕਿੰਪ
ਕੁਸਮਬਰਸਾਵਤੀ॥ਰਮਾਮਨਰਤਨਪਰਿਆਇਮਨਭਾਵਤੀਮਹ
ਮਨਰਤਨਧਰਿਕੋਸੁਗਰਖਾਵਤੀ॥੫੫॥ਤਬੈਉਠਿਮੋਹਨਤੇਨੈਨ

CC-0 Punjab University Chandigarh. An eGangotri-Vaidika Bharara Initiative

ਮਸਲਤਲਾਲਥੈਨੋਤੇਤਰਥਦਤਮਾਇਢਿਗਆਇਕੈ।ਰੀਮਾਇਮ੍ਰ ੨੮
ਗਿਪਜਦਪਜਾਇਦੈਜਾਹਿਤਜਿਧਾਇ।ਮਬਨੀਗਹੀਭ੍ਰਾਇਸੋਂਜਾਇ
ਕੈ।ਤਥੈਮਾਮੋਦਸੋਮੈਦਾਨਿਧਿਗੋਦਲੇਪਜਾਵ੍ਤਿਪਜੇਦਪੇਖਤਬ
ਦਨਭ੍ਰਾਇਕੈ।ੜ੍ਰਿਪ੍ਰਬਿਨਤਜਾਗਿਪ੍ਰਨਿਭ੍ਰਾਗਿਭ੍ਰੀ।ਤਰਗਾਇਗੋਜ
ਲਖਿਆਗਿਪੈਦੂਪਉਠਨਾਇਕੈਂ।ਪਦ।ਤਬਕਿਜੋਕੋਪਕੀਪਿਤ
ਅਧਰਦੰਤਮੋਦੇਸਿਦਧਿਪਾੜ੍ਰਿਪਾਦ੍ਰਿਖਦਸੋਂਦਾਰਿਕੈ।ਜਾਇਭ੍ਰੀ
ਤਰਭੁਵਨਖਾਇਮਾਖਨਲਿਯੋਰਹੇਜੋਸੋਲੇਭੁਗਜੋਦੋਊਕਰਧਾਰਿ
ਕੈ।ਰਸੋਰੀਹਪਿਛਵਾਰਧਾਰਿਊਖਲਚਰਨਬਨਚਰਨਦੇਤ
ਨਵਨੀਤਜੂਹਕਾਰਿਕੈਂ।ਆਇਪਾਛੇਮਾਇਹੇਰਿਹਰਿਕਰਮਹੰਸਿਰ
ਲੀਹੇਰਨਪਰਿਰਿਹਰੇਪਗਧਾਰਿਕੈਂ।ਪਹਾ।ਛਰੀਕਰਮੇਂਕਰੀਮਾਤ

CC-0 Punjab University Chandigarh. An eGangotri-Vaidika Bharara Initiative

ਆਵਤਿਹਰੀਹੇਰਿਭੁਜਭੁਜਾਇਭੁਰਿਭੁਰਜੇਭੁਭੁਰਾਇਕੈਾਂਰੋਪਵਰ
ਰੋਧਨੀਗਹਨਰੋਹਨਗਈਜਿਹਿੰਗਹਨਜੇਗਨਹਿਜੋਗਮਨਜਾ
ਇਕੈਾਂਚਲਤਜਨਨੀਜਵਨਿਤਿਬਭੁਰਭੁਰਤੇਂਭੁਈਗਤਿਮੰਦਿਕ
ਰਥੰਧਾਬਿਗਲਾਇਕੈਾਂਕਰਿਜਤਨਨੀਠਕਹਿਛੀਠਗਹਿਹੀਛਿ
ਧੋਰਿਰੋਜੇਤਬਰੋਇਛਿਗਬਾਰਿਜਵਹਾਇਕੈਾਂ॥੫੮॥ਗਿਸਿਭੁਰੀਜ
ਨਨਿਕਰਛਰੀਊਧੰਰੋਲੀਖਕਹਿਹਰੀਹਾਇਰੀਮਾਇਮਾਰੈਮਡੀ॥
ਛਿਰਿਨਕਰਿਰਿਹੋਂਕਬਹੂਕਰਮਐਸੋਕਠਿਨਜਨਨਿਜਾਮੇਂਤੇਰੀਛਿ
ਮਲਾਬਿਗਰੈਮਡੀ॥ਸੁਨਤਸੁਤਭੀਤਕੈਭੀਤਬਚਭੀਤਏਂਭਾਵਦ
ਅਲਭਰੀਛਰੀਤਜਿਜਮੁਮਤੀ॥ਤਦੀਪਤਜਿਮਾਰਮਤਿਸਾਰਅ
ਦਧਾਰਕਿਧਦਿਨਬਿਨਚਿਤ੍ਰਦ੍ਵੈਹੋਨਮੰਤ੍ਰਮਤੀ॥੫੯॥ਇਹੈਊਰ

CC-0 Punjab University Chandigarh. An eGangotri-Vaidika Bharara Initiative

ਧਾਰਿ ਕਰ ਧਾਰਿ ਦ੍ਰਿੜ ਦਾਮ ਵਰ ਬਾਮ ਬਾਂਧਨ ਲਗੀ ਬਾਮ ਬਰ ੨੯
ਬਾਮ ਕੋ। ਜਾਸੁ ਅੰਤਰ ਔਰ ਬਾਹਰ ਨ ਬੇਦ ਬਦ ਪਰਓ ਅਪਰਅ ੦
ਹਿਚਾਹਨਨ ਬਾਮ ਕੋ। ਵਾਰ ਔ ਪਾਰ ਅੰਤਰ ਫਿਰਿਬੋ ਬਿਸ੍ਵ ਕੋ ਬਿਸ੍
ਬਪੁ ਵੇਹੀ ਬਰਦ ਦੇਵ ਬਾਮ ਕੋ। ਜੋਈ ਅਦ੍ਰਜੁਤ ਪਰ ਦ੍ਰਜੁਤ ਨਰਦ
ਜਾਤ੍ਰਿ ਤਿਹਿ ਬਾਂਧ ਗਹਿ ਊਖਲ ਹਿੰ ਅਸ ਅਪਰ ਬਾਮ ਕੋ॥੬੦॥ਨ
ਗੀ ਜਗ ਦਾਮ ਕੇ ਦਾਮ ਸੋਂ ਬਾਧ ਬੇਜ ਬਤ ਬੇ ਦਾਮ ਸੋ ਘਟੀ ਦ੍ਵੈ ਅੰ
ਗਲੀ। ਤ ਬਦਈ ਦੂਸਰੀ ਸਾਂਧਿ ਸੋ ਊਤ ਬਾ ਭੁਈ ਤੈਸੇਂ ਈਤ ਬ ਜੋਈ
ਜੈਸੇ ਗਲੀ। ਸਬੋ ਗ੍ਰਿਹ ਦਾਮ ਕੀ ਦਾਮ ਲਖਿ ਵੈਸੇ ਈ ਬਾਮ ਕੀਦਾ
ਮਕੀ ਭਈ ਮਤਿ ਪੰਗਲੀ। ਮਾਤ ਕੋ ਗਾਤ ਸ੍ਮ ਸਾਬ ਅਕੁਲਾਤ ਲ
ਖਿ ਕ੍ਰਿਪਾ ਕਰਿ ਕੇ ਦ ਭਏ ਕ੍ਰਿਸ਼ਨ ਕੁਲ ਮੰਗਲੀ॥੬੧॥ਈਹਾਂ ਦਰਸ ੦

CC-0 Punjab University Chandigarh. An eGangotri-Vaidika Bharara Initiative

ਇਦਸੀਦੀਨਦੁਖਹਰਨਹਰਿਭਕ੍ਤਜਨਦੁਸਜਤਾਥੇਦਬਰਨੀਜ
ਥ॥ਜਾਸੁਬਸਿਬਿਸ੍ਵਬਿਧਿਬਿਧੁਬਹਨਆਦਿਸਬਸੋਈਭਗਵਤ
ਭਕ੍ਤਭਕ੍ਤਿਤਤਪਰਤਥਾਪ੍ਰਜਾਪਤਿਪਾਰਬਤਿਪੀਦੁਪਰਮਾਰ
ਮਾਇਨਦ੍ਵਾਪ੍ਰਸਾਦਪ੍ਰਭੁਕੀਨਪਾਈਪ੍ਰਥਾ॥ਜੋਲਹਜੋਜਸੁਮਤੀਪ੍ਰੇ
ਮਬਿਸਜਾਸੁਮਤੀਨ੍ਰਿਸ੍ਤਤਉਥਸੁਮਤੀਉਰਿਦਿਤਉਖਲਕਥਾ॥੯੨॥
ਦੋਹ॥ ॥ਸੁਲਭੁਨਜਸੁਮਤਿਸੁਤਕਰੈਕੋਟਿਕਰਮਕਲਕੋਇ॥
॥ਗਹਿਜਨਪੁਨਿਗੁਰੁਗਾਨਤੇਜਥਾਭਕ੍ਤਿਤੇਸੋਇ॥੯੩॥੯॥
॥ਜਸੁਮਤਿਨਿਠਹਰਿਬਾਂਧਿਓਹਰਿਹਠਓਨਬਧਾਉ॥ਪ੍ਰਨਤਪ੍ਰ
ਤਿਰਜਾਪਬਲਤਾਪਰਖਿਬੰਧੇਬ੍ਰਜਰਾਉ॥੧੦॥ਅਦਭੁਤ
ਗਤਿਗੋਪਾਲਕੀਪਰਖੀਪਰਮਪ੍ਰਬੀਨਾ॥ਕਰਤਆਪਬਧਨਬੰ

CC-0 Punjab University Chandigarh. An eGangotri-Vaidika Bharara Initiative

ਧੇਬੀਧਨਬੀਧਨਦੀਨਾ॥੫੫॥ਲਖੀਮਾਇਹਰਿਰਾਇਜਬਜੁਟੀਧ ੦ ੩੦
ਮਕੇਕਾਮਾ॥ਚਲੇਕਰਨਰੌਚਨਤਬੈਬਿਨਤਾਬਿਮੋਚਨਨਾਮਾ॥
॥੫੬॥ਪੂਰਬਸੁਰਗਿਰਿਖਿਸਾਪਤੇਸੁਰਬਰਸੁਵਨਸੁਜਾਨਾ॥ਅ
ਧਾਅਰਜਨਤੇਭੁਏਭੁਵਿਅਗਾਅਰਜਨਆਭ੍ਰਿਧਾਨਾ॥੫੭॥ਨ
ਲਕੂਬਰਮਨਿਗ੍ਰਾਲਦੋਊਧਨਦਧਾਮਤੇਧਾਇ॥ਮੁਨਿਬਰਦ੍ਵ
ਅਲਤਾਬਿਬਸਜਬਸੇਬਸਤਿਬ੍ਰਜਆਇ॥੫੮॥ਤਿਨਕੇਤਾਰ
ਨਹੇਤਹਰਿਤਿਨਇਵਤਾਰਨਗਾਵਾ॥ਭਕ੍ਤਭਨਿਤਭਾਵਨਕਰ
ਨਚਲੇਚੌਪਿਚਿਤਚਾਵਾ॥੫੯॥ਬਿਸੁਰਾਤਪੂਛੇਬਹੁਰਿਬ੍ਰ
ਮਰਾਤਰਿਖਿਰਾਇ॥ਦੋਊਦੇਵਐਦੇਵਰਿਖਿਦੂਰਤਦਮਨਕਿ
ਹਿੰਭਾਇ॥੬੦॥ ॥ਰਾਗਆਸਾਵਰੀ॥ਸੁਕਦੇਵਕਹੈਨਰਦੇਵ

CC-0 Punjab University Chandigarh. An eGangotri-Vaidika Bharara Initiative

ਪ੍ਰਤੀ॥ਭੁਈਜਨੋਂਸੁਰਸ੍ਰੁਨਨਕੀਰੁਗਤੀ॥ਸੁਰਕੋਸਪਕੇਸੁਤਦ੍ਵੈਜੁਹੁਤੇ॥
ਨਲਕੂਬਰਔਮਨੁਗ੍ਰੀਵਨੁਤੇ॥ਕਬਹੂਮਦਿਰਾਮਦਅੰਤਭੁਏ॥ਨਗ
ਅੰਗਨਅੰਗਨਸੰਗਲਏ॥ਸੁਰਸਰੀਚਿਤਿ ਬਾਗਿਬਿਲਾਸਕਰੈਂ॥ਮਦ
ਅੰਧਬਭ੍ਰੁ॥ਬਿਨਬਸਤ੍ਰਧਰੈਂ॥੧੨॥ਬਨਸੁੰਦਰਸੋਸਹਸਭ੍ਰੁਸਿਖੀ॥ਗਤਿ
ਦੇਵਤਹਾਂਗਤਦੇਵਰਿਖੀ॥ਤਿਹਿਤਾਕਿਤਿਯਾਤਨੁਢਾਂਪਿਲਯੋ॥ਨ
ਹਿਤੇਮਦਅੰਤਸਬਸੁਭ੍ਰੁਏ॥੧੩॥ਲਖਿਦੇਵਰਿਖੀਰਿਸਿਰਾਸਕੁਯੋ॥ਤਿ
ਨਪੈਕਹੁਨਾਕਰਿਕੈਂਪਕਰੋ॥ਬਹੁਦੇਖਰਜੋਗੁਨਿਕੋਗੁਨਿਕੋ॥ਭੁਰ
ਭੇਸੁਬਿਬੇਕਮਹਾਂਮੁਨਿਕੋ॥੧੪॥ਜਰਗੋਜੇਜਨਸ੍ਰੀਮਦਅੰਧਅਹੋ॥ਤਿ
ਹਿਅੰਜਨਦਾਰਿਦਹੀਸੁਲਹੋ॥ਸਬਦੇਖਨਦਾਰਿਦਗੈਂਸੁੰਦਰੋ॥ਸੁਭ
ਦਾਇਕਦਾਰਿਦਸੋਨਅਹੋ॥੧੫॥ਸਤਸੰਗਤਦਾਰਿਦਤੇਂਲਹਿਯੋ॥

CC-0 Punjab University Chandigarh. An eGangotri-Vaidika Bharara Initiative

॥ਤਿਹਿਤੇਂਤ੍ਰਿਸਨਦੁਖਦਾਚਾਹਿਜੋ॥ਧਨਕੇਮਦਆਈਧਨਕੇਨਹਿਮਿਲੈਂ॥ਹ
ਰਿਸਿੰਤਸਦਾਹਰਿਮੈਂਨ੍ਰਹਿਲੈਂ॥੭੬॥ਤਿਹਿਤੇਂਧਨੁਅੰਧਧਨੇਸਜਨੋ॥
॥ਇਨਕੇਂਮਦਮੰਦਿਹਨੋਹਿਬਨੋ॥ਮੁਹਿਹੇਰਿਰਹੇਤਰੁਨਜੇਂਨ੍ਰਠਨ੍ਹੋ॥ਤਿ
ਹਿਤੇਂਤਰੁਦ੍ਵੈਂਧਰਰੇਹੁਗਾਡ੍ਹੋ॥੭੭॥ਬਹੁਰੰਜੋਂਇਹਿਭ੍ਰਾਂਤਿਨਜੋਂਕਰਿ
ਹੈ॥ਹਰਿਸਿੰਤਮਹਿਤਨਤੇਂਫੁਰਿਹੈਂ॥ਤਰੰਹੂ ਸਮਹੋਇਅਜਾਤੁਮਪੈ॥ਨਹਿ
ਭੂਲਹੁਗੇਜਿਮਿਆਪਨਪੈ॥੭੮॥ਤਰੁਤਾਲਹਿਸਿਖਤਸੇਰਸਤੀ॥ਹ
ਰਿਹੇਰਨਤੇਂਹੁਇਹੈਸੁਗਤੀ॥ਬਦਿਨਾਰਦਸਾਰਦਜਾਬਿਧਕੀ॥ਹਰਿ
ਆਸ੍ਰਮਉਤੈਂਤਰਕੋਸਿਧਕੀ॥੭੯॥ਨਿਜਨਾਰਦਨਾਰਦਬਾਨਿਭੁਨੀ॥
॥ਕਰਨੀਹਰਿਸੋਂਰਿਜਸਾਂਢਿਗਾਨੀ॥ਤਿਹਿਹੇਤਹਰੈਂਤਹਾਂਆਇਹਰੀ
॥ਕਰਿਉਖਲਕੀਤਿਨਮਾਂਹਿਅਰੀ॥੮੦॥ਕਟਿਜੋਰਿਕਛੂਤ੍ਰੈਹੰਜੋਰਿ

CC-0 Punjab University Chandigarh. An eGangotri-Vaidika Bharara Initiative

ਦਿਜੋ॥ਉਖੜੇਜਣੁਤੇਬਣੁਸੋਗਕਿਯੋ॥ਤਿਨਤੇਂਫੁਤੇਦੇਉਪ੍ਰਕਟੋ॥ਰੁਤਿ
ਦੇਹਦਿਸਾਤ ਸਤੋਮਕਟੋ॥੮੧॥ਕਰਿਕੈਂਹਠਿਕੋਂਨਤਿਨਾਇਸਿਰਾਕ
ਰਜੋਰਿਬਹੋਰਿਬਦੀਸੁਗਿਰਾ॥ਸ੍ਰੀਕ੍ਰਿਸਨਹਰੇਸ੍ਰੀਕ੍ਰਿਸਨਹਰੋ॥ਤੁਮਜੋ
ਗਿਮਹਾਮਨਿਜੋਗਿਬਰੋ॥੮੨॥ਪਰਪੁਰਖਆਦਿਅਨੰਤਅਹੋਸ
ਬਖਿਸੁਬਿਸਖਾਰਤੁਮਾਰਮਹੋ॥ਸਬਪ੍ਰਾਨਿਨਕੇਪਰਮੇਸਪ੍ਰਭੋ॥ਤੁਮ
ਹੀਬਜਅਣੁਜਜਬਜਾਪਿਵਿਭੋ॥੮੩॥ਤੁਮਹੀਪ੍ਰਕ੍ਰਿਤੀਪ੍ਰਕ੍ਰਿਤੀ
ਪਰੋ॥ਤੁਮਹੀਸਬਦੇਵਦਿਵਾਕਰਹੋ॥ਮਨਇੰਦ੍ਰਿਯਬੁਧਿਬਿਖੇਤੁ
ਮਨਾ॥ਤਿਨਕੇਤਮਤ੍ਰਾਸਕਰੇਤੁਮਹਾ॥੮੪॥ਜਗਜੀਵਨਜਾਨਿ
ਸਕੈਂਤੁਮਕੋ॥ਤਿਹਿਤੇਂਤਿਨਿਕੇਕਰਤਾਤੁਮਹੋ॥ਜੁਭੁਵਨਬਿਭਾਵਕ
ਹੋਸਬਕੋ॥ਬਸੁਦੇਵਬਿਭਾਵਿਤੁਭੇਅਬਤੇ॥੮੫॥ਨਰਭੇਨਿਜਬੂ

CC-0 Punjab University Chandigarh. An eGangotri-Vaidika Bharara Initiative

ਅਪਨੇਢਰਿਕਿਓਂ।ਨਿਜਸਾਂਝੁਸਨਾਤਨਿਕੋਤਰਿਕਿਓਂ।ਜਿਹਿਕੇਅਵਤਾਰ ੩੨
ਜਨੇਜਨਤੋਂ।ਜਗਜਾਨਿਪਰੈਂਗੁਨਕੇਗਨਤੋਂ।।੮ਵ੍ਯਾ।ਸੁਭਵਾਨਭ
ਏਭਵਲੇਭਵਓਂ।ਭਵਵੈਭਵਭਾਵਨਭਾਇਸਥੋਂ।ਤਿਹਿਤੇਤੁਮਕੋ
ਨਤਿਹੈਂਹਮਰੀ।ਕਹਿਨਾਹਿਸਕੈਂਮਹਿਮਾਤੁਮਰੀ।।੯।।ਮੁਦਮੰਗਲਮੂ
ਲਨਮੋਂਨੁਨਮੋ।ਬਸੁਦੇਵਜਨੀਜਦੁਨਾਥਨਮੋ।ਅਬਆਇਸਦੇਹੁ
ਦਯਾਲਹਮੈਂ।ਲਹਿਕਿੰਕਰਕਿੰਕਰਪਾਲਹਮੋ।।੧੦।।ਤਵਦਰਸ
ਨਦੇਵਹਮੇਂਜੁਭਯੋ।ਤਵਦੇਵਗਿਰੀਸਦਯਾਸੁਦਯੋ।ਅਬਦੀਨਦਯ
ਲਦਯਾਕਰਿਕੈ।ਹਮਰੀਜੁਗਿਰਾਗੁਨਤੇਰਗਣੈ।।੧੧।।ਕਿਲਕਾਨ
ਕਥਾਤਵਪਾਨਕਰੈਂ।ਕਰਕਰਮਕਰੈਂਮਨਧਯਾਨਧਰੈਂ।ਹਮਸੀਸਤੁਮੇਜ
ਗਦੀਸਨਮੈਂ।ਤਵਦਾਸਨਿਦਰਸਨਹਿਜਿਹਮੈਂ।।੧੨।।ਸੁਨਿਗੁਜਨਕ

CC-0 Punjab University Chandigarh. An eGangotri-Vaidika Bharara Initiative

ਗੁਹਜਗਿਰਾਜੁਗਦੀ।ਹਰਿਹੂੰਗਾਸਿਕੈਬੁਰਬਾਨਿਬਦੀ।ਹੰਉਂਜਾ
ਨਤਹੌਂਤੁਮਰੀਨ੍ਰਿਕਥਾ।ਕਰੁਨਾਕਰਿਕੈਂਮੁਨਿਮਾਨਸਥਾ।ਏ੧।ਤੁ
ਮਜੋਧਨਕੇਮਦਅੰਧਅਹੋ।ਮੁਨਿਰੰਜਨਅੰਜਨਦੈਨਿਬਹੌ।ਮਮ
ਸੰਤਨਕੋਸਤਸੰਗਿਕਿਯੋ।ਉਧਰੈਂਨਰਸ਼ੀਖਨਅੰਧਹਿਯੋ।ਏ੨
।।ਜਿਮਿਸੂਰਜਕੇਉਦਜੇਅਖਿਯਾਂ।ਜਨਕੀਖੁਲਜਾਤਮਹੈਂਲ
ਖਿਯਾਂ।ਤਿਹਿਤੇਂਨਲੁਬੁਰਜਾਹੁਪਗੇ।ਮਮਪ੍ਰੇਮਹਿਤੇਤਮਤੋਮਤਵੇ
।।ਏ੩।ਦੋ੪।। ।।ਸੁਨਿਦਾਮੋਦਰਬਚਨਨਿਜਦਾਮੋਦਰਕਰਿਹੂ
ਗਿ।ਹਰਿਖੰਦਨਕਰਿਗਏਰਿ।ਹਹਰਿਬਿਧਨਭੁਵਭੂਗਿ।ਏ੪।।੧੦
।ਹਰਿਚੇਰੀਕੇਪਾਦਿਕਰਿਰੇਏਬੀਧਨਪਾਇ।ਨਰਚੇਰੀਕੋਪਾਦਿਕ
ਰਿਪੇਹੋਕਿਉਂਨਸਜਾਇ।ਏ੫।।ਹਰਿਚੇਰੀਕੋਪਾਦਿਤੇਂਜੀਵਨਦੇਤਸ

CC-0 Punjab University Chandigarh. An eGangotri-Vaidika Bharara Initiative

ਜਾਇ॥ ਤਾਂ ਕੋ ਫਲ ਦੀਨੋ ਭੂਲੈਂ ਬਾਂਧਿ ਜਸੋਮਤਿ ਮਾਇ॥੮੫॥ ਰਾਗੁ ਤੋ ੩੩
ਰਵੀ॥ ॥ਤਰੁ ਤੋਰਨ ਕੋ ਸਬ ਦਸੁਨ ਜੋ ਜਬ ਨੈਦਾ ਇਕਤ ਰ ਆਇ
ਗਏ॥ ਪ੍ਰਗਮਿ ਪਰੇ ਤਰੁ ਦੋਊ ਦੇਖਤ ਬਿਨ ਕਾਰਨ ਭੂਮਿ ਭੂਤ ਭਏ॥
॥ਬਾਲਕ ਬੋਲੇ ਜਾ ਕ੍ਰਨੂੰ ਆਨੇ ਊਖਲ ਆਇ ਅੜਾਇ ਦਯੋ॥ ਤਾਂ ਤੇ
ਊਖੜੇ ਗਾੜੇ ਪੇੜ ਢਹੈ ਦੇਵਨ ਹੂੰ ਕੋ ਦਰਸ ਭਯੋ॥੮੬॥ ਸੁਨਿ ਬਾਲਕ ਬਚ
ਅਚਰਜ ਮਾਨੇ ਨਗਿ ਆਨੇ ਸਿ ਦੇ ਹਸ ਨੇ॥ ਊਖਲ ਬੰਧਯੋ ਜੋ ਬਿਲੋਕਿ ਬਾਲ
ਨਿਜ ਬੂਝਨ ਲਾਇ ਕਿ ਨਹਿ ਨੇਹ ਘਨੇ॥ ਹਸਿ ਬੋਲੇ ਜਿਹਿ ਗੋਦ ਮੋਦ ਲ
ਗਿ ਮੋਰਿ ਗੋਦ ਨ ਹਿ ਆਵਤ ਥੋ॥ ਤਾ ਨੇ ਲੇ ਊਖਲ ਸੋ ਬਾਂਧਯੋ ਅਬ ਕੇ
ਸੋ ਤੁਹਿ ਭਾਵਤ ਜੋ॥੮੭॥ ਅਬ ਜੋ ਤਾ ਸੂੰ ਗੋਦ ਨਹਿ ਜੈਹੈ ਮੋਰ ਗੋਦ
ਹੀ ਆਵੈ ਗੋ॥ ਤੌ ਤੁਹਿ ਲੈਂ ਉ ਛੁੜਾਇ ਕਹਯੋ ਜੋ ਗਰਿ ਕਰਿ ਹੋਂ ਜੋ ਤੂ ਹਿ ਭਾ

CC-0 Punjab University Chandigarh. An eGangotri-Vaidika Bharara Initiative

ਦੈਗੋਡਬਹੰਸਿਮੈਚੀਨਿਕਿਜਬ੍ਰਨਰੋਚਨਪੰਕਜਲੋਚਨਲੋਨਸੋ।ਲੋਨਿ
ਜਗੋਦਮੋਦਕਭੁਰਿਭ੍ਰੂਮਿਜੇਚਾਰੁਰਿਦੁਮੁਖਛੋਨਸੋ।੯੯।ਭ੍ਰੁਕੁਟਦਸਜਤਾ
ਹਰਿਕੀਤਰਕੀਜਸੁਮਤਗੀਮੈਂਨਾਹਿਨਸ਼ੀ।ਊਚਨੀਚਤਿਜਪ੍ਰਭੁਖਭੇਦਤ
ਜਿਬ੍ਰਨਬਾਸਿਨਮੈਂਭੂਰਿਭੂਸ਼ੀ।ਕੋਊਗੋਪਿਕਾਕਹੈਕਨ੍ਹੱਜਾਨੈਂਕਨਾਂਚਤੇ
ਦੇਖਿਦਗੀ।ਸੁਨਤਾਂਪਿਨਾਚਤਮਾਚਤੇਮੋਹਨਕਰਿਨੂਪਰਝਨਕਾਰਸਗੀ
।।੧੦੦।ਕੋਊਕਹਿਗਾਊਤੁਗਾਵਤਭ੍ਰਾਵਤਕਰਊਚੇਕਰਿਭ੍ਰਾਵਭੂਰੈ।
।ਕੋਊਕਹਿਅਕੇਕਨੈਜਾਸ੍ਵਾਰੂਪਨੈਂਜਾਤੇਗਾਇਆਗੋਲਜਾਇਧਿਬੋਕੋ
ਊਪਠਦਤਪੀਠਊਠਦਤਕੋਊਊਪਲਊਠਦਾਇਜਚੋ।ਕੋਊਂਪਰਿਕਰ
ਤਾਰਖਪਰਪਰਕੇਨਜੋਂਕਠਪ੍ਰਤਰੀਨਾਂਚਨਚੋ।।੧੦੧।ਕੋਊਲੇਬੇਰ
ਕਚੀਲਭੀਲਨੀਬ੍ਰਜਮੈਂਬੇਚਨਆਇਬਾਈ।ਬੇਰਲੇਉਰੀਬੇਰਲੇ

CC-0 Punjab University Chandigarh. An eGangotri-Vaidika Bharara Initiative

ਉਕੈਉਰਿ ਬੇਰਬੇਰਹਜੈਟੈਰਿਨਦਸ਼ੀ॥ਸੁਨਿਸੀਰ੍ਹਿਸ੍ਨਪ੍ਰਕਾਰੀਬੇਰਨਦਾਰੀਰੀਠ ੩੪
ਛੀਰਿਰਿਓ॥ਚਲੇਲੇਨਲੇਧਾਨਅੀਜਲੀ॥ਜਨਨਿਕਹਜੇਮਤਿਬਿਖਰ
ਸ਼ਿਓ॥੧੦੨॥ਜਾਤਜਾਤਅਚਰਜੁਤਕੈਕਰਤੇਂਧਾਨਭੁਏਬਿਚਰਜੁਤਬਗਾਰੇ
॥ਬੇਰਨਦਾਰੀਹਰੀਅੰਜਲੀਭੁਰੀਮਾਇਗਏਫਲਸਗਾਰੇ॥ਸਬਫਲ
ਦਾਇਕਧਾਰਿਫਲਦਾਇਕਰਤਨਨਨਿਜਫਲਪਾੜਭੁਕਓ॥ਚਾਰਫ
ਲਨੌਸਂਫਲੀਫਲਾਦਨਿਫਲਦਫਲਾਦਨਸੁਫਲਫਕਓ॥੧੦੩
॥ਕਥਨੁਕਲਿਰਿਂਭੂਲਾਹ੍ਵਿਸ੍ਨਗਏਖੇਲਨਧ੍ਰਿਜਸਖਸਿਗਲਿਜੋ॥
॥ਲਖਿਭੇਜਨਅਤਿਕਾਲਲਾਲਕੇਸੁਮਤਿਜਸੋਮਤਿਜਤਨਕਿਓ॥ਪ
ਛੀਰੋਹਿਨੀਪਤੀਰੋਹਿਨੀਸੁਮੁਖਜੋਹਨੀਸੋਜ੍ਹਅਗੈ॥ਜਾਇਪ੍ਰਕਾਰੀਆਉ
ਬਿਧਾਰੀਭਏਅਵਾਰੀਮਾਇਕਹੈ॥੧੦੪॥ਬਹੁਤਬ੍ਰਲਾਏਜਬਨਹਿ

CC-0 Punjab University Chandigarh. An eGangotri-Vaidika Bharara Initiative

ਆਏਉਰਣਾਏਕ੍ਰੀੜਾਰਸਮੋ।ਆਇਰੋਹਿਨੀਮਾਇਜੋਸੋਅਤਿਦਸ਼ੀਪਠਾ
ਇਸੁਦਾਇਸਮੋ।ਗਈਜੋਸੋਦਾਸੁਦਤਪਜੋਦਾਪਰਮਪ੍ਰੇਮਦਾਪੁੜਜਹਾਂ।
।ਦੀਨੀਟੇਰਅਦੇਰਕਰਤਕਜੋਬੈਰਬੇਰਬਲਿਜਾਂਉਹਹਾ।੧੦੪॥
॥ਆਉਲਲ੍ਹਲਤਜਬਾਲਜਾਲਏਂਢੁਧਾਬਿਹਾਲਬਹੁਕਾਲਬਿਤੋਜੋ
॥ਆਉਰਾਮਲੇਸੰਗਾਸਜਾਅੰਧੈਂਹਾਰਿਪ੍ਰਕਾਰਿਪ੍ਰਕਾਗਿਰਿਤੋਜੋ।ਤੁਮ
ਬਿਨੁਭੋਜਨਖਾਤਤਾਤਨਹਿਤਾਤਤਿਹਾਰੇਤਾਕਿਰਹੋ।ਤਾਤੇਆਵੋਬੋ
ਰਨਲਾਵੋਕਹਾਖੇਲਰਸਛਾਕਿਰਹੋ।੧੦੬।ਧੂਰਿਧੂਸਰੇਅੰਗਭੁ
ਏਸਬਨ੍ਹਾਇਬਸਨਆਭੁਰਨਭੁਰੋ।ਜਨਅਨਛੱੜਪਾਇੱੜਆਜਤ
ਦਆਇਅੰੜਗੋਦਾਨਕਰੋ।ਇਮਿਬਹੁਬਚਨਮਾਇਕੇਸੁਨਿਜਬਨ
ਗਿਆਏਤਬਧਾਇਗਈਆਪਰਮਪ੍ਰੇਮਪਗਪਕਰਿਕਰਨਸੋਂਲਜਾਏ

CC-0 Punjab University Chandigarh. An eGangotri-Vaidika Bharara Initiative

ਕਰਤ ਮਨ ਭ੍ਰਾਂਤਿ ਭ੍ਰਮੀ॥੧੦੭॥ਕਬਹੂੰ ਮਹਾਬਨ ਮਾਂਹਿ ਮਹਾਮਤਿ ਗੋਪ ੩੫
ਮਹਾਨਨ ਸੰਝ ਕਿਯੋ॥ਆਵਤ ਈਹਾਂ॥ਮਿਤ੍ਰ ਉਤਪਾਤ ਅਨੇਹ ਦਿਨ ਰਾਤ ਸ
ਸੋ ਰਹਿਯੋ॥ਤਹਾਂ ਉਪਨੰਦ ਨਾਮ ਗੋਪਨ ਮੈਂ ਗ੍ਯਾਨ ਨਿਧਾਨ ਮਹਾਨ ਮ
ਹਾ॥ਦੇਸ ਕਾਲ ਅਨੁਕੂਲ ਕਥਨ ਕਿਯ ਰਾਮ ਕ੍ਰਿਸ੍ਨ ਹਿਤ ਕ੍ਰਿਤ ਜੁਲ
ਹਾ॥੧੦੮॥ ॥ਇਤਿ ਸ੍ਰੀ ਮੱਤ੍ਰ ਸਮਸਾਰ ਸੰਗੀਤੇ ਦ੍ਵਿਤੀਯ ਪਦ ਮਾਲਾ॥
॥੨॥ਰਾਗ ਟੋਡੀ॥ ॥ਕਹਿ ਉਪਨੰਦ ਵਿਚਾਰਿ ਈਹਾਂ ਤੇ ਚਲਨੋ ਈ ਬਨਿ
ਆਵੈ॥ਆਵਤ ਅਤਿ ਉਤਪਾਤ ਸਿਸੁਨ ਪੈ ਕਹੋ ਅਨੇਗ ਕਿਮਿ ਭ੍ਰਾਵੈ॥ਬਰ
ਜੋ ਕਿਤਹੂ ਪੂਤਨਾ ਪਾਪਿਨੀ ਤੇਂ ਤ੍ਰਿਬਪੋਤ ਕਪੂਤਾ॥ਲਿਯੋ ਰਾਮ ਨੇ ਰਾਖਿ ਕ੍ਰਿਪ
ਕਰਿ ਸਿਸੁ ਸਕਟ ਤਰ ਸੂਤਾ॥੧॥ਚਕ੍ਰ ਬਾਤ ਤੇਂ ਬਚੇ ਜੋ ਬੜੇ ਜੋਮ ਸੰਗਿ ਰਾਵਤ
ਸਹੀ ਹਰਿ ਰਾਖੇ ਜੋ ਦ੍ਰੁਮ ਦੋਉਨ ਮੈਂ ਦਬੇ ਜੋ ਦੇਵਨ ਹਿ ਸੋਉ ਦੁਖ ਨਰ ਰਾਖਿ

CC-0 Punjab University Chandigarh. An eGangotri-Vaidika Bharara Initiative

ਨਾਖੋ।ਤਾਤੇਐਸੇਇਐਰਭੁਪਤ੍ਰਵਆਵਤਇਹਾਂਜੈਸੋਂਚਲੋਸਕਲ
ਮਿਲਿਸ੍ਰੀਬ੍ਰਿੰਦਾਬਨਸੁਥਲਸਨਾਤਨਤੇਲੋਂ।੨।ਆਜੁਹਿਕੋਰੈਤ
ਜਾਰੀਸਾਮਾਸਾਰੀਸਕਟਸੁਧਾਰੀ।ਸਬਪ੍ਰਬਬਾਰੀਬਾਰਕਬਾਰੀਨਾਰੀ
ਨਜਾਰੀਨਜਾਰੀ।ਜਾਬਿਧਸੁਨਿਉਪਨਿੰਦਬਚਨਆਨਿੰਦਉਮਗਿਬ
ਜਬਾਸੀ।ਆਪਨੇਆਪਨੇਸਾਜਸਮਾਜਨਸਜਿਸਜਿਭਏਪ੍ਰਵਾਸੀ।
।੩।ਗੋਪਨਗਨਗੋਧਨਸੇਧਨਕਰਿਆਗੇਆਗੇਕੀਨੋ।ਬਜ੍ਰਾਬ
ਧਬਾਜੇਬਾਜੇਗਾਜੇਸਿਖਾਸ੍ਰਿੰਗਾਸੁਰਭੀਨੋ।ਸਹਸੁਤਦਾਰਾਸਬਪ
ਰਵਾਰਾਸਹਪ੍ਰੀਤਿਸੁਪ੍ਰੇਰੇਧਾ।ਚਲੇਸਕਲਰੈਗਰਲੇਕ੍ਰਿਸਨਕੋਭੁ
ਲੇਭੁਲੇਮਗਬੀਥੇਧਾ।੪।ਗੋਪੀਰੂਪਅਨੂਪਮਛਪੀਚਢਿਚਢਿਰਥ
ਨਸਿਧਾਰੀਂ।ਗਾਵਤਿਕ੍ਰਿਸਨਕਥਾਕਲਕੰਠਨਇਵਕਲਕੰਠਨਵਾਰੀਂ

CC-0 Punjab University Chandigarh. An eGangotri-Vaidika Bharara Initiative

।।ਜਸੁਮਤਿਰੋਹਿਨਿਰਖਆਰੋਹਿਨਿਰਾਮਲ੍ਹਿਜ਼ਸਹਸੋਰੀਂ।।ਰਾਮਲ੍ਹਿ ੩੬
ਸ੍ਰਕਲਕਥਾਸ੍ਰਵਨਸੁਨਿਅਤਿਉਤਕੰਠਿਤਜੋਈਂ।।੫।।ਪ੍ਰਵਿਸਰੋਸੁ
ਚਿਸਨੇਹਸੋਂਸਬਬ੍ਰਿਜਸ੍ਰੀਬ੍ਰਿੰਦਾਬਨਮਾਂਹੀਂ।।ਸਕਲਸਮਾਜਕੇਸਬਸੁ
ਖਸਾਧਕਬਾਧਕਬਿਘਨਬਿਨਾਂਹੀ।।ਤਹਾਂਨਿਵਾਸਕੀਜੇਸੁਖਰਾਸ
ਜਥਾਰੁਚਿਬਾਸਬਨਾਈ।।ਸਬਬ੍ਰਜਬਾਸੀਭਏਸੁਪਾਸੀਅਬਿਨਾਸੀਬਲ
ਥਾਈ।।੬।।ਸ੍ਰੀਬ੍ਰਿੰਦਾਬਨਸੀ।ਬ੍ਰਿੰਦਾਬਨਸ੍ਰੀਨੇਸੁਨਾਜਮਜਮਨਾ।।
।ਗੋਵਰਧਨਗੋਵਰਧਨਲੀਖਿਅਤਿਰੀਝੇਬਲ।ਬ੍ਰਜਰਮਨਾ।।ਬ੍ਰ
ਜਜਨਮਨਆਨਿੰਦਕਰਨਿਨਿੰਦਨਿੰਦਕਰਤਿਕਲਕ੍ਰੀੜਾ।।ਭਕ੍ਤ
ਉਰਨਅਨੁਰਕ੍ਤਿਬਢਾਵਨਿਨਕ੍ਰਚਰਨਉਤ੍ਰਪੀੜਾ।।੭।।ਕਾਲਪਾਇ
ਗੋਪਾਲਬਾਲਕੇਗਾਬਾਲਨਪਾਲਨਹਾਰੇ।।ਭਏਸੰਗਲੇਰਾਲਬਾਲਬਿ

CC-0 Punjab University Chandigarh. An eGangotri-Vaidika Bharara Initiative

ਜਨਿਕਟਚਰਵਤਨਜਾਵੈ॥ਖੇਲਖਿਲੌਨਾਲਿਜੇਸਲੌਨਾਖੇਲਤਖੇਲ
ਖਿਲਰੀਂ॥ਪ੍ਰਾਕ੍ਰਿਤਜਿਸੁਸਮਾਨਸੁਖਖਾਨਿਸੁਜਾਨਸੁਨਨਸੁਖਸਰੀ
॥੮॥ਕਹੂੰਬਜਾਵਤਬੈਨਚੈਨਸੌਂਕਹੂੰਫਲਫੇਂਕਾਫੇਂਕੀ॥
ਖੇਲਤਕਬਹੂੰਲਕਤਲਾਤਨਲਾਤਨਇਵਆਤਿਆਬਿਬੇਕੀ॥ਕਬ
ਹੂੰਕਰਿਅਨੁਕਰਨਾਥਿਖਗਕਗਭ੍ਰਿਰਤਭ੍ਰਮਤਭੂਭਾਗੋ॥ਕਬਹੂੰਕਰ
ਤਕੋਕਿਲਕਾਕਾਦਿਕਕੂਜਨਅਨੁਕੂਜਨਅਨੁਰਾਗੋ॥੯॥ਕਬਹੂਕ
ਕਾਲਿੰਦੀਕੇਕੂਲਕਰਤਕਲਕੇਲਿਕਨ੍ਹੈਯਾ॥ਵਤਸਕਬਪੁਸ਼
ਨਿਵਤਸਕਬਹੂੰਹਾਬਿਚਫੂਰਮੈਦਨੁਜਦੁਖਦੈਯਾ॥ਤਿਹਿਲਖਿਲਾ
ਲਨੈਦਕੇਬਾਲਸੁਭਾਵਸਬਿਧਤਿਹਿਆਯੋ॥ਅਨਜਾਨਤਸੇਪਕ
ਰਿਪਗਨਤੈਂਕਰਤੇਂਗਾਗਾਨਭ੍ਰਮਾਯੋ॥੧੦॥ਕਠਿਨਕਪਿਤੱਥਪੇਤਪੇ

CC-0 Punjab University Chandigarh. An eGangotri-Vaidika Bharara Initiative

ਪਟਕੋਲਨਹਿਅਟਕੋਸ੍ਰਿਤਿਬਾਟਕਰੋ।ਲਗਾਤਕਠਿਨਤਿਹਿਕਾ ੩੭
ਜਕਪਿੰਡ੍ਰਨਕੇਕਾਨਨਬੂਲਚਟਕੋ।ਤਾਸੁਬਿਨਸਾਬਿਲੋਕਤਬ ੦
ਲਕਖੂਹਬਹੁਤਾਬਿਸਮਾਏ।ਵਾਹਵਾਹਬਾਲਿਹਾਰਿਕ੍ਰਿਸਨਕੇਕਹਿ
ਕਹਿਹਿਜਹਰਖਾਏ।੧੧।ਖ੍ਯੈਸੁਮਨਸਸੁਮਨਸਸਮੁਦਾਯਨਸੁ
ਮਨਸਸੁਮਨਸਵਰਖੋ।ਗਾਲਰਤਨਹਰਿਕੇਏਗੁਨਗਾਨਗਾਏਰ
ਤਨਹਰਿਹਿਰਖੋ।ਕਬਹੁਕਪ੍ਰਤਅਸਨੀਗਾਲੇਕਲਕਾਨਨਕਿਜੇ
ਪ੍ਰਵੇਸਾ।ਬ੍ਰਜਪਾਲਖ੍ਯੈਸਕਲਲੋਕਬੇਪਾਲਕਰਾਮਰਮੇਸਾ।੧੩।
ਬ੍ਰਜਚਰਾਵ੍ਰਤਬਿਚਰਤਬਨਬਨਬਿਬਿਧਬਿਨੋਦਨਸਾਨੇ।ਸਖ
ਨਸਹਿਤਸਲਿਲਾਸਜਗਾਮਨੇਜਲਪਿਤਅਸਨਅਘਾਨੇ।ਬ੍ਰਜ
ਨਪਨਾਇਪਿਯੋਪ੍ਰਿਜਪਾਨੀਪੁਨਿਪੇਖਨੇਇਕਪਾਨੀ।ਵ੍ਰਿਹਿਕੋ

CC-0 Punjab University Chandigarh. An eGangotri-Vaidika Bharara Initiative

ਜਨੁਸ੍ਰਿਗਾਸੈਲਤੇਂਤ੍ਰਿਹਿੰਤਨੁਅਸਅਨੁਮਾਨੀ॥੧੩॥ਸੋਬਕਰੂਪ
ਬਿਰੂਪਅਸੁਰਤਿਨਆਇਕ੍ਰਿਸਨਗ੍ਰਾਸਿਲੀਨੋ॥ਕ੍ਰਿਸਨਗ੍ਰਾਸਲਖਿ
ਸਖਨਤ੍ਰਾਸਭੇਰਾਮਸਹਿਤਭੈਭੀਨੋ॥ਜਬਨਬਲੀਲਲੀਲਹਰਿ
ਲੀਨੋਜਰਰੋਜੋਅਸੁਰਉਰਸਾਰਾ॥ਦ੍ਵੈਅਰਦਿਤਛਗਦਿਤਕਰਿਦੀਨੋ
ਮਾਨਿਆਗਿਅੰਗਾਰਾ॥੧੪॥ਬਹੁਰਿਪ੍ਰਚੰਡਰੂਚੌਂਡਸੋਂਚੰਡਸੁਹਰਿ
ਖੰਡਨਹਿਤਧਾਯੋ॥ਕਰਿਚੋਂਚਸੋਚੀਰਚੀਰਨ੍ਯੋਂਹਰਿਅਰਿਦ੍ਵ
ਠਿਗਿਰਾਯੋ॥ਸਖਾਸਿਧਸੁਖਸਿਧਸਨੇਸੁਰਸਿਧਨਸੁਮਨਸੁਹਾਏ॥
॥ਬਰਖਾਏਬਕਾਰਿਗੁਨਗਾਏਬਾਜਨਬਿਬਿਧਬਜਾਏ॥੧੫॥
॥ਲਖਿਬਲਰਾਮਤਾਮਰਸਲੋਚਨਬਕਮੁਖਮੋਚਨਨੋਰਚਨਾਹ
ਰਖੇਦੇਹਪ੍ਰਾਨਜਨੁਪਰਖੇਧਰਖੇਬਾਰਿਬਿਲੋਚਨਾਤਬਗੋਬਾਲ

CC-0 Punjab University Chandigarh. An eGangotri-Vaidika Bharara Initiative

ਕਾਲਬਾਲਨਮਿਲਿਕੈਲਾਲਨਬ੍ਰਜਆਏ॥ਸੁਨਿਬਨਬਾਤਨਤਾ
ਤਨਮਾਤਨਜਨਜਾਤਨਜਿਯਜਜਾਏ॥੧੬॥ਬ੍ਰਜਪਤਿਆਦਿਗੋਪ
ਗਨਸਗਰੇਸੁਨਿਅਤਿਅਚਰਜਸਾਨੇ॥ਕਵਤਪਰਸਪਰਅਹੋਬਾ
ਲਕੇਬਹੁਬਡਬਿਧਨਬਿਹਾਨੇ॥ਅਹੋਬੇਦਬੋਦਿਨਕੀਬਨੀਹੋ
ਤਿਨਬਜਰਬਬਖਾਨੀ॥ਗਰਗਨਿਸਰਗਸੁਜਾਨਭ੍ਰਿਗਸੰਭੁ
ਨੀਸੁਅਨੁਭਵਆਨੀ॥੧੭॥ਇਮਿਨੰਦਾਦਿਗੋਪਆਨਿਦਿਤਬਲ
ਮੁਕੰਦਗੁਨਗਾਵੈਂ॥ਜਿਨਕੇਗੁਨਗਨਗਾਜਰਤਨਹਾਰਿਰਤਨ
ਅਜਤਨਮਿਲਾਵੈਂ॥੧੮॥ਦੋ॥ ॥ਬਤਅਬਕਾਸੁਰਹਤੇਹਰਿ
ਹਰਹਰਿਜਨਹਿਤਹਾਰਿ॥ਬਹੁਰਿਅਘਾਸੁਰਅਘੀਕੇਭੁਏਅਘਾ
ਰਿਅਘਾਰਿ॥੧੧॥੧੯॥ਰਾਗਭੈਰੋ॥ ॥ਕਬਹੂੰਬਨਤੇਜਨਕੀਮ

CC-0 Punjab University Chandigarh. An eGangotri-Vaidika Bharara Initiative

ਰਜੀਹਾਰਿਜੀਕਰਿਭ੍ਰੈਰਹਿਭ੍ਰੈਰਜਰੇ॥ਸੁਰਸੀਂਗਸੁਨਾਇਸਖਾਨਿਜਗਾ
ਇਲਿਵਾਇਇਸੁਸਿੰਗਸੁਰੰਗਰੇ॥ਸੁਰਭੀਸੁਤਸੰਘਨਸੰਘਸਜੇਸੁਸ
ਖਨਕੇਊਤਿਨਸਿੰਗਖਰੇ॥ਤਿਨਿਚਾਰਨਕੇਂਬਨਚਾਰੁਨਮੈਂਬਿਹਰੈਂਬ
ਰਬਾਲਬਿਨੋਦਪਰੇ॥੧੯॥ਫਲਫੂਲਪ੍ਰਵਾਲਨਕੇਕਰਿਭੂਖਨ
ਭੂਖਿਤਭੂਤਨੁਮੈਂਪਹਿਰੈਂ॥ਬਿਬਿਧਾਤੁਮਜੂਰਨਪੱਛਨਪਾਤਨਗੁ
ਛੱਨਅੱਛਨਅੰਗਧਰੈਂ॥ਸਿਰਬੇਨੁਬਿਖਾਨਪਰਸਪਰਚੋਰਤਛੋਰ
ਤਔਰਤੇਂਔਰਹਰੈਂ॥ਕਹੂੰਦੂਰਿਗਏਛਬਿਪੂਰਨਬੈਬਾਇਹੋਦ੍ਵਨਿਧਾ
ਇਕੈਜਾਇਧਰੈਂ॥੨੦॥ਕੋਊਕਬੇਨੁਕੋਊਸੁਭ੍ਰਸਿੰਗਬਜਾਵਤਭ੍ਰਿੰਗਨ
ਸੀਠਾਸੁਗਾਵੈਂ॥ਕੋਊਕਰੇਕਿੱਲਕਾਕਾਲਿਕਾਕਰਕੇਖਗਛਾਹਉਛਾਹ
ਨਿਧਾਵੈਂ॥ਕੋਊਕਰੀਸਨਚਾਲਚਲੈਂਥਕਕੈਤਕਿਕੈਕੋਊਪਾਨਲਗਾ

CC-0 Punjab University Chandigarh. An eGangotri-Vaidika Bharara Initiative

ਢੋਂਹਿਕੋਊਸਿਖੀਨਕੋਸੰਗਸੂਨਾਰਤਕੋਊਕਸੈਰਗੋਸੇਂਸੋਰਮਚਾਵੈਂ॥੨੧॥ ੩੯
॥ਪਲਵੈਗਾਮਪੂਛਗਏਸੁਕੋਊਤਿਹਿਸੰਗਾਤਿਗੀਤਭੂਪੇਊਰਢੋਂਹਿਕਪਿ
ਸੇਂਪੂਰਕਾਪੂਰਕੀਕਰਿਕੈਂਕੋਊਭ੍ਰਾਰਤੇਭ੍ਰਾਰਪੇਜਾਜਪਏਹੈਂਕੋਊਕੂਦਤ
ਭੁਕਨਸੰਗਾਢਿਕੈਂਪ੍ਰਤਿਬਿੰਬਨਕੋਲਖਿਕੋਊਲਰੈਂਹੈਂਅਪਨੀਯੁਨਿਕੋ
ਸੁਨਿਰੂਪਨਸੈਂਕੋਊਰੀਤਿਰਿੰਗਾਰਿਹਜਾਰਅਛੈਂਹੈਂ॥੨੨॥ਜਨਨਗਜਾਨਿ
ਨਕੋਸੁਖਬ੍ਰਮਜੋਈਹਿਜਮੰਹਿਸਦਾਜਿਹਿਪੰਧਜਾਨਧਰੈਂਗੇ॥ਨਿਜਵਾਸਨ
ਕੋਪ੍ਰਜਸਾਮਿਸੋਈਜਿਹਿਕੀਨਿਤਹੀਨਵਸੇਵਥਰੈਂਗੇ॥ਜੁਗਰਾਜਨਬਿ
ਹੀਨਜੁਗੀਨਅਡੀਤਿਨਕੋਨਰਦਾਰਕਰੀਖਪਰੈਂਗੇ॥ਤਿਨਡੀਨਨਡੰਤੇਈ
ਭੂਰਗਬਲੀਜਿਨਸੇਂਸਬਲੀਹਰਿਕੇਲਿਕਰੈਂਗੇ॥੨੩॥ਜਿਹਿਕੇਪਦਪਬਿ
ਜਕੀਰਜਕੀਕਨਿਕਾਨਮੁਨੀਮਨਿਪਾਵਤਹੈਂ॥ਸੋਈਨੈਨਬਿਖੈਜਿਨ

CC-0 Punjab University Chandigarh. An eGangotri-Vaidika Bharara Initiative

ਕੋਬਨਿਬੈਨਨਿਨੈਨਨਿਚੈਨਬਢਵਡਪੈ।ਤਿਨਕੇਸੰਗਖੇਲਤਖਾਤ
ਸਦਾਨਹਿਜਾਤਸੁਜਾਤਾਜਿਹਾਵਤਹੈ।ਬ੍ਰਜਬਾਸਿਸੁਤੇਜਿਨਕੀਮ
ਹਿਮਾਸੁਖਸੇਸਮਹੇਸਨਮਾਵਤਹੈਂ।੨੪।ਅਬਔਰਕਥਾਅਘਓ
ਘਘਾਅਘਾਸੁਰਆਇਅਰੁਜੋਆਹਿਦੈਕਪਟੀ।ਹਰਿਕੀਕਲਕੇਲਿ
ਨਤੇਲਿਸਕਨੇਜਿਹਿਹੇਰਿਸੁਧਾਹੂੰਕੀਸਨਘਟੀ।ਲਖਿਬੈਂਸਖ
ਸਿਘਾਸਮੇਤਮੁਰਾਰਿਹਿੰਮਾਰਨਕੀਮਨਮਾਂਹਿਠਟੀ।ਨਿਜਬੀਸੁਖਕੀਬ
ਕਰੇਬਧਕੇਬਦਲੇਕੀਰਾਛੀ।ਉਰਿਰਾਛਰਾਟੀ।੨੫।ਇਹਿਭਾਂਤਿਭ
ਜਨਕਭੂਰਿਧਰਾਧਰਸੇਧਰਧਾਰਿਧਰਾਪੈਪਰਯੋ।ਮੁਖਆਂਦਰਕੀਦਰ
ਸੇਜਨੁਤੂੰਬਰਾਓਠਨਿਨੇਧਰਬੁਜੋਮਭੁਰਯੋ।ਗਿਰਿਸਿੰਗਸੀਤਾਛਭਈ
ਮਗਾਮਾਨਹੁਜਾਹਰਨੀਹਾਥਿਥਾਰਕਯੋ।ਤ੍ਰਿਗਾੜ੍ਹਿਸਿਦਵਾਨਲਸੀਰ

CC-0 Punjab University Chandigarh. An eGangotri-Vaidika Bharara Initiative

ਲਤੇਂ ਪਰੁਖਾਨਿਲ ਸੁਾਸ ਮਨੋਨਿਕਰਨੋ॥੨੬॥ਤਿਹਿਚੇ ਖਿਸਖਾ ਹਰਿਕੇ
ਨਤੁਰੇ ਤਿਨਿਸੀ ਬੇਨਸੀ ਬਨਜਾਨਿ ਲਈ॥ਮੂਹੁ ਬਾਇ ਮਹਾ ਅਹਿਆ
ਇਮਨੋ ਬਨ ਮੈਂ ਬਿਥਰੋ ਇਮਿ ਭੂਾਂਤਿ ਭੁਈ॥ਅਹਿ ਸੰਚ ਰਸਾਂ ਚਹਿ ਸੋਸ
ਮਨੋ ਜੋ ਸਬ ਲੇਕਰਿ ਨੀਤੁ ਹੰਸੇ ਲਈ॥ਤਤਿ ਗਲਨ ਕੀਤਤਕਾਲ
ਤੁਹੰਕਰਤਾਲ ਦੈ ਕਾਲ ਖੇਗਾਲਗਈ॥੨੭॥ਹਰਿ ਹੇਰਿ ਰਹੇ ਹਿਰਾਨ ਤਿ
ਨੈ ਅਰਿ ਕੇ ਉਦਰਾਗਨਿ ਗਾਸ ਭੁਏ॥ਅਪਨੇ ਤਬ ਬੋਲੈਂ ਨਹਿ ਲੀਲਲਿ
ਯੇ ਜਬ ਬੋਲੈਂ ਅਪ ਹਾਰਿਨ ਆਇ ਗਏ॥ਤਬ ਦੀਨਦਯਾਨਿਧਿ ਦੀਨ
ਨਕੇ ਧਨ ਸਜਾ ਮਉਧਾਰਨ ਕੇ ਉਨਏ॥ਨਿਜ ਬੰਛ ਪਬੰਛ ਨਰੰਛਨ
ਕੇਂ ਹਰਿ ਉ ਅਰਿ ਕੇ ਉਰ ਆਇ ਅਏ॥੨੮॥ਧਨ ਸਜਾਂ ਮਛਿ ਪੇਧਨ ਸਜ ੦
ਮਛਿ ਪੇ ਲਖਿ ਦੇਵ ਨਦਾਇ ਤਿ ਬਾਲਿ ਭੁਨੀ॥ਅਪ ਬਾਂਧ ਵਹੋ ਰਤਰੀ

CC-0 Punjab University Chandigarh. An eGangotri-Vaidika Bharara Initiative

ਹਰਖੇਹਰਿਕੀਬਿਪ੍ਰਕੀਬਢਵਾਰਪਨੀ॥ਅਰਿਕੇਅਸੁਆਵਨਕੇ
ਸਬਮਾਰਗੋਰੋਕਿਕਿਯੋਪਰਲੋਕਪਨੀ॥ਨਿਕਸੇਹਰਿਖੱਪਰਢ
ਰਿਢਨੀਸਹਬਤਅਪਬਤਅਸੁਬੀਰਮਨੀ॥੨੯॥ਬਿਖਬੇਗਬਿਧ੍ਰਿ
ਸਿਤਬਤਅਪਬਤਅਬਿਲੋਕਿਸੁਦ੍ਰਿਸ੍ਟਿਸਨੀਵਕਿਯੋ॥ਅਹਿਕੇ
ਤਨੁਤੇਂਤਬਤੇਜਕਢੋਜੋਨਿਜਤੇਜਦਸੋਦਿਸਦੀਪਿਦਿਯੋ॥ਦਿਵਿਦੇ
ਵਨਕੇਗਨਦੇਖਤਹੀਪ੍ਰਵਿਸ੍ਯੋਹਰਿਕੇਸੋਈਆਇਦਿਯੋ॥ਸੁਮਨੇ
ਗਨਪੇਖਿਪ੍ਰਸਿਨਭੁਏਸੁਮਨੋਗਨਬਰਖਿਸਹਰਖਜਿਯੋ॥੩੧॥
॥ਸੁਰਨਾਰਿਨਚੀਂਮਦਮੋਦਮਚੀਂਸੁਰਗਾਇਕਗਾਵਤਗਾਨਧੁਨੀ॥
॥ਚਪਚੰਗਮ੍ਰਿਦੰਗਗਾਬੁਪੰਗਾਨਆਦਿਕਬਾਦਨਕੀਨਭੁਧਾਈਧੁਨੀ
॥ਅਤਿਉਤਸਵਮੰਗਲਸਬੁਸੁਨੇਨਿਜਓਕਤੇਆਏਅਜਾਦਿਮੁਨੀ ੪

CC-0 Punjab University Chandigarh. An eGangotri-Vaidika Bharara Initiative

॥ਮਨਮੋਹਨਕੀਮਹਿਮਾਮਨਮੋਹਨਿਹੈਬਿਬੇਹੈਬਿਸਮੈਸੁ ਪੁਨੀ॥੩ ੪੧
੧॥ਅਹਿਰਾਮਰਾਜੇਜਬਸੁਕਿਭੁਜੇਬੂਜਬਾਸਨਕੀਕਲਕੇਲਿਬ
ਲੀ॥ਅਹਿਮੈਚਰਨਕਰਮਕੂਮਾਰਜਾਕ੍ਰਿਸਨਕੇਤਾਕੀਪ੍ਰੀਤਿਮੈਬਾਤਰ
ਲੀ॥ਜਾਹਿਚਿਤ੍ਰਨਹੀਹਰਿਮੈਂਨੂੰਪਰਾਵਰਕੇਪਰਹੇਜਭੁਭਾਂਤਿਬਲੀ
॥ਜਿਹਿਕੇਪਰਾਪਰਸਤਪਾਰਪਰਜੋਅਧਾਸੋਅਧਉਧਿਆਮੋਧ
ਛਲੀ॥੩੨॥ਜਿਹਿਕੀਪ੍ਰਤਿਮਾਮਨਭੁਾਵਰਚੀਸੋਊਦੇਤਿਹੈਭਾਗ
ਵਤੀਗਤਿਕੋਂ॥ਸੁਕਆਨੰਦਸਾਕ੍ਰਿਨਿਵਾਕ੍ਰਿਤਪਾਕ੍ਰਿਤਪੂਰਨਤਾਕੀ
ਕਹੈਗਤਿਕੋ॥ਇਹਿਭਾਂਤਿਸੁਰਤਚਰਿਤ੍ਰਵਿਚਿਤ੍ਰਸੁਨੇਤਬਡੇਭੂਮਭੂ
ਪਤਿਕੋ॥ਭਈਆਨਸਮੈਕਹੀਆਨਸਮੈਭੂਮਭੁਗਕਰੋਮੁਨਿਮੈਮਤਿ
ਕੋ॥੩੩॥ਇਹਿਪ੍ਰਸਨਪਰੀਛਿਤਕੇਸੁਨਿਕੇਮੁਨਿਸ੍ਰੀਸੁਕਸੀਸਕੇ

CC-0 Punjab University Chandigarh. An eGangotri-Vaidika Bharara Initiative

ਧਜਾਨਲਗੋ॥ਅਤਿਕਸਸੋਂ ਬਾਗਗਿੜ੍ਹਸਿਕਰੀਤ ਬਭੂਪਤਿਸੋਂ ਬਤਰਾਨ
ਲਗੋ॥ਲਖਿਪ੍ਰੇਮਪਰੀਛਤਕੋ ਪਿਯਲੇਜਿਹਿੰਕੈ ਪੈਁਗਅਸਸੋਂ ਪ੍ਰਨਲਗੋ
॥ਤਿਹਿੰਕੀਭ੍ਰਚਿ ਪੈਗੁਚਿਦਨਭ੍ਰੁਏਹਰਿਕੇਨਸੌਕੰਰਸਪਜਾਨਲਗੇ॥ ੩
੪॥ਦੋਹਾ॥ ॥ਭੈਭੂਪਤਿਭੁਖੀਭੁਲੀਭੁਲੈਜਭ੍ਰਭ੍ਰਦਨਾ॥ਨਿਤਨਿਤ
ਕਰਤਨਈਨਈਸੁਨਤਕਥਾਕਲਕਨਾ॥ ੩੫॥੧੨॥ਸਿਤਸਾਰਗਾਧੀ
ਨਕੋਸਤਸੁਭਦਸੁਨਤਤਾ॥ਕਾਮੀਕਾਮਿਨਿਇਦਕੈਂਨਈਨਈਹਰਿ
ਬਾਤਾ॥੧੩॥ਪਦਰਾਗਸਾਰਿਗ॥ ॥ਤਾਂਤੇਸੁਨੋਦ੍ਵੈਸਾਦਧਨਤ੍ਰਾਧਿ
ਰਾਸਸੁਨੰਭੂ॥ਸਿਖਜਸਨੇਹਿਨਸੋਂਨਕਰੈਂਗੁਰਗੁਦਡੂਰਭੂ॥ਜਥਅ
ਧਬਦਨੌਬਦਾਰਿਬਾਰਐਬੌਂਛਬਚਾਏ॥ਤ੍ਰਗੌਨਿਤਨੈਜਾਤੀਗਤਿਨੈ
ਤਬਲਾਲਨਲਜਾਏ॥ ੩੬॥ਕਹਜੋਸਬਨਸੋਂਸਜਾਅਸੂਨੋਸਬਸਖਾ

CC-0 Punjab University Chandigarh. An eGangotri-Vaidika Bharara Initiative

ਸਨੇਹੀਅਪਰਮਰੀਮਜਜਹਪੁਲਿਨਤੁਲਨਅਨਅਸਬਲਨੇਹੀ॥ਸਕ
ਲਕੇਲਿਕਾਰਨਕਲਿਤਕੋਮਲਕਲਬਾਲੂ॥ਸੁਤਰੁਸਰੋਜਸੁਗਧਸ
ਨੋਅਲਿਰਵਨਰਸਾਲੂ॥੩੭॥ਇਹਾਂਭੁਜੈਂਭੋਜਨਜੁਭੁਜੇਭੂਖੇਬਹੁ
ਕਾਲਾ॥ਬਛੰਅਛੰਅਪਪਨਕੇਗੈੜਿਨਚਰਗੈਂਵਿਸਾਲਾ॥ਸੁਨਿਸੁਲਾਲ
ਕੇਬਚਨਬਾਲਬੈਠੇਤਿਹਿਠੌਰਾ॥ਬਛੰਸਛੰਪਜਪਜਾਇਤਨੇਤ੍ਰਿਨਹ
ਰਤਨਓਰਾ॥੩੮॥ਲਿਗੋਖਾਨਤਬਖੇਲਿਖੋਲਿਸਬਅਪਨੇਛੀਕ
॥ਰਏਲਮੰਡਲੀਮੰਡਲੀਕਹਰਿਹੇਕਜੇਨੀਕਾ॥ਕ੍ਰਿਸਚੰਦਕੇਚਹੂੰਓਰ
ਭੁਏਰਦਲਚਕੇਰਾ॥ਸਬਕੇਬੀਚਬਿਰਾਜਤਹਰਿਸਨਮੁਖਸਬਓਰ
॥੪੦॥ਪੜਪੁਹਪਫੁਪਲਾਦਿਕਭੋਜਨਭਾਜਨਭਾਏ॥ਖਾਤਪਰਸਪ
ਰਸਬਨਿਸਬਨਨਿਜਸ੍ਵਾਦਦਿਖਾਏ॥ਹਸਤਹਸਾਵਤਹਰਿਸਮੇਤਸਬ

CC-0 Punjab University Chandigarh. An eGangotri-Vaidika Bharara Initiative

ਸਖਾਸਿਰਕੋਹਰਿਕੀਤਥਕੀਛਬਿਬਰਨਤਸ੍ਰੀਸੁਕਸੁਖਸਨੋਧ
ਰੀਬਾਂਸੁਰੀਕਰਿਧਰਿਓਸਹਸੀਂਗਸੁਬੇਤਾ।ਕਰਕੈਕਾਂਖਮੇਕਰਕੋਜੇਬਾ।ਮਕਰ
ਕਵਲਸਮੇਤਾ।ਕਵਲਉਚਿਤਫਲਅੰਗੁਲੀਨਕਰਿਖਾਤਸੁਹਾਤੋ।
।ਸਖਾਮੰਡਲੀਮਧਜਨਕਮਕਰਿਹਸਤਹਸਾਤੋ॥੪੨॥ਬਜੇਮਨਜਾਨਰ
ਫਿਬਜੇਮਨਜਾਨਜੋਵਤਅਤਿਚਿੱਤ੍ਰਾ।ਜਗਜਅਰਭੁਗਅਰਭੁਤਾਵਕੋਰ
ਰਿਤਵਿਚਿਤ੍ਰਾ।ਇਮਿਜਬਤੋਜਨਕੋਲਿਬਧੇਬ੍ਰਜਬਾਲਬਿਹਾਰੀ॥ਬੱਛ
ਬੱਛਤ੍ਰਿਨਲੁਭੁਪਭੁਏਤ੍ਰਿਗਦ੍ਰੂਗਿਬਿਹਾਰੀ॥੪੩॥ਹੇਰਤਹਰਖਹਿਰਾ
ਇਭੁਏਸਬਸਖਾਸਚੀਤਾ।ਦੇਖਿਸਬਨਭੁਜਤ੍ਰੀਤਕ੍ਰਿਸ੍ਨਬੋਲੇਭੁਜਭੀ
ਤਾ।ਜਾਂਉਬੱਛਬਗਾਦਵਨਹੋਂਤੁਮਰੋਹਨਿਚੀਤਾ।ਜੋਲੋਂਆਉਂਹੋਂਜੂਰ
ਸੋਂਐਸੇਂਈਮਿਲਿਮੀਤਾ॥੪੪॥ਜੋਕੰਗਹਿਕ੍ਰਿਸ੍ਨਕਵਲਕਰਹੀਲੇਕਾਨਨਹੇਰੇ

CC-0 Punjab University Chandigarh. An eGangotri-Vaidika Bharara Initiative

॥ਕਹੂੰਨਪਾਏਪਾਏਚਰਿਤਚਤੁਰਮੁਖਕੇਬੋ॥ਚਤੁਰਾਨਨਕਾਨਨਮੈਂਪੂਰਬ ੪੩
ਹਰਿਮਹਾਹੈਰੋ॥ਹਰਿਆਪਕੋਆਪਉਧਾਰਿਓਜੇਜਨੇਆਪਨਚੇਰੋ॥੪੫॥
ਸਤਾਹਰਿਕੋਕਛੂਔਰਅਚਰਿਜੁਚਾਹਨਭਾਜੋ॥ਤਾਹਿਤਹਰਿਕੇਹਰਿਕੇਬਾ
ਲਕਬੰਛਨਲਜਾਜੋ॥ਤਾਤੇਤਿਨਕੀਮਾਇਨਰਾਇਨਕੇਸੁਖਦੈਨਾ॥ਉ
ਭੁਜਭਾਂਤਿਕੇਭਏਸੁਤਨੂਨਵਨੀਰਜਨੈਨਾ॥੪੬॥ਜਾਨਾਬਿਧਬਪੁ
ਬੰਛਬਾਲਨਾਨਾਬਿਧਅੰਗਾ॥ਨਾਬਿਧਬੇਨੁਬਿਖਾਨਬਿਭੂਖਨਆ
ਦਿਅਭ੍ਰਿਰੰਗਾ॥ਸੀਲਨਾਮਰੂਪਆਕ੍ਰਿਤਿਤੇਸੋਈਬੇਸਬਿਹਾਰਾ॥ਸਰਬ
ਰੂਪਹਰਿਭਏਸਰਬਹਰਿਸ੍ਰੁਤਿਅਨੁਸਾਰਾ॥੪੭॥ਆਪਹਿਬੰਛਪਬੰਛ
ਅਹੰਅਰਿਬੰਛਬਿਰਾਜੇ॥ਕਰਤਬਿਹਾਰਅਪਾਰਆਇਆਪਹਿਬਨ
ਰਾਜੋ॥ਜਾਨਾਪਰਕੇਬੰਛਬਾਲਤਹੰਤਹੰਤੇਇਲਜਾਏ॥ਤਾਕੇਤਾਕੇਤ

CC-0 Punjab University Chandigarh. An eGangotri-Vaidika Bharara Initiative

ਤਭੂਤਦੂੈਤਹੰਤੁਹੰਛਾਏ॥੪੮॥ਤਾਕੀਤਾਕੀਮਾਇਧਾਇਆਸੀਸੁਨਿ
ਬੀਸੀ॥ਪਜਸਪਜੇਦਬਹਾਇਪ੍ਰੇਮਪਰਪਜਾਇਪ੍ਰਸੀਸੀ॥ਪੁਨਿਭੁਨਮਰ
ਦਨਾਂਅੰਨਨਲੇਪਨਆਦਿਅਨੇਖੋ॥ਕਰਿਕਰਿਬਿਧਿਪ੍ਰਜਪਹਿਰਾਇਪਟਪ
ਟੂਭੂਖਨਚੋਖੇ॥੪੯॥ਲਾਲਲਨਪਾਲਨਕਿਜੇਹਰਖਿਹਰਿਕੋਸੁਤਜਾ
ਨੌਂਹਰਪਰਪਰਮੈਂਹਰਿਕੋਪੇਰਤਹੋਸਹਿਰਾਨੀ॥ਜੈਸੇਂਬਾਲਨਕੀਮ
ਇਰਾਇਬਨਿਮੋਹਨਿਮੋਹੀਂ॥ਤੈਸੇਂਬੱਛਨਕੀਮਾਇਗਾਇਬਨਿਬੱਛ
ਬਿਮੋਹੀਂ॥੫੦॥ਗੋਗੋਪਿਨਕੋਪੂਰਬਹੁਤੋਜੁਗਹਰਿਮੈਂਪ੍ਰੇਮਾ॥ਤੈਸੋਈਬ
ਛੌਜੇਬੱਛਬਾਲਨਮੈਂਅਮਲਅਨੇਮਾਇਹਿਹੰਬਿਧਿਆਪਹਿਬੱਛਬਾ
ਲੀਮਸਿਮੋਹਨਖੇਲੋ॥ਬਿਤਜੇਬਰਸਕਾਹੂਨਲਖੋਜੇਅਤਿਆਨਿਦਤੇ
ਲੋ॥੫੧॥ਏਕਸਮੈਖਟਪਾਂਚਦਿਵਸਜਬਰਹੇਬਰਸਕੋ॥ਬੱਛਰਰਾ

CC-0 Punjab University Chandigarh. An eGangotri-Vaidika Bharara Initiative

ਦੂਨਗਾਏਖਿਪਨਬਲਖਾਹਨਜਸਕੋ॥ਤੁਹਾਂਲਖੇਨੋਇਇਕਰਬਿਤਚਰ
ਤੁਗੋਰਾਨਬਿਰਿਊਪਗਾ॥ਆਂਈਬੱਁਛਾਬਿਲੋਕਿਦੈਰਿਦੂਰਗਾਮਸਗਾਭੂਪ
ਗਾਪਰ॥ਮਿਲੀਸਹਾਬੱਛਲਖੈਪਜਾਵਤਿਪਜਪਰਪ੍ਰੇਮਾ॥ਬੱਁਛੱਁਦੀ
ਅਧਿਬੱਛਨਲਿਹਤਿਲਹਤਿਅਤਿਛੇਮਾ॥ਤ੍ਰਿਨੈਹਟਵਨਹਾਰਧਾਰਿ
ਕੈਰਿਸਿਭੂਰਿਆਈ॥ਅਰਭੂਓਪਲਿਖਿਦ੍ਰੈਅੱਕੋਪਗਾਟਗਾਟਗਲਲਾ
ਈ॥ਪੜ੍ਹਾ॥ਬ੍ਰਜਕੀਪ੍ਰੇਮਪਰਿਧਿਪਰੀਖਬਲਕਿਜੋਬਿਚਾਰਾ॥ਕਿਹਿਕਾ
ਰਨਰਾਨਰੋਪਗਾਇਗਾਤਨੇਹਨਿਰਾਰਾ॥ਕੌਨਕਹਾਂਤੇਆਇਗਈਇਹ
ਮੋਹਨਿਮਾਯਾ॥ਸੁਰੀਆਸੁਰੀਨਰੀਕਿਧੋਂਜਿਨਿਮੋਹਭੁਰਮਾਯਾ॥੫੪॥
॥ਸੋਹਿਮੋਹਿਸਕਔਰਨਜੰਤੇਹਰਿਕੀਜਾਨੀ॥ਦਿੱਥਜਾਦ੍ਰਿਸਿੱਸੇਂਦੇਖਿਲ
ਖੇਸਬਜਾਰਿਰਾਪਨੀ॥ਪ੍ਰਛਿਪ੍ਰੇਨਿਜਰਿਸੋਂਹਰਿਰਾਹਬਿਦਿਪਸਬਸਿਦੇ

CC-0 Punjab University Chandigarh. An eGangotri-Vaidika Bharara Initiative

ਹਾ॥ਤਬਆਯੋਆਤਮਭੂਬੀਤੇਤ੍ਰੁਟਿਸੁਅਨੇਹਾ॥੫॥ਪਾ॥ਪੂਰਬਹਿਵਾਯੋ
ਖੇਪਭੂਖੇਲਤਸਖਗਨਸੰਗਾ॥ਦੇਖਿਬਿਕਲਭਈਅੰਕਲਆਕਲ
ਕੇਅਕਲਿਤਰੰਗਾ॥ਕਰਤਬਿਚਾਰਚਤੁਰਮੁਖਬਿਚਰਤਬਾਲਕਬੱ
ਛਾ॥ਇਕੈਸੇਮਮਮਾਜਾਸੋਹਿਤਇਤਰਅਲੌਛਾ॥੬॥ਇਹਿਬਿਧਬਿ
ਬਿਧਬਿਚਾਰਿਬਿਭੁਧਬਿਧਿਲਹ੍ਯੋਨਭੇਦਾ॥ਮੋਹਨਮੋਹਨਿਗਯੋਭੁ
ਲੇਮੋਹਿਤਮੁਖਬੇਦਾ॥ਮਹਾਠਗਨਸੋਂਠਗੀਠਟਤਠਗਾਠੀਕਠਗ
ਦੈ॥ਜਾਪ੍ਰਸਿਰਾਮੋਂਸ੍ਰੀਸੁਕਜਾਬਿਧਫਨੀਗਬਤਦੈ॥੭॥ਚਿਤ੍ਰਚਤੁਰ
ਮੁਖਦ੍ਵੈਪੁਨਿਚਰਿਤਵਿਚਿਤ੍ਰਵਿਲੋਕਾ॥ਬਾਲਕਬੱਛਚਤੁਰਭੁਜ
ਚਾਹੇਅਦ੍ਭੁਤਓਕਾ॥ਪੀਤਬਸਨਘਨਸਜਾਅਸੀਖਅਰਿਆਦਿਬਿਧ
ਰੀ॥ਕਲਿਕਿਰੀਟਭ੍ਰਿਕੁਲਨਵਹਾਰੀਬਰਬਨਵਾਰੀ॥੮॥ਪਾ॥ਭੂਰ

CC-0 Punjab University Chandigarh. An eGangotri-Vaidika Bharara Initiative

ਸੀਵਤ੍ਰਅਕਗਨਿਕਿਰਿਕਨਭੁਜਨਿਅੰਗਦਭੂਜੋ॥ਅੰਗੁਲੀਜੇਕਨਰਜੇ
ਕਟਿਕੋਧਨੀਬਿਰਾਜੇ॥ਪਗਨਿਕਨਕਕਨਵਨੂਪਰਨਿਰੀਖਤਮ
ਨਿਮਨਮੋਹੇ॥ਤੁਲਸਿਮਾਲੀਮ੍ਰਦੁਮਿਦ੍ਰਮਨਅਰਪਿਤਨਖਸਿਖਸੋ
ਹੇ॥ਪਦਿਚੇਦਰਕਰਨਿਕਰਮੰਦਿਮੰਦਿਮ੍ਰਿਦੁਮੰਜੁਲਹਾਸਾ॥ਪੂਰਨ
ਅਰੁਨਅਪਾਂਗਨਅਨਰਾਗਨਅਨੁਰਾਗਨਆਸਾ॥ਚੋਂਚਿਤ੍ਰੁਰਮੁਖ
ਪ੍ਰਮੁਖਚਰਾਚਰਚਰਿਤਚਾਹੇ॥ਨਰਤਨਰਾਇਨਆਦਿਉਪਾਸਿ
ਤਅਤਿਅਵਗਾਹੇ॥੯੦॥ਅਨਿਮਾਮਹਿਮਾਆਦਿਅਨੇਤਦਿਭੂ
ਤਿਉਪਾਸੇ॥ਮਹਦਾਦਿਕਤਤ੍ਵਨਮਿਲਿਕਰਿਪਰਤਤ੍ਵਪ੍ਰਕਾਸਾ॥
॥ਕਾਲਸੁਭਾਵਕਰਮਕਾਮਾਦਿਕਸੇਵਤਨਾਗੇ॥ਧਰਿਧਰਿਮੂ
ਰਤਿਤੁਰਪੂਰਿਤਅਤਿਦੀਨਦੁਵਾਰੇ॥੯੧॥ਸਤਚਿਤਆਨੰਦਮ

CC-0 Punjab University Chandigarh. An eGangotri-Vaidika Bharara Initiative

ਤ੍ਰਸੁਮੂਰਤਿਜਿਨਕੀਰਾਨੈਂ।ਮਹਿਮਾਉਪ੍ਰਨਿਖਦਰਬਾਤ੍ਰਿਸਨ
ਤੇਂਦੂਰਿਬਿਰਾਜੈਂ।ਇਹਿਮਾਬਿਧਿਬਲਕਬੰਛਬਾਲਬਪੁਹੇਰੇਸੰਗ
ਰੋਜਾਸੁਭ੍ਰਾਸਜਤੇਂਭ੍ਰਾਸਤਅਰਾਜਰਾਨੀਵਉਜਗਰੋ।੬੨।ਜ
ਹਰਰਿਬਿਰੰਚਿਰਚਿਚਤੁਰਚਤੁਰਮੁਖਰਹੇਜੇਰਿੜੈਸੋ।ਭ੍ਰਜਨ੍ਰਜੈਂਜ
ਗਾਚਿੜਾਚਿੜਾਲਿਤਿਲਿਖਿਤਾਚਿੜਸੋ।ਜੈਂਇਰੀਸਕੈਂਲਿਖਿਅਨੀਸ
ਜਰਾਈਸਦਜਾਲਾ।ਲਈਕਰਿਖਿਨਜਕਲਾਕਰਜੇਜਿਹਿੰਬਿ
ਕਲਾਬਿਸਾਲਾ।੬੩।ਤਬਾਸੁਪਿਭੁਈਰਾਈਖ੍ਰਲਿਆਖੇਂਇਤਉਤ
ਹੇਰੋ।ਹੇਰੋਬ੍ਰਿੰਦਾਬਿਪਿਨਸੁਜੀਵਨਜੀਵਨਕੋਰੋ।ਬੈਰੀਬੈਰ
ਬਿਰਹਿਤਬਨਜਨੰਤਬਿਚਰਤਸੰਗਾ।ਹਰਿਹੇਰਜਿਹਿਗਿਦਿਸੇਰੇਖ
ਤਰਖਾਦਿਤੁਰੰਗਾ।੬੪।ਤੁੰਦੇਖੇਂਜੇਗੋਪਾਲਬਾਲਬਪੁਬਮ

CC-0 Punjab University Chandigarh. An eGangotri-Vaidika Bharara Initiative

ਜੁਅਦ੍ਵੈ॥ਆਦਿਅਨੰਤਅਗਾਧਬੋਧਅਨੁਭਾਵਕਸਦ੍ਵੈ॥ਬਾਲ ੪੬
ਕਬੰਛਦੇਜਸਜਨਵੈਸੇਇਛੂੰਫਤਰੋਵੈਲੋ॥ਵੈਸੀਇਵੈਸੁਕੁਮਾਰਕ
ਦਲਕਰਕਰਿਸੁਕਲੋਲੈ॥੯੫॥ਦੇਖਿਉਤ੍ਰਿਬਾਹਨਤੇਬਪ੍ਰਬ
ਸੁਮਤ੍ਰਿ॥ਖਿਬਾਰਨੋ॥ਮੌਲਿਮੁਕਟਕੋਟਿਨਤੇਪ੍ਰਭੁਪਗਪਰਸਨ
ਧਾਰਨੋ॥ਨੈਨਨਲਿਨਨੀਰਨਤੇਂਨਿਜਪਤਿਪਾਇਪਖਾਰੋ॥ਪੁ
ਨਿਪੁਨਿਪੂਨਅਤਿਪਰਮਪ੍ਰੇਮਅਗਿਪੂਰਅਰਿਪਜਾਰੋ॥੯੬॥ਦੋ
੧॥ ॥ਉਠਿਪੁਨਿਪੇਖਪ੍ਰਭੁਹਿੰਪਰਮਪ੍ਰਨਜਪ੍ਰਵਾਹਪ੍ਰਾਰਿ॥
॥ਹਰੀਓਰਕਰਜੋਰਿਕਰਨੁਤਿਤਤਿਅਤਿਵਿਸਤਾਰਿ॥੯੭॥੧੩
॥ਰਾਗਧਨਾਸਰੀ॥ ॥ਬੰਦਤਹੋਂਬਾਰਬਾਰਤੇਰੇਨੈਦਕੇਕੁਮਾਰਪ
ਦਸੁਕੁਮਾਰਦੇਨਹਾਰਸਾਰਗਤਿਕੋ॥ਸਜਾਮਪਨਤਨੁਤਾਂਮੇਦਾ

CC-0 Punjab University Chandigarh. An eGangotri-Vaidika Bharara Initiative

ਮਿਨਿਬਸਨਬਨੋਜੇਭੁਜਅਵ੍ਰਿਤਿਸਮੋਰਪਛੰਛਬਿਅਤਿਕੋ।ਉਰ
ਸੁਬਿਸਾਲਬਨਮਾਲਛਬਿਜਾਲਜਾਮੈਂਬੇਤਔਬਿਖਾਨਬੇਨੁਲੇ
ਨਮਤਿਕੋ।ਅਹੋਕਰੁਨਾਨਿਧਾਨਮਧਿਮਾਮਹਾਨਬਾਗੀਸਕੈਨਬਖਾਂ
ਨਿਧਾਨਦਾਨੋਮੇਸਮਤਿਕੋ।ਛੰਦ॥ਰਾਜਾਂਨਮੈਂਪੂਜਾਸਬਕੋਨਿਰਾਸਕਰਿ
ਜੀਦ੍ਵੈਨੇਸ਼ੀਬਾਸਵੀਮੈਂਬਾਸਕਰੈਂਕਰੈਂਤੋਰਿਬਿਦਨਾ।ਤੇਰੇਜਨਤੇ
ਭ੍ਰਨਵਾਨਕਰੈਂਸੋਈਸੁਨੈਂਜੀਤਿਜਾਹੈਂਤੋਹਿਤੇਅਜਿਤਨਿਦਨਿਦਲ
॥ਸਭੁਸੁਭੁਦੈਨੀਤੇਰੀਭ੍ਰਕੁਟਿਭਦ੍ਵੈਛੈਨੀਤਾਹਿਤਜਿਨੇਕਲੇਸਕਰੈਂ
ਕਰਿਬੇਪਛਿਦਨਾ।ਤਿਨਕੇਕਰੈਂਗੇਸੋਕਲੇਸਹੀਅਸੇਸਸੇਸਜੇਸੇ
ਜਨਜੇਦ੍ਵੈਜੇਸ਼ੀਤੁਖਕੇਨਿਕੈਦਨਾ।ਛੰਦ॥ਪੂਰਬਭੁਏਨੇਭੁਗਦਨ
ਭਦ੍ਵੈਨੇਰਿਜਨਜਿਨਜੇਗਜੇਗਸਾਪਿਜੋਜੇਜਬਗਜਾਨਨਾ।

CC-0 Punjab University Chandigarh. An eGangotri-Vaidika Bharara Initiative

॥ਤਿਨਹੀਤਿਹਾਰੀਪ੍ਰਜਾਰੀਭਾਂਤਿਉਰਿਧਾਰੀਜਬਤਬਤੁਵਪਦਪਾਯੇਜ ੦੪੧
ਸਮਾਨਆਨਨਾਪ੍ਰਭੁਤਵਮਹਿਮਾਅਗੁਨਜਨਜਾਨਲੇਤਕਰੇ
ਮਨਬਿਮਲਪਾਵੈਜੋਆਨਪੂਜਾਨਨਾ।ਤਵਤਨੁਸਗੁਨਕੇਗੁਨਗ
ਨਗਾਵੈਕੌਨਗਾਵੈਜੁਮਹੀਕੇਕਨਸੋਊਜਨਨਜਾਂਨਨਾ॥੭੦॥ਤਾਤੇਂਤੇ
ਰੇਕਹੂਨਾਕਟਾਛਕੀਜੈਆਸਾਕਰਿਬਿਭੂਤਿਗੌਨਿਜਕਰਮਭ੍ਰਿਗਜੈਸੋਬ
ਨੈਆਇਕੈ।ਮਨਬਚਕਰਮਪ੍ਰਨਾਮਕਰੈਤੋਹਿਨਿਤਤਵਪਦਦਾਸ
ਭਾਗੀਹ੍ਵੈਹੈਸੇਬਜਾਇਕੈਂ।ਦੇਖੈਦੇਵਮੇਰੀਮੂੜਤਾਕੀਰੂੜਤਾਇਜ ੦
ਤੈਂਤੁਮਹੀਪੈਨਿਜਆਸਾਮੋਹਧਰਜੋਧਾਇਕੈਂ।ਤਾਤੇਂਛਮੀਅਬਆਪ
ਰਾਧਮੇਰੇਸੀਲਸਿੰਧੁਰਜੋਗੁਨਅੰਧਜਾਨਿਦੀਨਬੰਧੁਭਾਇਕੈਂ।
॥੭੧॥ਆਜਕੇਰਾਰਭਪਾਇਅਰਭਪ੍ਰਹਾਰਕਰੈਜੋਤਾਕੋਕਹਾਸਾ

CC-0 Punjab University Chandigarh. An eGangotri-Vaidika Bharara Initiative

ਇਵਕੀਆਗਸਗਨਤਿਹੈ।ਤੈਸੈਂਤੁਮਮਾਇਬਾਰੇਗਰਭੁਅਰਭ
ਮੋਸੇਕੋਟਿਕਬਸਤਵਾਮੈਂਕਹਾਨਬਨਤਿਹੈ।ਪ੍ਰਲਯਪਯੋਨਿਧਿ
ਨਾਰਾਯਨਕੀਨਾਭਿਤੇਨਿਕਰਿਆਯੋਅਜਐਸੇਆਗਮਭਨ
ਤਿਹੈ।ਤਾਤੇਂਨਿਜਸੁਤਨਾਸਮਝਿਮੇਰੇਦੋਖਨਕੀਛਮਾਹੀਬਨੈ
ਗੀਨਬਨੈਗੀਆਨਗਤਿਹੈ।੭।ਕਾਤੇਰੇਅਵਤਾਰਅਵਤਾਰਨਿ
ਜਸੇਤਨਕੇਅੰਤਕਅਸਿਤਨਕੇਕਗਾਏਹੈਂ।ਸੁਰਰਿਖਿਨਰਨਮੈਂ
ਪਸੁਪਨੀਚਰਨਮੈਂਚਰਨਤਿਹਾਰੇਚਾਰੁਚਰਨਸੁਹਾਏਹੈਂ।ਲੀਲ
ਜੁਲਲਨਤੇਰੀਤਾਹਿਕੋਕਲਨਕਰੈਕਹਾਂਕੈਂਸੀਰਬਕਿਤੀਕੈ
ਲੈਪਾਰਪਾਏਹੈਂ।ਸਕ੍ਰਿਤਜੋਸਨਾਤਨੀਸੁਭਾਵਸਿਧੰਜੋਗਾਮਾਜਾਤੇਰੀ
ਤਾਕੇਭੇਦਨੇਤਿਨੇਤਿਬੇਦਹੂੰਬਤਾਏਹੈਂ।੮੩।ਸੋਈਸਤਜਸਾਰਐ

CC-0 Punjab University Chandigarh. An eGangotri-Vaidika Bharara Initiative

ਅਸਾਰਹੈਸਿਸਾਰਸਬਸ੍ਰੂਪਨੋਸੋਸੁਖਹੀਨਦੁਖਦੀਨਦਿਨਦਿਨ॥ ੪੮
॥ਨਿਤਜਸੁਖਬੋਧਤਨੁਤੂਹੀਤਾਮੈਂਹਾਜੋਬਨਿਆਜਾਕੇਪ੍ਰਭਾਵਭਾਸੈ
ਸਤਜਸੋਸੁਸਤ੍ਰਬਿਨਾਤੂਹੀਂਏਕਆਦ੍ਵਿਤੀਯਆਤਮਅਨਿਤਆਦਿ
ਔਛਰਅਧੰਤ੍ਰਅਨੁਪਾਧਿਅਜਅਨੁਦਿਨ॥ਜ੍ਹਜੈਨੋਤਿਸਤਜਸੂ
ਖਸਿਤਤਸਮਾਨਸਦਾਪੂਰਨਪੂਰਨਪ੍ਰਬਸੇਤੁੰਮਪਰਮਾਇਨ॥੭੪॥
॥ਜਬਜਗਜੀਵਨਕੋਜੀਵਨੋਜੀਯਤਤੁਹੀਤੋਤਿਨਿਜਜੀਵਜੀ
ਵਜਾਨਤਮੂਜਾਨਜਨ॥ਜਿਨੈਗੁਰੁਦਿਨਕਰਦੇਤਾਝਿਗਾਰਜਾਨਦ
ਰਤੇਏਂਜਾਤਤਾਰਿਭੁਵਬਾਰਿਧਾਬਿਮਲਮਨ॥ਬੰਧਨਅਬੋਧਤੇਅ
ਬੰਧਨਬਿਬੋਧਤੇਂਨਬ੍ਰਹਮਬੀਚਬਿਬਨੈਸੋਗਦਿਮੋਨਿਸਾਅਹਨ
॥ਜਦਪਿਅੰਬੰਧਬੰਧਬੋਧਤੇਬਿਨਾਸਹੋਤਤਦਪਿਨਬੋਧਹੋਤਬਿ

CC-0 Punjab University Chandigarh. An eGangotri-Vaidika Bharara Initiative

ਯੋਬਿਨਤੋਭੁਜਨਾ।੭੪।।ਮੇਰੈਤੌਨਰਾਨਕੀਨਮੋਖਕੀਮਹੇਸਚਾਹੂਚਾਹ
ਤਹੈਂਤੇਰੇਦਾਸਦਾਸਨਕੇਦਾਸਭੋਗ੍ਯਾਦੇਵਵ੍ਯਾਅਦੇਵਹੋਇਪਸੁਪੰਛਿ
ਨਮੈਂਕੋਇਸੇਵੌਂਤੇਰੇਚਰਨਪੂਰਨਏਹੀਆਸਹੋ।ਅਹੋਧਨਿਧਨਿਬ੍ਰਜ
ਗਾਇਔਰਮਨਿਪਿਧੇਜਿਨਕੇਪਯੋਦਬੱਛ ਬਾਲਕਾਬਿਲਾਸਹੋ।
।ਅਹੋਭੂਰਜਅਹੋਭੁਗਜਨੰਦਬ੍ਰਜਬਾਸਿਨਕੋਜਿਨਕੇਬਯਸਜਥਨੇ
ਬ੍ਰਹਮਸੁਖਰਾਸਸੋ।।੭੫।।ਮੇਰੇਭੂਰਿਭਾਗਭਲੇਹੋਹਿੰਤਬਜਬ੍ਰਜ
ਭੂਮਿਮੇਜਨਮਪਾਂਊਜੈਸੇਕੈਸੇਆਇਕੈਂ।ਜਾਮੇਬ੍ਰਜਬਾਸਿਨਕੇਕਾਹੂ
ਦਾਸਦਾਸਿਨਕੀਪਾਊਂਪਗਪਾਂਸੁਨਕੀਕਨਿਕਾਅਘਾਇਕੈਂ।ਜਿਨ
ਕੇਜੀਵਨਧਨਬ੍ਰਜਧਨਜਨਾਮਧਨਜਿਨਕੀਚਰਨਰੇਨਚਾਹੈਂਸ੍ਰ
ਤਿਧਨਾਇਕੈਂ।ਸੁਨੋਭੁਗਵਨਏਕਭ੍ਰਮਅਮਨਤਾਹਿਦੇਵੋਦੇਵਹਨ

CC-0 Punjab University Chandigarh. An eGangotri-Vaidika Bharara Initiative

ਆਛੋਉਤਰਬਨਾਇਕੈਾਂ॥੧੧॥ਏਨੇਬ੍ਰਿਜਬਾਸੀਤਵਪ੍ਰੇਮਪਰਰਾਸੀ
ਇਨ੍ਹੈਦੇਹੋਦੇਵਕਹਾਕੈਤੂੰਆਪਤੇਂਅਧਿਕਫਲਾ॥ਪੂਤਨਾਸੀਪਾਪਿ
ਨੀਸਭੂਲਕਰੀਆਪਨੀਬਨਾਇਬੇਖਆਇਕੈਸੋਆਇਜਿਨਿਕੀਨੇ
ਛੁਲਾ॥ਤੌਲੋਂਰਾਗਆਇਦੈਚੋਰਕਾਰਾਗਿਹਗਿਹਘੋਰਮੋਹਨੇਹਬੀ
ਧਜੈਲੈਂਤੇਰੋਨਭੁਜਨਬਲਾ॥ਹੋਇਕੈਪ੍ਰਪੰਚਹੀਨਕਰੈਤੂੰਪ੍ਰਪੰਚਪੀ
ਨਦੇਤਨਿਜਜਨਦੀਨਮੀਨਕੋਆਨਦਜਲਾ॥੨੦॥ਬਹੁਤਕਥਨ
ਕੋਨਕਾਮਹ੍ਰਿਸ੍ਵਾਮੀਸ਼੍ਰੀਹਂਜਾਨੈਤੁਮੇਜੇਇਜੇਈਜਾਨਤਸੁਜਾਨਹੈ
॥ਮੇਰੋਬਪਬੁੱਧਿਬਚਬਿਖੈਨਾਬਿਭਵਤੇਰੋਬਦਤਬਿਅੰਤਜਾਹਿਬੇਦ
ਐਤਮਾਨਧੌਤਾਤੇਂਅਬਆਇਸਅਸੀਸਦੀਜੈਈਸਮੋਕੋਂਤੂਮੀਸਰਬ
ਰਜਜਗਦੀਸਨਹੀਆਨਹੈਂ॥ਸੁਰਸਸਿਨਾਇਸਬਹੀਕੋਸੁਖਦਾਈ

CC-0 Punjab University Chandigarh. An eGangotri-Vaidika Bharara Initiative

ਤਮਤੇਮਕੋੜਸਾਈਤੁਮੈਂਬੰਦਨਾਆਨਹੈਂ॥੯॥ਐਸੇਕਰਿਨ੍ਰਿਤਿਨਤਿ
ਤਤਿਪ੍ਰਨਾਪਤਿਪਤਿਕਰਿਬ੍ਰਜਪਤਿਕੀਪੂਛੈਂਛਨਾਥਿਪਾਨਸੋਂ॥ਗ
ਯੋਨਿਜਧਾਮਧਾਇਤਬਬ੍ਰਜਰਾਇਆਇ ਬਛੁੰ ਬਗਾਦਾਇ ਲਜਾ
ਇਮਿਲੇਸੁਸਖਾਨਸੋਂ॥ਬਿਤਜੋਬਰਖਨਾਹਿਲਜੇਕਾਹੂਲੀਖਹ
ਰਿਮਾਜਾਜੋਅਲਖਲਖੀਜਾਇਨਸੁਜਾਨਸੋਂ॥ਸਖਾਹਰਖਾਇਐਹੇ
ਬਹੇਬੇਗਿਆਏਕੌਰਏਕਹੂੰਨਪਾਏਐਸੇਕਹਜੋਪ੍ਰਿਜਪ੍ਰਾਨਸੋਂ॥੧੦
॥ਸੁਨਿਸਜਾਂਮਹਸੇਰਿਗਾਰਸੇਸਬਸਖਨਸੋਂਖਾਦਜਹਰਖਦਹਰਿ
ਖਾਇਹਰਖਾਏਹੈਂ॥ਜਾਂਦੁਸਐਸਖਨਸਭਾਜਿਸਮੰਜਾਸੁਖਸਾਜਸੋਂ
ਬਿਰਾਜਿਬ੍ਰਜਰਾਜਿਬ੍ਰਜਆਏਹੈਂ॥ਮੋਰਚੰਦ੍ਰਿਕਾਚੰਟਕਫੂਲਛੰਦਾਕੀ
ਲਟਕਅੰਗਅੰਗਰਿਗਰਿਗਚਿਤ੍ਰਚਰਚਾਏਹੈਂ॥ਬੇਨੁਦਲਸ੍ਰਿਗਾਸਖ

CC-0 Punjab University Chandigarh. An eGangotri-Vaidika Bharara Initiative

ਸੁਰਨਕੇਸੋਭਸੁਨਿਗੋਪੀਗਨਦ੍ਰਿਗਦੇਖਿਉਤਸਵਅਘਾਏਹੈਂ॥੮੧॥ ੫੦
॥ਪਦਐਂਗਾਰਾਰਾਗਧਨਾਸਰੀ॥ ॥ਬ੍ਰਜਬਾਲਬ੍ਰਜਬ੍ਰਜਆਇਕੈਭਾ
ਖ੍ਯੋਸੁਸਬਨਸੁਨਾਇਕੈ॥ਹਰਿਆਜਅਜਗਰਤੇਗ੍ਵਾਲਬਾਪਲਿ
ਏਬਾਲਬੱਛਬਚਾਇਕੈਂ॥ਜੋਸੁਨਿਪਰੀਛਿਤਪਰਮਰਿਖਿਪ੍ਰਤਿ
ਪ੍ਰਸ਼ਨਕ੍ਰਿਤਅਤਿਪ੍ਰੀਤਸੋਂ॥ਭਗਵਾਨਭਜੇਭ੍ਰਮਛਿਤਜਉਰਤਿਹਿੰਹ
ਰੈਸੁਬਚਸੁਰੀਤਿਸੋਂ॥੮੨॥ਤੁਮਭਨੋਜੋਪੂਰਬਬ੍ਰਜਤਿਜਨਪਰਮੇ
ਸਹਰਿਸੁਤਮੇਕਿਯੋ॥ਜਗਰੀਤਿਜੋਨਿਜਸੁਵਨਪ੍ਰੀਤਸਹੋਤਹੋਤਨ
ਤੋਜੋਂਕਿਯੋ॥ਨਿਜਸੁਤਨਤੇਂਪਰਪੁਤ੍ਰਹਰਿਮੇਪ੍ਰੇਮਬਾਢਿਕੈਸੋਗਯੋ॥ਸੋ
ਸੁਨਤਮਨਿਉੱਤਰਸੁਉੱਤਰਉੱਤਰਾਸੁਤਪ੍ਰਤਿਦਯੋ॥੮੩॥ਸੁਨਿਭੂਪ
ਪਰਮਾਨੰਦਰੂਪਸੁਆਤਮਾਜਿਜਜਾਨਿਯੋ॥ਸੋਪਰਮਪਿਯਾਤਿਹਿਹੇਤ

CC-0 Punjab University Chandigarh. An eGangotri-Vaidika Bharara Initiative

ਤਨੁਤਨਜਾਦਿਪ੍ਰਿਯਪਾਹਿਚਾਨਿਯੌਂ।ਜ੍ਯੋਂਦੇਹਆਦਿਅਨਾਤਮਾਹਿ
ਤਆਤਮਾਹਿੰਪ੍ਯਾਰੋਲਗੈ।।ਤੌਜੋਂਆਤਮਾਹੂੰਤੇਪਰਮਪਰਮਾਤਮਾਪ੍ਰਿ
ਯਜਗਾਮਰੋ।।੮੪।।ਜੋਕ੍ਰਿਸ੍ਨਹੀਪਰਮਾਤਮਾਤਿਹਿੰਆਤਮਾਸਬਜੀਵ
ਹੈਂ।ਤਾਤੇਂਪਰਮਪ੍ਰਿਯਕ੍ਰਿਸ੍ਨਜਾਤੇਂਜੀਵਹੂੰਕੋਜੀਵਹੈਂ।।ਤਿਹਿਹੇਤੁਬ੍ਰ
ਜਬਨਿਤਾਨਿਕੇਭਗਵਨਹੀਬਾਲਕਬਨੇ।।ਪਰਪ੍ਰੇਮਭੋਤਾਐਂਨੁਤਿ
ਨਕੋਤਿਹਿੰਨਤੁਮਅਚਰਜਗਨੋ।।੮੫।।ਜਨਕ੍ਰਿਸ੍ਨਪਦਪਲਵਪ
ਲਵਕੋਆਸ੍ਰਿਜੇਆਸ੍ਰਿਤਭਏ।।ਤਿਨਭਵਜਲਧਿਕਰਿਵਤਸਪ
ਦਬ੍ਰਜਵਤਸਵਤਸਲਪਦਲਏ।।ਨਰਗਾਇਤੈਂਪੂਛੀਜੁਮੁਹਿ
ਹਰਿਗਾਇਕੀਸੁਕਹੀਕਥਾ।।ਕੌਮਾਰਕ੍ਰਿਤਕ੍ਰਿਤਕ੍ਰਿਸਨਕੀਪੌਗੰਡ
ਮੇਂਪ੍ਰਗਟੀਜਥਾ।।੮੬।।ਜਹਕ੍ਰਿਸ੍ਨਕੋਲਿਸਖਾਨਸੋਂਅਘਆਤ੍ਰਿਧਾਅ ੫

CC-0 Punjab University Chandigarh. An eGangotri-Vaidika Bharara Initiative

ਸੁਰਅਪੋਹਨੀ॥ਬ੍ਰਿਜਦੇਸਬਾਲਨਸਹਆਸਨਬਹੁਕੋਨੇਂਬਿਰੰਗਿਬਿ
ਮੋਹਨੀ॥ਬਿਧਿਬਿਨਜਸ਼ੋਦਨੰਦਨੰਦਨਚਰਿਤਚਾਰੁਸੁਨੈਕ
ਹੈ॥ਸ੍ਰੋਨਨਅਜਨਅਭਿਜਨਨਸਮਸਬਬੂੰਪਿਬਿਛਿਤਬਰਲੈਹੈ॥
॥੮੭॥ਦੋਹਰਾ॥ ॥ਨੰਦਕੁਮਾਰਕੁਮਾਰਪਨਜੌਂਬਿਤਜੇਬ੍ਰਜਬੀਚਿਾਰ
ਸਲਖਨਲੀਲਾਲਲਿਤਆਦਿਸੁਧਾਸੀਸੀਂਚਿ॥੮੮॥੧੪॥ਪਦ
ਰਾਗਬਿਲਾਵਲ॥ ॥ਅਬਊਰਜਉੱਜਲਆਸੀਔਸਰਗੋਪਾਲ
ਕਰੀਬਿਚਰਬੁਏ॥ਤਬਤਾਤਨਮਾਤਨਬ੍ਰਜਜਨਬ੍ਰਾਤਨਉਤਸਵ
ਕੀਨੇਨਏਨਏ॥ਗਏਗਾਏਚਿਰਾਵਨਪਾਵਨਪਾਵਨਪਾਵਨ
ਬ੍ਰਿੰਦਾਬਿਪਨਕਿਯੇ॥ਤਹੰਬੇਨੁਬਜਾਈਸਖਨਸੁਹਾਈਕੀਰਤਿਰ
ਹੀਹਰਖਿਧਿਯੇ॥੮੯॥ਕਾਨਨਕੁਸੁਮਾਕਰਸਭੁਸੋਭਾਕਰਮੰਜੁਮੰਜ

CC-0 Punjab University Chandigarh. An eGangotri-Vaidika Bharara Initiative

ਅਲਿਗੁੰਜਰਹੇ।ਖਗ।ਮ੍ਰਿਗ।ਮੁਦਮਾਤੇਸਲਿਲਸੁਹਾਤੇਸਰਵਰ
ਸਰਿਬਰਬਿਮਲਬਹੇ।ਜਹਾਂਸੰਰੁਤਮੰਦਸੁਗੰਧਿਸਰੋਜਨਸੀ
ਤਲਸੁਖਦਸਰੀਤਿਸਦਾ।ਤਿਹਿਂਹੇਰਿਬਿਹਾਰੀਭੁਏਬਿਹਾਰੀਮਨ
ਸਿਬਿਹਾਰੀਮੋਦਮਦਾ॥੯੦॥ਤਹੰਤਰੁਵਰਪਜਾਰੇਸੁਮਨਸਦ
ਰੇਫਲਦਲਭਾਰੇਭੂਮਿਲਗੇ।ਝੂਕਿਪਾਇਨਲਾਗੇ।ਹੇਰਿਹਰੀ
ਹਸਿਬਲਸੋਂਬੋਲੇਪ੍ਰੇਮਪਗੇ।ਤੁਮਦੇਖੋਦਾਊਇਨਕਰਭਾਊਸਾ
ਖਾਕਰਫਲਸੁਮਨਲਿਯੇ।ਤਵਪਦਪਦਮਨਪੂਨਮਤਭਗ
ਤਿਹਿਤਜਿਨਬੂਨਬਨਤਰੁਜਨਮਦਿਯੋ॥੯੧॥ਇਅਲਿਬਾਨ
ਆਵਤਅਤਿਮਨਭਾਵਤਤਵਗੁਨਗਾਵਤਅੱਤਭੁਏ।ਤੁਹਿਲ
ਖਿਜਿਜਸ੍ਵਾਮੀਭੁਏਅਨੁਰਾਗੀ।ਏਮੁਨਿਵਰਧਾਰਿਰੂਪਨਏ।ਏਸਿ

CC-0 Punjab University Chandigarh. An eGangotri-Vaidika Bharara Initiative

ਖਿਗਨਨੇਂਚਤਮੁਦਮਦਮਾਂਚਤਹਰਿਲੀਏਰਤਿਹਰਖਿਹਿਜੋਂਕੇ
ਕਿਲਕਲਭੂਜਨਕਰਿਤਵਪੂਜਨਕਰਤਿਹਰਤਿਮਨਹਰਖ
ਵਿਜੋਂ। ਏਕੀ।੬ਧਨਿਬਨਚਾਰੀਸੇਵਤਿਹਾਰੀਨਿਜਗਿਹਚਾਰੀ
ਜਾਨਿਕੈਰੀਂ।ਧਨਿਪਰਨਿੜਿਨਦੀਖਗਮ੍ਰਿਗਆਦੀਜੇਤਵਟ
ਰਸਸਪਰਸਵਰੈਂ।ਇਹਭਾਂਤਿਬਿਹਾਰੀਬਨਵਾਰੀਨਿਜਭਾਵਿਨਿ
ਮੈਂਨਿਜਭਾਵਭਰੈਂ।ਕਰਿਕਲਕੇਲੀਸੁਖਦਸੁਹੇਲੀਗਾਇਰ
ਰਾਵਤਬਨਬਿਹਰੈਂ। ਏਤ੍ਰੋ।ਖਗਮ੍ਰਿਗਅਨੁਕਰਨਾਬਹੁਬਿਧਿ
ਕਰੂਨਾਬਰੂਨਾਲਸਕਲਕਰਤਕਹੂੰ।ਹਿਹਿੰਕਾਰੀਧੌਰੀਲੀ
ਲੀਪੀਲੀਗਾਇਬੁਲਾਇਬਿਹਰਤਕਹੂੰ।ਕਹੂੰਆਰਨਪਾਇਨ
ਚਾਪਤਚਾਇਨਕੇਲਿਪਰਿਸ੍ਰੰਮਹੋਰਿਹਰੀ।ਕਹੂੰਗੋਪਗੁਨਾਧਿ

CC-0 Punjab University Chandigarh. An eGangotri-Vaidika Bharara Initiative

ਕ੍ਰਪਰੀਖਪ੍ਰਸਿਸਤਰੇਰਿਰਿਗੀਨਤਾਂਹਸੀਕਰੀ॥੯੪॥ਕਹੂਹੂਕਿਸ੍ਰੂਕਲਿਮਿ
ਨਵ੍ਹਪੱਲਵਤਲਮਨਿਨੂੱਧਸ੍ਰੀਮਤਸੁਖਸੈਨਕਰੈਂ॥ਪ੍ਰਿਜਰੋਪਰੋ
ਦਊਪਦਰਰਨਕਰਿਪ੍ਰਿਜਅਪਰਚਰਨਰਪਿਸ੍ਰਮਤਿਹਰੈਂ॥ਕਿਊ
ਬ੍ਰਿਜਨਨਿਬੀਜਤਪ੍ਰੇਮਪ੍ਰਸੀਜਤਰੇਊਪ੍ਰਿਜਪ੍ਰਿਜਪ੍ਰਿਜਬਾਨਬ
ਰੈ॥ਸ਼੍ਰੀਮਕਰੂਨਵ੍ਹਸਦ੍ਰੈਪਸੁਪ੍ਰਤਿਸਰਵ੍ਹਜਗਰਿਪਸੁਪਤਿਸੁਤਰ
ਰਿਤਰਹੈ॥੯੫॥ਕਬਹੂਕਸ੍ਰੀਦਾਮਾਸੁਮਤਿਸੁਦਾਮਾਰਾਮਵ੍ਰਿਸ੍ਰ
ਰੇਮੀਤਮਹਾ॥ਪ੍ਰਨਿਸਬਲਤੇਕਹ੍ਹਿਜਾਰਿਕਮੀਤਨਿਮਿਲਿਮੇ
ਲਜੋਮੁਦਮੀਤ੍ਰਮਹਾ॥ਬੋਲੇਬਲਿਬਲਸੋਕ੍ਹਿਲਪ੍ਰਬਲਸੋਂਅ
ਹੋਸਖਾਸੁਖਏਕਅਹੋ॥ਸੋਹਮਕੌਂਦੀਜੈਜਜਜਸਲੀਜੈਜਗਤ
ਮਰੀਨਿਤਚਾਹਰਹੈ॥੯੬॥ਬਲਕਜਾਂਤੇਂਬੋਰਿਕੈਂਵ੍ਹੂਰਿਅਹੈ

CC-0 Punjab University Chandigarh. An eGangotri-Vaidika Bharara Initiative

ਬਨਤਾਲਸੁਤਾਲਬਿਸਾਲਸਨੋ॥੯॥ਲਕੇਭਲਭੁਰਿਨਭੁਾਰ ਪ੩
ਤਹਾਂਪੈਏਕਬਿਰੋਧਿਬਿਸਾਲਬਨੋ॥ਖਰਧੇਨੁਕਨਾਮਸੁਬਾਸਮਹ
ਤ੍ਰਿਹਿੰਰਾਮਸਜਾਮਸਸਹਾਇਹਿਨੋ॥ਤ੍ਰੈਨਿਦਨਿਦਆਨਿਦਕਿਦਕ
ਰਿਹੈਂਹਮਤੂਆਨਿਦਧਨੋ॥੧੦॥ਸੁਨਿਸਖਰਾਨਬਾਨੀਪੰਕਜਮ
ਨੀਰਾਮਸਨਾਮਦੇਊਬਿਹਸਿਚਲੋ॥ਬਨਤਾਲਬਿਹਾਰੀਭ੍ਰਏਬ
ਨਵਾਰੀਦੇਖੇਤਾਲਬਿਸਾਲਫਲੋ॥ਤਬਬਲਬਲਸਾਲੀਤਾਲ
ਬਨਾਲੀਕਰਬਲਕੈਪਿਤਕਰੀਖਰੀ॥ਬਲਿਬਲਿਝਾਰਨਤੇਤੰ
ਰੁਝਾਰਨਤੇਝਰਿਫਲਭਾਰਨਿਭੂਮਿਭਰੀ॥੧੧॥ਫਲਪੁਹੀਮ
ਪਤਨਕੇਸਬਦਸ੍ਰਵਨਸੁਨਿਧਾਜੋਖਲਖਰਪੇਤ੍ਰਖਰਜੋ॥ਖਰਅ
ਧਿਕਅਗਨਤੇਪਛਿਲਪਗਨਤੇਂਬਲਊਰਪ੍ਰਹਰਿਪ੍ਰਕਾਰਿਭ

CC-0 Punjab University Chandigarh. An eGangotri-Vaidika Bharara Initiative

ਰਜੋ॥ਪ੍ਰਨਿਪ੍ਰਹਰਨਪਾਜੈਬਲਬਗਾਧਿਪਾਜੈਭੁਰਿਭੂਆਜੈਭੁਪਟਕਜੈ
॥ਤ੍ਰਿਹਿੰਤਨੁਗਿਰਿਗੁਰੁਤਮਤਾਲਨੋਤੇਰਤਤੂੰਮਤਾਲਨਸੁਤੇਸਿਤਿਸ
ਟਕਜੋ॥੯੯॥ਤਬਤਾਕੇਬੰਸੁਭੁਏਬਿਬੀਭੂਆਧਮਧਮਾਧਮਧਾਏ
ਪਰੋ॥ਤ੍ਰੈਹਰਿਬਲਵਾਗੀਬਲਬਲਧਾਰੀਧਰਿਧਰਿਧੈਲਨਿਧਮਕਰ
ਰੋ॥ਜਹਹਰਿਬਲਲੀਲਾਬਿਸਮਜਸੀਲਾਸੁਰਵਰਹੇਰਤਹਰਖਭੁ
ਰੋ॥ਸੁਮਨਜਵਰਵਰਖੇਸੁਮਨਸਕਰਖੇਸੁਮਨਸਸੁਗਿਖਸਤਵਨ
ਕਰੋ॥੧੦੦॥ਹਰਿਹਰਿਬ੍ਰਜਕੇਟਕਪ੍ਰਦਸੁਰਸਿਕਟਨਿਹਕੇਟਕਨਿ
ਜਬਲੀਕਰੀ॥ਤ੍ਰਾਦਿਨਤੇਂਜਨਗਨਕਰਤਅਦਨਫਲਧੇਨੁਕ
ਕਨਨਧੇਨੁਚਰੀ॥ਹਰਿਕਰਿਕਲਲੀਲਾਸਖਸੁਖਸੀਲਾਸਾਂਝ
ਸੁਰਭਿਸਹਸਦਨਸਗੋ॥ਕਚਰੋਰਜਰਾਜਤਸਖਛਬਿਛਾਜਤਵ

CC-0 Punjab University Chandigarh. An eGangotri-Vaidika Bharara Initiative

ਤਿਰਸੂਮਨੀਸਿਰਸੁਭੁਰਾਧਕੋ॥੧੦੧॥ਦ੍ਰਿਗਦਰਸਨਲਾਇਕਹਸਤ
ਸੁਭਾਇਕਬੇਨੁਬਜਾਵਤਪੇਨੁਲਿਯੋ॥ਸਖਗਨਧੁਨਗਾਵਤਰੀ
ਤਸੁਹਾਵਤਾਦ੍ਰਿਗਨਅਘਾਵਤਛਬਿਨਪਿਜੋਂ॥ਗੋਪੀਗਨਪਾਏ
ਲੀਖਸੁਖਪਾਏਬਹੁਬਿਰਹਾਗਿਬੁਝਾਇਜਿਯੋ॥ਸਬਪੈਕਰਿਕ
ਰੁਨਕਟਾਛਸਬਨਕੋਖਿਨਪਬਿਲਾਸਸਹਾਸਲਿਯੋ॥੧੦੨॥
॥ਨਿਜਬ੍ਰਿਹਵਰਆਏਮਾਇਨਭਾਏਧਾਇਜੁਗਲਰਾਲਲਾਇ
ਲਿਯੋ॥ਮਨਭਾਵਤਭੋਜਨਭੂਖਨਬਸਨਨਕਰਿਸਿਪੰਨਬਤਾਇ
ਲਿਯੋ॥ਤਬਭੁਏਨਿਦਾਏਮਨਭਾਏਸੁਖਸੇਜਨਪੈਪੌਢਾਇਲਿਯੋ॥
॥ਇਮਿਗੋਪਰਤਨਸੁਤਰਤਨਹਰੀਕੇਰਤਨਹਰੀਗੁਨਗਾਇਲਿ
ਯੋ॥੧੦੩॥ਦੋ॥ ॥ਇਹਲੀਲਾਨਿਦਲਾਲਕੀਲੈਹੈਜਨਨੁਜੋਗਾਇ

CC-0 Punjab University Chandigarh. An eGangotri-Vaidika Bharara Initiative

॥ਬਿਨਸਬਸਾਧਨਸਬਨਕੇਲੇਇਸਕਲਫਲਪਾਇ॥੧੦੪॥੧
੫॥ਪਦਰਾਗਸਰਿਗ॥ ॥ਹਰਿਏਕਸਮੈਸਖਸਿਯਾਸਨੋਬਲ
ਦੇਵਾਬਿਨਾਬਨਮੈਂਗਾਮਨੋ॥ਤੰਹਗਾਇਬ੍ਰਪਾਲਤ੍ਰਿਖਾਰਤਭਏ
ਪ੍ਰਦਕਾਲਿੰਦਨਾਮਜਹਾਂਨੂਰਾਏ॥੧੦੪॥ਤ੍ਰਿਖਆਤੁਰਹ੍ਵੈਜਲ
ਪਾਨਕਰੌਜੋ॥ਬਿਖਦੂਖਿਤਨੈਨਹਿਜਾਨਪਰੌਜੋ॥ਪਯਪੀਵਤਹੀਂ
ਬਿਨਪ੍ਰਾਨਭੁਏ॥ਹਰਿਹੇਰਿਤਿਨ੍ਹੈਹੈਰਾਨਭੁਏ॥੧੦੫॥ਤਬਦੀਨ
ਦਯਾਲਦਯਾਲਭੁਏ॥ਨਿਜਨਾਨਿਸੁਨਾਨਜਿਵਾਇਲਏ॥ਨਿ
ਜਜੀਵਨਜਾਨਿਸਬੈਹਰਖੇਖ੍ਰਿਜਜੀਵਨਜੀਵਨਦਾਨਿਲਖੇ
॥੧੦੬॥ਅਜਾਮੈਂਅਸਅਦੂਤਨਾਹਿਅਗੈਂ॥ਜਿਹਿਤੇਸਬਜੀਵ
ਨਜੀਵਲਹੈਂ॥ਸੋਈਆਨਿਬਨੌਜੇਬ੍ਰਜਰਛੁਹਰੀ॥ਜਿਨਸ੍ਰਿਸਿ

CC-0 Punjab University Chandigarh. An eGangotri-Vaidika Bharara Initiative

ਸੇਖੇਬਿਨਜਨੂਕਰੀ॥੧੦੩॥ ॥ਇਤਿਸ੍ਰੀਮਦ੍ਰਸਮਸਾਰਸੀਗੀ ੫੫
ਤੇਤ੍ਰਿਤੀਜਾਪ੍ਰਸਮਾਪਤ॥੩॥ ॥ਤਬਸਜਾਮਲਹਜੇਅਹਿਸਜਾਂ
ਮਤਹਾਂ॥ਤਿਹਿਕਾਢਿਕਿਜੇਜਲਬਾਸਮਹਾਸੁਨਿਸ੍ਰੀਸੁਕਸੋਂਕਿ
ਪਪ੍ਰਸ੍ਨਕਰਯੋ॥ਅਹਿਕਾਲਿਕਬਿਧ੍ਰਜਬਾਜਬਰਜੋ॥੧॥ਗੁਨ
ਗਾਨਗੋਪਾਲਪਿਤੁਖੰਪਿਯੋਂ॥ਮੁਹਿਤ੍ਰਿਪ੍ਤਿਮੁਨੀਸਨਹੋਤਰਿ
ਯੋ॥ਸੁਨਿਸ੍ਰੀਸੁਕਕਾਲਿਕਥਾਸੁਕਹੀ॥ਜਮੁਨਾਹ੍ਰਦਮੇਂਜਹਹੋ
ਸੁਅਹੀ॥੨॥ਬਿਖਆਗਿਤੇਔਟਤਜੇਸੁਰਗੇ॥ਨਭਗਾਮਿਨਕੇ
ਨਿਜਦਾਹਦਹੇ॥ਜਨ੍ਹਜੇਗ੍ਰਾਮਜੀਵਦ੍ਰਿਜਤੇਤਟਕੇ॥ਬਿਖਮਾਰੁਤ
ਮਾਰਿਤਹੀਂਪਟਕੇ॥੩॥ਤਿਹਿਹੇਰਤਰੀਹਿਜਹੇਰਹਰੀ॥ਗਹਿਕਾ
ਫਨਕੀਕਲਨਾਸੁਕਰੀ॥ਕਸਿਕੈਕਟਿਕੂਦਿਕਦੰਬਚੜ੍ਹੋ॥ਤਿ

CC-0 Punjab University Chandigarh. An eGangotri-Vaidika Bharara Initiative

ਗਿਮਰਚਨਕੇਮਨਮੋਦਮਢੋ॥੪॥ਪੁਨਿਪਾਗਕੇਪੇਚਪਰੀਕਰਿ
ਕੌਂਆਲਿਕੈਂਆਲਿਸੀਸਰੂਚੀਕਰਿਕੌਂ॥ਖਮਠੋਕਿਸਖਾਨਕੇਦੇਖ
ਤਹੀਂ॥ਹਾਸਿਕੂਦਪਰਨੈਬਰਬੇਖਤਹੀ॥੫॥ਹਰਿਕੋਜਬਗੀਉਤ
ਪਤਭੁਜੋ॥ਦ੍ਰਦਮੇਂਅਤਿਹੀਉਤਪਤਭੁਜੋ॥ਅਧਿਕੇਧ੍ਰਦਕੇਪ੍ਰਿਦਕੇ
ਹਰਿਨੈ॥ਅਤਿਛੂਛਾਕਿਯੋਕਹਿਕੇਬਰਨੈ॥੬॥ਨਾਥਿਹਾਗਿਥਿਹਾਰ
ਸਹਾਗਿਸਕੋਜੋ॥ਅਹਿਆਇਅਨੂਪਨਿਹਾਰਿਛਕੋ॥ਨਤਊਉਰ
ਮੇਂਅਤਿਪ੍ਰੀਤਿਭੁਸ਼ੀ॥ਤਮਕੇਗ੍ਰਾਨਨੇਤਮਰੀਤਿਦਸ਼ੀ॥੭॥ਦਾਸਿਮ
ਰਮਅਧਰਮਕੂਕਰਮਕਿਯੋ॥ਭੁਜਸੋਂਭੁਦਨੇਮਲਪੇਟਲਿਯੋ॥ਛੂਜ
ਭੇਰਾਜੂਭੋਗਿਕੇਭੋਗਾਛਸਜੋ॥ਲਖਿਦ੍ਵੈਸਖਸਿਧਸੁਸੇਗਾੜਸਜੋ॥੮॥
॥ਅਤਿਆਰਤਭ੍ਰਾਰਤਿਭਾਖਤਹੈਂ॥ਹਰਿਹੇਤੁਜੁਪ੍ਰਾਨਨਰਾਖਤਹੈ॥ਬਿ

CC-0 Punjab University Chandigarh. An eGangotri-Vaidika Bharara Initiative

ਖਗਾਇ ਸਬੱਛ ਅਨੱਛ ਭਏ ॥ ਬ੍ਰਿਜ ਜੋ ਵਤ ਤੌਰੇ ਵਤ ਤਾਂ ਪਤ ਏ ॥ ੮ ॥ ੫੬
॥ ਬ੍ਰਜ ਮੇ ਉਤਪਾਤ ਅਗੰਪ ਰਖੇ ॥ ਜਿਨ ਹੇਰਿ ਹਿਜੇ ਹਰ ਕੇ ਧਰਖੇ ॥ ਤਤ
ਕਾਲ ਵਿਖ ਵਤ ਤੁਖ ਜਨ ਏਈ ॥ ਨਿਰਖੇ ਨੰਦ ਆਦਿ ਅਨੇਕ ਤਏ ॥ ੧
੦ ॥ ਬਲਦੇਵ ਬਿਨਾ ਬਨ ਆਜ ਗਜੋ ॥ ਤਿਹਿ ਤੇਂ ਕਹੂੰ ਵਾ ਕਹੂੰ ਗਾਇ ਹ
ਯੋ ॥ ਇਹਿ ਭਾਂਤਿ ਬਿਚਾਰਿ ਬਿਹਾਲ ਭਏ ॥ ਸੁਤ ਕੇਸੁ ਪ੍ਰਭਾਵ ਬਿਸਾਰਿ ਦ
ਏ ॥ ੧੧ ॥ ਜਿਨ ਕੇ ਤਹਾਂ ਹੀ ਮਨ ਧ੍ਯਾਨ ਪਗੋ ॥ ਪਸੁ ਬ੍ਰਿਤਿ ਭਏ ਬ੍ਰਜ ਬਿੱਤ
ਠਗੋ ॥ ਤਿਜ ਬਾਲਕ ਬ੍ਰਿੰਦ ਸਬੈ ਇਕਸੋ ॥ ਜਰ ਸੋਕ ਸਨੇ ਬ੍ਰਜ ਤੇ ਨਿਕ
ਸੋ ॥ ੧੧ ॥ ਅਤਿ ਦੀਨ ਤੇਂ ਦੀਨ ਭਏ ਬਿਲਕੈਂ ॥ ਹਰਿ ਹੇਰਨ ਹੇਤ ਚਲੇ
ਮਿਲਿ ਕੈਂ ॥ ਹਸਿ ਬਾਮ ਰਹੇ ਚੁਪ ਚਾਪ ਤਬੈ ॥ ਬ੍ਰਿਜ ਭ੍ਰਾਤ ਕੇ ਜਾਨਿ ਪ੍ਰਤਾਪ
ਸਬੈ ॥ ੧੨ ॥ ਤਬ ਤੇ ਹਰਿ ਹੇਰਤ ਜਾਤ ਚਲੇ ॥ ਅਗ ਮੇ ਪਗ ਚਿਰ ਲ ਲ

CC-0 Punjab University Chandigarh. An eGangotri-Vaidika Bharara Initiative

ਹੇਸੁਭੁਲੇ॥ਅਰਿਸੰਕ੍ਰਸਅੰਬੁਜਆਦਿਅਹਾ॥ਤਿਨਤੇਂਤਿਨਨੇਹ
ਰਿਹੇਰਿਲਹਾ॥੧੪॥ਅਹਿਕੇਦਹਮੈਂਅਹਿਦੇਹਰਗ੍ਰਸਜੋ॥ਐਰ
ਐਰਾਮਹਾਤਿਹਿਂਵਿਸਦਸਜੋ॥ਗਨਗੋਅਰੁਗਏਲਖਿਬਿਹਾਲਲਹੇ
॥ਵਹਿਦੇਖਿਦਸਾਦੁਖਦਾਹਦਹੇ॥੧੫॥ਬ੍ਰਜਬਾਲਬਿਹਾਲਬਿ
ਲੋਕਿਭੁਈਂ॥ਜਨੁਜੀਵਤਜੀਜਮਲੋਕਗਈਂ॥ਨਸੁਦਾਕੀਦਸਾ
ਕਵਿਕੌਨਕਹੈ॥ਜੁਕਹੇਸੁਨਜੀਵਤਸੋਊਲਹੈ॥੧੬॥ਤਿਹਿਤੁਲ
ਜਬ੍ਰਜਨਾਧਿਪਆਦਿਅਹੈਂ॥ਬਿਧਿਭਾਤਿਕਹੈਕਹਿਬੇਜੁਚਹੈ॥ਲੋਖਿਲ
ਲਮਹਾਦੁਖਜਾਲਖਰੋ॥ਕਰਿਬੇਦਹਮਾਂਹਿਪ੍ਰਵੇਸਲਗੋ॥੧੭॥ਬ
ਲਨੇਬਰਜੇਬਰਜੋਰਤਬੈ॥ਭੁਲਭ੍ਰਾਤਪ੍ਰਭਾਵਸੁਭਖਸਬੈ॥ਬ੍ਰਜਕੀ
ਬ੍ਰਜਨਾਥਅਨਿਨਜਗਤੀ॥ਲਖਿਕੈਬਿਲਖੈਮਨਮਾਂਹਿਅਤੀ॥੧

CC-0 Punjab University Chandigarh. An eGangotri-Vaidika Bharara Initiative

੮॥ਅਹਿਥੀਪਾਥਿਦਾਰਿਬਕਾਰਿਤਬੈ॥ਨਿਕਸੇਬਿਕਸੇਨਰਨਾਗਿਸਥੈ
॥ਤਬਬੋਕੇਪ੍ਰਿਫਨੀਫੁੰਕਾਰਿਫਰੋ॥ਹਰਿਸਮੁਖਭੋਹੇਕਾਰਭਕ੍ਰੋ
॥ਅਰਿੰਦਸਕੰਦਸਨਥੈਚਿਹਰੀ॥ਅਹਿਸੈਂਅਤਿਹੀਕਲਕੇਲਿਕਰੀ
॥ਬਹੁਭਾਂਤਿਭ੍ਰਮਾਇਭ੍ਰਮਾਇਮਹਾ॥ਹਤਤੇਜਕਿਯੋਹਰਿਤਾਹਿਤਹਾ॥
॥੨੦॥ਤਬਕੂਦਿਕੈਬੈਦਰਕੈਪਚਢੋ॥ਤਿੰਹਨਾਚਨਕੋਮਨਮੈਚਾਵਢੇ
॥ਅਸਨਾਚਨਚੇਤਿਹਿਸੀਸਨਪੈ॥ਜਸਨਾਹਿਜਚੇਜਗਦੀਸਨ
ਪੈ॥੨੧॥ਤਿਹਿਨ੍ਰਿਤਜਨਿਹਾਰਿਇਕੇਲਅਹਾ॥ਬਰਬਾਦਕਭੇ
ਉਪਦੇਵਮਹਾ॥ਮੁਨਿਚਾਰਨਸਿਧੱਪ੍ਰਸਿੱਧਜਿਤੇ॥ਸੁਰਅਪਸਰਅ
ਏਤਹਾਂਸੁਨਿਤੇ॥੨੨॥ਚਹਜਚੇਗਮਿਦਵਗਉਪੰਗਾਨਲੋ॥ਬਰਖ
ਜਬਜੇਬਹੁਰੰਗਾਨਲੋ॥ਬਰਖਾਵਤਫੂਲਨਫੂਲਫਲੋ॥ਨ੍ਰਿਤਿਨ

CC-0 Punjab University Chandigarh. An eGangotri-Vaidika Bharara Initiative

ਦਨਈਤਿਭੁਦਾਦਿਭੁਲੋਕਤ੍ਰ॥ਸਬਨਿਤਜਕਲਾਦਿਕਆਦਿਗੁ
ਰੂ॥ਨੂਤਨਾਚਤਨਾਚਅਭੂਤਉਗ੍ਰਾ॥੨੫॥ਫਨਜੋਇਉਠਾਵਤ
ਝੁਕਿਫਨੀ॥ਤਿਹਿੰਅਰੰਦਾਤਿਅੰਧ੍ਯਾਅਸੇਸਧਨੀ॥ਸਤਸੀਸਨ
ਮੇਂਜਹਾਂਜੋਇਉਠੈ॥ਛੂਟਤਾ॥ਹੀਪੇਲਾਲਕੀਲਾਤਲੂਠੈ॥੨੬॥ਸਿ
ਰਸੇਂਹਰਿਕੇਪਗਪਾਤਨਤੋਂ॥ਛੁਤਜਾਤਸੁਦੇਸਬਗਾਤਨਤੋਂ॥ਅ
ਤਿਆਤੁਰਸੰਗਨਅੰਗਨਸੋਂ॥ਅਹਿਭੋਹਰਿਤਾਂਡਵਰੰਗਨਸੋਂ॥੨
ਪਾਤਬਚੀਤ੍ਰਿਚਰਾਚਰਕੇਗੁਰੁਕੋ॥ਅਭਿਮਾਨਮਹਾਨਉਰੈਜੋਉ
ਰਕੋ॥ਹਰਿਕੋਸਰਨਾਗਤਭੈਮਨਸੋਂ॥ਨਰਿਸਿਕ੍ਰਿਰਚੀਤਨਕੈਤਨੁ
ਸੋ॥੨੮॥ਤੁਕਿਤਾਹਿਤਬਾਤਿਹਿਤੀਜਤਤੀ॥ਤਬਆਇਤਹਾਂਰਤਿਪੀ
ਯਰਤੀ॥ਅਤਿਆਤੁਰਦ੍ਵੈਹਰਿਪਾਇਪਰੀਂ॥ਕਰਿਜੋਰਿਬਿਨੈਬਹੁਭਾ

CC-0 Punjab University Chandigarh. An eGangotri-Vaidika Bharara Initiative

ਇਕਗੀ॥੨੭॥ਤੁਮਦਿ੍ਰੜਜੁਦਦੀਨਦਜਾਲਕਰੋ॥ਤਿਹਿਤੇਂਆਪਿਕਰੋਅ
ਧਉਧਿਧਹੋਗੋ॥ਤੁਮਰੇਅਵਤਾਰਭੂਦਾਰਜੇਈ॥ਦੁਰਵੂਸਨਦਿਤਨ
ਹੇਤੁਤੇਈ॥੨੮॥ਤਵਕੋਪਅਨੁਗ੍ਰਹਰੂਪਅਗੇ॥ਦ੍ਰੁਤਦੂਸਨਕੇ
ਦੁਖਦੋਖਦਹੈ॥ਜਹਘੋਰਅਘੀਅਧਿਜਾਤਿਰਹੇਜੋਂ॥ਕਿਮਿਤੋਪਦ
ਪਾਵਨਪਾਤਲਹੇਜੋ॥੨੯॥ਇਨਪੂਰਬਪੁੰਨਜਕਹਾਸੁਕਰੋ॥ਪ੍ਰਤਿ
ਛਿਜਿਹਿਤੋਪਦਕੰਜਪਗੋ॥ਪਦਰੇਨਪ੍ਰਪੰਨਭੁਏਤਦਜੋ॥ਨਹਿਮੰ ੦
ਗਤਮੁਕ੍ਰਿਮਪੀਸ੍ਰਰਤੋ॥੩੦॥ਜਿਹਿਕੇਸੁਭਸੀਸਪਰੇਪਗੋ॥ਜੋਮਹਿ
ਮਾਤਿਹਿੰਕੀਸੁਕਪੈਕਵਿਕੋ॥ਕਲਕਗਮਨਤੇਂਜਹੋਤਕਹਾ॥ਯਹ
ਤੇਰਕ੍ਰਿਪਾਕੇਉਦੋਤਅਹਾ॥੩੧॥ਤਿਹਿਤੇਤੁਹਿਨਾਥਨਮੋਹਿਨਮੋ
॥ਨਹਿਜਾਨਤਹੈਂਜਪਜੋਗਜਮੋ॥ਪ੍ਰਭੁਖਾਜਨਮੋਪਰਪਾਜਨ

CC-0 Punjab University Chandigarh. An eGangotri-Vaidika Bharara Initiative

ਮੋ॥ਸਬਭੂਤਨਿਵਾਸਪਰਕਾਸਨਮੋ॥੩੦॥ਸਤਰੂਪਪਰਾਤਮਬ੍ਰਹਮਨ
ਮੋ॥ਭੁਗਾਵੰਤਅਨੰਤਮਹਿਮਨਮੋਂ॥ਗੁਨਰਾਜਾਨਨਿਧਾਨਨਵੀਨ
ਨਮੋ॥ਗੁਨਤੀਂਨਿਬਿਕਾਰਬਿਹੀਨਨਮੋ॥੩੧॥ਪ੍ਰਕ੍ਰਿਤੀਪਰਕਾ
ਲਅਕਾਲਨਮੋ॥ਕੁਲਕਾਲਕਲਾਪ੍ਰਤਿਪਾਲਨਮੋ॥ਸਬਰੂਪ
ਸਦਾਸਬਕੇਦਰਸੀ॥ਸਬਕੇਕਰਤਾਸਬਕੇਕਰਸੀ॥੩੨॥ਤਨਹੀ
ਜੁਗਪ੍ਰਾਨਮਨੋਮਤਿਕੇਅਪਰਿਪ੍ਰੇਰਕਛਾਦਕਸੀਮਤਿਕੋ॥ਅਨੂ
ਰੂਪਅਨਿਤਅਭਿਰਾਜਨਮੋ॥ਨਿਤਨਿਸੂਲਬਾਚਵਿਧਿਗੰਜਨ
ਮੋ॥੩੪॥ਬਹੁਬਾਚਕਬਾਚਨਸੁਸਕ੍ਰਿਨਮੋ॥ਸ੍ਰੁਤਿਸਾਸਤ੍ਰਪ੍ਰਬ੍ਰਿਤਿ
ਪ੍ਰਸਕ੍ਰਿਨਮੋ॥ਹਰਿਕ੍ਰਿਸਨਨਮੋਬਲਰਾਮਨਮੋ॥ਬਸੁਦੇਵਤਨੇਪ
ਨਸਜਾਮਨਮੋ॥੩੫॥ਪਰਿਦੁਜਮਨਨਮੋਅਨਿਰੁਧੰਨਮੋ॥ਜਦੁਵੰਸ

CC-0 Punjab University Chandigarh. An eGangotri-Vaidika Bharara Initiative

ਪ੍ਰਸਿਸਪ੍ਰਬੁੱਧਨਮੋ॥ਗ੍ਯਾਨਦੀਪਨਮੋਸ੍ਵਅਦੀਪਨਮੋ॥ਗ੍ਯਾਨਸੰਤ੍ਰਿਸੁ
ਤ੍ਰਿਪਤਿਸੁਦੀਪਨਮੋ॥੩੭॥ਗ੍ਯਾਨਕਾਸਨਮੋਸ੍ਵਪ੍ਰਕਾਸਨਮੋ॥ਅ
ਤਿਬਾਨਿਬਿਹਾਰਬਿਬਿਲਾਸਨਮੋ॥ਸਬਬਾਨਿਬਿਲਾਸਾਬਿਕਾਸ
ਨਮੋ॥ਕਰੁਨੇਸਮੁਨੀਸਪ੍ਰਕਾਸਨਮੋ॥੩੮॥ਗਤਿਜਾਨਨਕਾਰ
ਪਰਾਵਰਭੋ॥ਸਰਵਸ੍ਵਰੂਪਸਰਬਅਸਰਬਨਮੋ॥ਸਬਦਰਸਿਨ
ਮੋਸਬਹੇਤੁਨਮੋ॥ਗ੍ਯਾਨਸਿਰਿਆਅਸਿਰਿਆਹੇਤੁਨਮੋ॥੩੯॥ਪ੍ਰਿਤਕ
ਲਸੁਭਾਵਪ੍ਰਬੋਧਨਮੋ॥ਨਿਜਇੱਛਵਿਹਾਰਅਮੋਘਨਮੋ॥ਤਵ
ਤੀਨਤਨੂਤ੍ਰੈਲੋਕਬਨੇ॥ਸੋਈਸੰਤਅਸੰਤਵਿਮੂਢਗਨੇ॥੪੦
॥ਤਿਨਮੋਂਅਬਹੈਪ੍ਰਿਯਸੰਤਤੁਮੋ॥ਜਿਹਹਿਤਭੇਸਤਪਾਲਨਕੋਨੁਸ
ਮੋ॥ਤਿਹਹੇਤੁਬਿਮੂਢਹਿਦੇਹੁਵਿਜੋ॥ਭੁਵਭਾਵਨਭੇਸਭਲੋਈ

CC-0 Punjab University Chandigarh. An eGangotri-Vaidika Bharara Initiative

ਕਿਯੋ॥੪੧॥ਅਬਤੋਅਪਰਾਧਛਿਮਾਕਰਿਯੋ॥ਨਿਜਜਾਨਿਅ
ਜਾਨਹਿਉਧੌਰਿਯੋ॥ਨਹਿਪੰਨਗਕੋਪ੍ਰਜਪਾਨਹਰੋਂ॥ਹਮਰੀ
ਨਨਿਕੋਜਹਦਾਨਕਰੋ॥੪੨॥ਪੁਨਿਦਾਸਨਿਪੇਸੁਦਯਾਕਰਿ
ਕੈ॥ਜੁਕਰੌਂਸੁਕਰੋਸਿਰਪੈਧਰਿਕੈ॥ਜਿਹਿਤੇਂਸਬਕਾਜਸਰੈਂਸ
ਬਕੋ॥ਦੁਖਦਾਇਕਿਦੇਖਦੁਰੈਂਦਬਕੋ॥੪੩॥ਇਮਿਕਾਗਿਨਿ
ਕੀਨੁਤਿਨਿਦਲਲਾ॥ਸੁਨਿਭ੍ਰਾਦਭਰੇਲਖਿਭ੍ਰਾਦਭੁਲਾ॥ਤ
ਬਪੰਨਗਕੋਪਗਪਾਤਨਤੋਂ॥ਤਜਿਦੀਨਦਯਾਸੁਜਨਾਤਨਤੇਂ
॥੪੪॥ਅਹਿਨੇਬਿਨਤੀਪ੍ਰਿਨਿਭੂਰਿਕਰੀ॥ਤਬਤਾਹਿਭੁਜੌ
ਇਹਿਭਾਂਤਿਹਰੀ॥ਇਹਿਂਬਾਸਬਸੈਮਤਿਭੂਅਬਰੋ॥ਤਹਂਜਾਹੁ
ਸੁਤਾਦਿਕਲੇਸਕਰੋ॥੪੫॥ਜਿਹਿਨਾਮਰਮੰਨਕਦੀਪਅਹੇ

CC-0 Punjab University Chandigarh. An eGangotri-Vaidika Bharara Initiative

।।ਤੁਹੰਜਾਇਸਹਾਇਸਮੇਤਰਗੈ।।ਜਿਹਿਕੇਤੁਰਤੇਇਤਆਇ
ਗੋਜੋ।।ਮਮਬਾਹਨਸੋਂਖਗਰਾਇਜਜੋ।।੪੬।।ਅਬਸੋਤੁਹਿ
ਨਾਹਿਨਭੁੱਛਕਰੈਗੋ।।ਸਿਰਸੋਂਪਦਅੰਕਪੂਤਛਕਰੈਗੋ।।ਅਸੋਤੋਰਿ
ਕਥਾਪਿਸੁਨੈਜੁਕਰੈਗੋ।।ਤਵਜਾਤਿਕੀਭੀਤਿਨਤਾਹਿਰਗੋ।।੪੭
।।ਤਵਤੀਰਥਮੈਂਜੁਸਨਾਨਕਰੈਗੋ।।ਭਜਿਮੋਹਿਸਬੈਅਘਤਾਨ
ਕਰੈਗੋ।।ਸੁਨਿਨੀਰਜਨੈਨਕੇਬੈਨਸਹੀ।।ਤਿਹਿਪੂਜਗਜੋਨਿ
ਜਮੈਨਅਹੀ।।੪ ਚਾ।੮੪।। ।।ਤਬਤੇਂਜਮੁਨਾਜਲਭੂਪੇ
ਜਹਿਰੀਜਹਿਰਬਿਹੀਨਾ।।ਕ੍ਰਿਸਨਕ੍ਰਿਸਅਧਿਕਛੋਜਿਹਿਸ੍ਰਿ
ਸਨਾਕਰੀਮਲੀਨਾ।।੪੯।।੧੬।।ਪੂਛਿਪਰੀਛਿਤਪੁਨਿਲਿਯੋ
ਸ੍ਰੀਸੁਕਸੋਂਇਤਿਹਾਸ।।ਕਿਮਖਗਪਤਿਕੇਕੋਪਕਿਯਕਾਲਿਕਾ

CC-0 Punjab University Chandigarh. An eGangotri-Vaidika Bharara Initiative

ਲਿਯੂਦਵਾਸ॥੫੦॥ਪਦਰਾਗੁਧਨਾਸਰੀ॥ ॥ਸ੍ਰੀਸੁਕਕਹੈਂਸੁਨਹੁ
ਰਿਖਿਰਾਜਾ॥ਰਮਨਕਦੀਪਨੀਰਨਿਧਿਰਾਜਾ॥ਤਹੰਨਾਗਨਕੇ
ਨਿਤੌਨਿਵਾਸਾ॥ਦੇਤਿਖਗੇਸਹਿਬਲਿਪ੍ਰਤਿਮਾਸਾ॥੫੧॥ਬਨਸ
ਪਤੀਮੈਂਨਜਾਏਨਗਾਏ॥ਦੇਤਿਸਬੈਨਿਜਨਿਜਨਿਰਧਾਰੇ॥ਖਗਪ
ਤਿਤੇਂਨਿਜਰੱਛਾਹੇਤੂ॥ਸਬਨਸਜਾਏਸੁਸਨਤਨੇਮੇਤੂ॥੫੨॥ਕ
ਬਹੁਕਾਲਬਸਕਾਲਿਯਕੋਪਾ॥ਨਿਜਬਲਹਰਿਬਾਹਨਬਲਿ
ਲੋਪਾ॥ਸੁਨਿਹ੍ਰੂੰਕ੍ਰਿਪਿਤਪਤਗਪਤਿਆਯੋ॥ਬਿਖਧਰਬਿਖਆ
ਯੁਧਧਰਿਧਾਯੋ॥੫੩॥ਪੱਛ੍ਰਪ੍ਰਹਾਰਪ੍ਰੰਗਪਤਿਪੀਨਾ॥ਕਰਕੋਠ
ਕਰੋਦੈਕਨੇਤ੍ਰਤਿਦੀਨਾ॥ਔਰਅਵਨਤਬਲਅਦਿਨਿਨਪਾਯੋ॥
॥ਕਦ੍ਰਿਸੁਹਿਤਾਦਹਦੇਹਦੁਰਾਯੋ॥੫੪॥ਜੈਭ੍ਰਿਗਿਸਾਪਸਮ੍ਹਾਇਸੁ ੬

CC-0 Punjab University Chandigarh. An eGangotri-Vaidika Bharara Initiative

ਖਸਾਧਾ॥ਤਬੰਨਹੁਤੀਹਰਿਬਾਹਨਬਾਧਾ॥ਸੋਅਬਕਾਢਿਕ੍ਰਿਸਨਨੇ ੬੧
ਦੀਨਾ॥ਬਸਨੌਬਹੁਰਿਨਿਜਪ੍ਰਭਿਪਹਿਰੀਨਾ॥੫੫॥ਜਬਪ੍ਰਭੁਦਰਤੇਹਰਿ
ਬਾਹਰਿਆਏ॥ਪ੍ਰੇਮਿਨਿਪਰਖਿਪ੍ਰਾਨਜਨੁਪਾਏ॥ਪਰਮਪ੍ਰੇਮਦਪਗੇ
ਪ੍ਰਿਜਪਾਈ॥ਹਰਖੇਹੇਰਿਹੇਰਿਗਿਰਜਲਾਈ॥੫੬॥ਜਸੁਮਤਿਜੋਇ
ਸੁਜਸੁਮਤਿਭੁਈ॥ਰੋਹਿਨਿਮੁਦਰੋਹਿਨਿਦ੍ਵੈਗਈ॥ਨੰਦਨੰਦਨਿਧਿ
ਨੰਦਨਿਹਾਰੀ॥ਭੁਈਨੰਦਨਿਧਿਬਿਰਹਬਿਦਾਰੀ॥੫੭॥ਗੋਪੀਰੋਪ
ਓਪਅਧਿਕਾਈ॥ਭੁਈਰਾਮਆਰਾਮਅਘਾਈ॥ਗਾਇਬੱਛਬ੍ਰਿਖਬ
ਛਬਿਕਾਸੋ॥ਜਬਕੇਪਰੇਸੁਪੇਤਸੁਪਾਸੋ॥੫੮॥ਬਿਪ੍ਰਬ੍ਰਜਪਤਿਹਿ
ਬਦਤਿਬਧਾਈ॥ਲਹੇਦਾਨਧਨਧਾਨਅਘਾਈ॥ਜਸੁਮਤਿਉਰਅ
ਨੰਦਨਮਾਯੋ॥ਦ੍ਰਿਗਨਦ੍ਵਾਰਬਾਹਰਿਢਰਿਆਯੋ॥੫੯॥ਭੁਈਰੈਨ

CC-0 Punjab University Chandigarh. An eGangotri-Vaidika Bharara Initiative

ਗਿਹਰੈਨਨਪਾਏ॥ਜਨਨਗਨਗਾਇਇਨਮੁਨਬਨਛਾਏ॥ਜੋਸੇਵਤਸਾ
ਮਿਜਾਮਨੀਮਾਂਗੀਂ॥ਦਾਵ੍ਰਦਹਨਦਮਕਲੇਝੂਤਦਾਗੀ॥੬੦॥ਲਰੋ
ਜਰਨਜਬਬ੍ਰਿਜਨਸਰਨਲੀ॥ਕ੍ਰਿਸਨਕ੍ਰਿਸਨਮਾਰਗਹਿਂਗਏਪੀ॥
॥ਨਿਜਜਨਅਗਨਅਗਨਿਤੇਰਾਖੇ॥ਭੁਨਬ੍ਰਜਰਤਨਰਤਨਚ
ਰਿਭਾਖੇ॥੬੧॥ਦੋ੦॥ ॥ਨਾਗਨਾਥਿਨਗਨਾਥਨੇਕਿਯਨਿਜ
ਨਾਥਅਨਾਥ॥ਅਗਨਿਅਸਨਕਰਿਅਸਨਅਘਹਰੇਅਸਨ
ਕੇਉਨਸਾਥ॥੬੨॥੧੭॥ਪਦਰਾਗਸਾਰੰਗ॥ ॥ਬਹੁਰਿਬਾਲ
ਗੋਪਾਲਬ੍ਰਜਪਾਲਬ੍ਰਜਬਾਲਲੈਸੰਗਨਿਦਲਾਲਨਿਜਸ
ਦਨਆਏ॥ਤਹਾਂਕਰਤਕਲਕੇਲਿਰਸਝੇਲਿਸਖਾਮੇਲਿਸਬਪੇ
ਲਿਭੁਏਭੂਰਿਭੁਵਭੂਰਿਭਾਏ॥ਅਹੋਆਇਰੀਖਮਗਾਈਰਿਤੁਜੁ

CC-0 Punjab University Chandigarh. An eGangotri-Vaidika Bharara Initiative

ਭੀਖਮਜਗੰਬ੍ਰਿਬਿਪਿਨਗੁਨਸ੍ਰਰਭ੍ਰਿਬਿਤੁਗੁਨਦਿਖਾਇਓ॥ਜਗੰਨੀ ੯੨
ਰਨਿਰਝੂਰਨਦਾਸ੍ਰਿਲਿਦ੍ਰਿਪ੍ਰਤਿਛਾਦਿਸਬਿਲਸੀਕਰਸ
ਰਸਤਰੁਸ੍ਰਹਾਇਓ॥੯੩॥ਜਗੰਸਰਿਤਸਰਮ੍ਰਸੁੰਦਰਨਮਰਸਸੀਤ
ਲਮਰੁਤਸੁਮਨਸੁਸਰਗਸੁਗਭ੍ਰਿਤਸੁਹਾਯੋ॥ਅਹੋਤਾਸੁਬਲ
ਤੇਤਗੰਤਰੁਨਤਮਤਪਨਕੇਤਪਨਕੋਤਰੁਨਤਾਮਤਪਨਪਾਯੋ॥ਅ
ਹੋਬਿਪਨਮ੍ਰਭ੍ਰਲਿਤਪਰਸਾਦਿਹਗਸਿ੍ਰਬਾਮ੍ਰਜੁਆਲਿਪੁੰਜਰੁਜਿ
ਤਭ੍ਰਮਨਭੁਰਿਭ੍ਰਾਯੋ॥ਅਹੋਕੋਲਿਕਲਝਾਨਕੋਕਿਲਾਕੂਲਕ
ਕਲੀਕਲਿਤਕਾਨਨਕਮਨਿਕਬਿਨਗਾਯੋ॥੯੪॥ਸੋਈਸਦਾ
ਆਨੰਦਬ੍ਰਿੰਦਾਬਿਪਿਨਬ੍ਰਿੰਦਬ੍ਰਿੰਦਾਰਕਾਬੰਦਜਨੰਦਨੰਦਭ੍ਰਾਯੋ
।ਤਗਾਸੁਖਦਸਖਸਿਧਸਜੁਤਸਕਲਸਾਮਸਹਰਾਸਕਲਕੇਲਿ

CC-0 Punjab University Chandigarh. An eGangotri-Vaidika Bharara Initiative

ਕੌਤੰਕਰਚਾਯੋ॥ਕਹੂੰਬੇਨੁਬਾਜਤਕਹੂੰਧੇਨੁਗਾਜਤਕਹੂੰਸਜਤ
ਸੁਮਨਾਦਿਸਿੰਗਾਰਸੌਹੈ॥ਕਹੂੰਸਖਨਕੇਸਿਗਾਸੁਭ੍ਰਸਮਰਸਾ
ਜਤਕਹੂੰਨਿਤਜਨਨ੍ਰਿਗਾਨਨਭ੍ਰਗਾਨਸੋਹੈਂ॥੯੫॥ਕਹੂੰਕ੍ਰਿਸ੍ਨ
ਕਲਾਗਾਨਗਾਤ੍ਰਿਗੋਪਨਾਚਤਕਹੂੰਗੋਪਗਾਨਗਾਨਗਾਤਿਕ੍ਰਿ
ਸਨਾਵੈਂ॥ਕਹੂੰਬੇਨੁਤਲਤਾਲਸ੍ਰਿੰਗਾਦਿਬਾਜੇਧੁਨੈਂਕਹੂੰਸੁਧਸਿ
ਸਿਮਦਸੋਦਸਾਵੈਂ॥ਤਹਾਂਦੇਖਿਸੁਖਦੇਵਗਾਨਕ੍ਰਿਸ੍ਨਬਲਦੇਵਕੇ
ਗੋਪਬ੍ਰਿਧਧਾਰਿਬਲਿਹਾਰਿਜਾਵੈਂ॥ਜਹਾਂਬਿਬਿਧਾਬਿਧਬਾਲ
ਕੰਲਕੇਲਿਕਰਿਕ੍ਰਿਸ੍ਨਬਲਬਾਲਬਧੁਭ੍ਰਮਰੁਕ੍ਰਨਰਿਝਾਵੈਂ
॥੯੬॥ਤਹਾਂਕਬਹੂੰਇਕਅਸੁਰਗੋਪਾਲਬਪੁਕਪਟਕਰਿਕੈ
ਬਲਕ੍ਰਿਸ੍ਨਕੀਹਰਨਆਸਾ॥ਤਬੈਮਿਲਿਗਯੋਗੋਪਗਾਨਮਾਹਿਸੋ

CC-0 Punjab University Chandigarh. An eGangotri-Vaidika Bharara Initiative

ਆਇਕੈਂ ਕ੍ਰਿਸਨ ਲਖਿ ਖਲ ਪੇ ਦੂਰ ਜਨ ਦੁਰਾਸਾ। ਔਹੋਤ ਦੀਪਤਿਹਿ ੬੩
ਸਞਜਨ ਸਨਮਾਨਿ ਸ੍ਰੀ ਕ੍ਰਿਸਨ ਸੁਕ ਸਖਨ ਮਿਲਿ ਬਾਲ ਕਲ ਕੇਲਿ
ਰਾਜੀ। ਤਹਾਂ ਦੋਊ ਬਲ ਦੇਵ ਨੰਦਲਾਲ ਨਾਜਕ ਕਿਪੇ ਬਾਲ
ਦੂਹੂੰ ਓਰ ਭਏ ਮੋਦ ਮਾਨੀ। ੬੭। ਤਹਾਂ ਹਾਰ ਔ ਜੀਤਿ ਖੇਂਅਸਇਆ
ਸਵਾਰ ਇਵ ਅਵਾਪ ਭਿੰਡੀਰ ਬਟ ਨੇਮ ਕੀਨੋ। ਜਬੈ ਕ੍ਰਿਸਨ ਸੇਰੀ
ਨਕੀ ਹਾਰ ਬੈਠੇ ਗਾਇ ਤਬ ਰਾਮ ਸੰਗੀਨ ਕਰਿ ਬਾਹਲੀਨੋ। ਤਰ ੦
ਹਾਰ ਘਨ ਸਜਾਮ ਸ੍ਰੀਦਾਮ ਬਾਹਨ ਬਨੇ ਬ੍ਰਿਖਭ ਬਾਹਨ ਭਏ
ਭੁਜੰਗ ਸੈਨਾ। ਤਬੈ ਕ੍ਰਿਸਨ ਸੰਗ ਸਗਰਿ ਸੁ ਪ੍ਰਲੰਬ ਬੀਰ ਕ ਬਨੇ ਬਲੀ
ਬਲ ਬਾਹਮਨ ਮਾਨਿ ਚੈਨਾ। ੬੮। ਤਹਾਂ ਔਰ ਜੇ ਜਈ ਅਜਈ
ਨਆ ਬੂਢ ਹੈ ਜਾਇ ਬਲ ਅਵਾਪ ਤਰ ਉਤਰਿਆ ਏ। ਤਹਾਂ ਤਜਾ

CC-0 Punjab University Chandigarh. An eGangotri-Vaidika Bharara Initiative

ਗਿਬਲਬਾਹਨਪੂਲਿਬਅਵਲਿਬਬਲਗਾਜੇਲੇਦੂਰਿਬਲ
ਕੌਂਚਢਾਏ॥ਜਬੈਪਰਗਨਿਪਰਭਾਰਨਮਹਾਰਸਕਅਸੁਰਤਬਕਿ
ਜੋਦਿਸੁਾਗਿਨਿਜਬਪ੍ਰਬਢਾਈ॥ਤਬੈਰਾਮਅਰਿਬਾਮਕੋਬਾਮ
ਧਨਪਰਖਿਕਰਬਾਮਹਾਨਿਦਿਜਾਇਵਦਿਜਬਢਾਈ॥੬੯॥
॥ਦੋਹ॥ ॥ਪੇਖਿਪ੍ਰਲਿਬਪ੍ਰਨਾਸਪ੍ਰਿਜਸਖਸਮਾਨਸੁਖਪਾਇ
॥ਬਲਬਲਿਕੇਬਲਿਬਲਿਗਏਬਲਬਲਿਲਖੇਬਨਾਇ
॥੭੦॥੧੮॥ਪਾਪਿਪ੍ਰਲਿਬਪ੍ਰਲਜਪਰਖਿਸੁਰਪਰਮਾਨਿਦਖਾ
ਇ॥ਬਲਬਲਭੁਜਨਗਨਗਏਬਏਫੂਲਿਫੂਲਬਰਖਾ
ਇ॥੭੧॥ਪਦਰਾਗਸਾਰੰਗ॥ ॥ਕਬਹੂਕਊੀਨ੍ਹਾਬਜਗ
ਬਾਲਗੋਪਾਲਭੁਏਗੋ॥ਚਰਤਚਰਤਤੜਿਨਲਭਿਤਰਾਇ

CC-0 Punjab University Chandigarh. An eGangotri-Vaidika Bharara Initiative

ਗ੍ਵਾਲਨਗਹਨਗਏਹੋ।ਬਨਤੇਂਬਨਬਨਜਾਤਮੁੰਜਆਰੈਨਮ ੬੪
ਗਏਸਬਾ।ਤਹਾਂਪੁਕਾਰਤਆਰਤਆਰਤਭੁਏਤ੍ਰਿਖਤਤਬਾ।
।ਖ੍ਰਿਤਤੇਂਨੰਦਕੁਮਾਰਤੇਂਆਦਿਕਗੋਪਕੁਮਾਰ।ਗੋਧਨਬਿਨਬ ੦
ਕੁਲਭੁਏਢੂੰਢਿਨਪਾਏਪਾਰ।੧੨।ਖੋਜਤਖੋਜਤਫਿਰੈਬਨ
ਹਿਬਨਖੋਂਜਨਪਾਏ।ਅਤਿਆਤੁਰਭੁਏਭ੍ਰਮਤਭ੍ਰਮਤਸ੍ਰਮਤਿ
ਸਾਸਤਾਏ।ਸੁਨਜੋਸਬਦਕਹੂੰਕ੍ਰਿਸਨਪੁਕਾਰੈਮਧੁਰਬਾਨਿਸੋਂ।
।ਸੁਨਤਿਕਰੀਪ੍ਰਤਿਧੁਨੀਪਨੌਧੁਨਿਗਾਈਂਜਾਨਿਸੋ।ਤਬੈਚਹੂ
ਚਕਤੇਂਚਮਕਿਚਲੀਅਪਾਰਦਵਾਗਿ।ਸਬਬਿਲੋਕਿਬ੍ਰਜ
ਕੁਲਭੁਏਗੋਪਗਾਇਗਨਭਾਗਿ।੧੩।ਦੇਖਿਭੂਰਿਭੂਰੇਸਰ ਭੂਪ
ਨਗਰਕੀਤਬਆਏ।ਆਂਖਿਮੁਦਾਇਅਨੰਤਸਕ੍ਰਿਸਬਬੋਰਿਬ

CC-0 Punjab University Chandigarh. An eGangotri-Vaidika Bharara Initiative

ਚਾਏ॥ਛਿਨਮੈਂਬਟਭ੍ਰਿੰਗੀਰਲਸਾਏ॥ਪੁਨਿਆਂਖਿਖੁਲਾਈ

॥ਤਬਏਅਚਰਜਅਵਲੋਕਿਕ੍ਰਿਸਨਕੀਕਲਾਅਗਾਈ॥ਸਾਂਝਸ

ਮੈਸਾਨੰਦਸਬਸਖਸਮਾਜਸਹਧੇਨੁ॥ਆਏਬ੍ਰਜਬ੍ਰਜਗ

ਜਸੁਦਮਧੁਰਬਜਾਵਤਬੇਨੁ॥੧੪॥ਦੋ੦॥ ॥ਗੋਪੀਪਰ

ਮਾਨੰਦਪਾਗੀਪ੍ਰਿਯਪਰਮਾਨੰਦਪਾਇ॥ਜੋਜੁਗਸਤਸਮਾਧਿ

ਨਲਖੈਂਬਿਨਪਰਮਾਨੰਦਪਾਇ॥੧੫॥੧ਓ॥ਹਰਿਬਲਕੀਕ

ਰਨੀਕਹੀਬ੍ਰਜਮੈਂਬਾਲਨਿਆਇ॥ਦਾਵਦਹਨਦਾਨਵਦਾਗ

ੜਸੁਨਿਸਬਰਹੇਬਿਸਮਾਇ॥੧੬॥ਪਦਰਾਗਮਲਾਰ॥ ॥

॥ਪੁਨਿਪਾਵਸਰਿਤੁਪਰਮਸੁਹਾਈ॥ਬਿਬਿਧਬਾਰਿਬਰਸਤ

ਬ੍ਰਜਆਈ॥ਚਪਲਾਚਰਪਚਮਕਤਚਹੂੰਓਰਾ॥ਨੀਲਨੀ

CC-0 Punjab University Chandigarh. An eGangotri-Vaidika Bharara Initiative

ਤਪਰਨਤ੍ਰਪਨਘੋਰਾ।੧੭॥ਨਿਰਗੁਨਬ੍ਰਮਸਗੁਨਇਵਸੋਹ ੦੬੫
॥ੜੈਗੁਨੀਮਿਲਿਨਿਰਮਲਜਸੋਂਜੋਹਾ।ਚਤੁਰਚਤੁਰਮਾਸਨਪੀ
ਪਾਨੀ।ਭੁਏਗਵਿਚਤੁਰਚਤੁਰਮੈਂਦਾਨੀ।੧੮॥ਜਿਮਿਜਗਨੀ
ਤਿਨਿਪੂਨਨਰਨਾਹਾ।ਲੋਕਰਦੇਕਰਿਕਰਤਨਿਬਾਹਾ।ਤਾਹਿ
ਤਫੈਤੋਜਦਨਭੁਤੌਂਹੀ।ਬਾਤਬੋਪਿਜਗਜੀਵਨਦੇਹੀਂ।੧੯
॥ਜਿਮਿਜਨਕਰੁਨਕਰੁਜਉਰਆਨੀ।ਦੇਤਦਾਨਦੀਨਨਦਿ
ਨਦਾਨੀ।ਤਰਨਿਤਾਪਤੇਂਕ੍ਰਿਸਭੂਭਈ।ਧੀਪਜਪਜਦਪ੍ਰਸ
ਫੈਰਾਈ।੨੦॥ਕਾਮਿਤਪੀਕੇਤੂਪਛਲਪਾਈ।ਜਸੋਂਤਨਤੁਸ
ਪ੍ਰਸਫੈਜਾਈ।ਜੁਗਨੁਜਗਮਗਜਾਮਿਨਿਮਾਹੀ।ਹੋਤਡ੍ਰਿਗ
ਨਗੋਚਰਗ੍ਰਹਨਾਹੀ।੨੧॥ਜਿਮਿਬਲਿਜੁਗਪਾਖੰਡਪ੍ਰਕਾ

CC-0 Punjab University Chandigarh. An eGangotri-Vaidika Bharara Initiative

ਸਾਹੋਤਬੇਦਬਾਦਨਅਵਕਾਸਾ॥ਬਾਦਰਧੁਨਿਸੁਨਿਬਾਦਰਬਾਜੈਂ॥
॥ਗੁਰੁਸ੍ਰਨਸੁਨਿਜਿਮਿਬਟੂਰਵਿਰਾਜੈਂ॥੮੨॥ਸਰਿਤਾਛੁਟਛੁਟ
ਪਥਚਾਲੀ॥ਜੈਸੇਂਦੁਰਜਨਨਦੇਹਟੂਵਿਨਾਲੀ॥ਕਹੁੰਕਹੁੰਹਰਿਤਹ
ਰਿਤਤ੍ਰਿਣਭੂਜੀ॥ਕਹੁੰਛੱਤ੍ਰਕਛਾਯਾਛਬਿਛਾਜੀ॥੮੩॥ਕਹੁੰਕ
ਹੁੰਅਰੁਨਜੰਤੁਜੁਤਭੋਈ॥ਛਿਤਿਛਿਤੀਸਸਿਪਤਿਸਮਜੋਈ॥ਕ੍ਰਿਸਿ
ਸਿਪਤਿਕ੍ਰਿਸਾਨਸੁਖਲਹਹੀਂ॥ਅੰਨੁਬਨਿਕਦਾਰੁਨਦੁਖਦਹਹੀਂ॥੮
੪॥ਭੂਚਿਰਰੂਪਭੁਏਜਲਥਲਵਾਸੀ॥ਜਿਮਿਹਰਿਜਨਹਰਿਸੇਵ
ਸੁਪਾਸੀ॥ਸਿੰਧੁਸਿਗਤੇਸਿੰਧੁਸੁਛੋਭਾ॥ਭਏਜੋਗਿਮਨਜੈਸੇਂਲਾਗ
ਲੋਭਾ॥੮੫॥ਜਲਿਲਾਸਾਰਸਹੋਂਬਿਰਿਕੈਸੇ॥ਭੁਵਭੁਵਪਰਿਭਵ
ਹਰਿਪਰਜੈਸੇਂ॥ਆਰਗਾਸਬਸਿਵਿਗਾਧਨਿਹਾਰੇ॥ਅਨਭੁਜਾਸਿਸੂ

CC-0 Punjab University Chandigarh. An eGangotri-Vaidika Bharara Initiative

ਤਿਸਿਵਿਆਟਵਧਾਵੈ॥੮੬॥ਜਲਤਟਨਮੈਂਟੀਅਨਿਥਿਰਨਹੀਂ॥ਰੂਲਟ ੬੬
ਤਿਜਨਿਅਜਾਰਨਮਾਹੀਂ॥ਅਗੁਨਇੰਦ੍ਰਧਨੁਗੁਨਗਿਰਗਨਓਂ॥ਪਰ
ਮਪੁਰੁਖਜਨੌਂਤ੍ਰਿਗੁਨਜਗਨਓਂ॥੮੭॥ਨਿਜਦੁਤਿਦੌਤਿਤਮੇਪਨ
ਮਾਹੀਂ॥ਉਡੁਪਅਵੀਪਿਤਦੀਪਤਿਨਾਹੀਂ॥ਨਿਜਦੁਤਿਦੀਪਜਅਹਿਮ
ਤਿਤੇਤਨੌਂ॥ਆਕ੍ਰਿਤਪੁਰੁਖਪ੍ਰਕਾਸਤਨਰਿਜਨੌਂ॥੮੮॥ਮੂਰਤਿਮੋਰ
ਮੇਧਾਰਗਮਦੇਖੀ॥ਜਨੌਂਸੁਗਿਰਿਗਹਰਿਜਨਅਵਰੇਖੀ॥ਪੂਰਬਡ਼ਿ
ਸਪਾਦਪਪੀਪਾਨੀ॥ਭੁਏਪੁਸਤਪਫਲਿਇਵਪਾਨੀ॥੮੯॥ਕੂਤ
ਰਕੁਸਰਸਾਰਸਨਨਤਜਾਰੇ॥ਗ੍ਰਾਮਜਾਗ੍ਰਿਹਿਨਇਵਗਿਰਦੁਖਦ
ਰੇ॥ਸਲਿਲਸਮੂਹਨਸੇਤੁਬਿਦਾਰੇ॥ਕਲਿਕੁਪਥਿਨਇਵਸ੍ਰੁਤਿ
ਪਥਪਜਾਰੇ॥੯੦॥ਪ੍ਰੇਰਿਤਪਵਨਪਜਟਪਟਟੇਗੀ॥ਪਰਪ੍ਰੇਰਿਤ

CC-0 Punjab University Chandigarh. An eGangotri-Vaidika Bharara Initiative

ਸ੍ਰਿਪਤਿਦ੍ਵਿਜਨ੍ਰਿਪਨੇਹੀ॥ਇਮਿਬ੍ਰਿੰਦਾਬਨਹਰਖਬਢਾਯੋ॥ਅੰਮ੍ਰਅ
ਵਿਟਲਲਫਲਨਫਬਾਯੋ॥੬੧॥ਤਹੰਗੋਗੋਪਸਖਲਸੁਖਪਾਈ
॥ਪ੍ਰਵਿਸੇਹਰਹਰਹਰਖਪ੍ਰਦਾਈ॥ਬਿਬਿਧਬਿਲਾਸਹੁਲਾਸਨ
ਸਾਨੀ॥ਕਰਤਕੇਲਿਕੌਤਕਿਕਲਜਾਨੀ॥੬੨॥ਊਧੌਭ੍ਰਾਰਮੰਦਗ
ਤਿਗਾਈ॥ਲਾਲਬੁਲਾਵਤਆਵਤਿਧਾਈ॥ਸ੍ਰਵੈਂਮਧੁਰਮਧੁਬਰਖ
ਨਰਾਜੀ॥ਬਨਰਾਜੀਰਾਜੀਸਬਰਾਜੀ॥੬੩॥ਗਿਰਿਤੇਗਿਰਤਿ
ਸਰਦ੍ਵਜਲਧਾਰਾ॥ਬਨਬਨਬਿਹਰਤਬ੍ਰਜਪਦੁਲਾਰਾ॥ਬਰ
ਸਤਮੇਹਮਾਂਹਿਮਨਮੋਹਨਾ॥ਗਿਰਿਕੰਦਰਮੰਦਰਅਤਿਸੋਹਨਾ॥੬
੪॥ਕੰਦਮੂਲਫਲਅਮਲਅਹਾਰੀ॥ਬਿਹਰਤਬਾਲਾਬਨੇਚਬਿ
ਹਾਰੀ॥ਕਬਹੁਕਲਜਾਂਇਛਕਛਕਿਹਾਰੀ॥ਬਿੰਜਨਬਿਬਿਧਪ

CC-0 Punjab University Chandigarh. An eGangotri-Vaidika Bharara Initiative

ਰੋਸਤ੍ਰਿਪਜਾਰੀ॥ ਦੋ॥ ਦ੍ਰਿਪਿਚਿਰਨਆਦਿਕਉਰਅਸਨਾ॥ ਖਾਤਖਦ ੦੬੧
ਵਤਸਖਨਸਰਸਨਾ॥ ਪਾਵ ਸਜੈਪਤਿਸਬਸੁਖਦਾਨੀ॥ ਪਰਖਤਪੂਲ
ਕਿਤੁਪੰਕਜਪਾਨੀ॥ ਦੋ॥ ਖ੍ਰੀਤ੍ਰਤਖ੍ਰਿਜਸਰਦਸਸਿਬਦਨਾ॥ ਆ
ਈਸੁਰਿਤੁਸਰਦਸਸਿਬਦਨਾ॥ ਅਘਨਗਗਨਨਵਨਿਰਮਲ
ਨੈਰਾ॥ ਅਪਰੂਖਅਨਿਲਸਰਤਿਸਤਸੀਰਾ॥੧੦੦॥ ਨੀਰਜੁਨੀ
ਰਜਸਰਿਤੁਸੁਹਾਏ॥ ਜਥਾਜੋਗਚਿਤਜੋਗਚਿਤਾਏ॥ ਨਭਤੇਨੀਰ
ਦਨਰਸਿੰਕਰਾਏ॥ ਪ੍ਰਹੀਮਪੰਕਿਔਜਲਮਲਿਨਾਏ॥ ਏਸਬਰਰੇ
ਸਰਦਰਿਤੁਕੈਸੇ॥ ਆਸ੍ਰਮਸ੍ਰਮਨਭਗ੍ਰਿਹਰਿਜੈਸੇ॥ ਤਜਿਬਿਸਾਬਿ
ਸਦਏ੍ਰਗਏ॥ ਤਜਿਤ੍ਰਿਖਨਾਜਨਜੀਮਭੁਏ॥ ਦੋ॥ ਸਲਿਲਸ
ਗਤਿਗਿਰਿਕਬਟੂੰਨਸਰਗੀਂ॥ ਰਸਾਂਨੀਰਜਾਂਨਵਾਨਜਿਮਕਰਗੀਂ॥

CC-0 Punjab University Chandigarh. An eGangotri-Vaidika Bharara Initiative

॥ਜਲਚਰਜਾਤੁਜਲਹਿੰਨਹਿਨਜੈ॥ਅਬੁਧਅਪੁਛਜਨਜੋਂਨ
ਪਛਾਨੈ॥੯੯॥ਦਿਗਿਗਾਧਬਚਿਤ੍ਰਜੀਵਨੁਅਹਰੀਂ॥ਸਰਦਾਤਪ
ਆਤਪਤੇਲਹਰੀਂ॥ਛਿਪਨਕੂਟਬੀਟਾਗਿਰਦਰੀਨਾ॥ਲਹੈਜਰਕ
ਜਿਮਿਨਿਤਜਨਦੀਨਾ॥੧੦੦॥ਥਲਪੰਕਹਿਬੀਜੁਦਾਦੁਥਕਾਈ
॥ਹਰੈਂਹਰੈਂਪਰਹਰੈਂਬਨਾਈ॥ਪੀਰਸਗੀਰਆਦਿਮੈਂਨੈਸੋ॥ਤੁਜਤ
ਅਹਿਮਆਦਿਅਨੈਸੋ॥੧੦੧॥ਸਿਧੁਸਿਰਾਇਸੋਰਸਮਭੁਜੋਂਦ
ਜੋਮੁਨਿਮਨਉਪਰਮਅਨੁਭੁਜੋ॥ਕਰਸਕਸਲਿਲਸੇਤੁਸੋਂਬਾਂਧੇ
॥ਜਨੇਂਜੋਂਰੀਸਗੁਅਸਮਨਸਾਂਧੇਂ॥੧੦੨॥ਸਮਦਾਤਪਤਪਛੁਤ
ਪਧੂਰਰਈ॥ਬਨਜੁਵਤੀਨੂਰਜੋਹਰਿਹਰਈ॥ਬਿਮਲਬਗੋਮ
ਬਿਨਬਾਦਰਸੋਹਾ॥ਸਤੁਸਹਿਤਮੁਨਿਮਨਜਿਮਿਸੋਹਾ॥੧੦੪॥

CC-0 Punjab University Chandigarh. An eGangotri-Vaidika Bharara Initiative

॥ਉਤ੍ਰਗਾਨਸਹਿਤਉਤ੍ਰਪਾਆਤਿਰਾਜਾ॥ਨਿਰਤਤਤਿਜੁਤਜੋਨੰਜਨ੍ਰਪ ੬੮
ਖਿਰਾਜਾ॥ਰੋਖਗਾਸ੍ਰਿਗਤਿਜਪ੍ਰਾਪਿਤਭੁਈ॥ਨਿਜਨਿਜਪਤਿਅਨੁ
ਗਤਿਅਨੁਭੁਈ॥੧੦੫॥ਸੋਭਿਅਭੁਈਭੁਨੀਸੁਕਦਾਈ॥ਈਸਕ੍ਰਿਪ
ਇਵ ਫਲਅਨੁਗਾਈ॥ਬਿਨਕੁਸੁਦਿਨਦਿਨਕਰਦੁਤਿਪਾਈ॥ਬਿ
ਕਸਤਸਰਸਰੋਜਨਸਮੁਦਾਈ॥੧੦੬॥ਬਿਨਤਸਕਰਜਨੇਪਾਇਸਰਾਜ
॥ਹੋਤਸੁਖੀਸਬਸੁਜਨਸਮਾਜਾ॥ਉਜਵਪਰਸਪਰਗੇਖਰਗੁਮਾ॥
॥ਭੁਈਭੂਮਿਜਿਮਿਭੁਜਿਹਰਿਰਾਮਾ॥੧੦੭॥ਦੋਹਾ॥ ॥ਬਨਿਕ
ਜਤੀਜਨਨੂੰਪਤੀਬਟੂਲਗੇਨਿਕਾਗਿਨਿਜਕਾਮਾ॥ਬਰਖਰੁੰਧਜਨੋਸਿ
ਧੰਸੁਕਸਮਜਬਬੈਂਬਪੁਬਾਮਾ॥੧੦੮॥ ॥ਇਤਿਸ੍ਰੀਮਦ੍ਰੂਸਮਸਾਰ
ਸਿਰੀਤੇਚਤੁਰਥਿਪਦੁਮਾਲਾਯ ੪॥ਪਦਰਾਗਧਨਾਸਰੀ॥ ॥ਇਸਿ

CC-0 Punjab University Chandigarh. An eGangotri-Vaidika Bharara Initiative

ਸਰਦਰਿਤੁਗੁਨਗਨਦਿਭੂਖਿਤਬਿਪਿਨਬ੍ਰਿੰਦਾਬਨਬਨੋਂ।
।।ਸਰਸ੍ਵੱਛਸਲਿਲਸਰੋਜੌਂਸੁਰਭਿਤਸਤਤਗਤਿਸੀਤਤਸਨੋ
।ਕੁਸੁਮਾਕੁਲਿਤਕਾਨਨਥਲੀਕਲਕੂਜਨਕੋਕਿਲਕਾਕਲੀ
।।ਮਧੁਮੱਤਮਧੁਪਮਹਾਨਮੰਜੁਲਗੁੰਜਗਾਨਗਨਕੁਲੀ।।੧।।ਤ
ਹੰਰੋਪਗਾਇ ਸਹਾਇਸਹਬਲਭ੍ਰਾਇਪ੍ਰਦਿਸਨੌਹਸਿਹਰੀ।।ਧ
ਰਿਅਧਰਮਧੁਰਸੁਬਾਸਿਮਧੁਰਪ੍ਰਸੀਸਿਮਧੁਰਸੁਧਾਨਿਭੁਰੀ।।ਛ
ਬਿਭੂਰਮੁਕਟਮਯੂਰਨਟਰੂਰਬੇਖਬਪੁਬਾਂਕੋਬਨੋ।।ਕਲ
ਕਰਨਿਕਾਰਸੁਕਰਨਕਰਿਪਟਪੂਰਟਸੁਭਸੋਭਾਸਨੋ।।੨।।ਉ
ਰਥੇਜਪੀਤੀਬਨੀਬੀਸੀਬੇਧਅਧਰਸੁਧਾਭਰੀ।।ਬ੍ਰਜਬਾਲਬ
ਦਤਾਬਿਸਾਲਜਸਬ੍ਰਿੰਦਾਬਿਪਿਨਪ੍ਰਿਯਪਗਧਰੀ।।ਸੁਨਿਬੇਨੁ

CC-0 Punjab University Chandigarh. An eGangotri-Vaidika Bharara Initiative

ਧ੍ਯਾਨਿਜਾਨਗਾਨਮਨੋਹਰਬ੍ਰਿਜਬਧੂਬਰਨਨਕਰੈਂਪਰਪ੍ਰੇਮਪ ੯੮
ਗਿਪਾਗਿਧ੍ਰਿਜਪਰਸਪਰਪਰਮਪ੍ਰੀਤਿਮਪਨਧਰੈਂ॥੩॥ਸੁਖਿਸੁ
ਨੈਨਨਨਕੋਇਹੈਫਲਪਰਮਅਹਮਜਾਨਤਅਹੈਂ॥ਬਰਬੇਨੁਬਿਤ
ਬ੍ਰਿਜਰਾਜਸੁਤਕੇਸੁਮੁਖਨਿਤਨਿਰਖਤਰਹੈਂ॥ਬਰਬੀਨਭੂਖਨ
ਗਨਬਿਚਿਤ੍ਰਬਨਾਇਬੇਖਬਿਧਾਨਸੋਂ॥ਗੋਪਾਲਮੰਡਲਮੈਂਫ
ਬੈਨਟਵਰਨਾਇਵਕਰਿਗਾਨਸੋਂ॥੪॥ਗੀਬੀਰਬੈਸੀਨੇਕਿਏਕ
ਲਕਰਮਕੈਨਕਹੇਨਕੋ॥ਜੋਪ੍ਰਿਯਅਧਰਪੀਯੂਖਪੀਵਤਰੋ
ਪ੍ਰਿਯਨਾਇਕਲੀਅਹੈ॥ਜਿਹਿਹੇਰਹਰਖਿਤਦ੍ਰਿਗਦਪਦੁਚਨੀਰ ॰
ਜਿਰੋਮਾਂਚਿਤਰਹੈ॥ਤਰੁਜਾਤਕੇਨਿਜਜਾਤਿਨਾਲਿਸੁਨਾਤਾਇਦ
ਆਂਸੂਬਹੈ॥੫॥ਗੀਬੀਗਬ੍ਰਿੰਦਾਬਿਪਿਨਬਸੁਮਤਿਕੀਬਡਾਈਬਿ

CC-0 Punjab University Chandigarh. An eGangotri-Vaidika Bharara Initiative

ਸੁਤੇਗੋਜੋਜਸੁਮਤੀਸੁਤਕੀਸਦਾਪਦ੍ਰਪਦਅਪਦ੍ਮਾਂਕੋਧਰੈਂ॥੫੫॥ਨ
ਸਨਾਮਬੀਸੀਬਾਮਧੁਨਿਸੁਨਿਮੋਰਮੰਡਨਚੈਜਹਾਂਸੋਗੇਰਿਹਰਖਿ
ਸਮਸੁਸਦ੍ਰਾਸਦਕ੍ਰਿਦ੍ਰਤਤਿਤਜਾਗਤਤਹਾ॥੬॥ਏਸੁਢਅਧਿਪਿਮਿਗ
ਨਾਰਿਧੀਨਜਬਕਾਰਿਬਦਨਨਿਹਾਰਹੀਂ॥ਸੁਨਿਕ੍ਰਿਸਬੀਸਿਸਾਕ੍ਰਿ
ਸੁਸਾਰਸੁਤ੍ਰਿਸਿਧ੍ਰਨਧਪ੍ਰਚਾਰਹੀਂ॥ਤਿਜਨੈਨਉਤਮਦੈਨ
ਰੂਪਅਨੂਪਬੇਨੁਬਜੈਜਬੈ॥ਬਿਬੁਧੀਬਿਮਾਨਨਪੈਬਿਤਨੁਸੀਹੋ
ਤੁਬਿਤਨਬਿਧੀਤਹੈ॥੭॥ਕਲਕ੍ਰਿਸਬੀਸੀਧੁਨਿਸੁਨਤਸੁਰਭੀ
ਸੁਤਨਸਹੜਿਨਤਜੋਂਕਰਿਕਰਨਨੈਨਸੁਨੀਰਊਰੇਧੀਰਤਜਿ
ਭੁਗਾਦਤਭੁਜੋਂ॥ਸੁਨਬੀਕਾਬ੍ਰਿੰਦਾਬਿਪਿਨਕੇਏਦ੍ਰਿਹਰਾਜੇਸੁਨਿਦ
ਰਅਹੋ॥ਸੁਨਿਬਾਂਸੁਰੀਧੁਨਿਧਜਾਨਧਰਿਬੈਠੇਤ੍ਰਮਨਾਬਿਨਰਦਰ

CC-0 Punjab University Chandigarh. An eGangotri-Vaidika Bharara Initiative

ਹੈਂ।੮।ਸੁਨਿਬੀਸਰੀਸੁਨਸਰਵਰੀਸਬਾਬਿਗਤਬੇਗਤੁਈਰਹੈਂ।ਪ੍ਰਿ
ਯਪਰਾਆਲਿਗਾਨਭੂਜਤਰੰਗਨਿਕਰਤਭੇਯਸੁਮਨਗਹੈਂ।ਹੇਰਤ
ਹੰਗਿਰਿਆਤੁਪਤਪਤਬਰਬਾਰਿਧਰਛਾਯਾਕਰੈਂ।ਬਰਖਤਸਪ੍ਰੇਮ
ਸੁਮਨਸਖਾਹਿੰਸੁਨਿਮੁਰਲਿਉਰਆਨੰਦਭੁਲੈਂ।੯।ਸੁਨਿਸਖਿਕ੍ਰਿਤਾ
ਰਥਕੇਲਕਿਨਜਾਕ੍ਰਿਸਨਪਦਜੇਪਾਂਵਹੀ।ਸ੍ਰੀਉਰਿਜਬੈਕਮਤ੍ਰਿਨਾਲਿ
ਪਤਲਹਿਬਿਤਨੁਬਜਾਧਾਬਿਹਾਵਹੀ।ਸਖਿਸਿਖਾਰਿਜਹਹਰਿਦਾਸ
ਬਰਜਨੁਰਾਮਸਜਾਮਲਭੁਾਵਹੀ।ਸਹਗੋਪਗੋਗਨਚੌਪਸੋਂਤ੍ਰਿਨ
ਫਲਦਰੀਨਰਿਝਾਂਵਹੀ।੧੦।ਜਬਰਾਇਗੋਪਸਹਾਇਬਨਮੇਂ
ਜਾਇਬੀਸੀਸੁਰਭੁਗਾਤਬੋਹੇਇਅਚਰਜਰੀਸਖੀਅਗਾਜਰਾਕ
ਰੈਜਰਾਅਗਾਕਰੈ।ਇਹਿਭਾਂਤਿਬ੍ਰਿੰਦਾਬਨੋਬਿਹਾਰਿਬਕਾਰਿਗੁਨ

CC-0 Punjab University Chandigarh. An eGangotri-Vaidika Bharara Initiative

ਗਾਨਗਾਂਵਹੀਂ।ਸਬਗੋਪਨਾਰਿਮੁਰਾਰਿਮਯੇਹੂੰਪ੍ਰੇਮਪਾਰਨਪਾਵਹੀ॥
॥੧੧॥ਦੋਹ॥ ॥ਹਿਮਰਿਤੁਮਗਸਿਰਮਾਸਮੈਂਬ੍ਰਜਕੀਬਾਲਾਬਆਦਿ
ਸਕਾਮਨਾਕਰਿਕਰੇਕਾਤ੍ਯਾਯਨਿਬ੍ਰਤਬਾਮਾ॥੧੨॥ਪਦਰਾਗਲ
ਲਿਤ॥ ॥ਦ੍ਵੈਹਰਿਸਨੇਹੁਜਨਨੁਕਸਰਾਗੀ।ਕਰਤਿਦੇਵਿਕੀਸੇਵਉ
ਜਾਗੀ।ਅਰੁਨਉਦੈਉਠਿਜਮੁਨਾਜਲਮੋਂ।ਕਰਿਸਨਾਨਸੋਗਾਤਸੁ
ਭੁਖਲਮੋਂ॥੧੩॥ਸਿਕਨਮਯਮੂਰਤਿਤਾਬਿਮਲਬਨਾਈ।ਰੀਪਸੁਗੀਧਿ
ਸੁਮਨਸਮੁਦਾਈ।ਧੂਪਦੀਪਨੈਵੇਦਬਿਧਾਨਾ।ਬਲਿਉਪਹਾਰਫ
ਲਾਦਿਕਨਾਨਾ॥੧੪॥ਬਿਬਿਧਪ੍ਰਕਾਰਨਪੂਜਨਕਰਹੀਂ।ਇਹਿਮਮ
ਨਿਮੰਤ੍ਰਉਮੀਗਾਉਚਰਹੀਂ।ਕਾਤ੍ਯਾਯਨਿਮਹਾਮਾਯੇਮਹਾਯੋਗਿਨ੍ਯ
ਧੀਸ੍ਵਰਿ।ਨੰਦਗੋਪਸੁਤਦੇਵਿਪਤਿੰਮੇਕੁਰੁਤੇਨਮਃ॥੧੫॥ਪਦਿਧ ੭

CC-0 Punjab University Chandigarh. An eGangotri-Vaidika Bharara Initiative

ਹਮਨੁਸਥਮੈਨਜਬਛੂਟੈਂਆਵਤਿਜਾਤਿਤ੍ਰਿਸੂਗੁਨਗਾਏਂਜਾਥਿ ੭੧
ਧਮੈਂਸਥਾਨਸਾਥਿਤਾਯੋ।ਤਬਗੋਪਾਲਤੁੰਹੀਂਪੂਛੈਂਆਯੋ॥੧੬॥ਸਬਕੇ
ਪਟਪਾਰਿਹਰਿਤਭੁਚਛਨੋ।ਕੋਲਿਥਿਨੈਟਸੈਟਸਨਮਛੋਨੋ।ਸਨ
ਸਨਗਥਾਲਨਨਥਿਲੋਕਨੋ।ਥਸਨਕਟੈਥਕਟੈਥਸੁਰੋਕਨੋ॥੧
੭॥ਸਨਸੁਨਿਤਟੂੰਜਥਾਮੁਖਛੇਰਨੋ।ਚਛਨੋਬਿਟੀਪਪਟਹਰਿਹ
ਰਿਹੇਰਨੋ।ਕੋਉਗਾਈਸਕਾਰਿਕੋਊਗਸਿਪਗੀ।ਕੋਊਅਨੂਬੇਲੀ
ਕੋਊਗਿਸਿਭੁਗੀ॥੧੮॥ਸੁਪਟੁਥਰੇਤੈਂਸੁਪਟਹਮਾਗੇ।ਯਹਨਰਿਤੋਰਿ
ਉੱਚਿਤਊਜਿਪਾਗੇ।ਨਿਚਰਾਇਕੇਤੂਸੁਤਪਜਾਗੋ।ਯਹਿਕੁਕਾਮਨ
ਰਿਕਾਮਤਿਹਾਗੋ॥੧ਦੀਤਾਂਤੇਟੈਟੂਤਥਸਨਪਮਾਗੇ।ਕੀਪੜਿਸਲਿਲ
ਸੀਤਥਪੁਪਜਾਗੇ।ਹੈਂਟੈਂਹਮਰਿਕੈਕੀਤਿਹਾਰੀ।ਸ੍ਟਪਟਟੈਪਟਥਟ

CC-0 Punjab University Chandigarh. An eGangotri-Vaidika Bharara Initiative

ਪਟਧਰੀ॥੨੦॥ਸੋਈਕਰੈਂਗੀਜੋਤੂੰਕਹਿਹੈਂ॥ਦੈਧਰਮਰਾਜਬ
ਸਨਸੁਖਲਹਿਹੈਂ॥ਜੈਨਸੁਪਟਹਮੈਰੇਛੂਟਦੈਹੈਂ॥ਜਾਇਰਾਇਧੇ
ਤੁਰਿਪਕਰੈਹੈਂ॥੨੧॥ਸੁਨਿਹਰਿਕਹ੍ਯੋਕਿਕਰੀਮੇਰੀ॥ਜੌਮ
ਸਕਹ੍ਯੋਕਰੌਕਿਨਏਰੀ॥ਈਹਾਂਆਇਪਟਆਪਨੇਅਪਨੋ॥
॥ਲੇਹੁਜਾਨਿਪਹਿਚਾਨਿਨਿਰਪਨੋ॥੨੨॥ਨਿਜਬੁਧਿਏਕ
ਏਕਇਤਿਆਵੈ॥ਅਬਦ੍ਵਾਬਹੁਮਿਲਿਬਹੁਪਟਪਾਵੈ॥ਸਿਖਾਨ
ਬਚੈਂਬਾਨਿਜਹਮੇਰੀ॥ਤਾਂਤੇਆਊਅਸਿਕਿਤਏਰੀ॥੨੩॥ਇ
ਮਸੁਨਿਪ੍ਰਜਬਚਬਿਸਮਤਿਭਈਆਂ॥ਸਬ॥ਬਿਖਬਨੀਆਨਿ
ਕਠਿਨਈ॥ਤਦਪਿਪ੍ਰੇਮਬਸਿਬਾਹਰਿਆਈ॥ਇਕਸਭੂਚਾਹ
ਰਿਹੇਤਹਿਰਾਈ॥੨੪॥ਛਾਦਨਜੋਨਿਕਰਨਸੋਂਕਰਕੋ॥ਸੁ

CC-0 Punjab University Chandigarh. An eGangotri-Vaidika Bharara Initiative

ਤਨੁਸੀਤਕਿਪਤਿਥਰਥਰਕੈਂ।ਪੇਖਤਪਰਮਪ੍ਰੇਮਤਿਨਕੇਰੋ।ਭੁਏਪ੍ਰ ੧੨
ਸਿਨਧਾਨਜਾਂਆਪਨੇਰੋ॥੨੫॥ਸੁਨਿਨੰਦਨੰਦਮੰਦਹਾਸਿਬੋਲੇ।
।ਬਚਨਅਨੇਮਪ੍ਰੇਮਰਸਘੋਲੇ।ਤੁਮਜਨੁਬਿਬਾਸਨਬਾਂਗਿਬਿਚ
ਨਾਈ।ਕਿਯਅਪਸੁਰਅਪਚਾਰਅਘਾਈ॥੨੬॥ਤਿਰਿੰਅਧਾਹ
ਤਿਹਿਤਮੋਹਿਨਿਹੋਰੀ।ਕਰੈਪ੍ਰਨਾਮਜੁਗਲਕਰਜੋਰੀ।ਤੌਬ੍ਰਤਹੋ
ਇਆਬਿਘਨਤਿਹਾਰੋ।ਅਬਚਬਰਅਘਾਹਰਉਰਧਾਰੋ॥੨੭॥
।ਸੁਨਿਬ੍ਰਜਬਾਲਨਬਚਹਰਿਕੇਰੋ।ਕਿਯੋਤਬਾਰਿਤੁ ਭ੍ਰਜਹਿਯ
ਹੇਰੋ।ਤਬਹਰਿਹੇਰਿਹਰਖਿਹਿਯਜੈਕੈਂ।ਕਰੀਸੁਬਸਨ ਬਸਨਬ
ਰਦੈਕੈ॥੨੮॥ਇਮਿਹਰਿਬਿਬਿਧਬਿਚਨਕੀਨੀ।ਤਊਨਭੁਈਹ
ਰਿਮੈਂਹਿਤਹੀਨੀ।ਸੁਚਿਸਨੇਹਕੀਜਹਸਹਦਾਨੀ।ਲ ਰੋਨਦੁਖ

CC-0 Punjab University Chandigarh. An eGangotri-Vaidika Bharara Initiative

ਦਦਯਿਤੁਦੁਖਦਾਨੀ।।ਰਦੀਪਗਿਰਿਸੁਪਦਪ੍ਰੀਤਿਅਪਨਪਾਰੀ।।
।।ਪੀਯਉਰਲਗਨਲਗਨਉਰਲਾਰੀ।।ਤਿਨਕੋਮਨਕੀਮੋਹਨ
ਜਾਨੀ।।ਬ੍ਰਜਬਾਲਨਸਨਬੋਲੇਬਾਨੀ।।੩੦।।ਐਸਮਝੋਜੋਸੇਕਰ
ਪਤਿਹਾਰੋਗੇ।ਹ੍ਵੈਹੌਜੋਅਵਸੁਜਅਵਧਾਰੋਗੇ।।ਭੁਵਕਾਮੀਨਰਭੁਵਭ
ਧਭਾਰੀ।।ਅਮਕਾਈਤਿਭੁਵਭੀਭਾਰੀ।।੩੧।।ਬੀਜਆਂਮਐਂ
ਕੁਰਜਜੋਂਦੇਹੈਂ।।ਭੁਰਜਿਤਮੋਨਧਿਐਕੁਰਐਹੈਂ।।ਸਿਧਮਨੋਰਥਭ
ਏਤਿਹਾਰੋਗੇ।।ਜਾਹਿਤੁਭਗਵਤਬ੍ਰਤਬਿਸਾਰੋਗੇ।।੩੨।।ਬ੍ਰਜੋਬ੍ਰਜਹਿੰ
ਆਨਿਦਅਪਾਈ।।ਰਮਿਹੌਤੁਮਐਸਐਸੁਭਪਾਈ।।ਸੁਨਿਪਨਸਜ
ਮਸੁਬਚਨਸੁਭਾਰੀ।।ਬ੍ਰਜੀਬ੍ਰਜਹਿੰਬ੍ਰਜਮਨਿਅਨੁਰਾਰੀ।।੩੩
।।ਬ੍ਰਜਕੁਦਰਿਨਕਰਕਰਿਕਲਜਾਨਾ।।ਬਿਪ੍ਰਬਧੂਉਧਰਨਧਰਿ

CC-0 Punjab University Chandigarh. An eGangotri-Vaidika Bharara Initiative

ਧਜਾ॥ਕਬਹੁਕਚੌਪਿਰਲੋਊਹਰਿਕਾ॥ਸਬਲਸਬਲਸਖਬ੍ਰਨੂ ੭੩
ਹਬੋਟੇਰਾ॥੩੪॥ਚਰਿਤਗਾਇਗਾਏਬਨਆਨਾ॥ਬ੍ਰਿੰਦਾਬਨਤੇ
ਦੂਰਿਮਹਾਨਾ॥ਨਿਰਖਿਨਿਦਾਘਤਪਤਿਅਤਿਮਾਹੀ॥ਬ੍ਰਿਛਨਿ
ਕੀਛੈਂੜਾਇਵਹੁਛਾਂਹੀ॥੩੫॥ਬੋਲੇਸਖਾਨਸਨਘਨਸ੍ਯਾਮ
॥ਦੇਖਹੁਦ੍ਰੁਮਏਅਤਿਅਭਿਰਾਮਾ॥ਆਪਸਹੈਹਿਮਆਤਪਬਾ
ਤਾ॥ਹੈਂਹਿਹਮੇਸਬਬਿਧਸੁਖਦਾਤਾ॥੩੬॥ਧੰਨਜਨਮਇ
ਨਕਰਜਗਜਾਨਾ॥ਸਬਪ੍ਰਕਾਰਉਪਕਾਰਪ੍ਰਧਾਨਾ॥ਸੱਜਨ
ਇਵਇਨਕੇਗ੍ਰਿਹਮਾਹੀਂ॥ਆਏਅਤਿਬਾਬਿਤਬਨਹਿਜਾਂਹੀ॥੩੭
ਦਲਅੰਕੁਰਛਾਯਾਫਲਫੂਲਾ॥ਬਲਕਲਕੇਪਰਕਾਠਰਸਮੂਲ
॥ਏਸਬਸੌਜਪਰਾਰਥ॥ਜਿਨਕੀ॥ਕੋਮਹਿਮਾਮਹਿਮੇਕਹਿਤਿਨਕੀ

CC-0 Punjab University Chandigarh. An eGangotri-Vaidika Bharara Initiative

॥੩੮॥ਸਫਲਜਨਮਜਗੋਜਨਤੇਈ॥ਇਨਸਮਜਗਮਗਜਗਮ
ਗਜੇਈ॥ਸਬਬਿਧਸਬਕੋਂਸਬਸੁਖਸਜਿਹੈਂ॥ਜੇਤੇਸਬਬਿਧਸਭਸੁਭ
ਭੁਜਿਹੈ॥੩੯॥ਦੋ੦॥ ॥ਇਹਿਬਿਧਿਕੇਬਭੁਬਚਨਬਰਬਰਦਤਬ
ਜਸੁਤੰਨਸਾਬਾ॥ਤਾਇਨਸੁਨਤਟਪੈਪਿਜੇਪਰਮਪੁੰਨੀਤਜੀਪੂਰਪਪਾਬਾ॥
॥੨੨॥੪੦॥ਰਾਇਗਨਨਪਜਪਜਾਇਪ੍ਰਾਨਿਪਰਖਿਰਮਨਅਰ
ਮਾ॥ਕਿਜੇਤਹਾਂਬਿਸ੍ਰਾਮਹਰਿਰਾਮਸਹਿਤਸੁਖਧਾਮਾ॥੨੩॥੪੧॥ਪ
ਦਰਾਠਾਸਰਿਗਾ॥ਰੇਖਤਾ॥ ॥ਤਬੈਰੋਪਭੂਖੇਭੁਏਸਿਗਕੋ॥ਨਦੇਖੇ
ਤਹਾਂਫਿਰਗਛੂਪਭੂਰਾਕੋ॥ਕਰੀਬੇਨਤੀਰਾਮਪਰਿਸੋਤਬੈ॥ਕਿਭੂਖੇਭ
ਏਹੈਂਹਰੇਅਸਬੋ॥੪੨॥ਹਮਾਰੀਛੁਧਾ॥ਕਾਕਰੋਕੁਛਾਇਲਾਜਾਨ
ਖਾਨੇਕਾ॥ਹੈਸਿਰਾਮੈਂਕੁਛਸਮਾਜਾ॥ਜੇਸੁਨਬੇਨਤੀਤਿਨਕੀਬੋਲੇਹ

CC-0 Punjab University Chandigarh. An eGangotri-Vaidika Bharara Initiative

ਰੀ॥ਇਹਾਂਨਗਜਸਾਲਾਂਹੈਬਿਪ੍ਰਨਕਰੀ॥੪੩॥ਤਹਾਂਜਾਇਕੈਰਾਮ ੭੪
ਕੋਨਾਮਲੋ॥ਕਹੋਐਨੁਮਾਂਗੇਹੈਂਭੂਖੇਭਏ॥ਜਿਸੁਨਿਕਰਿਗਏਰੋਪਾਸਿ
ਲਿਯਾਚਸਾਤ॥ਕਰੀਬਿੰਦਕਾਔਕਹੀਸੋਈਬਾਤ॥੪੪॥ਜਿਸੁਨਿਬ੍ਰਹ
ਮਨੋਨੇਕਰੀਅਨਸੁਨੀ॥ਜੁਬੇਵੇਮਹਾਮੂੜ੍ਹ ਗਰਬਿਤਭੂਨੀ॥ਪਰਿਬ੍ਰਹਮ
ਮਾਨਨਹੀਕ੍ਰਿਸਨਕੋ॥ਅਧਾਂਮੰਦਭਾਗੀਭੁਰੇੜਿਸਨਸੋ॥੪੫॥ਨਵਿਨ
ਬ੍ਰਹਮਨੋਨੇਦਿਆਜਬਜਬਾਬ॥ਕਹੀਆਇਰੋਪਨਸੁਹਰਿਸੋਂਸਿਤਾ
ਬ॥ਸੁਸੁਨਿਕੈਹਸੇਹਰਿਕਹੀ॥ਫਿਰਕੈਜਾਉ॥ਕਹੋਇਨਕੀਪਤਨੀਨ
ਸੋਂਮੋਰਨਾਉ॥੪੬॥ਵਹੁਦੇਰੀਤੁਮੇਅੰਨਜਿਤਨੋਚਹੋ॥ਮੇਰੀਬਾਤਮਾ
ਨੋਨੀਸਿਖਨਾਅਹੋ॥ਜਿਸੁਨਿਬਾਤਹਰਿਕੀਵਹਾਂਫਿਰਗਏ॥ਤਿਸੀਠੌਰ
ਸੋਂਜਾਇਜਾਚਤਭਏ॥੪੭॥ਤਿਨੋਨੇਸੁਨਾਕ੍ਰਿਸਨਕਾਨਾਮਜਬ॥ਗਈ

CC-0 Punjab University Chandigarh. An eGangotri-Vaidika Bharara Initiative

ਪ੍ਰੇਮਸਾਗਰਮੈਂਡੂਬਰਹਬ੍ਰਿਤਿਸਬਾ।ਚਲੀਲੇਲੈਭੁਜਨਭੁਲੇਭੁਰਕੇਬ
ਲਾ।ਚਲੇਜੋਜੈਨਦੌਸਿਪ੍ਰਕੇਬੰਰਸਕਾਲ।।੪੮।।ਬਹੁਤਦਿਨਕੀਲ
ਲਾਸੋਂਲਾਗੀਲਗਨਾ।ਦ੍ਰਸਨਸੁਨਕੇਹੋਤੀਥੀਗੁਨਗਨਮਗਨਾ।ਰ
ਹੇਰੋਕਿਦਿਨਕੇਦ੍ਰਬੀਸੁਸਬੋ।ਰੁਕੀਨਰਹੀਕੋ।ਪੂਰੀਵੇਤਬੈ।।੪੯।।
।।ਗਾਈਂਏਕ੍ਰਿਸ਼ਨਦੇਖੇਠਢੇਬਾਗਮੇਂ।ਗਾਈਂਤਬਰਿਗੀਸੋਗੁਨੇਰਾਗਮੇਂ।
।।ਸੁਤਨੁਸਜਾ।ਮਸੁੰਦਰਸਜਨੇਪੀਤਪਟਾ।ਬਨੇਸਬਤਰਹਸੇਂਢਬਜੇਬ
ਖਨਟਾ।।੫੦।।ਸੁਕਰਵਏਕਕਰਿਕੇਸਖਾ।ਕੇਸਕੋਧਾ।ਫਿਰਾਵਤਦੂਤੀ
ਸੋਜਲਜਦੀਨਬੰਧਾ।ਕਲਿਤਕਾਨਕੁੰਡਲਕਪੋਲਨਝਲਕਾ।।
।।ਝੂਕੀਝੂਮਿਝਲਕਿਤਅਲਿਸੀਅਲਕਾ।।੫੧।।ਭੂਰੇਕਾਨਬੇਜਿ
ਸਕੇਗੁਨਗਾਨਸੋ।ਲਖੋਜੋਆਗਜਿਵੈਂਆਨਿਅਖਿਯਾਂਜਸੋ।ਸੁਤਾ

CC-0 Punjab University Chandigarh. An eGangotri-Vaidika Bharara Initiative

ਤੇਂਤਭੁਨਤਾਪਤਨਕੇਹਰੇ॥ਸੁਮਨਕੇਹਰੇਧਜਾਅਨਮੋਧਰੇ॥੫੨॥ ੭੫
॥ਤਿਨੈਹੇਰਿਹਰਿਬਾਤਗਸਿਕੈਂਕਹੀ॥ਅਹੋਆਪਕੋਆਵਨੋਸੁਭੁਸ
ਹੀ॥ਕਹੋਂਕੈਨਸੇਵਾਡਿਹਾਰੀਕਰੋ॥ਕਿਜਾਤੇਂਹਰਖਹੀਜਤੁਮਰਭੁਰੈਂ
॥੫੩॥ਜੂਮੇਰੇਦਰਸਕੋਕਿਯੋਆਵਨਾ॥ਸੁਕੀਨੋਭੁਲੇਭੁਕੂਜਨਭੁ
ਵਨਾ॥ਕਮਲਜੇਸੂਨਨਭੁਕ੍ਰਿਸੇਰੀਕਰੈਂ॥ਨਕੁਛਕਾਮਨਾਔਰਸ
ਨਮੋਧਰੈਂ॥੫੪॥ਨਮੇਸੇਕੋਊਔਰਪਜਾਰੇਅਹੋ॥ਪੂਰਬਪ੍ਰੀਮਜਾਕੇ
ਜਗਤਮੈਂਚਹੋ॥ਤਿਸੀਹੇਤੁਤੁਮਨੇਕਰੀਜਿਹਭਲੀ॥ਸੁਅਬਆਪ
ਨੀਜਾਵੈਜਨਕੀਬਲੀ॥੫੫॥ਪਤੀਜੋਤੁਮਾਰੇਵੁਮਖਪਾਰਨਾ॥ਕਰੈ
ਕੈਨਭਾਂਤਿਨਤੁਮਾਰੇਬਿਨਾ॥ਯਿਸੂਨਸੁਖਨਹਰਿਕੇਹਰਖਹੀਨਹੋ
॥ਵਿਬੇਲੀਲਲਨਤੁਮਨਐਸੇਕਹੋ॥੫੬॥ਕਮਲਸੇਬਦਨਸੋਂਯਿ

CC-0 Punjab University Chandigarh. An eGangotri-Vaidika Bharara Initiative

ਬਣੀਕਠਿਨਾ।ਨਕਹਿਨੀਬਨੈਆਪਕੋਐਸਜਨਾ।ਹਮਾਂਈਤੁਮਾਰੇਚ
ਰਨਕੀਸਰਨਾ।ਨਛੋਡੋਹਮੇਸਮਾਝਿਅਪਨੇਸੁਖਨਾ।੫੧।।ਦੂਨਾਤੇ
ਸਭੀਤੋਝਿਤਰੇਲਿਯੋ।ਈਹਾਂਆਂਈਅਬਕੈਸੇਜਾਕਰਜਿਯੋ।।ਜੋਰੀ
ਜਾਨਿਐਜਾਨਛੋਰੇਹਮੋ।।ਜਿਅਬਬਾਤਕੈਸੇਬਨੈਰੀਤੁਮੋਂ।੫ ਜਾਗਿ
ਸੁਨਿਕੇਬਚਨਨਿਵਿਨਸੋਂਹਰਿਨੇਕਹੋ।।ਬਨੈਨਹਿਤਿਹਾਰੋਈਹਾਂਕੇ
ਰਹੋ।।ਖਿਝੈਂਗੇਨਤੁਮਸੋਂਤੁਮਾਰੇਪਤੀ।ਮੇਰੀਪ੍ਰੀਤਿਜੋਂਪ੍ਰੀਤਿਕਰਿਕੈ
ਅਤੀ।।੫੩।ਮੇਰੋਪ੍ਰੇਮਪਨਦੂਰਿਤੇਂਨਜੋਂਬਢੈ।।ਨਤੈਸੋਨਿਕਟਮੇਂਸੁਰਿ
ਤਮੇਂਚਢੈ।।ਤੁਜੈਗੀਜੁਮੂੜਕੇਪਰਮਪ੍ਰੇਮਜੋਂ।ਤੁਪਾਵੈਗੀਝਟਪਟ
ਮੂਢੇਖੇਮਸੋਂ।੫੪।।ਜਿਸੁਨਿਹਰਿਕੀਆਇਸਅਟਕਨਕਰੀ।।ਰ
ਈਅਪਨੇਐਨਨਕੋਆਂਨਿਦਭੂਰੀ।ਪਤੀਤਿਨਕੋਤਿਨਪੇਗਰਮ

CC-0 Punjab University Chandigarh. An eGangotri-Vaidika Bharara Initiative

ਨਾਧੂਏ॥ਤਿਨੈਦੇਖਿਵੂਨੇਨਰਮਗੀਹੂਏ॥੬੧॥ਤਿਨੋਂਸੋਤੋਇਕਜੋਕੁਰੀ
ਰਹਿਗਈ॥ਸੁਹਰਿਪਜਨਧਰਿਹਰਿਕੋਂਪ੍ਰਾਪਤਭਈ॥ਵੂਭੋਜਨਨਕੁਲ
ਜਾਈਥੀ॥ਪ੍ਰਜਪ੍ਰੀਤਿਸੋਂ॥ਭੁਜੇਰਾਮਸਨਾਮਨਿਸਹਿਤਮੀਤਸੋਂ॥੬੨॥
॥ਉਹਾਂਤਿਨਤਿਜਨਕੇਪਤੀਥਿਪ੍ਰਜੋ॥ਸਮਾਝੇਐਥਅਪਨੇਤਪੇਛਿਪ੍ਰ
ਤੋ॥ਜਿਕਜਾਕੂਰਮਕੂ ਤਸਿਤਾਕਿਜਾਚਮਨੇਆ॥ਜਾ॥ਕੁਦਿਜਦੇਵ
ਦੇਵੂਨਕੇਕੀਨੇਨਕਾਜਾ॥੬੩॥ਅਹੋਧਿਗਹਮਾਰੇਜਨਮਐਕਰਮ
॥ਜਿਥਿਦ੍ਯਾਬ੍ਰਤਾਦਿਕਧਰੇਧਿਗਧਰਮਾ॥ਹਰੀਕੇਚਰਨਸੋਂਕੁਬੇ
ਮੁਖਭਏ॥ਹਮੇਧਿਗਾਹਿਧਿਗਹਰਿਕੀਮਾਯਾਹਏ॥੬੪॥ਜਿਨਰੀ
ਹਮੇਂਰੀਕ੍ਰਿਤਾਰਥਭਈਂ॥ਭਗਤਿਹਰਿਕੀ॥ਜਿਨਨੇਜਬਾਰਬਲਈ
॥ਜਿਸਥਰਜਨਹੀਨੀਅਹੂੰਨੀਹੂਈ॥ਹਮਾਰੀਕਰਮਤਿਥੀਸੁਹੀਨੀ

CC-0 Punjab University Chandigarh. An eGangotri-Vaidika Bharara Initiative

ਹੂਈਆਂ॥੬੫॥ਵ੍ਹਈਸਨਕੇਭੀਈਸਸੀਬ੍ਰਿਸਨਜੋ॥ਅਹੰਮੂੜ੍ਹਹਮਅਕਿਨ
ਨੇਜਾਨਜੋਨਸੋ॥ਅਹੋਧੀਨਜਹੈਂਏਹਮਾਗੀਤਿਜਾ॥ਜਿਨੈਂਨੇਹਮੇਰਸਾਨ
ਹਰਿਕਾਦੀਜਾ॥੬੬॥ਉਸੀਬ੍ਰਿਸਨਕੋਹਮਾਸਿਰਨਸੋਨਮੋ॥ਕਿਮਾਪਾ
ਜਿਸੀਕੀਸੇਂਹਮਸੇਕ੍ਰਮੋਂ॥ਵ੍ਹੀਹਮਰੀਤਕਸੀਰਕੇਬਖਸਿਜੋ॥ਵ੍ਹਾਰੇ
ਹਮਸੇਂਰੀਰਨਕੇਬਖਸਿਦੇਸੋ॥੬੭॥ਦੋਹਰਾ॥ ॥ਜੋਪੜ੍ਹਿਤਾਹਿਬ੍ਹਿਸੋਂ
ਕਰਿਕੈਕਰਮਕਰੈਰਾਤਦਿਪਨਆਏਦਰਸਕੋਸਮਾਝਿਕੈਸਾਬ੍ਰਿਤ
ਧੋਰਾ॥੬੮॥੨੩॥ਗਾਰਬਭੂਸੂਰਨਕੋਹਰਜੋਗਾਰਬਹਰਨਈਹਿਭੂੰ ੦
ਤੋ॥ਬਹੁਰਿਬਜੋਮਸੂਰਿਰਾਰਬਕੀਕਰੀਖਰਬਕੀਭੁੰਣਤੋ॥੬੯॥੨੪
॥ਪਦਰਾਗਸਾਰਿਗ॥ ॥ਕਬਹੂਕਸੂਰਮੁਖਮਖਹਿਤਸਾਆ॥ਸਿ
ਕਰਤਲਖੇਰੋਪਪਨਸਨਾਆ॥ਬੂਝਤਹਰਿਅਬੂਝਸੋਂਦੂੰਕੋ॥ਬੂਜ

CC-0 Punjab University Chandigarh. An eGangotri-Vaidika Bharara Initiative

ਪਾਇਦਿਛ੍ਯਾਪੁਨਸਿਰਨੈਕੌ॥੭੦॥ਕਹੌਕੌਨਕਲਕਰਮਕਰਨਕੋ॥ ੧੧
॥ਉਧ੍ਰਜਾਮਅਬਸਬਲੋਗਨਕੋ॥ਐਸਿਸੁਸਬਸਬਸੁਮਤਿਸੁਨਾਵੈ
॥ਜਾਤੈਂਧ੍ਰਿਜਪ੍ਰਸਿਨਤਾਪਾਵੈ॥੭੧॥ਜਾਨਿਜਾਨਿਜੋਕੀਨਿਯਕਰਮਾ
॥ਤਾਕੋਹੋਇਸੁਠਲਘੁਵਡਭਰਮਾ॥ਤਾਤੇਂਕਹੌਕਰਮਜਹਕੈਸੋ॥ਬੇਦਬਿ
ਹਿਤਵਾਲੌਕਿਕਕਹੈਸੋ॥੭੨॥ਸੁਨਿਸੁਤਬਚਨਬ੍ਰਨਾਧਿਪਬੋਲੋ॥ਬ੍ਰ
ਛਤਲਲਜੁਤੁਸੁਨਸੋਲੋ॥ਇੰਦ੍ਰਨਾਮਅਮਰਨਕੋਰਾਜਾ॥ਤਾਕੀਸੂ
ਰਤਿਮੇਘਸਮਾਜਾ॥੭੩॥ਸੋਜਬਬਰਸਤਹੈਬਰਬਾਗੀ॥ਤਾਸੋਂਜਗ
ਤਜਨਨਕੀਜਾਗੀ॥ਅੰਨਆਦਿਜੋਸਾਮਗ੍ਰਾਈ॥ਤੇਉਤਾਕੀਉਪ
ਜਤਉਪਜਾਈ॥ਤਿਨਸੋਸਤ੍ਰਸੁਹਾਵਨਤਾਕੋ॥ਕਰਿਜਨਜਿਯੋਂਜੈਸੇ
ਸਜਾਹਿਜਾਕੋ॥੭੪॥ਪ੍ਰਭੂਖਾਰਬਪੂਰਬਖਨਕੇਜੇਈ॥ਤਿਨਕੇਸੁਠ

CC-0 Punjab University Chandigarh. An eGangotri-Vaidika Bharara Initiative

ਸਦੇਵਦ੍ਰਵਦੇਸ਼ੀ॥ਤਾਂਤੇਤਾਂਕੋਜਨਜੈਂਨਨਜੇਸ਼ੀ॥ਤਿਨਕੋਸੁਫਲਸੁਰਧਨ
ਰਿਦੇਸ਼ੀ॥੧੫॥ਨਾਹਿਤਤਕੋਜਨਜਨਨੁਕਰਗੀਂ॥ਤੇਜਨਨਸਰਕਸੁਬ
ਸਫਲਫਰਗੀਂ॥ਸੁਨਿਨਿਦਾਇਬਿਬੁਨਪਬਬਖਨੀ॥ਬੋਲੇਜਗਿਇ
ਙਗਿਅਪਮਾਨੀ॥੧੬॥ਨਰਕਰਮਨਕਰਿਜਨਮੈਮਰੈ॥ਸੁਖਦੂਖ
ਆਇਅਭੁਪਭੁਪਭੁਰੈ॥ਜੌਕੋਊਕਰੈਫਲਦਜਨਗਦੀਸਾ॥ਸੋਊਕ
ਰਮਬਿਨਅਹੈਅਨੀਸਾ॥੧੭॥ਕਰਮਅਧੀਨਅਖਿਲਜਨਜਾਨੀ
॥ਕਰਿਹੈਕਰਮਇੰਦ੍ਰਆਭ੍ਰਿਮਾਨੀ॥ਕਰਮਹਿਈਸਬਕਰਮਭ੍ਰਮਦੇਵ
॥ਤਾਤੇਂਕਰੈਂਕਰਮਕੀਸੇਵਾ॥੧੮॥ਜਾਤੇਂਜੀਵਨਜਨਕੋਹੋਸ਼ੀ॥
॥ਕਰਕਰਨੀਜਕਰਮਹੈਸੋਈ॥ਬਿਪਬੇਦਛਡੀਛਿਤਿਪਾਲਨਾ॥
॥ਬੈਸਜਬਾਰਤਾਬ੍ਰਿੰਤਿਬਿਲਾਲਨਾ॥੧੯॥ਸੇਵਾਸਰਬਸੂਦ੍ਰਸੁਖਦਾ

CC-0 Punjab University Chandigarh. An eGangotri-Vaidika Bharara Initiative

ਈ॥ਖਰਨਾ ਬ੍ਰਿੰਤਿ ਬਿਤ ਖੇਦ ਬਤਾਈ॥੭੯॥ਬ੍ਰਿਤਿ ਬਾਰਤਾ ਖੇਦ ਬਿਧਾਨ ੧੮
॥ਕ੍ਰਿਖਿ ਕ੍ਰਮ ਸੀ ਦੇ ਖਰਬਨ ਜਾ ਬਿਧਾਨਾ॥ਛੁਤ੍ਰ ਗਬਿ ਚਰਨ ਸੁਰਭਿ ਸੁਭ
ਸੇਵਾ॥ਸੋਈ ਹਮਾਰ ਬ੍ਰਿੰਤਿ ਖਰ ਦੇਵਾ॥੮੦॥ਜੋ ਜਿਹਿੰ ਬ੍ਰਿੰਤਿ ਸੋਈ ਤਿ
ਸ੍ਵਾਮੀ॥ਤਬ ਕੇਬੁ ਜੇ ਚਹਿਜ ਅਨੁਗਾਮੀ॥ਤਾਤੇਂ ਹਮ ਰੇਜੀ ਵਨਜੇਈ॥
ਜਜਨ ਜੋਗ ਜਾਨੌ ਜਿਜਤ ਏਈ॥੮੧॥ਤੇ ਗਿਰਿ ਗਾਇ ਬਿਪ੍ਰ ਖਰ
ਦੇਵਾ॥ਤਿਨ ਕੀ ਸਾਜਿਜ ਸਕਲ ਬਿਧ ਸੇਵਾ॥ਸਕ੍ਰ ਸਤ੍ਰ ਸਾਧਨ ਜੁਸ
ਕੇਰੇ॥ਕਰੌ ਨ ਜਨ ਤਿਨ ਸੋਂਤਿਨ ਕੇਰੇ॥ਸਕ੍ਰ ਸੁ ਪਾਕ ਸਸਾਕ ਸਕੇ
॥ਚਾਰ ਪ੍ਰਕਾਰ ਸਾਰਸ ਬਹੇਰੋ॥੮੨॥ਛੱਪਨ ਭ੍ਰਾਤਿ ਛੇਲ ਛਾਬਿ
ਛਾਏ॥ਕਰੌ ਬਰਜਾ ਬਿੰਜਨ ਮਨ ਭਾਏ॥ਦਿਬ ਜਦੂ ਧਰ ਧਿ ਜੇਬ ਜਸ ੦
ਰੀ॥ਸਬ ਕਰਿ ਗਹਸ ਜੋਂ ਮਹਾਰੀ॥੮੩॥ਹੁਤ ਭੁਕ ਦਾਨ ਹਰ

CC-0 Punjab University Chandigarh. An eGangotri-Vaidika Bharara Initiative

ਨਹਰਓਰਿਆ।ਕਰੈਹੈਦ੍ਵਿਜਨਦੈਦਾਨਨਥੋਰਾ।ਔਰਜੁਹਾਨਸਮਚਾਅ
ਇਆਦੀ।ਤਿਨੈਦੇਹੁਅਨੁਗੁਨਅਸਨਾਦੀ।੮੪।ਤੁਜਿਤੇਂਜਨਕੁ
ਖਨਬਸੁਨਾਦੀ।ਪਹਿਰਿਗਾਇਗਿਗਿਦ੍ਵਿਪ੍ਰਹੁਤਾਰੀ।ਇਨਕੀਕੈਂ
ਰੈਪ੍ਰਦੱਛਨਸੰਛਨਾ।ਦੇਹੁਬਹੁਰਿਬਿਪ੍ਰਨਬਹੁਦੱਛਨਾ।੮੫।ਜਹ
ਮਹਨਮਖਮੇਮਨਭੁਾਵੈ।ਕਰੈਜੁਆਜਨਕੇਉਗਆਵੈ।ਦਿਵਪਦਰ
ਪਹਰਹਰਿਸੁਰਬਚਨਾ।ਸੁਨਿਤਿਨਰਚੀਰਿਮਜਸੋਈਰਚਨਾ।੮੬
।ਜੋਈਜੋਈਬਿਧਾਬ੍ਰਿਜਭੁਖਨਭਾਖੀ।ਸੋਈਸੋਈਸੁਭਦਸਬਨਅ
ਭਿਲਾਖੀ।ਭੂਮਿਸੁਰਨਿੰਦ੍ਰਸੁਜਜਨਸੁਰਾਏ।ਕਰਿਗਿਰਿਦ੍ਵਿਜਪੂਜ
ਨਕਰਵਾਏਂ।੮੭।ਬੋਜੁਬਨਜੁਦਜਦਸਜਿਵਾਏ।ਕਰਿਆਗੋਰੋ
ਧਨਮਨਭੁਾਏ।ਪਰਬਤਪਤਿਪਰਿਕ੍ਰਮਾਕੀਨੀ।ਗੋਪੀਗੁਨਗਾਵਤ

CC-0 Punjab University Chandigarh. An eGangotri-Vaidika Bharara Initiative

ਰੰਗਾ ਭੀਨੋ ॥੮੮॥ ਤਬ ਗਿਰਿਸ਼ ਨ ਕੌਤਕ ਇਕ ਕੀਨੋ ॥ ਬਨ ਬਿਸਾਲ ਗਿ ੭੯
ਰਿ ਬਰ ਬਪੁ ਧੀਨੋ ॥ ਬ੍ਰਿਜ ਬਾਸਿਨ ਬਿਸ੍ਵਾਸ ਬਢਾਯੋ ॥ ਹੈਂ ਹੀ ਗਿਰਿ ਕਹਿ
ਸਬਨ ਸੁਨਾਯੋ ॥੮੯॥ ਕਰਿ ਬਨ੍ਰ ਬਦਨ ਅਦਨ ਬਲਿ ਕੀਨੋ ॥ ਲਖਿ
ਜਨ ਗਨ ਅਦਭੁਤ ਰਸ ਭੀਨੋ ॥ ਸੁਖ ਸਰੂਪ ਸੋਂ ਬ੍ਰਿਜ ਜਨ ਸੰਗਾ ॥ ਕਰ
ਤ ਪਨਤਿ ਪੂਜਨ ਬਹੁ ਰੰਗਾ ॥੯੦॥ ਕਹ੍ਯੋ ਸਬਹਿ ਹ੍ਵੈ ਬਿਬਿਧ ਬਪੁ ਧਾਰੀ
॥ ਕਰੀ ਕ੍ਰਿਪਾ ਤੁਮ ਪਰ ਅਤਿ ਭਾਰੀ ॥ ਸ਼ਕ੍ਰ ਨਕ ਬਤੁੰਦ ਰਸ ਅਸ ਦੀਨੋ ॥
॥ ਜਸ ਮਘਵਾਨ ਅਨੁਗ੍ਰਹ ਕੀਨੋ ॥੯੧॥ ਜੇ ਜਨ ਗਿਰਿ ਨ ਜਾਇ ਕੇ ਅਪਕਾ
ਰੀ ॥ ਤਿਨ ਕੋ ਹਨੈ ਹਿੰਸਕ ਤਨੁ ਧਾਰੀ ॥ ਕਰੈਂ ਜੁ ਪਾਹਿ ਸੁ ਪ੍ਰੇਮ ਪੁਨਾਮਾ ॥ ਲਹਿ
ਹੈਂ ਸੁਖ ਸਰਗੋਪਵਰਗ ਧਾਮਾ ॥੯੨॥ ਦੋਹਾ ॥ ਐਸ ਬਸੋਂ ਕ ਲਕ ਬਨ ਕਰਿ ਕ
ਗਿਰਿ ਗਿਰਿ ਹਵਗਰਿ ਪੁਨਾਮਾ ॥ ਸੰਰੇਸ ਦਨ ਸੁਕ ਸੁਖ ਸਦਨ ਸਦਨ ਸਬਲ

CC-0 Punjab University Chandigarh. An eGangotri-Vaidika Bharara Initiative

ਸੁਖਸਾਮਾ ॥ ਦੋਹ੍ਰਾ ॥ ੨੪ ॥ ਲਖਿਸਤਮਖਨਿਜਾਮਖਾਮੁਖਿਤਰੁਖਿਤ
ਭੁਜੇਅਤਿਆਗਿ ॥ ਹਰਿਰੋਪਿਤਗਨਗੋਪਕੀਕਰੀਲੈਪਕੀਰਾਹਿ
॥ ਦਿਬਿ ॥ ੨੫ ॥ ਬਿਲਜਬਾਦਰਨਸੋਂਬਦ੍ਯੋਦੇਦੀਜੈਬ੍ਰਜਨਹਿੰਬਹਾਇ
॥ ਕ੍ਰਿਸਨਕੁਮਤਿਕੇਕਹੇਜਿਨਿਜਮਮਖਮਖਜੋਬਨਾਇ ॥ ਦਪ ॥ ੨੬ ॥
॥ ਪਦਰਾਗਸਾਰੰਗ ॥ ॥ ਸੁਨਿਬਿਲਜਬਾਦਰਬ੍ਰਜਅਨਾਦਰ
ਹੇਤਆਏਧਾਇਕੈਂ ॥ ਲਗੇਕਰਨਮੁਸਰਧਾਰਬਰਖਾਮੂੰਢੋਮੇਦਬ
ਢਾਇਕੈ ॥ ਹ੍ਵੈਬਿਕੁਲਗੋਕੁਲਲਗੋਂਪਿਗੋਪਿਨਸਰਨਗੋਂਪਤਿਕੀਗ
ਈਜਾਹੇ ॥ ਕਾਨੁਕਰੁਨਕਾਨਕਰੌਨਕਾਨਕਰੋਂਜਅਰੀਕਹੀ ॥ ਦੋਹਿ ॥
॥ ਤਬਕਾਨਿਕ੍ਰਿਸਨਸੁਨਜਨਿਜਬ੍ਰਜਜਾਨਿਜਾਨਿਸੁਉਰਧਰੀ ॥ ਛੂਤ
ਦੈਅਭੈਨਿਜਜਨਸਭੈਕੀਨੇਅਭੈਗਿਰਿਧਾਰਿਹਰੀ ॥ ਦਿਨਸਾਤਅ

CC-0 Punjab University Chandigarh. An eGangotri-Vaidika Bharara Initiative

ਤ੍ਰਿਉਤ੍ਰਿਤਪਾਤਹਰਿਸਭੁਭ੍ਰਾਂਤਿਰਾਖੇਸਭੁਸੁਖੀ।ਤਬਇੰਦ੍ਰਲੀਏਬ੍ਰ
ਜਾਇੰਦ੍ਰਬਲਜਲਾਇੰਦ੍ਰਸਹਭੁਜੇਬੇਸੁਖੀ॥੭੯॥ਕਿਯੋਸੇਰਸ
ਮੁਨਿਸ੍ਰਿਪੋਰਪਨਕੈਰਾਰਬਤਨਕੈਨਹਿਰਹ੍ਯੋਪਰਮੇਸਕੋਅਪਰ
ਪਬਜਾਪਆਗਾਧਿਦੁਖਉਰਿਉਰਦਹ੍ਯੋ॥ਸ੍ਰੀਕ੍ਰਿਸਨਤਬਸਬਸੋਂ
ਕਹ੍ਯੋਨਿਕਰੋਨਿਕਰਅਬਅਬਗਾਜੋ॥ਸੁਨਿਸ੍ਰੀਬਦਨਬਰਬੈਨ
ਸਬਨਸਚੈਨਗੌਨਸੁਮਗਲਯੋ॥੮੦॥ਗਿਰਿਰਿਠਾਜਪਗਗਿਰਿ
ਰਾਜਧਰਿਤਬਤਹੰਤੁਰਤਤੈਸੇਈਦਿਯੋ॥ਤਬਪ੍ਰੇਮਪੂਰਨਪ੍ਰੇਮਪੂਰ
ਨਿਪ੍ਰੇਮਿਪ੍ਰਿਯਪੂਜਨਕਿਯੋ॥੮੧॥ਦਿਵਿਦੇਵਦਾਮਨਿਦੁੰਦੁਭਿਨਦੈ
ਦੇਵਦ੍ਰੁਮਸੁਮਨਸਪ੍ਰਨੋਵਰਖੇਹਰਖਿਰੀਧਰਬਗਾਵਤਸਿਧ
ਸਾਧਜਨਗੁਨਭੁਲੋ॥੮੨॥ਬ੍ਰਜਰਾਜਤਬਸੁਭਸਾਜਸਖਨਸ

ਮਾਜਸੂੰਦਰਸੀਗਾਲੋ॥ਪ੍ਰਾਵਿਸੇਸਦਨਨਿਜਸਦਨਮੋਹਨਕਿਯੋਆ
ਨਦਭਸਭਿਗਾਲੋ॥ਜਾਂਬੂੰਤਿਕੇਗੁਨਗਾਨਗਾਵਤਿਗੋਪਿਗਨ
ਗੋਪਾਲਕੇ॥ਨਿਤਨਏਨਏਨਅੰਤਿਆਵਤਸੁਜਸਜਸੁਮਤਲਾਲ
ਕੇ॥੧੦੦॥ਚੌਪ॥ ॥ਜਾਂਬਿਧਕੇਬਹੁਬ੍ਰਜਜਸੁਤਚਰਿਤ੍ਰਚਿਤ੍ਰਰ
ਹਿਚਾਰੂ॥ਬਿਸਮਜਾ॥ਬ੍ਰਿਤਬ੍ਰਜਬਾਸਿਬ੍ਰਜਬ੍ਰਜਪਹਿਬਦਤਿਬਿ
ਚਾਰਾ॥੧੦੧॥੨੫॥ਪਦਰਾਗਧਨਾਸਰੀ॥ ॥ਤਵਅਰਭੁਕੇਅਦ
ਭੁਤਚਰਿਤ੍ਰਜਹਿਗਰਭਤੇਂਨਿਕਸੇਜਬੈ॥ਜਿਨਪੂਤਨਾਕੇਪਯਦ
ਧੀਵਤਪ੍ਰਾਨਅਪਿਪੀਯੇਤਬੈ॥ਤਰਸਕਟਸੋਵਤਸਕਟਪਟਕੋਨੇਪੁ
ਨਿਪਦਮਸੇਪ੍ਰਾਣਿਯੋਂ॥ਪੁਨਿਬਾਲ੍ਹਬਪੁਬੈਰੀਹਸੇਹਤਕਿਜਾਬਿਹ ੦
ਧਿਸਜਾਇਯੋ॥੧੦੨॥ਪੁਨਿਮਾਇਮਾਖਨਮਖਤਬਾਂਧੇਅਗਾਰੁ ੮

CC-0 Punjab University Chandigarh. An eGangotri-Vaidika Bharara Initiative

ਅਰਜੁਨਉਪੈਧਰੇਗੋ।ਬਨਬੀਚਿਬਿਚਰਤਬਾਲਬਪੁਬਰਬਘੁਖਾਇ
ਕਰੈਦ੍ਵੈਕਰੈਗੋ।ਬਨਬੱਛਬਛੇਨਾਂਮਿਲੈਗੋਸੁਅਨੰਛਅਰਿਤੱਛਨ
ਕਰੈਗੋ।ਖਰਖਰਰਗਿਖਰਖਰਖ੍ਰਨਿਸਹਖਜਰਗਿਬਿੰ,ਪਨਸੁਭਟ
ਰਛਕਰੈਗੋ।੧੦੩।ਪੁਨਿਪਾਤਪ੍ਰਬਲਪਲੈਬਕੈਕਰਿਦਾਵਦਹਨਹੁ
ਰਾਇਗੋ।ਤਿਮਿਕਾਲਿਕਾਕੈਦਰਕਰੈਗੋਰਾਹਿਕਾਢਿਪਜਪਿਪਠਾ
ਇਗੋ।ਦ੍ਰਸੁਤ੍ਰਜਾਗਾਅਤਿਅਕ੍ਰਰਾਗਜਾਂਮੇਲ,ਗਿਸਬਬ੍ਰਜਕੈਰਾਗ
।ਜਾਕੈਬਧੁਰਿਤੈਸੋਇਤਹਾਂਜਾਮੈਕਰੈਕਾਰਨਕਹਾ।੧੦੪।ਵ
ੰਸਾਤਸੰਬਤਕੈਸਿਸੁਕਹਾਂਮਹਾਮਰਿਧਰਧਾਰੈਗੋ।ਤਵਤਾਤਮੈਬ੍ਰਜ
ਰਾਤਮਨਹਾਮਸਬਨਕੌਸੀਸਜਾਸਨੋ।ਸੁਨਿਸਬਨਕੈਸੀਸਜਾਸਮਨਬ੍ਰਜ
ਪਤਿਪ੍ਰਸੰਗਾਸੁਨਾਇਗੋ।ਮੁਨਿਗਾਰਗਜੋਗਾਏਕਹਸਿਸੁਨਿਸਬਬੀ

CC-0 Punjab University Chandigarh. An eGangotri-Vaidika Bharara Initiative

ਦੇਖੁਸੀਰ੍ਵਖ੍ਯਿਯੋ॥੧੦੫॥ਦੋ੪॥ ॥ਅਖਪਤਿਗਿਸਿਕਤਿਮਰੁਤਪਤਿਦ੍ਰਿ
ਤਿਪਤਿਦ੍ਰਿਤਿਦ੍ਰਿਤਜੋਇ॥ਨਿਜਬ੍ਰਜਅਵਨਿਜਅਵਨਹਰਿਦ੍ਰਵੈਮ
ਮੈਪਰਿਸੋਇ॥੧੦੬॥੨੬॥ਪਦਰਾਗਰਾਮਕਲੀ॥ ॥ਜਬਗਿਰਿ
ਧਰਨਕਰਿਗਿਰਿਧਰਨਿਜਸਰਨਬ੍ਰਜਰੱਛਕਰੀ॥ਤਬਸਕ੍ਰਹਿ
ਸੁਰਪਤਿਸੁਰਗਨੁਸਤਿਲੇਸੰਗਆਯੋਜਹਂਹਰੀ॥ਏਕੰਤਮੇਬ੍ਰਜਕੇਤਬੈਂ
ਪਟਸੰਤਪੰਕਜਪੈਪਰ੍ਯੋ॥ਕਰਿਯਹੁਬਿਨੈਪਰਸੀਸਪ੍ਰਤਿਨਿਜਈਸ
ਧਨਾਮਦਪਰਿਹਰ੍ਯੋ॥੧੦੭॥ਬਹੁਦੀਨਬਚਨਬਦੇਜਬੈਤਬਦੀਨਦੁ
ਖਦਾਹਕਰੀ॥ਬੋਲੇਬਿਹਸਿਬ੍ਰਜਪੇਸਮੈਂਤੁਵਮਦਨਾਸਨਕਰ੍ਯੋਨ
ਕਰੀ॥ਮਾਯਾਮਦਧਨਮੋਹਿਮਾਨਜੁਤਾਸੁਸਬਸੀਪਤਿਹਰੋ॥ਤਿਹਿਹੇਤ
ਤੁਮਤਮਤਜੈਰਹਜੋਜਜੋਨਪੁਨਿਐਸੀਕਰੋ॥੧੦੮॥ ॥ਇਤਿਸ੍ਰੀ

CC-0 Punjab University Chandigarh. An eGangotri-Vaidika Bharara Initiative

ਮਟਟਾਸਮਸਾਰਸੀ ਰੀਤੇਪੰਚਮੀ ਪਿਦਆਲ੍ਹਾ॥੫॥ ॥ਅਥਸੁਰਗਤਿ ੮੨
ਸੁਕ ਸੰਤਾਨ ਸਹਸ੍ਰਿਤ੍ਰਿ ਸੁ ਕੇਕਰਿਕੈਨਤੀ॥ਬੋਲੀਹਠੇਤ੍ਰਮਨਾਥ
ਹਰਕੇ ਚਮ ਸਨਾਥਕਰੀਂ ਅਤੀ॥ਤ੍ਰੁਮਹੀਦਜਾਕਰਟੇਵ ਪਰਿਓ
ਔਅਹਿਤ ਹਰ ਹਮ੍ਰਰੇਹਰੋ॥ਭ੍ਰਸੁਰਸੁਰਗਤਿ ਸੁਰਸਾਪੁਕੇਕਲਜਾਨਕ
ਰਨਕ੍ਰਿਤਕਰੋ॥੧॥ਹਮਕਰੈਂ ਅਥਅਭਿਖੇਕਅਭਿਮਤਾ ਇੰਦ੍ਰ ਤ੍ਰੁਮ
ਹਮਰੇਭੁਏ॥ਭ੍ਰਭ੍ਰਾਰਹਾਰਿਉਦਾਰਅਤਿਅਵਤਾਰਹਿਤਹਮਰੇ
ਏ॥ਜੈਂਕਹਿਸੁਰਗਤਿਸੁਕਪਧਨਸੋਂ ਭਗਵਾਨਕੀਕਾਭੁਬਿੰਦਸੋਂ॥
ਕੀਨੋ ਅਮੰਦਨਿ ਦਜੁਤ ਅਭਿਖੇਕ ਗੁਰੁ ਗੋਬਿੰਦ ਕੋ॥੨॥ਸੁਰਸੂਤ੍ਰਸਿ
ਮੰਤਸੁਰਗਿਸਿਨਸਹਸਕ੍ਰ ਸੁਭਿਸਿ ਚਨਠਯੋ॥ਨਿੰਦਨਿੰਦਆਨਿੰਦਕਿ
ਦਕੋਗੋਬਿੰਦਨਾਮਨਜੋਦਯੋ॥ਤਿਹਿੰਸਮਜਸੁਰਉਪਸੁਰਸਅਪਸ

CC-0 Punjab University Chandigarh. An eGangotri-Vaidika Bharara Initiative

ਰਆਇਮਹਿਮੰਬਲਕਰੋ॥ਨੁਤਿਨਿਤ੍ਜਗਾਨ੍ਖਿਤਅਨਬਰਖ੍ਮਹ
ਨਸ੍ਮਨਸਵਿਸ੍ਤ੍ਰਰੋ॥੩॥ਤ੍ਰੈਲੋਕਓਕਅਸੇਕਦ੍ਰੈਸਾਨਿਦਸੁਭ੍ਰਸੇਭ੍ਰਾਸ
ਨੋ॥ਸੁਰਰਾਇਸੁਰਸਖ੍ਯਾਇਵਿਜੇਤ੍ਰਵਾਇਗਾਇਸੁਖਲਯਨੋ॥
॥ਸਰਿਤਾਸਰੀਂਸਖਰਸਛੁਰੀਮਹਿਰੁਹਾਮਹਾਸੁਭ੍ਰਿਤਭ੍ਰਸ੍ਯੋ॥ਸ੍ਰਾਹਨ
ਖਿਨਾਬਸੁਮਤੀਸੇਭ੍ਰਸ਼ੇਬਸੁਅਤੀਵਨਸ਼ੇਨਸ਼ੇ॥੪॥ਅਹਿਧਰਭ੍ਰਸ਼ੇਸ
ਨਿਧਰਪ੍ਰਵਾਹਮਹਿਧਰਧਰਨਅਭਿਖੇਕਤੋਂ॥ਸਹਖੈਰਖਿਹਰਤ
ਜੀਵਨੋਖਿਨਖੈਰਭ੍ਰਸ਼ੇਸਾਖਿਖੇਕਤੋਂ॥ਇਹਿਭਾਂਤਿਭ੍ਰੂਅਭਿਖੇਕਜ
ਖਰੋ॥ਬਿੰਦਜਸੁਮਤਿਨਿਦਕੋ॥ਇੰਦ੍ਰਾਦਿਗਜਗਾਸਨੋਗਿਰਨਕਰਿ
ਪ੍ਰਨਤਿਪਰਮਾਨਿਦਕੋਂ॥੫॥ਦੋ॥ ॥ਛਮੋਇੰਦ੍ਰਅਪਰਾਧਜੋਗੰਮ੍ਰੇ
ਮੁਨਿਦ੍ਰਸੁਰਾਇ॥ਵੈਸੋਸ਼ੀਖਰਨਨਖਰੁਨਕੇਬਰਨਤਅਵਸਰਪ੍ਰ

CC-0 Punjab University Chandigarh. An eGangotri-Vaidika Bharara Initiative

ਸ੍ਰੀ।੬।।੨੭।।ਪ੍ਰਦਰਾਗਸੋਰਠਮ ।।ਬ੍ਰਿਤਏਕਦਾਏਕਾਦਸੀਕਰਿਕੈ ੮੩
ਦਨਿਸਿਤਾਂਦ੍ਵਨਗਏ।।ਬਿਨਅਸੁਰਕਾਲਹਿੰਕਲਨਕਰਜਨਅ
ਸੁਰਕੇਬਸਿਪਾਰਿਗਏ।ਸੋਬਰੁਨਾਬ੍ਰਿਤਨਅਕ੍ਰਿਤਜਕਰਿਨਿਜਨ
ਥਨਿਕਟਗਿਲੇਗਯੋ।ਜਲਈਸਲਖਿਬ੍ਰਜਈਸਕੇਪਗਸੀਸ
ਧਰਿਪ੍ਰਨਮਤਭਯੋ।੭।।ਇਤਨੰਦਮੱਜਨਨਿਕਖਿਤਜਨਕ੍ਰਿਸ਼ਨਸੰਜ
ਨਸੋਂਕਹ੍ਯੋ।ਸੁਨਿਨੰਦਨੰਦਕਿਸ਼ੋਰਨੈਰਿਨਿਕੁਰਿਪਿਤੁਪਗਮਗ
ਗਹ੍ਯੋ।ਲਿਹਿਯੋਖਲਾਨਵਿਲੋਕਪਾਲਨਿਹਾਲਹ੍ਵੈਪ੍ਰੂਜਨਕਰੇ।
।ਬੋਲ੍ਯੋਬਹੁਰਿਬਰਬਿਨਜਬਚਹੇਰਤਹਰਿਹਿੰਮਤਿਮਨਹਰੇ।੮
।ਮਜਨਮਆਜਭਯੋਸਫਲਫਲਅਖਿਲਖਲੁਅਧਿਗਤਭਏ।
।ਤਵਪਦਪਦਮਪੂਜਕਪ੍ਰਭੋਤਵਪਦਪਦਮਪਾਵਨਗਏ।।ਮਾਜਾ

CC-0 Punjab University Chandigarh. An eGangotri-Vaidika Bharara Initiative

ਜਗਤੁਜਿਨਾਲਜਨਨੀਜਿਹਂਨਸੁਨਿਪਤੁਹੈਹਰੋ।ਤੇਤਵਚਰਨਬੁਦ
ਬੁਧਿਚਰਨਪ੍ਰਨਮੋਤਿਨੈਮਹਿਸਿਰਧਰੋ।੯।ਅਤਿਮੂਢਮਤਿਮਤਮਤ
ਅਨੁਰਾਗਜੇਤਵਤਤਗਿਇਤੁਲਜਾਇਓ।ਸੋਕਹਿ ਛਮਾਛਮਛਮ
ਛੋਨਿਪਲੇਗੁਛਿਨਛਬਿਛਾਇਓ।ਜੇਪਰਕ੍ਰਿਪਾਕਰਕ੍ਰਿਪਾਕਰਰ
ਹਿਓਸਦਾਨਿਜਜਾਨਿਕੈਂ।।ਇਮਿਬਿਦਿਬਿਦਾਕੀਨੇਸਪਿਤੁਪ੍ਰਭੁਸਬ
ਲਾਬਿਪਸਨਮਾਨਿਕੈਂ।੧੦।।ਗਿਹਲਜਾਇਪਰਮਾਲਿਦਨੈਦਹਿਨਿ
ਦਧੂਜਬ੍ਰਜਕੇਚਜੋ।ਖ੍ਰਿਪਖ੍ਰਤਪਰਮਪ੍ਰਭਾਵਪਰੀਖਬੂਨੇਸਬਹੁ
ਬਿਸਿਮਤਭੁਯੋ।ਸੁਨਿਕੈਪਿਗਨਮਨਮਗਨਹੈਹਰਿਕੇਹਰਿਗਿਜਿ
ਪਜਾਨਿਯੋ।ਨਿਜਧਾਮਅਤਿਅਭਿਰਾਮਹਰਿਕੇਹੇਰਿਥੋਉਰਆਨਿਯੋ
।।੧੧।।ਨਿਜਜਨਮਨੋਰਥਦਾਨਿਨਿਜਪਨਜਾਨਿਸਪਾਦਿਸੁਜਾਨਿਸੋ

CC-0 Punjab University Chandigarh. An eGangotri-Vaidika Bharara Initiative

ਦੀਨੋਦਿਖਾਇਸੁਲੋਕਅਮਲਅਸੋਕਬੇਦਬਖਾਨਜੋਤਮਪਾਰਬ੍ਰ
ਹਮਅਪਾਰਜੋਤਿਸਰੂਪਪਸਤਅਸਨਾਤਨਾ॥ਜਿਹਿਜੋਗਿਜਨਜੋਵੈਂ
ਜਤੈਂਜਥਪ੍ਰਬ੍ਰਿਤਿਪਾਸਪ੍ਰਗਾਤਨਾ॥੧੩॥ਦੋ॰॥ ॥ਪ੍ਰਥਮਬ੍ਰਹਮ
ਙਦਮਗਾਨਕਰਿਕਾਢੋਕ੍ਰਿਸਨਕ੍ਰਿਪਾਲ॥ਬਹੁਰਿਲਖਾਏਲੋਕ
ਨਿਜਲੀਖਿਪੁਲਕੇਪਸੁਪਾਲ॥੧੪॥੨੮॥ਨੰਦਆਦਿਆਨੰਦਐ
ਅਚਰਜਅਟੈਅਤੀਵ॥ਸ੍ਰੁਤਿਸਬਪ੍ਰਖਿਲਖਿਕ੍ਰਿਸਨਕੀਕੀਰਤਿ
ਕਰਤਅਸੀਵ॥੧੪॥੨੯॥ਅਬਪੰਚਾਧਜਾਇ ਪਰਮਪ੍ਰੇਮਪ੍ਰਪੰ
ਚਾਧਜਾਇ॥ਸ੍ਰੀਸੁਕਸੂਕਸੂਚਿਸੇਵਕਹਿੰਕਹਿਸੁਕਹਿਪਸੁਕਪਾਇ
॥੧੫॥ਸਬਦਰੂਪਸ੍ਰੀਭਾਗਵਤਬਪੁਭਗਵਤਕੋਆਹਿ॥ਤਾਮੈਂਦ
ਸਮਸੁਬਦਨਬਰਬੇਦਬਖਾਨਤਤਾਹਿ॥੧੬॥ਤਾਮੈਪੰਚਾਧਜਾਇ

CC-0 Punjab University Chandigarh. An eGangotri-Vaidika Bharara Initiative

ਪੁਨਿਪੰਚਪ੍ਰਾਨਪਹਿਚਾਨਾ।ਤਾਂਤੇਂਸਬਕੋਸਾਰਪ੍ਰਗਹਬਰਨਜੋਬ
ਪਾਜਸੁਜਾਨਾ।੧੭।ਤਾਕੋਭਾਖਾਭਨਿਤਕਬਿਭੁਨੈਸੁਅਨੁਭਵਭੁ
ਸਿਜਿਨਜੀਵਨਜੀਵਨਕਰਨਪਾਵਨਹਿਤਚਿਤਚਾਇ।।੧੮
।।ਬ੍ਰਮਆਦਿਕਬਿਜਪੀ।ਬਿਤਨ।ਬਿਤਨ।ਬਿਤਨਅਭਿਮਾਨਾ।ਤਾ
ਹਿਰਨਹਿਤਹਰਿਹਰਖਿਖੇਰਜੋਵਾਸਬਿਧਾਨਾ।।੧੯।ਪ੍ਰਵਰ
ਵਾਕਾਨਰੋ।। ।।ਜਬਸਰਦਰਿਤੁਸੁੰਦਰਸਮਜਸੁਭਸੁਮਨਸੌਰਭੁ
ਭਰਭਰਯੋ।ਤਾਕੀਸੁਖਦਸਰਵਰਿਨਲਖਿਬ੍ਰਜਮਨਿਰਮਨ
ਹਿਤਮਨਕਰਯੋ।ਤਬਦ੍ਵੈਸਹਾਇਕਸਰਦਸਸਿਸੁਰਅਰਿਸਰਦ
ਦਿਕਮੋਂਦਿਧਨੋ।ਦੀਰਘਦਰਗਸਿਦਾਯਿਤਾਦਾਯਿਤਬਿਵਅਰੁਨਕ
ਰਦਿਕਾਮੁਖਾਲਿਧਜੋ।।੨੦।।ਲਖਿਸਸਿਸੰਪੂਰਨਸਰਿਸਸੀਮੁਖ

CC-0 Punjab University Chandigarh. An eGangotri-Vaidika Bharara Initiative

ਅਭੂਨਸ੍ਰੀਭੂੰਰਨਸਨ੍ਹੋ॥ਖ੍ਰਿਦਾਵ੍ਰਿੰਨਪ੍ਰਨਿਤਾਸੁਕਰਰਿਗਿਨਿਤਬਿ
ਬਿਧਾਬਿਧਸੋਂਬਨ੍ਹੋ॥ਗਹਿਜੋਰਾਆਜਾਸੋਂਹਲੀਮੁਰਲੀਭੁਲੀਸੁ
ਰਲੀਤਬੈ॥ਸੋਅਦਨਆਦਨਅੰਤ੍ਰਸ੍ਰੀਸੁਨਿਨਵਬਧੂਆਈਸਬੈ॥
੨੧॥ਨਿਜਅਰਅਕਾਹੂਸੋਂਨਕਾਹੂਨੇਕਹ੍ਯੋਤਿਹਿਕਾਲਸੋਂ॥ਧਾਈਸ
ਕਲਸੁਰਸੁਕਲਬਾਂਧੀਜਲਜਨੀਜਸੋਂਜਾਲਸੋਂ॥ਤਜਿਕਾਅਸ
ਬਨਿਜਧਾਅਕੇਧਰਿਬਾਅਭੂਖਨਬਸਨਚੀ॥ਰਹੇਗੋਰਿਰਖਵਾਰੇ
ਅਖਿਲਉਨਿਕੇਂਚਲ੍ਯੋਕੇਂਛੂਬਸਨਹੀ॥੨੨॥ਗੁਰਿਕਿਬਾਂਈ
ਗਿਹਮੈਂਜੇਜਹਾਂਧਰਿਧਨ੍ਹਾਰਿਕੇਤੇਤਰਾਂ॥ਹੇਤਨਅਈੜਨ
ਗੁਨਅਈਤਜਿਗਾਈਬ੍ਰਜਨੀਵਨਜਹਾਂ॥ਬਿਨਬ੍ਰਅਰਜਾਨ
ਤਿਧਾਨਨੇਤਨੁਤਜਾ॥ਰਾਗੁਨਅਜਾਕਿਸਿਕਿਜੋ॥ਸੁਨਿਯੋਪਰੀ

CC-0 Punjab University Chandigarh. An eGangotri-Vaidika Bharara Initiative

ਕ੍ਰਿਤਪ੍ਰਸੰਸੀਸੁਕ੍ਰਸਿਹਉਚਿਤਉਤਿੰਗਰਦਿਯੋ॥੨੩॥ਹਰਿਖੁਜਨਪਾਰਿ
ਗਰਿਅਰਿਨਤੂੰਢੂੰਢੈਅਰਿਨਰਰਿਪਦਪਾਇਓ॥ਤਰਪਰਮਪ੍ਰੇਮਨਿਰ
ਬਿਧਿਜਨਿਮੈਂਕੈਨਅਚਰਜਆਇਯੋ॥ਆਈਨਿਕਟਨਿਜਨਿਪਰ
ਨਦਲਣਨਿਰੀਖਣਸਿਬੋਲੇਹਰੀ॥ਪਰਪ੍ਰੇਮਪੇਖਨਕਰਨਰਿਤਕਛੂ
ਪਰਖਚਰਚਨਾਕਰੀ॥੨੪॥ਤੁਮਕੈਨਕਾਮਈਹਾਂਨੂਆਈਤੈਮਹੋ
ਨਦਨਾਗਰੀ॥ਜਰਯੋਗਬਿਪਨਬਿਭੂਦਰੀਅਤਿਜਦੀਪਆਗਿ
ਉਜਾਗਰੀ॥ਨਹਿਉਚਿਤਆਵਨਤਿਜਨਕੋਬਨਜਿਜਨਕੋਭੁਜ
ਭੁਮਜਥਾਂ॥ਤਿਰਿਹੇਤੁਜਾਹੁਨਿਕੇਤਨਿਜਤੁਮਦੇਤਕਜੇਭ੍ਰਮਾਰਿਮਹ
॥੨੫॥ਛੁਟਤਤਿਰਾਵੈਪਤਿਸੁਤਾਦਿਕਨੈਅਬਾਗਿਇਤਆਇਯੈਂ॥ਅਮਨਿ
ਧਟਨਿਕਟਨਿਰਾਰਿਤੁਮੈਂਨਡੇਕਰਾਰਬਿਜਾਇਯੈਂ॥ਅਮਲੇਹਨਬਿਆਈ

CC-0 Punjab University Chandigarh. An eGangotri-Vaidika Bharara Initiative

ਜੁਤੁਅਸੋਊਚਿਤਸਭਸੋਏਕਹੈਂ।ਤ੍ਰੁਮਰੇਊਚਿਤਸੋਤ੍ਰੁਵਿਤੇਜੁਨਤ੍ਰੁਰਿਪ ੯੬
ਤਿਥ੍ਰੁਤਥ੍ਰਤਹਹੈਂ।੨੭।ਤਜਿਕਪਟਨਿਜਪਤਿਅਨੁਰਾਗੀਨ੍ਰੈਂਸਤੀਸੁ
ਤੀਸ੍ਰੁਵਧਰਮਹੈ।ਭੁਨਵੀਨਅਤਿਵੁਖਦੀਨਅਪਿਪਤਿਤਿਜਨਕੋ
ਧ੍ਰਵਸਰਮਹੈ।ਤਿਹਿਤੁਜਾਗਿਊਪਪਤਿਰਾਗਜੋਸੁਅਭ੍ਰਾਗਾਦਰਦੁਖ
ਦਾਨਿਹੈ।ਤ੍ਰਹਸਤ੍ਰਅਸਤੀਕੀਨੁਅੜਪਰਤ੍ਰਸਭੁਸੁਖਹਾਨਿਹੈ।੨
੮।ਤ੍ਰਤੇਂਤਜੋਤਤਕਾਲਇਹਿਥਲਭੁਜੇਭੁਵਨ੍ਰਪਆਪਨੋ।ਅਮ
ਰਵਨਦਰਸਨਤ੍ਰੂਵਿਤੇਪ੍ਰਿਜਪਰਮਪ੍ਰੇਮਪ੍ਰਦਾਪਨੋ।ਯਾਠੀਤਿਕੋਪ੍ਰ
ਜਮੀਤਕੋਥਿਪਰੀਤਥਰਥ੍ਰਜਥ੍ਰਸਨੀਮਸੁਕਡਰਿਭ੍ਰੁਸ਼ੀਭੁਜਥੀ
ਤਰਿਤ੍ਰਿਤਭੀਤਇਵਸੁਖਿਲਾਸਿਨੀ।੨੯।ਚਿਤਾਮਗਾਨਾੜ੍ਹਿਗ
ਮਗਾਨਆਂਸੂਅਗਾਨਉਰਜਾਮਗਾਨਕਰੇ।ਕਾਰਿਅਵਿਸੁਖਨਸੁਚ

CC-0 Punjab University Chandigarh. An eGangotri-Vaidika Bharara Initiative

ਦ੍ਸਨਸਨਰਵਥਸਨਥਿਥਸੁਜਨੁਦਹੇ॥ਉਰੁਚਾਪਿਦੁਖਰੂਪਰ ੦
ਪਰਹਿਗਈਚਰਨਅਗਅਵਨਿਲਿਖੈਂ॥ਅਤਿਸੈਸਿਰੀਨਖਸਿਖ
ਸਖਾਕੀਸੁਨਿਸਿਖੀਏਸਿਖਸੀਏਸਿਖੈਂ॥੩੦॥ਪੁਨਿਪੌਛਿਪਜਪੂਰਨ
ਦ੍ਰਿਗਨਲਗਿਲਗਨਗਦਗਦਗਰਨਸੋਂ॥ਬੋਲੀਕਛੂਕਰ
ਜੋਰਿਪਕਰਨਕਲਿਤਗਿਰਗਿਰਿਪਰਨਸੋਂ॥ਨਹਿਬਨਤੇਬਰ
ਬਦਨਮੈਂਬਰਬਰਨਬਚਜਾਬੁੰਤਿਕੋ॥ਅਤਿਘੋਰਰੂਪਲਿਸਕਰੇ
ਗਨਿਜਨਨਜਾਤਕੇਕ੍ਰਿਤਘਾਤਕੋ॥੩੧॥ਸਬਸੰਗਤਜਿਜਗਰਿ
ਗਕੇਤਦਰਿਗਗਰਿਆਂਈਅਹੋ॥ਭੁਗਦਨਜਜੇਭੁਕੂਨਭੁਜੈਹ
ਟਿ ਰਿਹਰਿਏਤਿਸਿਤੁਮਗਹੇ॥ਪਤਿਆਦਿਕੀਅਨੁਬ੍ਰਿਤਿਧਰਮਪ੍ਰ
ਬ੍ਰਿਤਿਹੇਤੁਜੁਤੈਂਕਹੀ॥ਸੋਏਇਤੇਰੀਸੇਹਸੇਨਹਿਆਨਗਤਿਤੋਬਿ

CC-0 Punjab University Chandigarh. An eGangotri-Vaidika Bharara Initiative

ਨਚਹਿ॥੩੨॥ਜੇਚਤੁਰਚਾਹੈਤੌਬਿਤੇਤਾਂਤੇਂਤੁਣੀਪ੍ਰੀਤਿਮਸਹਿ॥ਪ੍ਰਤਿਖ੍ਯ ੮੭
ਤ੍ਰਿਆਦਿਆਮਿਤਸਬਥਰਥਰਦਤੋਬਿਨਸਥਰਦਗੀ॥ਤੈਂਚਿਤੈਂਬਿੰਤਹਰ
ਕੇਹਮਾਰੇਬਰਨਕਛੁਕ੍ਰਿਤਿਕਰਿਸਕੈਂ॥ਐਪਰਗਤਿਹਾਰੇਤੇਂਹਮਾਰੇਧ
ਗਨਮਗਾਨਗਭੁ॥ਰਿਸਕੈਂ॥ਤੁ ਤ੍ਰੀ॥ਕਹੰਜਾਇਜਾਂਇਕਹੰਕਰੈਤਿਹਿ
ਤੁਹੀਂਕਹੋਨਥਤਾਇਦੈ॥ਤਾਤੇਂਸੁਧਾਧਰਸੀਂਚਿਉਰਉਰੁਆਗਿਥੇਗਿ
ਬੁਝਾਇਦੈ॥ਤੈਂਹੀਲਿਗਾਈਂਗਸਿਥਿਲੋਕਨਿਥਿਕਥੇਨੁਬਜਾਇਕੈ॥ਜੇ
ਨਹਿਬੁਝੈਹੈਤੁਤੁਲੈਹੈਅਪਨਿਪਾਅਪਜਾਇਕੈ॥੩੪॥ਹਮਹ੍ਵੈਭੁਸਿਤਤ
ਵਪਦਪਰਗਸਿਪੈਹੈਂਪਰਮਆਨੰਦਕੋ॥ਹਮਰੋਂਬਿਰਹਿਹ੍ਵੈਤੁਸੁਭਹਿਹੈ
ਦੁਸਹਦਾਰੁਨਦ੍ਵੰਦਜੋ॥ਤਿਹਿਹੇਤੁਹਮੈਜਿਵਾਇਹੈਜੌਤੈਂਤੁਹੂੰਪ੍ਰਿਯਜ
ਪਾਇਹੈ॥ਤਤ੍ਵਪਦਵਪਦਮਪਰਸਕਹਮਾਰੇਸੁਤਨੁਅਨਤਨਜਾਇਹੈ

CC-0 Punjab University Chandigarh. An eGangotri-Vaidika Bharara Initiative

॥੩੫॥ਤਵਪਦਪਦਮਕੀਪਾਂਸੁਪਦਮਾਪਰਸਪਦਪਾਹਿਚਾਨਈ॥ਤ੍ਰੈਲ
ਸੀਸਧਤਪਨਭ੍ਰਕੁਟੀਗਹਿੰਸਹਿਤੁਤਹਂਰਤਿਠਾਨਈ॥ਹਮਪ੍ਰੀਤਬਾਤ
ਤਵਚਰਨਕੀਸਰਨਸਰਨਸਰਨਕਰੀ॥ਤਾਤੇਂਤੂਵੈਦੁਖਦੀਨਦਾ
ਰਨਦਯਾਕਰਿਹਮਪਰਿਹਰੀ॥੩੬॥ਤਵਨੇਹਹਿਤਤਜਿਰੇਹਆਈ
ਤੁਮਸਨੇਹਨਪਰਹਰੋ॥ਨਿਜਮੰਦਹਸਿਹੇਰਤਿਹਰੈਮਨਹੇਰਿਨਿਜਕਿ
ਕਰਿਕਰੋ॥ਅਲਿਅਲਕਆਬ੍ਰਿਤਅਮਲਆਨਨਆਭੂਰਨਸੋਭਾ
ਸਨੋ॥ਭੁਜਦੰਡਅਭੁਜਦਉਰਮਨਲਖਿਤਵਰਹੈਂਬਿਧਿਕਰਿਬ
ਨੋ॥੩੭॥ਕਹੁਕੌਨਕਾਮਨਿਕਾਮਕਾਮਿਤਨਹੋਤਿਹੇਰਤਿਤ੍ਰਕਿਰੇ
॥ਤੈਭੁਵਨਮੋਤਵਬੈਨਸੁਨਿਸੁਨਿਕਿਨਨਪਤਿਬ੍ਰਤਪਰਿਹਰੋ॥ਬ੍ਰਜ
ਅਵਨਿਜਨਿਜਨਅਵਨਹਿਤਤਵਅਵਨਿਅਬਆਵਨਭੁਜੋ॥ਤ੍ਰਾ

CC-0 Punjab University Chandigarh. An eGangotri-Vaidika Bharara Initiative

ਤੇਂਤਪਤਅਰੇਹਿਜਨਪੈਚਹਿਜਤ੍ਰਿਕਰਕਜਦਯੋ॥ਝਯਇਹਿ ੮੮
ਭੂੰਤਿਬ੍ਰਜਬਨਿਤਾਬ੍ਰਜਨਕੀਸੁਨਿਬਿਨਜਬ੍ਰਜਬਰਹਸੋ॥ਜੋਰੋਗੋਸਮ ੦
ਤਮਰਾਮਅਧਿਕਰਿਕਮਨਤਿਨਸਨਰਸਮਸੋ॥ਸਤਜੂਬਬਨਿਤਾਮਾ
ਲਖਿਚਰਬਨਮਾਲਿਬਿਬਿਧਾਬਿਹਾਰਜੋ॥ਗਾਵਤਗਵਾਵਤਜਾਸਿਰ
ਸਾਵਤਜਨੋਂਉਰੂਪਉਰਹਾਰਸੋਂ॥ ੩ ਦੀਤਰਨਿਜਤਦਨਿਤਟਤਾਸੁਤ
ਰਲਤਰੈਗਾਰੈਧਨਿਸਨਿਬਨਜੋ॥ਸਿਤਸੀਤਸਿਕਤਾਸਹਸੁਬਲ
ਸਬਸੂਮਨਸੌਰਭੁਸੁਭੁਸਨੋ॥ਤਹਾਂਲਜਾਇਜੂਵਤਿਨਜੂਥਜ
ਗਨਨਿਜਨਕਨਜਾਵਨਜਿਯਨਕੋ॥ਕਲਕੇਲਿਕੋਟਿਕਲਾਨ
ਕਰਿਕਰਿਜੇਕਾਮਪੂਰਨਤਿਜਨਕੋ॥੪੦॥ਦੋ੪॥ ॥ਤਬਤਿਨਤੀ
ਯਨਮੇਤਨੇਧਨੋਸਗਾਮਦਮਾਨਾ॥ਤਿਨਕੇਪ੍ਰਸਮਪ੍ਰਸਾਦਹਿਤਯਰਿ

CC-0 Punjab University Chandigarh. An eGangotri-Vaidika Bharara Initiative

ਭੁਏਅਤਿਰਖਧਾਂਨਾ॥੪੧॥ਪਦੀਪਦਰਾਗਬਿਹਾਗ॥ ॥ਲਿਖਸਖਿ
ਅੰਤਰਗਹਿਤਸਖੀਸਬਅਸੁਖਅੰਤਰਰਹਿਤਪਗੀਂ॥ਕਰਿਨੈਜਬਾਕਗਿਨੂ
ਬਪਤਿਬਿਨਬਾਤ੍ਰਿਬਿਰਹਬਾਧਾਖਗੀ॥ਪ੍ਰਿਯਚਲਨਚਾਹਨਹਸਨ
ਬੋਲਨਬਰਬਿਲਾਸਬਿਹਰਨਜੋ॥ਤਿਨਮੈਂਅਗਨਮਨਲਗਿਲਗ
ਨਲਾਗੀਕਰਨਅਨੁਕਰਨਤੋ॥੪੨॥ਤਜਿਦੇਹਦਸਾਸਨੇਹਬਸਿ
ਭੰਈਪਗਮਪ੍ਰੀਤਮਤਨਮਈ॥ਹੌਂਗੀਹਰੀਹੇਰੈਅਗੀਏਮਿਭ੍ਰਾਵਤੁ
ਰਿਭਾਖਤਭਈ॥ਲਾਗੀਕਰਨਪੁਨਿਗਾਨਗੁਨਗੋਬਿੰਦਗੋਕੁਲ
ਚੰਦਕੋ॥ਦ੍ਵੈਬਾਵਰੀਬਨਬਨਫਿਰੈਂਭ੍ਰਸ਼ਟਤਿਬਿਰਹਨੰਦਨੰਦਕੋ
॥੪੩॥ਪੀਪਲਪਲੋਂਛਲਖੋਜੋਕਹੂੰਤੁਮਨੰਦਬਛੋਂਅਲੋਂਛਤੋ॥ਮ੍ਰਿ
ਦੁਹਸਨਹੇਰਨਜਿਨਹਰੇਮਰੋਸੁਮਨਸਾਅੰਛੋਗੋਭਤੋਨਾਗਤੋਪੁੰ

CC-0 Punjab University Chandigarh. An eGangotri-Vaidika Bharara Initiative

ਨਾਥਖ ਸੁਰਦ੍ਵਕ ਕਹੂੰ ਹੇਰ ਜੇਹਰੀ॥ ਹੇ ਸੈਕਰਹਰਨ ਅਸੇਬ ਕਹੂੰ ਕਹਰਾ ੮੯
ਜੇਕਰਿ ਮਨ ਤਸਕਰੀ॥੪੪॥ ਤ੍ਰੈਚਾਬੁਚੇਪਕ ਚਾਰੁਚੇਪਕ ਬਸਨ ਤੈ
ਕਹੂੰ ਲਾਖਿਲ ਜੋ॥ ਕਲਜਾਨਿਕੇ ਸਦ੍ਵਕ ਮਲਪਗਾ ਪ੍ਰਜਤੁਲਸਿਕ
ਗੁਪ੍ਰਜਕ ਰੰਗਾਜੋ॥ ਹੇ ਮਾਲਤੀ ਹੇ ਮੱਲਿਕੇ ਹੇ ਜਾਤਿ ਜੂਥਕ ਜਾਨਿਯੋ॥ ਬ
ਕਪਗਸਕਰਿ ਤੁਮਕੇ ਗਏ ਜਾਤੇ ਮਹਾਮੁਦ ਮਾਨਿਜੋ॥੪੫॥ ਭੁਕੂਤਪ
ਨਸਪ੍ਰਜਾਲ ਆਸਨਕੋ ਵਿਦਾਰਕ ਦੇ ਬਕੁਲ॥ ਬਰਬਿੱਲ੍ਵ ਬਕੁਲ ਬਤਾ
ਉਜਾਮਨ ਜਿਯਨਜਾਮੁਨ ਅੰਬ ਜੂ॥ ਤਪਕੋ ਨਕੀਨੋ ਅਵਨਿਤੈਪ੍ਰਜਮ
ਬਾਪਕ ਸਿਪੂਲਕ ਤਰਹੈ॥ ਬਿਲ੍ਵ ਸਤਿ ਬਿਲ੍ਵਾਸ ਪ੍ਰਾਇਵ੍ਰਾਬਾਰਾਹ ਬਪ੍ਰਮਰਸ
ਨਵ੍ਹੈ॥੪੬॥ ਹੇ ਹਰਿਨਿ ਹਰਿਹੇਰਜੋ ਕਹੂੰ ਸਗਸੁ ਮੁਖਿ ਸੁਖਤੁ ਹਿਦੈਗਏ
॥ਆਵਤ ਇਹਾਂ ਕੂ ਚਕਲਿਤ ਭੂਕਿ ਮਬਿੰਦ ਸਕਸੈ ਰਭੁਨ॥ ਕਲਬ

CC-0 Punjab University Chandigarh. An eGangotri-Vaidika Bharara Initiative

ਮਿਨੀਕਲਲਕੀਪਰਕਲਕਰਕਰਿਕਮਲਇਕਕਰਗਾਹੈ॥ਤ੍ਰੈਤਭੁਖੂਕਰਤੁ
ਮਗੀਪੂਨਤਿਡ੍ਹਿਸਪੂਨਜਪਤਿਪਾਲਤਅਹੈ॥੪੭॥ਪ੍ਰਛੋਅਗੀਇ
ਨ੍ਰਿਲਤਨਿਪ੍ਰਲਕਿਤਭੁਈਪੂਨਕਰਪਰਸਸੋਂ॥ਇਹਿਅਰੋਪਿਗਨਉਨ
ਮੰਤਬਚਬੋਲਤਬਿਨਾਹਰਿਨਗਸਸੋ॥ਲੀਲਾਬਤੁਰਿਹਰਿਕੀਲੋਲਿ
ਤਲਾਗੀਕਰਨਅਨੁਕਰਨਕੋ॥ਇਕਅਸੁਰਦੈਹਰਿਲੇਗਈਹਰਿ
ਅਰਭੁਭਾਵਨਭੁਗਨਿਕੋ॥੪੮॥ਕੋਊਬਾਲਬਨਿਨਿਜਚਰਨਨੁਪ
ਰਪੋਖਕਰਿਪੂਰਦਰਸਨਲੀ॥ਕੋਊਕ੍ਰਿਸਬਲਭਾਵਨਿਭੁਗੀਕੋਊ
ਗੋਪਭੁਈਭੁਗਮਿਨਿਭੁਲੀ॥ਕੋਊਬੱਛਬਨਿਬੱਛਨਸਨੀਕਾਹੂਕਸੇ
ਹਰਿਦੈਹਨੀ॥ਕੋਊਬਧੂਰਿਬਕਬਧੂਬਨੀਕਾਹੂਹਨੀਦੈਬਨਧਨੀ॥
॥੪੯॥ਕੋਊਵ੍ਰਿਗਾਇਗਈਗ੍ਰਹਾਰਤਿਕੋਊਬਜਾਵਤਿਬਾਸੁਰੀ॥੮

CC-0 Punjab University Chandigarh. An eGangotri-Vaidika Bharara Initiative

ਤੂਪਾਇਓਪ੍ਰਜਨਕੇਪਾਏਹਿਜਹਰਖਾਏਆਇਸਬੈਖਰੀ।ਪਿਜਪਦਪਦ
ਸਕੇਪਦਪਦਮਪ੍ਰਿਜਮੁਕਟਪਦਮਾਦਿਕਪਲੋ।ਪੇਖੇਬਹੁਰਿਬਰਬ
ਸੁਕੇਪਦਪਦਮਪਦਪਦਮਨਰਲੋ।੫੦।।ਤਬਭੁਈਂਆਰਤਹਰਿਮਹਾ
ਰਤਕਹੈਂਰੀਏਕੈਨਕੋ।ਹਰਿਕੋਜੁਗਰਿਕੇਲੇਵਾਈਏਕਲੀ।ਬਿਰਖਨਤੈ
ਨਕੋ।ਸੁਨਿਕੇਊਕਹੈਜਾਲੈਅਗਿਵੁਹਿਹਰੀਆਤਿਆਰਾਧਿਯੋ।ਜਾਹੇਤ
ਹਰਿਹਰਿਹਮਸਬਨਕੋਤਾਸੁਜਸਬਸੁਖਸਾਧਿਯੋ।੫੧।।ਸੀਖਧਿਨਜਹਰਿ
ਧਦਰੇਨੁਰੀਜਿਹਿਬ੍ਰਅਸਿਵਸ੍ਰੀਸਿਰਧਰੈਂ।ਲੇਹਮਭੁੰਸਬਸਿਰਊਰਧਰੈ
ਜਿਹਿਹਰਿਬਿਗਹਿਹਹਰਨਧਰੈਂ।ਕੋਊਕਹੈਂਰੀਏਪਦਰਜ੍ਰਤਿਜਕੋਹਿ
ਜਹਰਖਹਮਰੇਹੈਂ।ਹਮਸਬਨਕੇਸਾਜੂਜਰਸਸੋਫਿਰਤਇਕਲੀ
ਹੀਹੈਂ।।੫੨।।ਇਹਿਠੌਰਨਹਿਪਗਅੰਕਤਾਕੇਅੰਕਪ੍ਰੀਤਮਭਰਿਲਈ

CC-0 Punjab University Chandigarh. An eGangotri-Vaidika Bharara Initiative

॥ਪਦਕਮਲਕੋਮਲਖਿੰਨਤਾਲਖਿਖਿੰਨਤਾਪਿਪਜਉਰਭ੍ਰਈ॥ਈਹਾਂ
ਉਤਾਰੀਬੋਟਸੋਂਮਨਮੇਦੇਸੋਂਬੋਲੀਗ੍ਰਹੀ॥ਊਚੇਚਰਨਕਰਿਚੂਲੇਧਾਂ
ਸੁਭਸੁਮਨਜੇਜਾਹੀਜੁਹੀ॥੫੩॥ਇਮਿਬਾਤਬਹੁਇਤਭਈਂਉਤਬੀਸ੍ਰ
ਨੈਅਬਉਤਕੀਰਥਾ॥ਜਿਮਿਆਨਤੇਇਤਏਤਜੀਹੀਹਰਿਤਜਨੋਤਿ
ਨਿੰਤਹਿੰਤਥਾ॥ਇਤਏਤਪਤਹੀਅੰਤਨੁਤਪ੍ਰਜਨੋਸੋਪਿਤਰੰਤਨੋਰੀ
ਤੁਪੀ॥ਹਾਨਾਬਨਿਪਟਅਨਾਥਕਰਿਕਿੰਹਗਏਤਜਿਅਹਾਗਿਹਿਆ
ਪੀ॥੫੪॥ਸੁਨਿਸਬਦਆਰਤਤੇਪਿਆਰਤਅਤਿਅਖਿਲਆਏਂਤ
ਹਾਂਦੇਖੀਂਦੁਖੀ॥ਦਿਨਸਸਿਮੁਖੀਮੋਹਨਮੁਖੀ॥ਨਿਜਜਨੋਂਜਹਾਂ॥ਖੁਰੁ
ਜੋਅਸੇਸਉਦੋਤਸੁਨਿਸ੍ਰਬਿਸੇਸਬਿਸਮਪਜੇਸਨੀ॥ਸੁਕੁਮਾਰਤਮਪ੍ਰਿ
ਜਤਮਪ੍ਰਚਾਰਬਿਚਾਰਤਾਮਭਈਅਨਮਨੀ॥੫੫॥ਤਬਧੀਜਪਾਵੈ ੯

CC-0 Punjab University Chandigarh. An eGangotri-Vaidika Bharara Initiative

ਤੁਜਾ॥ਬੀਤੀਜਤਤੀਅਤੀਵ੍ਰਤੀਰਤੀ॥ਆਈਪ੍ਰਾਲਿਨਪੁਨਿਮੀਤਕੇ ੮੧
ਪ੍ਰਿਜਗੀਤਪ੍ਰੀਤਿਮਤੀਸਤੀ॥ਅਤਿਮਦਨਮੋਹਨਮਜਭੁਖੰਡਨਕੀਤਨ
ਬਨਹਿਸੁਪਿਰਹੀ॥ਲਾਗੀਕਰਨਗੁਨਬਾਨਹਕਿਕੇਜਾਨਿਹਰਿਮਨਹ
ਰਿਸਹੀ॥ਪਦੁ॥੮੦॥ ॥ਸ੍ਰੀਸੁਕਸ੍ਰੀਸੁਕਸੇਵਕਹਿਗਦਜੋਗੋਪਿਕਾਰੀ
ਤਾਸੁਨੈਭੁਨੈਜੋਰਤਨਹਰਿਸਨੈਠਤਨਹਰਿਪ੍ਰੀਤ॥ਪ ੮॥ਰੋਪਿਗੀ
ਤਅੀਬ੍ਰਜਅਵਲਿਮਹਾਂਅਸੁਰਮਧੁਪ੍ਰੇਮਾ॥ਤਾਲਿਸੁਰਾਦਿਸੁਰੀਧਰ
ਰਿਆਲਿਕਰਖਨਕ੍ਰਿਤਨੇਮਾ॥ਪ ੮॥੩੦॥ਪਦਰਾਗਬਿਹਾਗ॥
॥ਜਗਮਗਾਨੂਬ੍ਰਜਤਦਜਨਮਤੇਂਜਗਮਗਾਨੈਐਸੋਮਾਨਹੋ॥ਜਰੰ
ਨੀਸਦਾਅਬਚਲਰਹੈਜਾਕੀਚਲਾਚਲਬਾਨਹੋ॥ਪਜਾਰੇਹਮਾਰੀ
ਓਰਦੇਝ੍ਰਿਗਕੋਰਦੇਖਤਕਜੋਨਗੀ॥ਤਵਦਾਸਿਕਾਬਨਬਾਸਿਕਾਹੂ

CC-0 Punjab University Chandigarh. An eGangotri-Vaidika Bharara Initiative

ਫਤਿਫਿਰਤਿਤ੍ਰਾਹਿਜੰਤਪਤੀਆਂ॥ਪਧਾਸੁਨਿਸੁਰਤਪਤਿਤਜਿਸੁਰਤ
ਪਤਿਤਵਦਾਅਬਿਨਦਾਸੀਬਨੀ॥ਤੈਂਬਰਦਸਰਦਸੋਰੋਜ੍ਹਸ੍ਰੀਹਰਿਗੜ੍ਹ
ਗਾਸਰਨਿਕਯੋਹਮਹੂਨੀ॥ਬਿਖਬਾਂਰਿਤੇਂਬਨਾਲਾਰਿਤੇਂਜਲਧਾਰਿ
ਤੇਂਦੂਖਣ੍ਹਾਰਿਤੋਂ॥ਰਛੁੰਨਾਕਰੀ॥ਜਿਨਕੀ॥ਤ੍ਰਿਨੈਤ੍ਰਹਿਅਬਬਨੈਨਾਹਿਮ ੦
ਰਤੋਂ॥ਪਥੀਨਹਿਤ੍ਰੈਨਸੋਦਾਸੁਵਸਖੇਸਬਅੰਤਰਾਤਮਸਾਨਿਪੋ॥
॥ਸਰਗਸਿਜਸੁਵਨਕੀਸੁਨਿਬਿਨੈਬੂਨਸਰਗਸਿਜ੍ਹਾਨਿਜਿਪਜਾਗਨਿਪੇ
॥ਤਵਕਰਸਰੋਰੂਹਸਰਨਸੁਖਸਰਿਸਠਨਸੀਸਿ੍ਤਸਰਨੋਜੋ॥ਸ੍ਰੀ
ਕਰਗਹਨਦੂਖਕਰਦਹਨਕਰਕਰਹਮਾਰੇਸਿਰਨਸੋ॥੯੦॥ਬੂ
ਜਜਨਬ੍ਰਿਜਨਹਨਬੀਰਮਨਿਨਿਜਜਨਗਰਬਬੀਜਨਧਰੇ॥
॥ਸੁਖਕਮਲਕਲਿਕਿਕਰਿਨੋਦਰਸਾਇੰਦੇਦੂਖਦਰਦਰੇ॥ਪ੍ਰਿ

CC-0 Punjab University Chandigarh. An eGangotri-Vaidika Bharara Initiative

ਜਪ੍ਰਨਤਪਾਪਪ੍ਰਣਾਸਿਪਸੂਚਤਜਾਚਾਗਿਸ੍ਰੀਸੁਖਸਾਰਿਜੋ।ਪਦਪਦ ੯੨
ਮਨਿਲਨਣਾਰਿਕਰੈਹਮਾਰਿਉਰਬਿਗਿਰਿਧਾਰਿਸੋ।ਛੰ੧।।ਤਦ
ਮਧੁਕਗਿਗਿਗਿਰਿਧਰਸ੍ਵਨਧਾਰਿਦ੍ਵੈਗਈਹੰਸਬਾਵਰੀ।।ਰਸ
ਅਧਰਮਧੁਰਧਿਜਾਇਨਿਜਕਰਗਨਿਰੁਜਸੁਰਤਿਸਾਂਵਰੀ।।ਤ
ਦਕਲੰਕਥੀਮ੍ਰਤਤਪ੍ਰਜੀਵਨਕੁਸਲਕਬਿਕੋਵਿਦਕਰੋਗੋ।ਕ
ਸਮਲਹਰਨਮੰਗਲਕਰਨਭੁਵਿਭੁਨੈਜੇਭੂਰਿਦਅਹੋਂ।ਛੰ੨।।
।।ਤਦਹਸਨਪੇਰਨਹਰਨਮਨਦ੍ਵਿਹਰਨਾਨਨਮੰਗਲਅਹੋ।।
।।ਜੇਰਹਸਿਰਸਕਤੇਅਨਕੁਹਕਤੇਕਰਤਛੋਭੁਨਅਨਅਹੋ।।
।।ਬਨਜਾਤਜਬਪਸੂਜਾਤਲੇਬਨਜਾਤਸੇਤਦਪਦਮਹਾ।।ਤ੍ਰਿਨ
ਕੀਟਬਾਦਿਕਦ੍ਰੁਖਿਤਲੀਖਦ੍ਰੁਖਿਹੋਤਹਮਰੋਗਿਜਹਾ।।ਛੰ੩।।

CC-0 Punjab University Chandigarh. An eGangotri-Vaidika Bharara Initiative

।।ਦਿਨਅੰਤਮੇਚਰਕਕਚਰਕਲਿਤਗੋਰਜਲਲਿਤਮੁਖਕਮਲਜੋ।।
।।ਦਿਖਰਾਇਛਿਬਿਛਿਬਿਦੇਤਪਮਰੇਮਨਸਿਮਨਸਿਜਸਮਲਸੋ।।
।।ਕਾਮਦਪੂਨਤਪਦਮਾਪੂਨਤਅਵਨੀਰਮਨਆਪਦਦਮਨ।।
।।ਪਦਪਦਮਤਵਸਿਸਦਮਅਰਪੋਉਰਧਾਮਰੇਆਧਿਦਨ।।੬੪।।
।।ਸਬਸੋਕਅਰਦਨਸੁਰਤਿਬਰਧਨਸਰਸਬੀਸਬਜਾਵੈਔਰ
ਤ੍ਰਿਇਤਰਹਰਤਦਅਧਰਬਰਪੀਯੂਖੰਕਰਗ੍ਰਿਹਪਜਾਵੈਔਰ
ਬਜਾਤਕਾਨਨਕਮਲਆਨਨਤਵਨਿਹਾਲਨਬਿਨਹਰੇ।।
।।ਬੀਤਤਕਲਪਤੁਲਪਲਕਨੇਵਤਜਾਨਿਪਤਜਤੁਜਿਨਕਰੇ
।।੬੫।।ਪ੍ਰਤਿਭੂਤਜੁਤਜਨਜਾਤਿਜੁਤਤਾਨਿਤੀਰਤਦਆਂਈਅਰੇ
।।ਨਿਜਰੀਤਿਕਰਿਖਿਤਕਾਮਨਿਨਕੋਜਾਮਿਨਿਨਮੇਪਗਿਹਰੇਤਦ

CC-0 Punjab University Chandigarh. An eGangotri-Vaidika Bharara Initiative

ਧਸਨ ਚੇਰਨਿ ਪ੍ਰਿਯ ਬਚਨ ਉਰ ਸ੍ਰੀ ਸਦਨ ਸੁਨਿ ਧਾਰਿ ਕੈ ॥ ਅਤਿ ਭੂ
ਭ੍ਰਿਤ ਮੋਹਿਤ ਮਨ ਭੁਜੇ ਭੁਰਤਾਰ ਦਿ ਬਿਧ੍ਯਾ ਬਿਸਾਰਿ ਕੈਂ ॥ ੯੬ ॥ ਬ੍ਰਜ ਜਨ
ਬ੍ਰਿਜਨ ਕੇ ਬ੍ਰਿਜਨ ਨ ਬ੍ਰਿਜਨ ਹੇਤ ਤਵ ਬ੍ਰਜ ਆਵਨੋ ॥ ਜਾਤੇਂ ਭੁਜੇ ਤਾਤੇ
ਧਮਾਵੇ ਹਰਤ ਕਲੇਸ ਨ ਦੁਖ ਪਾਵਨੋ ॥ ਜਿਨ ਪਦ ਸਰੋਜਨ ਨਿਜ ਉਰੋਜ
ਨ ਧਰਤਿ ਧਰਤਿ ਰਹੈਂ ਹਰਾ ॥ ਤਿਨ ਸੋਂ ਅਟਤਿ ਅਟਵੀ ਬਿਕਟ ਲਖਿ
ਹਮਰੀ ਬ੍ਰਿਕਾਤਿ ਮਤਿ ਮਹਾ ॥ ੯੭ ॥ ਦੋ੦ ॥ ॥ ਇਹ ਬਿਧਿ ਗਾਵਤਿ ਗੋਪਿ
ਕਾਨ੍ਹ ਨ ਬਾਨਿ ਗਨਿ ਗੋਪਾਲਾ ॥ ਉਚਰੇ ਰਵ ਰੋਂ ਈ ਬਹੁ ਰਿਹ ਗਰਿ ਹੇਰਨ
ਹਿਤ ਹਾਲਾ ॥ ੯੮ ॥ ਪ੍ਰਗਟੇ ਪਰਮਾਨੰਦ ਤਬ ਪ੍ਰਹਸਿਤ ਸੁਮੁਖ ਸਰੋਜ
॥ ਪੀਤ ਬਸਨ ਬਨ ਮਾਲ ਧਰ ਮਨ ਮਥ ਮਨ ਮਥ ਓਜ ॥ ੯੯ ॥ ੩੧ ॥
॥ ਪਦ ਰਾਗ ਜੈਜਾਵੰਤੀ ॥ ॥ ਹਰਿ ਕੇ ਰਿਹ ਗਖਿਤ ਦੇਉ ਨੀਹਰ ਹਰਿ

CC-0 Punjab University Chandigarh. An eGangotri-Vaidika Bharara Initiative

ਧਨਹਹਰਤਹਰੋ॥ਜਿਮਿਤਨੁਧਰੇਧ੍ਰਿਜਧ੍ਰਨਥਿਲ੍ਹਜ੍ਹਨਿਧ੍ਰਨਲ
ਧਿਤੁਝੈਹਰੋ॥ਕਾਹੂਧਕਰਿਕਰਕੈਜਮੈਕਰਕੈਜਕੇਸਣਥੇਕਰਨੋ॥
॥ਕਾਹੂਭੁਜਾਭੁਜਿਨਿਭੋਰਿਭੁਜਭੁਜਾਮੂਲਧਾਰਿਧਰਰਰਧਕਨੋ॥੯॥
ਕਾਹੂਕਰਕਰਿਕਰਅੰਜੁਲੀਮੁਖਅੰਜੁਲੀਸੀਠੀਲਈ॥ਪਿਜਧਦਸਰੋ
ਜਉਰੋਜਜੁਗਧਰਧਾਰਿਕੈਭੂਸੀਰੀਭੁਈ॥ਕੈਭੂਰੂਟਿਲਭ੍ਰਿਕੁਟਿਕ
ਮਨਤਾਨਿਕਟਛਸਰਥੇਧਤਿਭੁਈ॥ਕੈਭੂਥਿਨਾਨਿਮੇਖਥਿਲੋਚਨ
ਨਿਥਾਰਿਜਥਦਨਛਥਿਧੀਗਈ॥੧੦॥ਕਾਹੂਅਗਨੈਹ੍ਰੈਝਿਰਾਮ
ਰਾਨਲੇਧਨਾਨਧਜਾਨੀਏਦਧਕਨੋ॥ਇਮਿਸਥਰਿਸਥਾਥਿਧਸੁਖ
ਸਨੀਹਰਿਥਿਰਹਤਾਪਤਿਰਸਕਨੋ॥ਤਿਨਿਜਥਨਸੈਂਸਨਿਸੁਤਸ
ਨਤਨਸੁਭਦਸੁਭਸੈਭਾਸਨੋ॥ਜਿਮਿਪੁਰਖਪੂਰਨਪੇਮਪੂਰਨਸ

CC-0 Punjab University Chandigarh. An eGangotri-Vaidika Bharara Initiative

ਤ੍ਰਿਪੁਰਬਨਿਜਨਿਬਨੋ॥੭੧॥ਤਿਨਸਹਿਤਸਹਿਤ੍ਰਅਹਿਤਹਠਨਹਰਿਹ ੯੪
ਰਿਤਅਸੁਬਲਆਇਓ॥ਜਮੁਨਾਪੁਲਿਨਜਿਹਿਤੁਲਨਆਨਮਹਾਨਫ
ਬਿਛਾਬਿਛਾਇਓ॥ਮੰਦਾਰਕੁੰਦਬਿਲਿਦਬਿੰਦਬਿਕਾਸਕਾਸਿਰਤੇਜਹਾਂ॥
॥ਸਿਤਸੁਰਭਿਸੀਤਲਸਰਿਤਆਨਿਲਨਿਲੀਨਅਲਿਅਵਲਿਨਅ
ਹਾਂ॥੭੨॥ਸਰਦਸਸੀਜਾਰਦਸੁਅੰਸਨਬਿਪਿਨਪਾਰਦਰਿਗਰਿਗ
ਜੋ॥ਸੁਰਕਸੁਤਾਸਤਹਸੁਤਰਲਸੁਚਿਤਸੁਸਿਕਤਾਸੁਭ੍ਰਗਬਰੋ॥ਗੋਪ ੦
ਲਲਾਰਿਗੋਪਾਲਿਕਾਨਕੋਟੁਖਦਹਜੋਭੁਦਤਭੁਯੋ॥ਕੁਚਰੁਕਮਾਂਰਿਤ
ਬਸਨਬਹੂਹਨੀਪ੍ਰਜਹਿੰਪ੍ਰਜਆਸਨਦਯੋ॥੭੩॥ਤਾਪੈਬਿਰਾਜਨੋਈ
ਸਜਿਹਿਜੇਕੀਸਧਜਾਵਤਧਜਾਨਸੋਂ॥ਗੋਪੀਸਭੁਸੋਭਿਤਭੁਜੋਨਸਤ
ਸਨੋਭੁਬਲਆਨਸੋ॥ਗੋਪਿਨਕਿਯੋਗਹਿਗੋਦਸੋਂਕਰਪਦਪਦਮਾਦਿ

CC-0 Punjab University Chandigarh. An eGangotri-Vaidika Bharara Initiative

ਧਪੀਏਤਿਸੋਂ॥ਕਰਿਹਾਸਰਾ।ਸਾਥਿਲਾਸਕਿਏਪ੍ਰਸਿਨਪ੍ਰਿਜਰਸਰੀਤਿਸੋਂ॥
੭੪॥ਬੋਲੀਬਧੂਬਿਕਰਛੁਕੇਪ੍ਰਕਰਿਪਜਾਂਏਪਹੇਲੀਪ੍ਰੇਮਕੀ॥ਹੈਏਕਤ
ਹਿਯਿਥੇਕਕਰਿਕਹੁਕਰਨਹਾਰੀਖੇਮਕੀ॥ਜਰਾਅਨੁਜਏਤੈਤਾਹਿਬਿਧਬੇ
ਏਕਭੁਜਤੇਕੈਭੁਜੈਂ॥ਔਏਕਅਭੁਜਤਕੋਂਭੁਜੈ॥ਏਕਭੁਜਿਅਭੁਜਿਦੋਰੁਨ
ਤੁਜੈਂ॥੭੫॥ਸੁਨਿਸੁਜਾਮਬੋਲੇਸੁਨੋਸਖਿਸਵਬੀਤੇਜਭੁਜੀਭੁਜੀ॥ਨਹਿਧੇ
ਮਧਰਮਾਰਬ੍ਰਤਹਾਂਪਰਮਾਠਬੀਅਭੁਜਤਭੁਜੀ॥ਜੇਭੁਜਤਕੋਨਹਿਭੁਜ
ਤਭੁਗੀਮਨਿਭੁਨੇਤਾਥਿਧਚਾਰਿਕੋ॥ਸ੍ਰਾਰਾਮਆਪਤਕਾਮਐਅਕ੍ਰਿਤਰੋਂ
ਅਤਿਅਧਚਾਰਜੋ॥੭੬॥ਥੈਂਭੁਜਤਕੋਂਨਭੁਜੈਜੁਭੂਗੀਮਨਿਹਿਤਥਢਵ
ਤਹੇਤਸੋਂ॥ਜਨੋਅਧਨਬਧੂਪਨਜੋਇਪੁਨਿਤਿਹਿਥੋਇਏਤੁਅਵੇਤਸੋਂ॥
ਪਤਾਤੇਂਤਿਹਾਰੇਹਿਤਥਢਵਨਹਿਤਧਰਾਵਨਮੈਕਿਯੋ॥ਜਾਹੇਤਤੁਮ

CC-0 Punjab University Chandigarh. An eGangotri-Vaidika Bharara Initiative

ਪਰਲੋਕਬਲੋਕਅਲੋਕਿਮੋਮੋਂਅਨਦਿਖੋ॥੭੭॥ਤ੍ਰਿਮਰੀਨਪ੍ਰਤਿਬ੍ਰਿਤਿ ੯੫
ਕਰਿਸਕੋਮੈਜਨਨਮਕਿਤਿਕਕਿਰਬਮੋਂ॥ਨਿਰਬਯੋਨਿਰਮਲਨੇਹ
ਜਿਨਿਚ੍ਰਰਗੋਹਸੰਕਰਤੋਰਿਕੋ॥ਇਹਿਬਿਧਾਂਤਿਭੁਗਵਤਭੁਾਰਤੀ
ਸੁਨਿਭੁਾਰਤੀਸਅਭੁਾਮਿਨੀ॥ਬਹੁਬਿਰਹਬ੍ਰਿਜਨਬਿਨਾਸਕਰਿਭੁ
ਈਰਾਸਰਸਅਨੁਰਾਗਮਿਨੀ॥੭੮॥ਦੋਹਾ॥ ॥ਤਹਾਂਰਾਸਰਸਰਾ
ਸਿਰਸਬਿਜਅਦਭੁਤਆਰੰਭੁ॥ਰਸਨਿਰਤਨਬ੍ਰਜਰਤਨਹਰਿ
ਮਿਲਿਅਨੁਰਾਗਅਦੰਭੁ॥੭੯॥ਛੰਦ॥ਪਦਰਾਗਕਾਨ੍ਰੋਰਾ॥ ॥
॥ਭੁਜੋਰਾਸਮੰਡਲਰਾਸਿਮੈਰਾਕੋਧਾਮਡਿਲੀਮਿਲਿਹਰੀ॥ਜੋ
ਰੋਸਜੁਗਜੁਗਜੁਵਤਿਜਨਮੇਪ੍ਰਵਿਸਿਅਦਭੁਤਾਕ੍ਰੀੜਕਰੀ॥ਨਿ
ਜਨਿਕਟਨਿਰਖੇਨਿਖਿਲਨਾਰਿਨਿਜਸੁਨਾਰਿਨਭੁਜਦਿਪੇ

CC-0 Punjab University Chandigarh. An eGangotri-Vaidika Bharara Initiative

।ਤਬਬ੍ਰਜੋਮਜਾਨਨਬ੍ਰਜੋਮਜਾਨਨਬ੍ਰਜੋਮਬਲਪੂਰਨਕਿਜੋ।੭੯।ਨ
ਭੁਈਹਦ੍ਰਿਚੌਤਿਸੁਨਿਸੁਨੀਸੁਰਸੁਮਨਸਾਰਾਸਾਰਤੋ।ਬਿਧਰਬਬਾ
ਨਰੀਪਰਬਿਬਾਰਬਿਡਗਾਨਸਾਰਪ੍ਰਸਾਰਤੋ।ਨਦਨਦਨੁਪੁਰਨਿ
ਕਰਕਿੰਕਿਨਿਕਲਿਤਲਲਿਤਲਸੇਤਹਾਂ।ਸਖਿਸਿਧਸਨਿਜੇਭਿਤ
ਭੁਏਭੁਰਾਵਦਨਅਪਿਮਗ੍ਰਿਲਅਹਾਂ।੮੦।ਸੁਬਰਨਬਰਨਮਨਿਬਰ
ਨਿਮਧਿਮਰਕਤਮਨੀਮਾਨੌਬਨੀ।ਨਿਰਤਤਨਿਪਟਅਟਪਟਿਲ
ਟਕੁਸੋਂਪਗਪਟਬਸੁਪਟਨਪਨੀ।ਭੁਜਭ੍ਰਿਬਟਿਨਚਨਸੁਕ
ਟਿਲਚਨਮਨਮੁਦਮਚਨਛਬਿਸਨਿਰਹੇ।ਕੁਚਪਟਚਲਨਕੁ
ਰਲਹਲਨਮੁਖਸ੍ਰਮਕਨਨਸਨਿਬਨਿਰਹੇ।੮੧।ਸੁਸੀਅਤ
ਬਿਲਾਸਪ੍ਰਕਾਸਹਾਸਸੁਰਾਸਰਸਰਿਜਨਰਸੋ।ਬੇਨੀਬਸਨਸੇ

CC-0 Punjab University Chandigarh. An eGangotri-Vaidika Bharara Initiative

ਨੀਰਸਨਕਲਕਸਨਹੈਸਿਖਲਿਤਲਸੋ।ਬਾਦਤ੍ਰਿਗੁਦਾਲਿਨਿ ੯੬
ਲਲਨਮਾਲਿਨਿਲਲਿਤਲਾਲਨਲਾਗਿਂਬੀ।ਜਿਸਿਮੇਧਾਮੰਠ ੮
ਲਾਅਧਿਮਹਾਦਾਸਿਨਿਸੁਦਾਸਿਨਿਂਛਬੀ॥੮੩॥ਨਦਨਿਤਜਮਾਲਸੁ
ਗਾਨਕੋਕਿਲਕੂਜਨਕਲਕਲਜਕਰਕੋ।ਪਰਮੇਸਪਰਸਪ੍ਰਸੁਦਿਤਪ
ਮਦਨਕੇਸੁਸਬਸਿਦ੍ਰਿਸਰਜੋ।ਸ੍ਰੀਕ੍ਰਿਸਨਕੇਬਲਗਾਨਤੇਕਲਗਾਨ
ਗੋਪਿਨਿਜਿਨਕਰੋ।ਬ੍ਰਜਨਹਤਿਨਕੇਦਾਹਦਾਹਬਖਨਉਰਆਨਿ
ਦਭੁਗੋ॥੮੪॥ਉਨਤੇਅਧਿਕਕਾਹੂਕਨੇਜੋਗਾਨਤਾਨਿਬਾਹਕੀ
।ਤਾਕੋਮਰਾਹਨਕਰਿਕਹਜੋਹਰਿਦਾਹਦਾਨੀਦ੍ਰਹਜੀ।ਕੋਊਰਾਸ
ਕੇਬਹੁਲਾਸਤੇਹੂੰਸੁਸਿਤਹਰਿਕੇਗਰਪਰੀ।ਕਾਹੂਕਹਰਿਕੀਸੁਭੁਜ
ਸੁਗਬ੍ਰਿਤਸੁਭੁਜਗਹਿਚੁੰਬਨਕਰੀ॥੮੫॥ਕਾਹੂਸੁਮੁਖਿਸਨਮੁਖਸੁ

CC-0 Punjab University Chandigarh. An eGangotri-Vaidika Bharara Initiative

ਮੁਖਕਰਿਸ੍ਰੀਸੁਸੁਖਸੀਠੇਲਸ਼ੀ।ਕੋਊਕਹਰਿਕੋਕਰਸੁਕਠਕਰਿਕ
ਰਿਸੁਉਰਹਰਖਿਤਭੁਈ।ਲਾਗਿਗੋਪਿਕਾਗੋਪਾਲਪ੍ਰੀਤਿਮਰਮਾਖੀ
ਤਮਪਰਮਜੋ।ਗਲਬਾਂਹਦੈਨਵਨਾਹਸੋਂਬਿਹਰਤਿਭੁਲੈਂਤਜਿਭਰ
ਮਕੋ।੮੨।ਕੁੰਡਲਕਪੋਲਨਅਲਕਨਲਕਨਸ੍ਵੇਦਕਨਸੋਭਸ
ਲੋਚਨਦੂਨਾਦਨੂਪੁਰਆਦਿਅਦਭੁਤਬਾਰਬਹੁਬਿਧਿਬੋਲੋ।ਬੋ
ਲਬੀ।ਬੋਲਭੁਬੋਲ।ਬਿਨਸਨਿਨਿਤਜਨਨੂਤਨੂਤਨਕਰੀ।ਆਲਿਰਾਸਿ
ਰਾਸਿਕਰਾਸਮੇਂਸੁਭੁਸਿਰਨਤੇਂਸੁਮਨਸਗੰਧੇਂ।੮੩।ਬਹੁਭਾਂਤਿਕ
ਰਪਰਸਾਦਿਹਾਸਬਿਲਾਸਰਾਸਨਿਰਾਸਜੋ।ਕੀਨੇਰਮਨਬ੍ਰਜਰਮ
ਨਿਰਾਨਸਨਿਰਮਰਮਾਨਿਵਾਸਨੋਂ।ਤਿਹਿਅੰਗਾਸੰਗਾਅਨੰਗਰਸ
ਲਾਗਿਰਗਰਿਗਾਬ੍ਰਨਿਗਨਾ।੮੪।ਸਬਅੰਗਅੰਗਸਿਥਿਲਭਏ

CC-0 Punjab University Chandigarh. An eGangotri-Vaidika Bharara Initiative

ਬਾਸਨਾ ਦਿਸ੍ਰਪਰਹੀ ਸਿਗਾਨਾ ॥੮੭॥ ਸ੍ਰੀ ਖਿਤ੍ਰਿਨ ਸ੍ਰੀ ਏਤ੍ਰਿਤ ਸੁਰਨ ਕੀ ਭੁਈ ਕਾ
ਮਧੀ ਏਤ੍ਰਿਤ ਕਾਮਿਨੀ ॥ ਚਰਿਚਿ ਦਿਆ ਪਾਲਿ ਸਪੰਚਤੇ ਗਹ ਬ੍ਰਿਦ ਸਗਰਿ ਰਾਸ੍
ਮਿਨੀ ॥ ਇਹਿ ਭਾਂਤਿ ਕਰਿ ਭੁਗਵਾਨ ਬਾਨ ਮਹਾਨ ਨਿਤ੍ਰ ਜਸ ਮੇਤ ਹੀ ॥ ਪੁਨਿ ਰ
ਮੇ ਰਮਨੀਨ ਸੋਂ ਰਮਨ ਰਹਨ ਵਨਿ ਕੁੰਜਨ ਨਿਕੇਤ ਹੀ ॥੮੮॥ ਨਿਜ ਰੂਪ ਗੋਪਿ
ਨ ਰੂਪ ਕੇ ਅਨੁਰੂਪ ॥ ਬਿਬਿਧ ਬਨਾਇ ਕੈਂ ॥ ਨਿਤ ਰਮੈ ਆਤਮ ਰਾਮ ਜਾ ਮੈ ਸੋਰ
ਮੋ ਬ੍ਰਜ ਆਇ ਕੈਂ ॥ ਅਤਿ ਰਤਿ ਸ੍ਰਮਿਤ ਸ ਭੁ ਸਖਿਨ ਲਖਿ ਨਿਜ ਕਰ ਸਰੋਜ
ਨ ਸ੍ਰਮ ਹਰੈ ॥ ਸ੍ਰੀ ਗਾਰ ਜੇ ਬ੍ਰਿਜ ਜਨ ਭੁਏ ਤੇ ਸਕਲ ਸੁਕਰ ਕੀਨਨ ਕਰੈ ॥੮੯॥
॥ ਪੁਨਿ ਗੋਪਿਕਾਨ ਗਾਇਨ ਕਰੈ ਗੁਨ ਗਾਨ ਗਰਿਮ ਗੋਪਾਲ ਕੋ ॥ ਨਿਜ ਲ
ਲ ਬ੍ਰਜ ਜਨਨ ਪਾਲ ਪਰਮਾਨੰਦ ਕੰਦਾ ਕ੍ਰਿਪਾਲ ਕੋ ॥ ਤਬ ਸਖਿਨ ਸਹ ਸ੍ਰਮ ਸਾਮ
ਨ ਹਿਤ ਹਰਿ ਸਲਿਲ ਕਲ ਕ੍ਰੀੜਾ ਕਰੀ ॥ ਮਦ ਮੰਤ ਸੇਤੁ ਵਿਚਰਨ ਕਾ ਰਿਤਿ

CC-0 Punjab University Chandigarh. An eGangotri-Vaidika Bharara Initiative

ਸਿਕਰਿਨਿਨਿਕਰਨਸਨਕਰੀ॥੬੭॥ਬਰਗਬਿਪਿਨਮੇਂਪ੍ਰਾਨਿਪ੍ਰਾਵਿਸਿਪ੍ਰਮਦਾਪ੍ਰ
ਕਰਪਰਿਵਾਰਿਤਹਰੀ॥ਪ੍ਰਫੁਲਿਤਪ੍ਰਸੂਨੀਸਿਗਾਰਸਜਿਕਲਕੇਲਿਸਦਬ
ਗਿਝਿਵਕਰੀ॥ਝਿਹਿਭੁਾਂਤਿਸਾਰਦਸਸਿਸਨੀਸਰਵਰੀਸਾਰਦਸਾਰਦਾ॥ਤ
ਰੰਗਗਿਬਿਸਾਰਦਕ੍ਰਿਤਚਰਿਤਜਸਤਮਨਕਰਿਸਕਸਮਦਾ॥੬੮॥ਐਸੇਬ੍ਰ
ਕਵਿਕਲੋਂਕਰਕਹੈਂਕਲਿਕਾਲਕੁਲਕਲਿਮਲਕ੍ਰਿਤੀ॥ਤਤੇਂਫੂਸੇਸਮਦੀ
ਠਪਨਕਵਿਸ਼ਿਰੇਪਨਪਾਰਨਕ੍ਰਿਤੀ॥ਸ੍ਰੀਸੁਕਸੁਮੁਖਸੁਨਿਸਤਕਥਾਕਛੁ
ਪ੍ਰਸਪਾਰੀਛਤਭੁਯੋ॥ਹਰਿਪਰਮਪਾਰਨਹਿਤਅਵਨਿਅਵਤਰਨਅਦ
ਨਿਪਰਿਹਲਜੋ॥੬੯॥ਸੋਪਰਮਸੇਤੁਨਕੋਸਦਾਬਕੁਸੁਕਰਤਾਰਰੋਛਿਤਾ॥
ਤਿਨਪਰਤਿਜਨਕੋਪਰਸਕਵਿਕਸੋਂਕਰੀਬੇਦਾਬਿਪਾਂਛਿਤਾ॥ਸੁਨਿਸੁਨਿਕ
ਹੈਂਮਾਰਿਸਨਿਸੁਨੈਤੇਨਾਸ੍ਰਿਨੇਸ਼ੀਸ੍ਵਰਅਗੋਂਨਹਿਚੇਸਤਿਤੈਅਪਰਸਕੋਜ਼ਿ

CC-0 Punjab University Chandigarh. An eGangotri-Vaidika Bharara Initiative

ਸਿਧਰਮਾਕ੍ਰਿਤਅਲਿਪਿਤਰਹੈ॥੬੩॥ਜੁਅਨੀਸਸੁਨਿਅਨੁਸਰੈਸਾਹਸ
ਅਨੁਸਰੈਜੁਤਥੈਸਹੈ॥ਜਿਮਿਰੁਦ੍ਰਬਿਨਕੌਊਛੁਦ੍ਰਦ੍ਰੋਹਅਦਰਕਰੈਂਸੁ
ਰਦਨਕਰੈ॥ਆਇਸਜੁਈਸਜਨਕੀਅਹੈਕਰਨੀਜਸੁਅਨੀਸਨਅਹੈ॥
॥ਆਚਰਨਆਇਸਅਨੁਚਰਨਸੋਈਆਚਰਨਨਰਵਰਚਹੈ॥੬੪॥
॥ਜੋਅਧਿਕਾਰਬਿਹੀਨਨਰਵਰਤੇਉਸੁਭਾਸੁਭੁਤੇਤਰੈਂ॥ਤਰੇਪਰਸਈਸ
ਰਕ੍ਰਿਸਕੀਮਹਿਮਾਕਥਾਂਵਰਨਨਕਰੈਂ॥ਜਾਕੀਜੁਪਦਪੰਕਜਪਰਾਗਸ
ਪ੍ਰੇਮਲੇਸਿਰਪਰਧਰੈਂ॥ਤੇਕਰਮਬੰਧਨਿਕੰਦਦ੍ਵੈਸੁਛਿੰਦਜਗਮਗਮੈਂਰ
ਹੈਂ॥੬੫॥ਨਿਜਜਨਅਨੁਗ੍ਰਹਹਿਤਹਰੀਇਹਿਭਾਂਤਿਕਲਕੀੜਾਕ
ਰੀ॥ਜੋਸੁਨਤਜਨਗਨਮਨਹਰੀਬਿਨਬਜ੍ਰਜਤਨਭਵਭੁਜਹਰੀ॥
॥ਬ੍ਰਜਜਲਗਨਨਬ੍ਰਜਅਵਨਾਸੁਵਨਪਿੰਨਹਿਦਰਕਭੂਖਨਹਿ

CC-0 Punjab University Chandigarh. An eGangotri-Vaidika Bharara Initiative

ਸੋ।ਹਰਿਸਭ੍ਰਿਤੇਂਨਿਜਨਾਗਿਨਿਕਰਨਨਿਜਾਨਿਕਟਨਿਰਖਤਭ੍ਰ
ਸੋ।੯੫।ਲਖਿਭ੍ਰੋਰਛੋਰਅਘੋਰਨੀਦਕਿਸੋਰਬ੍ਰਜਬਨਿਤਾਨਕੋਂ।
।ਦੀਨੀਏਬਿਦਾਗਾਮਨੀਖਿਦਾਲਾਹਿਦੈਇਛ੍ਯਾਪ੍ਰਜਪ੍ਰਨਕੋਂ।ਇਰਿਤ੍ਰੰ
ਤਿਆਵਤਿਰਾਤਨਿਤਾਰਿਰਜਾਤਹੋਤਪ੍ਰਭਾਤਰੀ।ਨਿਸਜਾਤਪ੍ਰੀਤਮ
ਗਾਤਲਗਿਦਿਨਜਾਤਕਰਿਪ੍ਰਿਯਬਾਤਰੀਂ।੯੬।ਬ੍ਰਜਬਧੂਨਸੋਂਹੂ
ਬਿਹਾਰਹਰਿਕੈਸਾਰ ਸਾਰਸੁਨੈਤੁਨੈ।ਪਰਪ੍ਰੇਮਪ੍ਰਭੁਕੇਪਾਇਕਾਮਨਿ
ਕਾਮਤੁਜਾਹਿਜਕੋਹਨੈ।ਬ੍ਰਜਰਤਨਹਰਿਬ੍ਰਜਰਤਨਹਰਿਕੀਰਤਨ
ਹਰਿਕੀਗਤਿਕਹੀ।ਗੋਪਾਲਸ੍ਰੀਗੋਪਾਲਜਪਜਨੁਕ੍ਰਿਪਾਲਕੀਨ੍ਹਿ
ਧਜ ਪਾਲਰੀ।੯੭।ਦੋਹਾ॥ ॥ਰਾਸਸੰਜਕਰਿਬਿਬਿਤਨਕੋਬਾਸਿਕਰਿਕੈਬ੍ਰਜ
ਰਾਜਾ।ਬਿੱਦ੍ਯਾਧਰਉਪੱਰਨਕਰਕਰਨਲਗੇਕਛੁਬ੍ਰਜਾਜਾ।ਏਕ

CC-0 Punjab University Chandigarh. An eGangotri-Vaidika Bharara Initiative

ਸਮੰਥੁਕਾਂਮੀਬਿਕਾਗਮਨੇਸੁਤਨਸਮੇਤਾ॥ਪਸੁਪਤਿਪਤਿਪਸੁਪਤਿਨ ੯੯
ਸਹਪਸੁਪਤਿਪੂਜਨਹੇਤਾ॥੯੯॥੩॥ਪਦਵਰਾਗਬਿਲਾਵਲ॥
॥ਤੁੰਹਜਾਇਸਰਸੁਤਿਕ੍ਰਾਂਇਸਿਵਸਹਾਇਸਿਵਸੇਵਨਕਰੋ॥ਸੁਰਤੀ
ਸੁਵਰਨਸੁਵਾਸਜ੍ਹਿਧਸਸ੍ਰਵੀਪਸੁਰਨੂਸੁਰਭੁਰੇ॥ਬ੍ਰਤਧਾਰਿਅਪਾਆ
ਧਾਰਸੁਰਉਰਧਾਰਿਤੰਹਰਜਨੀਰਹੋ॥ਤਬਆਇਇਕਅਹਿਰਾਇ
ਨੈਨਚਰਾਇਪਾਇਨਤੇਂਰਾਹੇ॥੧੦੦॥ਬ੍ਰਜਪਾਲਲਹਿਅਹਿਕਾਲ
ਸੋਨਿਜਲਾਲਲਿਯੇਪ੍ਰਕਾਰਿਕੈ॥ਸੁਨਿਸਬਜਰੋਟਾਰਨਲਗੇਅ
ਹਿਕੋਅਲਤਪ੍ਰਹਾਰਕੈ॥ਉਲਕਨਿਜਕਲੇਨਬਨਹਿਟਰਓਹਰਿਕ
ਕਲੇਪਰਸਸੁਪਾਇਕੈ॥ਪ੍ਰਭੁਪਾਇਪਰਸਨਪਾਇਪੂਰਹਿਅਪਾਇਭੌ
ਅਨਪਾਇਸੋ॥੧੦੧॥ਅਹਿਬਧ੍ਯਾਬਿਦਾਰਿਸੁਧਾਰਿਗੈਬਿਦ੍ਯਾਧਾਰਿਸਬ

CC-0 Punjab University Chandigarh. An eGangotri-Vaidika Bharara Initiative

ਸੁਰੂਪਭੋ॥ਬਰਬਸਨਭੂਖਨਪਹਿਰਿਪੂਖਨਸੋਅਦੂਖਨਭੂਪਜੋ
॥ਲਖਿਬਿਪ੍ਰਨਤਮੂਛੀਪੈਅਸੇਂਪਰਪੁਰਖਤਿਹਿੰਪੂਰਬਕਥਾ॥ਤਿਹਿ
ਬਦੀਬਿਦਲਨਧਰਹੂਤੋਹੈਰੂਪਪਰਗੁਨਗਰਬਨਗੁਥਾ॥੧੦੨॥ਅਹਿ
ਰਿਸਰਿਸਿਨਬਿਰੂਪਲਖਿਬਿਹਸੋਬ੍ਰਿਹਤਅਤਿਮਾਨਜੋਂ॥ਮਮ
ਪਾਪਤੇਤਿਨਿਸਾਪਦਿਏਜੋਤੁਸਾਂਪਸਤਅਪਮਾਨਸੋਂ॥ਸੋਸਾਪਮੋਹਿ
ਸੁਖਾਪਭੋਪਰਸਜੋਪਦਅਪਦਆਪਕੋ॥ਅਬਪਾਪਸਾਪਸਿਰਾਇ
ਸਗਰੇਪਾਇਹੋਂਪਦਆਪਕੋ॥੧੦੩॥ਜਿਹਿੰਨਾਮਲੇਨਰਆਪਸਾ
ਸਬਪਾਪਪਾਪਿਨਕੇਹਰੈ॥ਤਿਹਿੰਪਦਪਦਮਕੋਪਰਸਪਾਇਨਪ
ਤਿਤਕੇਸੇਸੁਤਰੈ॥ਇਮਿਕਹਿਬਿਸੁਦਰਸਨਕਹਿਸੁਦਰਸਨਪਾਇਪਰ
ਸਨਪਾਇਕੋਂ॥ਕਿਨਿਤਿਪ੍ਰਦੇਵਛਲਸਦਨਸਛੰਦਗੋਜੇਗੁਨਗਾਨ

CC-0 Punjab University Chandigarh. An eGangotri-Vaidika Bharara Initiative

ਗਾਇਕੈਂ॥੧੦੪॥ਜੋਖ੍ਰਿਸ਼ਨ ਦੈਤੁ ਦਬਿਬਿਧਬਿਧਬਿਸਮਜਬਾਲਿਤ ੧੦੦
ਬਲੌਦੈਤੁ ਏ॥ਕਰਿਨੇਮਪੂਰਨਪ੍ਰੇਮਪੂਰਨਧੇਮਪੂਰਨਗਿਰਗਏ॥ਕ
ਮਪੂਕਰਤ੍ਰਾਨਮਾਸਮੈਂਬਲਕ੍ਰਿਸ਼ਨਅਨੁਰਾਗਨਰੰਗੋ॥ਰਾਦਤਸੁਤਾਲ
ਨਸਰਸੁਕਲਲਿਨਿਪਟਗੁਲਾਲਲਨਿਸਗਾਬਗੋ॥੧੦੫॥ਅਨੁਲਿਪ੍ਰਸੀ
ਗਨਰੰਗਰੰਗਨਸ੍ਰਗਸੁਗੰਧਨਸੌਂਸਨੇ॥ਅੱਲਿਕਾਅੰਤਮਲਿਦਰਬਨਨ
ਭੁਇੰਦੁਉਰੁਉਤ੍ਰਗਨਬਨੇ॥ਸੁਫਿਰਾਨਲਲਿਤਬਿਤਾਨਰਾਤਿਰਾਤ
ਗਜਾਨਗੋਪੀਗਨਭੁਏ॥ਇਹਿਭਾਂਤਿਕ੍ਰੀੜਾਕਰਤਕਾਹੂਦੁਸਲੇਦਰ
ਦੁਖਦਏ॥੧੦੬॥ਜੋਸੰਖਚੂੜਹਿਮੂਢਪਨਪਤਿਅਨੁਗਆ॥ਜੋਧਾ
ਇਕੈਂਗਨਗੋਪਿਕਨਲੇਲੇਚਲਜੋਖਲਚੀਹਦੇਰਭੂਮਾਇਕੈਂ॥ਜਿ
ਮਿਗਾਇਗਨਕੇਗਾਇਤਸਕਰਕ੍ਰਿਸ਼ਨਰਾਮਪ੍ਰਕਾਰਤੀ॥ਸੁਨਿਕ੍ਰਿਸ਼ਨ

CC-0 Punjab University Chandigarh. An eGangotri-Vaidika Bharara Initiative

ਬਲਬੀਲਸਾਲਗਹਿਧਾਏਧਮਨਜਨਆਰਤੀ॥੧੦੭॥ਤ੍ਰਬਤਿਨੈਆ
ਵਤਿਦੇਖਿਦੂਰਜਨਤ੍ਰਜਿਤਿਜਨਿਭ੍ਰਾਗੋਜੈਭ੍ਰਸ਼ੀ॥ਲੀਧਿਧਾਏਬਿਬਿਧਿ
ਪਰਦੂਸਕੋਸਿਰਪ੍ਰਸਿਖਸਿਕਾਇਕਵਸ਼ੀ॥ਤਿਹਿੰਹਨਿਸਿਰੋਮਨਿਮ
ਨਿਸਿਰੋਮਨਿਹਰਿਸਿਰੋਮਨਿਹਰਿਗਿਸਿਰੋ॥ਬ੍ਰਜਰਤਨਹਰਿਮਨਿਰਤ
ਨਪ੍ਰਨਿਸੋਬਲਿਰਤਨਬਲਕਰਦਿਯੋ॥੧੦੮॥ ॥ਇਤਿਸ੍ਰੀਮਦ੍ਭਗ
ਮਸਾਗਰਸੰਗੀਤੇਖਸ਼ੀਪਦਮਾਲਾ॥੬॥ਦੋਹ॥ ॥ਗਤਰਸੋਪ੍ਰਿਯਸੰਗ
ਮਿਲਿਦਿਵਸਰਾਏਇਤਿਹਿੰਗੀਤਾ॥ਕਾਲਛੇਪਗੋਪੀਕਰੈਯਹਿਗਸਿਕ
ਨਕੀਗੀਤਾ॥੩੪॥ਕ੍ਰਿਸ਼ਨਜਾਤਜਬਬਿਪਿਨਲੇਗਾਏਗੋਪਮਨਸੰਗ
॥ਤਾਕੇਗੁਨਗਾਨਗਾਇਤੇਕਰਤਿਦਿਵਸਦੁਖਭ੍ਰਿਕਾ॥੩੫॥ਪ੍ਰਦਰਾ
॥ਤੇਗੋਪਿਨਕੇਗੀਤਗੁਨਿਗਾਵਤਸੀਸ੍ਰਿਕਦੇਵ॥ਤਾਸਾਰ੍ਹਿਯਾਤੇਂਭ੍ਰਮਤਿ ੧੦

CC-0 Punjab University Chandigarh. An eGangotri-Vaidika Bharara Initiative

ਕਹਿਕਰਤਜੁਮਤਿਸਮਸੇਵਾ॥੧॥ਪਦਰਾਗੁਆਸਾਵਰੀ॥ ॥ਗੋਪੀਕ
ਗਤਿਪਰਮਪਰਥਾਤੈਂ॥ਜਿਨਕੇਹਿਜਹਰਿਬਸਦਿਨਰਾਤੈਂ॥ਰੀਸਖਿਸੁ
ਨੈਸਜਾਸਸੁਭਸੀਲਾ॥ਕਰਤਜੁਬਨਿਬਨਿਬਨਬਨਲੀਲਾ॥੨॥
॥ਬਾਮਕੋਪਰਕਰਿਬਾਮਕਪੋਲਾ॥ਧਰਿਅਧਰਨਬੰਸੁਰੀਭੂਲੋਲਾ॥
॥ਕੋਮਲਕਰਪਲੱਵਸੁਰਮਾਰਗ॥ਧਰਿਕਰਰਾਨਰਾਨਗੌਂਤਿਪਾਰ
ਗਾ॥੩॥ਸੁਨਿਸੁਰਰਮਾਨਿਸੁਰਨਸਹਸੋਂਹੀ॥ਬਿਤਨਬਾਲਬੇਪਿਤਜਿਪ
ਜੋਹੀਂ॥ਤ੍ਰਾਹਿਬਿਹਾਇਹਾਇਹਾਮਕੈਸੋ॥ਰਹੈਂਰਹੈਂਜਾਸੈਂਕ੍ਰਨਐਸੋ॥੪॥
॥ਅਪਰਕਹੈਸਖਿਸੁਨੋਸਯਾਨੀ॥ਵਾਹਰਿਕੀਹਿਰਅਕਥਕਹਾਨੀ॥
॥ਹਾਰਹਾਸਉਰਬਿਰਦਾਮਿਨਿਸੀ॥ਸਜਾਸੁਘਨਜਨੁਛ੍ਰਿਤਿਭਾਸਿ
ਨਿਸੀ॥੫॥ਨਿੰਦਸੁਵਨਦੂਖਦਵਨਨਰਨਕੋ॥ਬੀਸਿੰਬਜਾਵਤਜਬ

CC-0 Punjab University Chandigarh. An eGangotri-Vaidika Bharara Initiative

ਅਥ ਕਨਸੋਂ ॥ ਬ੍ਰਿੰਦ ਬ੍ਰਿੰਦ ਬ੍ਰਜ ਬ੍ਰਿਥੀ ਮ੍ਰਿਗ ਗੋਪਾ ॥ ਚਿਤ੍ਰ ਲਿਖਿਤ ਸੇ
ਕਰਤ ਕਲ੍ਰੋਜਾ ॥ ੬ ॥ ਅੌਲ ਬ੍ਰਿਛਿ ਬਨ ਬੇਖ ਬਨਾਈ ॥ ਬੇਨੁ ਬਜਾਇ ਬ੍ਰੁ
ਲਾਵਤ ਗਾਈ ॥ ਸੁਨਿ ਸਰਿਤਨ ਕੇ ਸਰਤਿ ਸਰਤਿ ਪਲਾ ॥ ਜਨੁ ਹੁਇ ਜਾਤ ਜ
ਥਾ ਜੁਵਤੀ ਜਨਾ ॥ ੭ ॥ ਪੁਨਿ ਬਨ ਬਿਟਪ ਬ੍ਰਿਤਤਿ ਮਧੁ ਧਾਰਾ ॥ ਸ੍ਰਵਤ ਪ੍ਰ
ਨਤ ਹ੍ਵੈ ਪ੍ਰੇਮ ਪ੍ਰਚਾਰਾ ॥ ਗਾਵਤ ਗੋਪਿ ਬੀਤ੍ਰ ਗੁਨ ਜਾਕੋ ॥ ਅੌ ਅਲਿ ਤਨੁ
ਸੁਰੀ ਧਾਮ ਵਛਕੋ ॥ ੮ ॥ ਸੁਨਿ ਸਾਦਰ ਜਬ ਬੇਨੁ ਬਜਾਵੈ ॥ ਤਬ ਬਨ ਬਿ
ਹੰਗ ਅਵਲਿ ਚਲਿ ਆਵੈ ॥ ਮੂੰਦਿ ਨੈਨ ਬਿਨ ਬੈਨ ਬਿਰਾਜੇ ॥ ਸੁਨਤ ਬੇ
ਨੁ ਪੁਨਿ ਜਨੁ ਮੁਨਿ ਰਾਜੇ ॥ ੯ ॥ ਸਰਦ ਬਲਸ੍ਰ ਗਾਅਵ੍ਰਤ ਸਬਿਲਾਸੀ ॥
॥ ਜਬ ਹ੍ਵੈ ਗਿਰਿਧਰ ਗਿਰਿਧਰ ਬਾਸੀ ॥ ਬਿਸ੍ਰ ਬਿਮੋਹਨ ਬੇਨੁ ਬਜਾ
ਵੈ ॥ ਜੋ ਇਸੁ ਜਲ ਦਜਲ ਦਚਲਿ ਆਵੈ ॥ ੧੦ ॥ ਲਖਿ ਸਖਿ ਕਰੈ ਛਤ

CC-0 Punjab University Chandigarh. An eGangotri-Vaidika Bharara Initiative

ਇਵਿਛਾਜਾ॥ਬਰਖੇਂਸੁਮਨਸੁਮਨਛਬਿਛਾਜਾ॥ਅਦਿਮੰਦ੍ਰਪ੍ਰਨਿਵਾਰਜ ੧੦੨
ਨਕਰਈ॥ਲਖਸੁਰਸਿੰਗਸੁਖਦਸੁਰਭੁਰਈ॥੧੧॥ਸੁਨਜਸੁਮਤਿਜ
ਸੁਮੰਤਸੁਤਤੋਰਾ॥ਬਿਬਿਧਬਿਹਾਰਗਬਿਦਰਧਨਥੋਰਾ॥ਅਧਰਮਸੁਰ
ਧਰਥੀਸਿਖਜਾਵੈਂ॥ਤਾਂਮੇਂਜੇਸੁਰਜਾਤਿਜਗਾਵੈ॥੧੨॥ਤਿਨ੍ਹੈਸੁਨਤ
ਸਿਵਸੇਸੁਰਈਸਾ॥ਕੈਨਜਾਨਿਜਦੀਪਜਗਦੀਸਾ॥ਅਪਰਕਹੌਂਨਿ ਸ
ਜਸਖਿਨਸੁਨਾਈ॥ਜਗਮੋਹਨਮਨਮੋਹਨਪਾਈ॥੧੩॥ਜਬਬਨ
ਤੇਂਬਨਿਬਨਿਬ੍ਰਜਆਂਹੀਂ॥ਚਰਨਚਿੰਨ੍ਹਖੁਰਖੇਦਨਸਾਵੈਂ॥ਬੇਨੁਬ
ਜਾਇਬਿਲਸਹਸਿਹੇਰੈਂ॥ਸੁਧਿਬੁਧਿਹਮਰੀਨਿਪਟਿਨਿਬੇਰੈ॥੧੪॥ਮ
ਨਿਧਰਿਕਬ੍ਰਿੰਦਗਾਇਬਾਨਬਾਨਿਕੈ॥ਤੁਲਸਿਦਾਸਗੌਰਭੁਸੁਭੁਸਨਿਕੈ
॥ਸੁਸਖਸਕੀਧਸੁਭੁਜਸਾਜਿਬਾਵੈ॥ਹਰਿਨਸਹਰਿਨਿਸੁਹਰਅਛਰਦੈਂ

CC-0 Punjab University Chandigarh. An eGangotri-Vaidika Bharara Initiative

੧੫॥ਕ੍ਰਿਦਦਾਮਧਰਬਿਥਿਪਿਨਬਿਹਾਰੀ॥ਜਸੁਮਤਿਤਦਸੁਤਸਖਸੁ
ਖਕਾਰੀ॥ਉਪਸੁਰਸੁਰਬਰਪ੍ਰੂਜਨਪਾਈ॥ਆਵਤਈਤ੍ਰਿਤਅਨੁਰ
ਸਗਾਈ॥੧੬॥ਸ੍ਰਮਭੁਚਿਆਪਿਉਤਅਦਾੜ੍ਹਿਗਦੇਈ॥ਅਸਿਤਅਲ
ਕਸੁਕਖੁਰਰਜਸੇਈ॥ਆਨੰਦਦਾਨਦੈਨਨਿਜਨੈਧਿਨਿ॥ਜਸੁਮਤਿ
ਸੁਤਸਸਿਆਵਤਰੋਹਨਿ॥੧੭॥ਸਰਜਸੁਮੁਖਮਦਮਾਤੇਨੈਨਾਕ
ਲਕਪੋਲਕੁੰਡਲਛਬਿਐਨਾ॥ਮਦਗਜਚਾਲ ਲਾਲਜਸੁਧਾਕੇ॥
॥ਮੁਦਿਤਬਦਨਜਨੁਸਦਨਸੁਧਾਕੇ॥੧੮॥ਸੰਧ੍ਯਸਮੈਸਨਿਦਸੁਰੋਹ
॥ਆਪੋਕਰਨਸੁਜਨਸੁਖਰੋਹਾ॥ਸ਼੍ਰੀਮਗੋਪੀਗਨਹਰਿਗੁਨਗਾਵੈਂ॥
॥ਦਿਨਦਿਨਮੋਨਿਜਮਨਬਹਿਲਾਵੈਂ॥੧੯॥ਦੋ: ॥ ॥ਅਬਆਪੇਬ੍ਰ
ਜਮੇਬ੍ਰਿਖਭਅਸੁਰਅਧਮਅਤਿਕਾਇ॥ਮਹੀਮਹੰਕ੍ਰਿਪਤਕਰਤਖਰ

CC-0 Punjab University Chandigarh. An eGangotri-Vaidika Bharara Initiative

ਭੁਰਥੋਰਿਖਸਾਇ॥੨੦॥ਪਦਰਾਗਸਾਰਿਗਾ॥ ॥ਅਤਿਖਲਖਰ ੧੦੩
ਤੁਰਗੰਭੁਤਿਙੇਲੋ॥ਪੁਛਪਛਰਿਭੁਕੇਸਿਕਲੇਲੈ॥ਜਾਸੁਛੁਨਕ
ਟੂਕਜਨਕਰਿਕੈਂ॥ਗਿਰੈਗਾਰਭੁਗਰਭਿਨਕੇਗਰਿਕੈਂ॥੨੧॥ਕ
ਰੂਦਰੂਪਰਜਸੋਂਜਾਕੇਜਾਨੀ॥ਤਾਂਹਬਿਸਮਤਸੁਮਿਤਪ੍ਰਦਪਾਨੀ॥ਤਿ
ਨਬਹਿਰਿਖਿਬਾਬ੍ਰਜਾਇੰਜਬਦੀਨੀ॥ਕੁਲਨਸ੍ਰਕਾਰਗ੍ਰਸਿਸਪੇਕੀਨੀ॥
੨੨॥ਭੁਪਬ੍ਰਜਾਕੁਲਬੋਕੁਲਨਿਜਨਾਨੀ॥ਭੁਏਭੁਬਾਦੰਨਭੁਜ
ਦਭੁਪਦਾਨੀ॥ਸਬਹਿਅਭੁਪਦੈਅਸੁਰਹਕਾਕੋ॥ਦੈਤਲਤਾਲ
ਕਰਾਲਪ੍ਰਚਾਰਕੋ॥੨੩॥ਸੁਨਿਅਤਿਕ੍ਰਪਤਿਕ੍ਰਮਤਿਇਤਆਯੋ॥ਬ
ਜਿਥਿਸ੍ਰਕੁਬਜ੍ਰਜਿਮਿਧਾਯੋ॥ਸੀਗਸਾਮ੍ਰਹੇਕਰਿਹਰਿਮਾਰਨਾਚ
ਯੋਗਤੋਜਹਰਿਹਰਿਇਵਬਾਰਨ॥੨੪॥ਪਟਕਿਯਹਸਿਪਗਸੋਂ

CC-0 Punjab University Chandigarh. An eGangotri-Vaidika Bharara Initiative

੨੦੫ ਇਕਠਗੀ।।ਦਾਬਿਦਿਸੋਜੋਦਾਲਿਸੀਗਮਰੇਰੀ।।ਦੁਸਟਦਮਨਦੇਖ
ਤਰਿਵਿਦੇਵਾ।ਬਗੀਖਿਪ੍ਰਹਪਪ੍ਰਜੇਪਰਦੇਵਾ।।੨੪।।ਬ੍ਰਜਨਨਗਾਨ
ਨਅਗਨਭੂਨਗਾਏ।ਅਸੁਰਅਸੁਨਹਰਿਹਰਿਪ੍ਰਰਆਏ।ਦੁਸ
ਅਰਿਸਨਸਜਬਭੂਪੋ।ਨਾਰਦਨਿਕਟਕੰਸਕੇਗਯੋ।।੨੫।।ਤ੍ਰਾ
ਹਿਰੁਗ੍ਰਸ੍ਰੁਗਾਤਿਸਕਲਸੁਨਾਈ।ਕੰਨ੍ਹਜਾਨਬਾਜਸੋਦਾਜਾਈ।।ਅਨ
ਨਜਨਜੋਜਿਮਿਦੇਵਕਿਦੇਵੀ।ਤਾਹਿਦੁਰਾਇਦਈਜਿਮਿਦੇਵੀ।।
।੨੬।।ਹਰਿਬਲਦੇਉਦੇਵਕੀਜਾਏ।ਜਿਨਿਤਵਸੁਜਨਸਮੁਹ
ਸਿਰਾਏ।ਸੋਸੁਨਿਕੰਸਕੋਪਿਤਅਤਿਭੁਯੋ।ਅਸਿਬਸੁਦੇਵਹਨਨ
ਹਿਤਲਯੋ।।੨੭।।ਤਿਹਿਨਿਵਾਰਨਾਰਦਨਭੁਗਾਏ।ਤਿਹਿਸੁਤਤਿ
ਹਿਸੁਅਹਿਤਲਿਖਲਏ।ਬਾਂਧੀਸਗਬਸੁਦੇਵਦੇਵਕੀ।ਸੋਜਨਨੀ

CC-0 Punjab University Chandigarh. An eGangotri-Vaidika Bharara Initiative

ਬਸੁਦੇਵਦੇਵਕੀ॥੨੯॥ਕ੍ਰਿਪਿਤ੍ਰਕਿਸਤਬਕੇਸਿਪਠਾਯੋ॥ਬਲਹਰਿ ੧੦੪
ਹਨਨਹੇਤਤਾਂਸਿਧਾਯੋ॥ਪ੍ਰਨਿਚਾਨੂਰਆਦਿਅਤਿਚੇਰਾ॥ਹੁਤੇਜਿਸੁਁ
ਲਮਹਾਮਦਮੇਰਾ॥੩੦॥ਤਿਨ੍ਹੈਬਧਯੋਬਲਹਰਿਆਰਿਮੇਰੇ॥ਸੁਤਬਸੁ
ਦੇਵਦੇਵਕੀਕੇਰੇ॥ਨਿਦਸਦਮਕਰਿਛਚਆਛਿਪਾਏ॥ਸੋਮੈਸੁਰਗਿਖਿ
ਤੇਲੀਖਪਾਏ॥੩੧॥ਐਗੇਇਹਿੰਗਗਰਜਿਗਹਿਲੀਨੋ॥ਭੁਜਨਵਜੀ
ਵਤਜਾਨਨਦੀਨੋ॥ਬਹੁਰਿਮਹਾਵਤਸੋਪੈਂਟਗੋ॥ਜਿਸਚਮੱਤਮਤੰਗ
ਜਮੋਰੋ॥੩੨॥ਤਾਹਿਪੈਰਪਰਕਰਿਕੈਂਠਾਢੋ॥ਦੇਹੂਲਿਥੇਰਿਪੂਰਿਕੈਂ
ਗਾਢੋ॥ਤਾਸੈਂਜੈਕਦਾਂਰਬਚਜੇਹੀਂ॥ਸੋਲਮਤਿਗਭ੍ਰਗਕਰਿਲੈਹੀਂ॥੩
੩॥ਮੱਲਰੰਗਮਹਿਮਿਰਿਮਹਾਨਾ॥ਚਹੂੰਓਰਬੈਰਚੌਥਿਪਿਨਾਨਾ॥ਧ
ਨੁਖਮਹਾਮਖਸਹਾਦੇਵਕੋ॥ਕਰੈਅਰਭ੍ਰਅਰਿਭੁਦੇਵਕੋ॥੩੪॥ਪੁਰ

CC-0 Punjab University Chandigarh. An eGangotri-Vaidika Bharara Initiative

ਜਨਪਰਿਜਨਸਕਲਬੁਲਾਵੈ॥ਜਬਾਜੋਗਨਹੰਤਹੰਬੈਠਾਵੈਂ॥ਇਮਿਸੁ
ਤਦੈਨਿਜਨਰਨਨਿਦੇਸਾ॥ਪਠਏਨਿਜਨਿਜਕਾਜਨਦੇਸਾ॥੩੫॥ਬ
ਧੁਰਿਕ੍ਰੂਰਅਕ੍ਰੂਰਬੁਲਾਜੋ॥ਕਰਕਰਕਰਿਕਹਿਕਾਜਲੁਭੁਜੋ॥ਸੁ
ਨੈਂਦੰਨਪਤਿਤਿਹਿਤੂਹਮਾਰੋ॥ਤੁਮਸੋਨਹਿਕੋਊਆਨਨਿਹਾਰੋ॥੩੬॥ਤਾ
ਤੈਂਤੁਮਹਿਕਾਜਕਲਮੈਂਰੋ॥ਕਰੌਹਹਰੋਮਮਅਬਿਪਨਪਨੇਰੋ॥ਦੈਸਾਨੰਦ
ਨੰਦਬ੍ਰਜਜਾਵੋਂ॥ਨਿਦਸਨਿਦਸਪਾਰਿਲੇਆਵੋ॥੩੭॥ਨਿਦਨਨੰਦ
ਨਿਕਿਦਨਮੇਰੋ॥ਸੋਬਸੁਦੇਵਸੁਵਨਹਰਿਤੇਰੋ॥ਸੁਰਤਤਿਤਿਹਿਤੁਇਤ
ਅਦਤਰਿਆਏ॥ਤਿਨਹਤਿਹਿਤਹਮਜਤਨਬਨਾਏ॥੩੮॥ਤਿਨ੍ਹੈਸਾ
ਰਪਰਵਾਰਜੁਤਿਨਕੋ॥ਬਸੁਦੇਵਾਦਿਹੋਨੈਬਿਨਿਗਿਨਿਕੋ॥ਸਬਸੁ
ਰਪਾਛਿਬਿਪੱਛਨਮੇਰੋ॥ਹਨਿਸਬਹਨਿਸੁਖਸਜੋਧਨੇਰੋ॥੩੯॥ਤੋ

CC-0 Punjab University Chandigarh. An eGangotri-Vaidika Bharara Initiative

ਤੇਂਤ੍ਰਿਯੋਂ ਤੂਠਤਤ੍ਰਮਲ ਜਾਵੈ॥ ਧਨੁ ਸਖੀ ਸਿਸ ਮਹਾਨ ਲੇ ਜਾਵੈ॥ ਜ੍ਰਾਨਿਅ ੧੦੫
ਭੂਰਕਹੀਨ ਰਨਾਥਾ॥ ਕਾਜ ਅਕਾਜ ਨ ਜਨ ਕੇ ਹਾਥਾ॥੪੦॥ ਕਰਿ
ਲੈ ਆਇ ਸਤ ਦੀਪ ਤ੍ਰਿਯਾਰੀ॥ ਲਾਭੁ ਅਲਾਭੁ ਈਸ ਅਨੁਸਾਰੀ॥ ਜੋਂ
ਗਾਦਿ ਰਾਇ ਰੋਗ ਅਭੂਰਾ॥ ਧੂ ਦਿਸ ਜਨੇ ਸੁਗਿਹ ਕਿਸ ਹ੍ਰਿ ਤਭੂਰਾ॥੪੧॥
॥ਦੋਹ॥ ॥ਪੂਰਬ ਬੈਂ ਪਠੋ ਜ੍ਰਿਕਿ ਸਨੇਕੈਂ ਕੂਕਾਇ ਬਿਕਰਾਂ॥ ਕਰੇ ਧੋਖ ਸਿ
ਤਾ ਅਧਮ ਨੇ ਆਪਿ ਕਉ ਪਦ੍ਰ ਵਿਆਨ॥੪੨॥ ਬ੍ਰਜਾ ਕੁਲ ਬ੍ਰਜ ਗਿਬਿ
ਲੋਕਿ ਹਾਥਿ ਠੋ ਕਿ ਭੁਜਾਤ ਸੰਤਾਲਾ॥ ਚਲੇ ਕਾਲ ਕੇ ਕਾਲ ਅਰਿ ਕਾਲ
ਕਰਨ ਤਤ ਕਾਲਾ॥ ਚੰਡ॥ ॥ਤ੍ਰਯ॥ ਪਦ ਰਾਗ ਮਾਰੂ॥ ॥ਲਖਿ ਅਨਿਤ੍ਰਅ ੦
ਇਹ ਓਰਾ॥ ਧਾਏ ਜੋ ਸੋਰ ਧੋਰ ਕਰਿ ਧੋਰਾ॥ ਦ੍ਰਪ ਗਾ ਪੂਹਾਰ ਪਠੇ ਸਹਿਕੀ
ਨਾ॥ ਜੋ ਹਰਿ ਬੀਚਿ ਪਕਰਿ ਪਗ ਲੀਨਾ॥੪੪॥ ਸ੍ਰਭੂ ਰਿਭੂ ਸਾਇ ਦ੍ਰਗਰਿਕ

CC-0 Punjab University Chandigarh. An eGangotri-Vaidika Bharara Initiative

ਪਟਕਲੋ।ਉਠਿਝੂਟਪਟਪੁਨਿਨਟਸੋਂਅਟਕਜੋ।ਬਦਨਬਾਇਬਰੁਦ
ਇਵਆਗੋ।ਅਰਿਮੁਖਅਜਨਿਜਭੁਜਪਧਰਾਜੋ।੪੫।ਲਗਜੇਸੁ
ਦਸਨਦਸਨਨਸਨਸਬਰੀ।ਦਸਨਨਿਗਸਨਭੁਏਤਿਹਿੰਤਬਰੀ।ਤ
ਪਤਅਜਸਾਇਵਅਜਭੁਜਭੁਜੋ।ਅਰਿਉਰਉਰੁਭੁਜਇਵਬ੍ਰਿਢਗ
ਯੋ।ਰੁਕੇਉਮਾਸਅਸੁਅਸੁਧੀਨਾ।ਭੁਯੋਤ।ਸੁਤ੍ਰਨੋਂਦਮਲੀਨਾ।੩
ਧੀਤਬਨਿਜਭੁਜਗਭ੍ਰੋਗਸੀਭੁਜਾ।ਤਾਂਤਨੁਤੇਂਲਖਿਕਾਢਿਬਿਭੁਜਾ
।ਭੁਦਵਨਦਵਨਲਖਿਦਿਵਖਦਾਰਖੇ।ਧਿਜਪ੍ਰਸਿਨਸੁਖਸੂਨਪ
ਬਰਖੇ।੪੭।ਕਰਿਨਡਿਨੁਡਿਨਿਜਾਨਿਲਯਾਸਿਧਾਏ।ਤਬਹਰਖਦ
ਦਿਵਖਚਰਿਖਿਆਏ।ਕ੍ਰਿਸਨਅਕ੍ਰਿਸਨਕਰਮਕੇਭੁਨਬਾਨਾ।ਧਾਵ
ਨਲਗੇਪ੍ਰੇਮਪ੍ਰਲਾਕਿਤਤਨਾ।੪੮।ਅਧੋਕ੍ਰਿਸਨਕਮਨੀਯਕ੍ਰਿਯਾ

CC-0 Punjab University Chandigarh. An eGangotri-Vaidika Bharara Initiative

ਤਾ।।ਅਪ੍ਰਮੇਜਅਜਾਦੀ।ਨਿਰਦਾਨਾਲਾ।।ਜੋਗੀਸਜਗਦੀਸਪ੍ਰਭੁਸਾਖੀ
।।ਬਾਸੁਦੇਵਸ੍ਰਿਤਸਾਧੂਤਸਾਖੀ।।੪੯।।ਅਖਿਲਅਵਾਸਅਖਿਲਉ
ਰਬਾਸੀ।।ਏਕਅਨੇਕਬਿਬੇਕਬਿਕਾਸੀ।।ਗੁਢਗੁਢਾਗਾਮੀ।।ਗਨਕਾ
ਮੀ।।ਪਰਮਪੁਰਖਪਰਮੇਸ੍ਵਨਮੀ।।੫੦।।ਆਪਆਪਤੇਆਪਹਿਕ
ਰਤਾ।।ਸਤਸੰਕਲਪਪਾਲਿਪੁਨਿਹਰਤਾ।।ਦੁਰਜਨਦਮਨਸੁਜਨ
ਸੁਖਸਾਧਨ।।ਤਵਅਵਤਾਰਅਵਨਿਅਘਬਾਧਨ।।੫੧।।ਅਸੁਰ
ਅਸੁਆਕ੍ਰਿਤਿਅਤਤਾਈ।।ਦੇਉਤਾਸੁਬਧਕੀਸੁਖਦਾਈ।।ਜਾਸੁਤ੍ਰ
ਸਤ੍ਰਾਸਿਤਤ੍ਰਿਦਿਵੇਸਾ।।ਸੋਤੁਮਬਧੇਜੋਬਿਲਾਸਮਲੇਸਾ।।੫੨।।ਚਾ
ਨੂਰਾਦਿਕਦਨਭੁਜਕਰਸੋ।।ਕਿਸਸਮੇਤਪੇਖਿਓਂਹੇਪਰਸੋਂ।।ਤਾਪਾਛੇ
ਲੀਖਿਓਹੇਤਵਲੀਲਾ।।ਜੋਜਵਨਾਦਿਕੈਰਿਬਧਸੀਲਾ।।੫੩।।ਬਹੁਰਿ

CC-0 Punjab University Chandigarh. An eGangotri-Vaidika Bharara Initiative

ਬਹੁਰਿਬਰਬਸਜਾਹਤਿਹੈਸੋ॥ਦ੍ਵਿਗਨਦੇਖਿਹੋਵੈਂਦਿਨਦਿਨਜਾਗੋ॥ਪਾਰ
ਜਾਤਪ੍ਰਹਰਨਪੁਨਿਪੇਖੋ॥ਅਨੁਜ੍ਵਿਗਨਿਪਊਪਹਰਨਅਵਰੇਖੋਂ॥੫੧॥
॥ਅਨਿਅਨਿਹਰਨਸਹਹਗਿਨਿਨੈਨਾ॥ਪੁਨਿਸੀਅਤਸੁਤਬਿਦ੍ਵਜਾਂਹਰਿਸੈਂ
ਨਾ॥ਪੁਨਿਧੌਂਰਕਪਾਨਪਾਰਿਹਰਨਾ॥ਕਾਸਿਪੁਰੀਪ੍ਰਹਰਨਪੁਨਿਕਰ
ਨਾ॥੫੨॥ਪੁਨਿਸਿਸੁਪਾਲਸਸਖਸਿੰਘਾਰਾ॥ਇਤਜਾਦਿਕਜੋਅਪਰ
ਅਪਾਰਾ॥ਚਰਿਤਚਤੁਰਚਰਿਤੈਂਤਵ੍ਚੇਰੋ॥ਜੇਕਥਨੀਜਕਦਿਕੂਲਨ
ਕੇਰੋ॥੫੩॥ਅਥਪਾਰਥਬਰਥਸਾਰਥਿਹ੍ਵੈਕੋ॥ਛਕਿਓਂਛਬਿਛਿਨਿਛੋਨਿ
ਪਛੋਕੋ॥ਧੌਂਕਹਿਕਰਿਕੀਰਤਿਹਰਿਕੇਰੀ॥ਕਾਮਨੇਮੁਨਿਰਿਤੁਸੋਂਹਰਿ
ਹੇਰੀ॥੫੪॥ਤਬਹਰਿਧਰਿਖਿਰਮੇਘੁਜਮੰਗੀ॥ਕੋਸਿਕਦਨਮੁਦਾਂਚਜੇ
ਮਹਾਂਹੀਂ॥ਕਥਤੁਕਗਿਰਿਧਰਗਿਰਿਧਰਬਾਈ॥ਚਾਰਤਕੋਊਕਲ

CC-0 Punjab University Chandigarh. An eGangotri-Vaidika Bharara Initiative

ਕੋਲਿਰਚਾਈ॥੫੫॥ਬਾਲਕਬਨੇਤੀਨਿਥਿਪਤਆਚੋਰਮੇਖਮ੍ਰਨਿਪਾ ੧੦੭
ਲਕਨਮੋਪਾਲਕਾਛਿਸਿਦੁਰਾਇਜਹਾਂਹੀਮੋਚੋਰਚੋਰਿਮੇਖਨਲੇਜਾਂ
ਹੀਂ॥੫੬॥ਤਹਾਂਇਕਅਸੁਰਬਾਲਬਨਿਆਜੋਬਛ੍ਰੋਮਨਾਮਾਗੀਸਤ
ਜਾਓਸੋਬਾਲਨਬਨਿਕੋਰਦੁਰਾਏ॥ਖਰਿਧਾਰਿਕ੍ਰਿਪਰਕੇਦਰਾਅਵੈ
ਪਤ੍ਰਾਸਿਲਸੋਮੂੰਦਿਮਹਾਂਮੁਖਦਕੋ॥ਕੈਤਦਕਬਹੁੰਤਰਕਿਸੋਤਕੋ॥ਗਹਿ
ਸਿਸੁਹਰਿਹਾਰਿਇਦ੍ਰਗਹਿਲੀਨੋ॥ਪਟਕਿਯੁਹੀਸਪਸੁਇਦ੍ਰਾਲਿਦੀ
ਨੋ॥੫੭॥ਤਿਹਿਂਹਰਿਹਾਰਿਸਖਨਿਕਰਨਿਹਾਗੇ॥ਕ੍ਰਿਪਰਕੇਪਗਤੇਂਕਰਿ
ਨਜਾਗੋ॥ਸਖਨਸੰਗਲੇਸਦਨਸਿਧਾਏ॥ਸੁਮਨਸਗਨਸੁਮਨਸਬਰਸ
ਏ॥੫੯॥ਦੋਹਰਾ॥ ॥ਉਤਅਕ੍ਰੂਰਕ੍ਰੂਰਕੇਕਾਮਕਰਨਕੇਹੇਤ॥ਰਥਚ
ਢਿਚਲੇਸੁਚਾਵਸੋਂਹਰਿਹੇਰਨਹਿਤਜਹੇਤ॥੬੦॥੩੧॥ਪਦਰਾਗਗੋਰੇ

CC-0 Punjab University Chandigarh. An eGangotri-Vaidika Bharara Initiative

॥ ॥ਅਠਾਨ੍ਰਗਾਤ੍ਰਰਤਭ੍ਰਕੁਟਿਅਤਿਬਾਂਕੀ॥ਨੈਨਨੀਰਰੋਮਾਵਲਿਠਾਢੀ
॥ਕਰਤਬਿਚਾਰਮਨਹਿਮਨਮਾਹੀਂ॥ਕੌਨਕਰਮਮੈਂਕਰਕਹਾਂਹੀ॥੬੧
॥ਜਾਤੇਸੁਰਿਹਰਿਦਰਸਨਦੈਹੈ॥ਦਾਸਨਦਾਸਦਾਸਲਖਿਲੈਹੈ॥ਆਸੁ
ਹਿਨਭ੍ਰਰੋਸੋਆਵਤਏਹੀ॥ਬਿਖਯਨਿਰਤਮਤਿਨਹਿਹਰਿਨੇਹੀ॥੬
੨॥ਜਥਾਸੂਦ੍ਰਸ੍ਰੁਤਿਸ੍ਰੁਤਿਅਧਿਕਾਰੀ॥ਹੋਇਨਤੌਸੋਂਰੀਤਰਹਿਹਮ
ਰੀ॥ਤ੍ਰਯਾਨਿਕਰਹੋਂਹਰਿਅਘਮਉਧਾਰਨ॥ਸੋਪੈਕਰਿਹੈਂਕ੍ਰਿਪਾਅਕਾ
ਰਨ॥੬੩॥ਆਜਅਮੰਗਲਹਰੇਹਮਾਰੇ॥ਸੋਧੋਂਪ੍ਰਭੁਪਦਪੰਕਜਪਰ
ਰੇ॥ਕੀਸਕ੍ਰਿਪਾਸੋਪੈਅਤਿਕੀਨੀ॥ਪਰਕਰਿਹੋਰਨਹਿਤਆਇਸਦੀਨੀ
॥੬੪॥ਜਿਹਿਂਪਦਭ੍ਰਜਿਤਮਤਰੇਅਨੇਕਾ॥ਜਿਹਿਸੇਵਤਸਿਵਸੇਸ
ਬਿਬੇਕਾ॥ਜੋਪਦਪੰਕਜਪਸੁਚਰਨਚਾਰੀ॥ਬ੍ਰਨਬਨਿਤਾਰੂਚਰਿਕਮਧਾ

CC-0 Punjab University Chandigarh. An eGangotri-Vaidika Bharara Initiative

ਰੀ॥ਛਪੈ॥ਆਜਨਿਰੀਖਿਭੌਮੁਖਮਨਮੋਰਨਾ।ਅਦਿਹਸਨਿਸੁਤਜਨਨਾਕਿ
ਪਜੋਹਨਾ।ਰੂਪੰਨਿਆਲਿਕਸੁਬਕਪੋਲਸੁਨਾਸਾ।ਅੰਬੁਕਅਰੁਨਅ
ਧਰਅਧਰਨਾਸਾ।ਛੰਦ।ਅਤੈਆਜਮੁਹਿਦੈਵਸਟਉਂਛਨਾ।ਚਰਤਪ
ਰਸਿਪ੍ਰਿਥਪਿਖਤਪ੍ਰਵੱਛਨਾ।ਦ੍ਰੈਹੰਸਫਲਸਪਦਿਮਸਲੇਰਨਾ।ਲ
ਖਿਪ੍ਰਜਬਦਨਮਦਨਮਦਮੋਚਨਾ।ਛੰਦ।ਗ।ਜਾਂਕੇਮੈਂਗਲਗੁਨਬਾਨ
ਗਾਏਨਾ।ਅਖਿਲਆਮੈਂਗਲਸਿਪਾਸਿਕਵਨਾ।ਕਰੈਂਜੁਜਨਤੇਜੀ
ਵਤਜਾਨੇ।ਤਿਨਖਿਨਸਬਸਵਸੇਭੁਨਮਾਨੇ।ਛੰਦ।ਸੋਅਵਤਕੋਅ
ਟਨਿਤਲਆਈ।ਸਾਦ੍ਰਿਤਸਫਲਸੁਸੇਤੁਸੁਹਾਈ।ਜਾਸੁਸੁਗੁਨਬਾਨ
ਗਗਨਗਾਗਾਵੈ।ਸਬਕੇਸਬਸੁਕਸਿਧਾਸਿਖਾਵੈ।ਛੰਦ।ਤਾਹਿਆ
ਜੁਅਵਲੋਕੈਂਜਾਈ।ਤ੍ਰਿਭੁਵਨਛਬਿਜਾਸੇਛਬਿਛਾਈ।ਰਮਾਰਮ

CC-0 Punjab University Chandigarh. An eGangotri-Vaidika Bharara Initiative

ਨਜਿਰਿੰਦੂਪਰਸਾਲਾ॥ਮੋਹਨਮੰਤ੍ਰਮਹਾਮੁਦਮਾਲਾ॥੧੦॥ਮਸੁਭ੍ਰਦ
ਰਸਿਦਿਵਸਅਬਆਏ॥ਪੂਰਬਪਾਤਕਪੁਰਾਪਲਾਏ॥ਨਾਤੇਪ੍ਰਜਾਪ
ਰਾਪਰਸਨਪੈਗੋ॥ਰਜਪੁਨੀਤਨਿਜਤਨੁਅਨੁਵੈਗੋ॥੧੧॥ਜੇਪਰ
ਪਦਮਪੁਨਤਪ੍ਰਤਿਪਾਰਨਾ॥ਜੋਬਿਨਕਰੇਪਜਾਮੋਧਾਰਨਾ॥ਤਿਨ੍ਹੈਪ੍ਰ
ਨਾਮਪ੍ਰਗਟਹੋਕਰਿਓਂ॥ਪਰਮਪ੍ਰਮੋਦਭੂਰਿਉਰਭੁਰਿਓਂ॥੧੨॥ਨਿ
ਜਪਦਪਦਮਪਰਤਮੁਗਿਆਨੀ॥ਧੂਰੌਹੈਮੋਸਿਰਪੰਕਜਪਾਨੀ॥
ਕਾਲਭੁਜੰਗਰਤ੍ਰਿਗਾਭ੍ਰਪਰਰਨਾ॥ਜੋਕਰਬਾਰਿਜਬੇਦਨਬਰਨਾ॥
੧੩॥ਜਾਕਰਮੋਕਰਿਕੈਜਲਦਾਨਾ॥ਬਲਿਬਾਸਵਬਾਸਵਸੁਖਸਾ
ਨਾ॥ਜੇਕਰਕਨਬ੍ਰਜਾਬਿਪਿਨਬਿਹਾਰੀ॥ਬ੍ਰਜਬਨਿਤਾਬਿਹਰਸ
ਮਹਾਰੀ॥੧੪॥ਮਸਿਰਜੇਕਰਵਰਨਬਕਰਿਓਂ॥ਭੁਦਭਦਦੈਭੁਦ

CC-0 Punjab University Chandigarh. An eGangotri-Vaidika Bharara Initiative

ਭੁਵਭੈਹਰਿਬਿਰੋਂ।ਕਰਿਰਿਹੈਂਹਰਿਸੋਮੇਂਅਰਿਭ੍ਰਾਦ੍ਵਨਾ।ਜਦੀਪਕਿਸਅਰਿਗਿਰਿ ੧੦੯
ਯੋਪਠਾਵ੍ਹਨਾ।੭੫।ਲਖਿਨਿਜਕਿੰਕਰਕੈਠਲਗੈਯਾਂ।ਜਰਤਨੁਤਥਤੀ
ਰਥਕਰਦੈਯਾ।ਪੁਨਿਕਹਿਕਥਾਕਥਾਕਲ੍ਹੂਨਾ।ਸੋਸੋਂਬਤਰੋਹੈਂਥਿ
ਪਨਨਾ।੭੬।ਤਬਹਗਮਜਨਮਜੀਤਿਜਗਾਜੇਤੋਂ।ਧਿਗਾਸੁਨਨਮਾਨਿ
ਹਿਹਾਰਿਨਿਦਰੈਹੈ।ਨਹਿਕੇਭੂਪ੍ਰਿਯਅਪ੍ਰਿਯਪ੍ਰਭੁਕੇਰੋ।ਤਚੀਪਜੁਤ
ਜੈਭੁਜਤਤਿਹਿਹੇਰੋ।੭੭।ਸੁਠਸਾਖੀਮਮਸਹਜਸੁਭਾਊ।ਭੁਜਤਭੁ
ਜਤਅਭੁਜਤਅਭੁਜਾਊ।ਪਰਤਪ੍ਰਹਾਸਿਪਰਸ੍ਪਰਿਹਾਰਿਹੈਹੈ।ਸਗਸੇ
ਦਰਸਾਦਰਸੁਖਦੈਹੈ।੭੮।ਪੁਨਿਪੂਛਿਯੈਕੈਸਹਿਤਕਰਨੀ।ਸੁਨਿਕੈ
ਸਾਦਰਸਮਾਜੁਖਬਰਨੀ।ਇਹਿਬਿਧਿਕਰਤਸਨੇਹਬਮਨਸੋ।ਪਟਕਨੈ
ਸਾਂਝਸਮੈਭੂਨਬਨਸੋ।੭੯।ਦੀਤੁੰਗੀਪ੍ਰਿਯਪਦਦਪੰਕਜਪਦਪਾਏ।ਪੰਕ

CC-0 Punjab University Chandigarh. An eGangotri-Vaidika Bharara Initiative

ਜਾਹਿਅੰਕਿਤਅਤਿਭ੍ਰਾਏ॥ਪੇਖਤਪਰਮਪ੍ਰਮੋਦਹਿਪਾਈ॥ਤ੍ਰਿਗਪਧ
ਪੂਰਬਪੁਲਕਤਨੁਛਾਈ॥੮੦॥ਅਬਰਥਤਜਿਭੁਜਿਰਜਪ੍ਰਭੁਪਾ
ਇਨਾ॥ਭੁਪੇਮਗਾਨਪ੍ਰਭੁਪਰਾਨਪਰਾਇਨਾ॥ਔਰੈਪ੍ਰਭੁਕੇਪਗਰਜਏ
ਹੀ॥ਜੈਕਰਿਲੋਰਤਭੁਜੋਬਿਰੇਗੀ॥੮੧॥ਅਪੁਰਤੇਂਲੇਬ੍ਰਜਪਰਜੇ
ਤਾ॥ਕਹਜੋਜੁਕਲਅਕ੍ਰੂਰਉਦਿਤਾ॥ਜਾਬਿਧਭੁਗਵਤਭੁਜਨਜੁਏ
ਈ॥ਪ੍ਰਭੁਖਹਿਪਰਪੁਰੁਖਾਰਬਸੇਈ॥੮੨॥ਪੁਨਿਬ੍ਰਜਬ੍ਰਜਿਬ੍ਰਜ
ਬਰੂਦੇਊਰੇਖੀ॥ਰਾਆਕ੍ਰਿਸ੍ਨਕਮਨੀਯਾਬਿਸੇਖੀ॥ਗਤਰੋਰੋਵੈਂਹਨਜਨ
ਰੋਰੋਹਨਾ॥ਸਨਾਅਲਰੀਰਮਦਨਮਨ੍ਮੋਹਨਾ॥੮੩॥ਨੀਲਪੀਤਬ
ਰਬਸਨਬਸਾਏ॥ਨੀਲਨਲਿਨਨਵਨੈਨਲਜਾਏ॥ਸੁੰਦਰਸੁਮੁਖ
ਸੁਭੁਜਸੁਭੁਜੇਹੋ॥ਬਪਕਿਸੋਰਗਤਿਮਦਗਜਮੋਹੋ॥੮੪॥ਪੁਜਬ੍ਰਜ

CC-0 Punjab University Chandigarh. An eGangotri-Vaidika Bharara Initiative

ਦਿਬੰਕਪਦਅੰਕਾ।ਅੰਕਿਤਕਰਤਅਖਿਲਬ੍ਰਜਬੰਕਾ।ਸੁਸਮਿਤਸ ੧੧੦
ਦਪਸਮੀਛਨਸ਼ੀਛਨਾ।ਅਤਿਉਦਾਰਕਲ੍ਹਕੀਝਕਿਤੀਛਨਾ।੮੫
।ਸ੍ਰਗਾਸੁਰੰਗੀਧਸਨਿਬਨਿਬਨਮਾਲੀ।ਬਿਹਰਤਬਿਮਲਬਸਨਸੁ
ਭੁਸਾਲੀ।ਆਦਿਪ੍ਰਧਾਨਪੁਰਖਪਰਮੇਸਾ।ਨਿਜਨਤਿਨਿਰਤਨਿਰਤ
ਨਰਬੇਸਾ।੮੬।ਬਰਬਪ੍ਰਭੂਪ੍ਰਭਾ।ਪ੍ਰਭਾਤਦਿਰੀਤਾ।ਮਰਕਤਬਰਨਤ
ਸੈਲਸੋਭੁੰਤਾ।ਦੇਖਿਦੇਰਿਰਖਤਜਿਤਤਕਾਲਾ।ਪਰਜੋਪਗਨਪ
ਪ੍ਰੇਮਪ੍ਰਪਾਲਾ।੮੭।ਦਰਸਨਿਵਢਿਗਨਪਜਪੂਰਨਾ।ਪੁਲਕਪ
ਫੁਲਿਤਬਪੁਪਰਿਪੂਰਨਾ।ਪ੍ਰੇਮਪ੍ਰਮੁਦਮਦਮੱਤਿਮਹਨਾ।ਸਕਜੋਨ
ਕਰਿਆਪਨਅਭਿਧਾਨਾ।੮੮।ਬ੍ਰਤਬਤਸਲਬਰਗਬਿਰਦਾਬਿਚਾਰੀ
।ਗਨਿਗਿਰਿਧਰਿਲਜੋਗਰਿਧਾਰੀ।ਮੁਨਿਪਗਪਰਤਪ੍ਰਨਤਪਹਿਰ ੦

CC-0 Punjab University Chandigarh. An eGangotri-Vaidika Bharara Initiative

ਨੀ।ਬਲਗਲਲਲਾਜੋਬਦਿਬਰਬਾਨੀ॥ ਦ੍ਰਿਗਪੁਨਿਕਲਕਰਮੇਰ
ਰਿਕਰਦ੍ਵਕੋ।ਲੇਗਏਰੋਗੋਹਨੇਹਮਦਛਕੋ।ਸ੍ਵਗਤੁਪੂਛਿਸੁਆ
ਸਨਦੀਨੋ।ਪਗਪ੍ਰਛਾਲਿਪ੍ਰਿਯਪੂਜਨਕੀਨੋ॥੭੦॥ਭੂਲਭੋਜਨ
ਭਲਿਭਾਂਤਿਭੁਜਾਏ।ਦੈਮੁਖਬਾਸਸੁਬਾਸਸੁਹਾਏ।ਨਿਦਰਾਇਸਬਬਿ
ਧਸਨਮਾਨੇ।ਸੁਖਦਪਰਸਪਰਬਚਨਬਖਾਨੇ॥੭੧॥ਦੋਹਾ॥
॥ਕਰੇਮਨੋਰਥਮਹਾਮਤਿਜੇਆਵਤਮਗਮਾਂਹਿ॥ਤੇਪੂਰਨਪੂਰਨ
ਕਰੇਪਰਮਪ੍ਰੇਮਅਵਗਾਹਿ॥ਦ੍ਰਿੜ॥ਪ੍ਰਿਯਪਲਕਾਪਧਰਾਏਪੁਨਿ
ਪ੍ਰਭੁਬੈਠੇਢਿਗਆਏ।ਰਗਸਿਰਹਸਬਤੈਬਦਨਸੂਹਨਪੇਤਹਠ
ਧਾਏ॥ਦੰ੪॥ਪਦਰਾਗਸੋਰਠਿ॥ ॥ਭਾਤਕੋਭੂਤਸੋਬਾਤਬੂਝਤ
ਹਰੀਕੋਹੋਤੁਮਤਾਤਾਕਿਹਿਭਾਂਤਿਆਏ॥ਸੁਨਤਅਕ੍ਰੂਰਅਕ੍ਰੂਰਚਰਿਬ ੧੧

CC-0 Punjab University Chandigarh. An eGangotri-Vaidika Bharara Initiative

ਚਲਅਰਿਕੂਰਕੇਕੂਰਕਰਤਬਸੁਨਾਏ।ਦੇਵਗਿਖਿਆਇਬਹਿਕ ੦੧੧੧
ਇਜਸੋਦਾਂਹਿਬਪੰਦਾਇਪਿਤੁਮਾਇਕੋਗਜੇਜੈਸੋ।ਸੁਨਤਸੀਕ੍ਰਿਸਅ
ਗਿਕ੍ਰਿਸਮਨਕਿਸਕੇਕਦਨਕਾਰਨਕਿਜੇਕਾਮਕੈਸੋ॥ਦੋ॥ਆਇਬ੍ਰ
ਜਗਾਇਸੋਬਾਤਸਤਭਾਇਸੋਂਕਹੀਹਮਤਾਤਖੁਰਪਤਿਬੁਲਾਏ।ਰਾਤ
ਹੀਰਾਤਮੈਸੋਜਸਬਬ੍ਰਾਂਤਿਕੀਕੈਹੈਪਰਭਾਤਲੋਸਬਸੁਨਾਏ।ਸੁਨੀਸ
ਬਗਾਮਸੋਧਨੀਧ੍ਰਮਧਾਮਸੋਂਗੋਪਕਾਰਗਾਮਸੁਨਿਸੋਕਸਾਨੋ।ਬਿਰ
ਹਕ੍ਰਿਤਤਾਪਸੁਅਨਾਪਉਰਮੇਉਠੇਐਬਕਨਐਬ੍ਰਕਨਨਹਿਬਿ
ਰਾਨੋ॥ਦੋ॥ਸਿਥਿਲਸਬਅੰਗਪ੍ਰਤਜੋਗਾਮੁਖਰੰਗਬੁਜੋਤੁੰਗਧ੍ਰਿਜ
ਸਿਰਾਸੁਖਬੁੰਗਜਾਨੀ।ਕੋਉਧਰਿਧਜਾਬਿਨਪ੍ਰਾਨਸੀਪਰੀਲੀਖਦੋਰ
ਐਰੋਹਸੁਧਿਸਬਸਿਰਾਨੀ।ਸਬੈਬਰਤੀਜਧ੍ਰਿਜਪੀਜਕੋਗੀਜਰਥ

CC-0 Punjab University Chandigarh. An eGangotri-Vaidika Bharara Initiative

ਨਜਪਰਿਹਾਸਰਸਰਾਸਜੇਈ॥ਤ੍ਰਿਨੈਮਨਮੋਸਿਮਰਿਮੂਰਛਿਤਸੀ
ਭੁਈ॥ਬ੍ਰਿਜ ਕੇਬਿਰਹਭੁਜਭੁਾਰਭੇਈ॥੮੬॥ਬਿਬਿਧਬਿਲਾਪਲ
ਗੀਕਰਨਜਹੋਤਹਾਂਰੋਬਿਬਿਧਾਤਾਦਜਾਤੁਹਿਨਆਈ॥ਨੇਹਿਜਨਕੇ
ਹੋਸੋਂਨਹਿਬਿਛੋਰਤਿਬਹੁਰਿਬ੍ਰਿਖਾਬਿਵਹਾਰਤਬਬਾਲਨਜਾਈ॥ਹ
ਮੇਦਰਸਾਇਣਮੂਕਿਦਮੁਖਮੋਹਨੀਸੋਹਨੀਸਕਲਬਿਧਸਨੀਕੈਮੋਂ
॥ਅਬਲਾਰਸੋਆਂਖਕੀਓਟਕਰਬੇਤਾਹਿਖੋਟਮਤਿਤੁਹਿਕਰੀਅ
ਲਤਜਾਸੋਂ॥੮੭॥ਤੂਹੀਅਤਿਕ੍ਰੂਰਅਕ੍ਰੂਰਨਿਜਨਅਧਾਰਿਆਈਏ
ਤਹਰਤਆਖੇਹਮਾਰੀ॥ਅਜਨੈਇਕਐਰਾਸੋਂਅਖਿਲਤਬਹਾਤੁਰੀ
ਆਤੁਰੀਹਮਸੁਜਿਨਸੋਂਨਿਹਾਰੀ॥ਬਹੁਰਿਬੋਲੀਅਰੀਨਿਦਰਕੈਨੇਦ
ਪਗਅਟਫਨਤੁਗਨਦ੍ਨੇਹਜਾਕੋ॥ਸਬਸੁਜਨਓਰਤਜਿਓਰਜਾ

CC-0 Punjab University Chandigarh. An eGangotri-Vaidika Bharara Initiative

ਕੀਤੁਈਸੈਨਆਅਠਰਅਥਨੈਕਨੂੰਕੋ ॥੨੧॥ ਅਰੀਸੁਭੁਰਜਨਿਬੀ ੧੧੨
ਤਿਹੈਆਜਪੁਬਤਿਜਨਕੀਨਿਜਨਕੀਮੂਰਤਿਮੋਹਨਨਿਹਾਰੀਗਾੜ੍ਹਿ
ਰਾਨਪੁਟਪਾਨਪਾਨਂਪਪਰਮਪ੍ਰੇਮਸੋਂਕਰੈਂਗੀਜੇਬ੍ਰਜਪਥਦਨਵ
ਸੀਸੁਖੀਖਪੁਰਥਭੁਨਕੇਥਦਨਥਰਮਦਨਤਿਯਾਮਦਨਸਾਵਨਮ
ਦਨਮਦਨਸਾਸ਼ੀ ਸੁਧਾਸੇਥੈਨਨਵੈਨੈਨਭ੍ਰਮਦੈਨਭ੍ਰਮਿਥਹੁਰਿਐ
ਹੈਸ਼ੀਹੋਂਕਨੇਕ ਤ੍ਰਾਸ਼ੀ ॥੨੨॥ ਅਰੀਕ੍ਰੂਰਜਹਭੂਰਿਲੈਦੂਰਿਪ੍ਰੀਤ
ਮਚਲਜੇਨਾਮਅਕ੍ਰੂਰਕੇਕਹੇਜਾਕੋਂਦੀਨਦੁਖਪੀਨਜਿਮਿਮੀਨ
ਜਲਹੀਨਮਚੀ ਤ੍ਰਿਸ਼ਹਿਹਿਓਰਨਹਿਤਨਕ ਤਾਂਕੋ ॥ ਅਰੀਕ੍ਰੂਰਅ
ਕ੍ਰੂਰਕੇਕਾਕੋਹੈਂ ਦੈਵਨੇਕ੍ਰਿਸਨਗੀਕਿਤਵਕੀਨੋਕੋਠਰਾ ॥ ਚਉਂਫੇਰ
ਥਜਾਸ਼ਿਤਿਹਿਯਾਸ਼ਿਪਾਛੇਚਲੇਗੋਪਅਪਿਲੋਪਮਤਿਸਹਾਯੋਰ

CC-0 Punjab University Chandigarh. An eGangotri-Vaidika Bharara Initiative

੧੦੦॥ਚਲੋਰੀਸਕਲੀਅਲਿਜਾਤਪ੍ਰਬਧੀਤ੍ਰਅਧਿੰਕਰਿਕਰਥਾਂ
ਹਥਗਦਾਇਲਜਾਵੈਂ॥ਲੋਕਕੁਲਕਾਨਕਰਿਹੈਂਕਹਾਂਲੈਂਜਗਾਂ
ਨਿਕਰਿਪ੍ਰਿਜਪ੍ਰਾਨਬਿਨਪ੍ਰਾਨਜਾਵੈਂ॥ਜਾਸੁਸਾਥਿਲੋਕਿਲੀਲ
ਲਲਿਤਲਾਸਲਖਿਰਤਔਰਿਦਸਲਦੁਲੇਖਿਤਾਏ॥ਤਾਸੁਰ
ਰਸਨਸਕਲਸੁਖਸੁਦਰਸਨਬਿਨਕਟੈਂਕੋਕਿਮਸੁਹੈਂਕਲਪਅ
ਏ॥੧੧੧॥ਜੋਆਇਸਾਤਿਸਮੈਗਾਇਲੋਕਾਇਕਲਬੀਜਸੁਰ
ਸੁਧਾਸੋਜੀਪਜਜਾਵੈਂ॥ਤਾਬਿਨਕੋਨਬਿਧਾਬਿਰਹਬੇਦਨਬਿਧ
ਜੈਬੂਜਬਸੁਕ੍ਰਹਜੀਵਨਜੁਪਾਵੈਂ॥ਜੈਬਦਨਬਿਬਿਧਾਬਿਧ
ਬਿਰਹਬਜਕੁਲਭੁਏਬ੍ਰਜਜੁਵਤਿਜੁਬਹਰਿਭ੍ਰਾਂਦਭ੍ਰੀਨੋ॥ਹਾਇ
ਗੋਬਿੰਦਆਧਵਉਦਰਦਾਮਧਰਰੋਏਇਮਿਉਚਸੁਰਕਦ੍ਰਾਂਨਕੀਨੋ॥

CC-0 Punjab University Chandigarh. An eGangotri-Vaidika Bharara Initiative

੧੦੨॥ਤਬੈਅਕ੍ਰੂਰਕਰਿਕ੍ਰੂਰਕਰਕਰਮਲੀਯਸੋਐਅਕ੍ਰੂਰਪਥੁ
ਰਥਚਲਾਯੋ॥ਤੌਂਸੁਅਨੁਐਂਅਖਿਲਅਨਜਾਲਗੋਪਾਲਬੈਨਪਾਲਿ
ਥੂਨਪਾਲਕਿਜਗਾਮਨਭ੍ਰਾਯੋ॥ਗੋਪਿਜਨਜਾਲਨੰਦਲਾਲ
ਅਨੁਗਾਮਨਕਰਿਪਾਇਸਿਦੇਸਪ੍ਰਿਜਭ੍ਰਏਠਾਢੇ॥ਨਿਰਖਿਰਥਧੂ
ਜਪ੍ਰਲਦਪੇਮਨੀਪ੍ਰਿਜਸਿਰਾਗਏਰਿਹਬਿਰਹਬਚੁਬਿਥਾਬਾਢੇ
॥੧੦੩॥ਗਾਇਲੀਲਾਲਲਿਤਲਾਲਗੋਪਾਲਕੀਭ੍ਰਾਸਿਨੀ
ਜਾਮਨੀਦਿਨਬਿਤਾਏ॥ਅਜਨਅਕ੍ਰੂਰਅਕ੍ਰੂਰਅਕ੍ਰੂਰਬਲ
ਸਹਿਤਅਕ੍ਰੂਰਤਟਜਮੁਨਆਏ॥ਅਮੈਂਲਜਲਪਾਨੌਂਕਰਿਬਿਮ
ਲਥਲਜੌਂਨਹਰਿਜਮੁਨਅਰਾਮਬਿਸ੍ਰਾਮਕੀਨੋ॥ਤਿਨੈਂਬੈਠਾਇ
ਅਕ੍ਰੂਰਆਇਸਪਾਇਨ੍ਹਾਇਬੇਹਿਤਗਯੋਭ੍ਰਾਇਭੀਨੋ॥੧੦੪॥ਰਵਿ

CC-0 Punjab University Chandigarh. An eGangotri-Vaidika Bharara Initiative

ਨਿਓਜਨਲਗੌਸੋਬ੍ਰਮਜਮਕਰਨਜਬਤਬਤਯਾਂਕ੍ਰਿਸ੍ਨਬਲਦੇਵ
ਦੇਖੇ॥ਭੂਰਿਭ੍ਰਮਭ੍ਰਮਿਤਹ੍ਵੈਬਹੁਰਿਬਾਹਰਲਖਯੋਤਹਭੂਤਿਕਿਰੈ
ਰਧ੍ਰਿਜੌਂਪ੍ਰਨਿਪਰੈਖੇ॥ਬਹੁਰਿਬਿਸਮੈਬਾਲਿਤਬਿਮੋਜਨਲਕਰੌ
ਲਖੇਤਹਂਸਹਸਸਿਰਸਹਸ੍ਰਸੇਸਾ॥ਸੇਤਸ੍ਰਿਗਨਸਨਜੋਸੈਲਸਿ
ਤਸਹਿਸਤਿਹਿਸੇਜਸੋਭਤਸ੍ਰਭੁਗਾਸਨਾਮਬੇਸਾ॥੧੦੫॥ਪੀਤਬ
ਟਮ੍ਰਪਟਿਤਪਟ੍ਰਪ੍ਰਰੁਖਪ੍ਰਰਨਪਚਮਪੜ੍ਰਸ਼ਿਵਪਰਮਪ੍ਰਿਯਜਾਨ੍ਰਿਗ
ਬਿਧਾਰੀ॥ਚਾਰੁਮੁਖਚਾਰੁਚਾਹਨਹਸਨਚਾਰੁਸ੍ਰੁਤਿਚਾਰੁਭ੍ਰੂਚਾਰੁ
ਭੁਜਚਾਰੁਧਾਰੀ॥ਕਿਬੁਕਲਲਕੰਠਕਲਕੀਠਿਰੀਂਠਿਕਲਿਤਕਲਿ
ਤਸ੍ਰਕਪੋਲਕਲਕਟਿਕਰੀਲੀ॥ਉਰੁਕ੍ਰਗਜਾਨੁਜੁਗਜੋਧਜ੍ਰਗ
ਗੁਲਫਜ੍ਰਗਪਗਾਜੁਗਲਜਲਜਜੁਤਛਬਿਛਬੀਲੀ॥੧੦੬

CC-0 Punjab University Chandigarh. An eGangotri-Vaidika Bharara Initiative

।।ਅਨਿਕਮਨਕਲਿਤਕਲਪਤਰਨਕੰਤ੍ਰਿਲਮੁਕੁਟਕਟਕਕਟਿਸੂਤ ੧੧੪
ਸੰਗਾਦਸੁਹਾਏ।।ਬੱਛਸ੍ਰੀਬੱਛਬਰਬੱਛਬਨਾਲਾਮਨਿਕੌਸਤੁਭ
ਕਾਂਤਿਗਤਿਕਿਤਪਾਏ।।ਅਬਜਅਰਿਦਰਗਦਾਅਬਜਕਰਕਰਾ।।
ਧਿਧ੍ਰਜਬਦਾਪਾਰਖਦਸੁਖਦਸੋਹੇ।।ਬ੍ਰਹਮਸਿਵਸਨਕਾਦਿਸਕ੍ਰਿ
ਸੁਰਗੰਧਿਖਆਦਿਆਦਿਪੂਰਲਾਦਬਦਸੁਜਸਸੋਹੇ।।੧੦੬।।ਦੋਹਰਾ।।
।।ਸਕਲਸਕ੍ਰਿਸ੍ਰੀਸਹਿਤਸੁਭੁਸੇਵਿਤਸੀਸਸੁਜਾਨ।।ਹੇਰਿਹੇਰਿਹਰ
ਖਹੋਹਿਜੇਹੂੰਹੈਰਾਨਾਅਹਾਨ।।੧੦੭।।ਭੁਕ੍ਰਿਭੁਾਵਭੁੰਜਨੇਭੁਲੈਂਭੂ
ਰਿਭੁਵਨਭੁਰਿਨੈਨ।।ਕਰਤਪ੍ਰਨਤਿਕਰਿਪ੍ਰਨਤਿਤਤਿਬਾਦਿਗ
ਦਿਗਾਦਰਗਦਬੈਨ।।੧੦੮।।ਤ੍ਰਹੀ।। ।।ਇਤਿਸ੍ਰੀਪੱਦ੍ਰਸਮਸਾਰਸੰਗੀ
ਤੇਸਪ੍ਰਭੀਪਦਮਾਲਾ।।੭।।ਪਦਰਾਗਾਸਾਰਗਾ।। ।।ਪ੍ਰਨਾਮੰਪਰਕੇਪਰਦੇ

CC-0 Punjab University Chandigarh. An eGangotri-Vaidika Bharara Initiative

ਵਤ੍ਰੁਮੈ॥ਅਨਜਾਚਿਤਦਾਇਕਦੇਵਦ੍ਰੁਮੈ॥ਜਿਹਿੰਨਾਭਿਜਨੀਰਜਤੇਂ
ਅਜਭੌ॥ਜਿਹਿੰਤੇਸਬਲੋਕਨਕੋਬ੍ਰਿਜਭੌ॥੧॥ਜਗਹੇਤੁਜਿਤੇਤਵਐਂ
ਗਾਐਂਗੇਂ॥ਨਹਿਤੇਤਵਐਂਗਰਕੇਢੰਗਾਲਹੈਂ॥ਅਜਹੂਅਜਹੂਨਹਿਜਾਂ
ਨਿਸਕੈਂ॥ਨਤੁਮਾਰਿਅਜਾਕੁਬਿਹਾਨਿਸਕੈ॥੨॥ਜਨਜੋਬਿਤੁਮੈਨਿਤਪ
ਜਾਪਤਹੈ॥ਬਹੁਭਾਂਤਿਨਭੇਦਬਤਾਵਤਹੈ॥ਤ੍ਰਿਜਬੇਦਨਭੇਦਨਕੋਭੂ
ਜਨੈਂ॥ਸੁਰਭੇਦਨਭਾਵਨਤੋਹਿਭੁਜੈ॥੩॥ਕੋਊਕੁਰਮਕਰੇਤੁਹਿਮਾਹਿ
ਤਜੈਂ॥ਅਖਰਾਜੰਨਤੇਬਸਨਾਨਿਸੁਜਾਨਿਜਜੈ॥ਕੋਊਦ੍ਵੈਹਰਿਦੀਛਿਤ
ਦੱਛਨਰਾ॥ਹਰਿਤੋਹਿਭਜੈਂਹਰਿਭਾਵਭਰਾ॥੪॥ਸਿਵਸੇਵਕਹ੍ਵੈਸਿ
ਵਸੀਖਕੋਊ॥ਭਵਤੋਹਿਭਜੈਭਵਭਾਵਦੋਊ॥ਸਬਰੂਪਤੁਹੀਸਬਤੇ
ਹਿਤੁਜੈਂ॥ਨਹਿਤੋਬਿਨਔਰਜੁਜਾਇਜਜੈਂ॥੫॥ਮਹਿਮੇਂਸਰਿਤਾਸਬਓ

CC-0 Punjab University Chandigarh. An eGangotri-Vaidika Bharara Initiative

ਰਮੈਨੈਂਸਬਸਾਗਰਮੋਂਜਿਮਿਜਾਇਜੁਰੈਂ॥ਤਿਹਿਭਾਂਤਿਸਬੈਸੁਭਸਾਸਤ੍ਰ
ਗਤੀ॥ਤਿਨਕੇਤੁਮਹੀਸਬਭਾਂਤਿਗਤੀ॥੬॥ਤਵਸਤ੍ਰਰਜੇਤਅਸਤ੍ਰਜੁਰੈ
॥ਤਿਹਿਬਿੰਬੀਚਾਬਿਪੇਜਗਜੀਵਸਬੈ॥ਤੁਮਹੀਸਬਕੇਸੁਭਸਾਛਿਸਦਾ॥ਤਿ
ਹਿੰਹੇਤੁਤੁਮੈਪ੍ਰਨਮੋਬਹੁਧਾ॥੭॥ਤੁਮਰੇਤਨੁਸਰਬਪ੍ਰਪੰਚਅਹੈ॥ਸਬਜੀ
ਵਜਮਾਤਜਹਾਂਜੁਰਹੈ॥ਜਲਮੋਂਜਿਮਿਤੈਂਜਲਜੀਵਜਥਾ॥੮॥ਜਲਰੂਪਲ
ਮੋਂਜਿਮਿਜੇਤੁਪ੍ਰਥਾ॥੯॥ਕਲਕ੍ਰੀੜਨਕਾਰਨਕਾਜਕਰੈ॥ਤਿਨਤੇਂਜ
ਗਜੀਵਨਕੋਉਧਰੈ॥ਬਪੁਮੀਨਨਵੀਨਨਿਜਾਜਨਮੋ॥ਹਜਸੀਰਧਰੂ
ਪਰਮਾਜਨਮੋ॥੯॥ਅਸੁਰੂਕੈਂਟਭੁਕਟਨਕਾਜਨਮੋ॥ਕੂਲਕੂਰਮਕਾਜਧ
ਰਾਧਨਮੋ॥ਧਰਧਾਰਬਿਹਾਰਬਰਾਹਨਮੋ॥ਨਰਸਿੰਘਨਿਜਾਨੁਗਨਾਹ
ਨਮੋ॥੧੦॥ਬਪੁਬਾਮਨਬਾਮਨਿਕਾਮਨਮੋ॥ਭ੍ਰਿਗੁਭਾਵਨਭੂਪਭੁਜਾਂ ਧ
ਨਮੋ॥ਰਘੁਬੀਰਸਬੀਰਸੁਬੀਰਨਮੋ॥ਰਨਰਾਵਨਰਾਵਨਬੀਰਨਮੋ॥੧੧

CC-0 Punjab University Chandigarh. An eGangotri-Vaidika Bharara Initiative

ਨਿ

॥ਰਘੁਨਿਦਕਿ ਦਨਹੂਦਨਮੋ॥ਸੁਰਬ੍ਰਿਦਾਬਨਿਦਾਬਿਬਿਦਨਮੋ

ਦੇਵਸੁਰਦੇਵਨਿਕੰਦਨਮੋ॥ ॥ਬ੍ਰਜਨੰਦਨਨੰਦਨਨੰਦਨਮੋ

॥੧੨॥ਬਾਪਬਪਾਬਿਸੁੱਪਨਿਰੂਪਨਮੋ॥ਕਲਕਾਲਿਕ੍ਰਿਕਾਬ੍ਰਿਬਿਰੂੱਪਨਮੋ

॥ਭੂਗਦਨੂਦਮੈਭ੍ਰਮਭੂਬਿਭੂਕਨੋ॥ਭ੍ਰਮਤੈਭ੍ਰਮਤੈਤਦਪਾਇਪਕਨੋ॥੧੩॥

॥ਅਬਧਾਬਿਕ੍ਰਿਪਾਲਕ੍ਰਿਪਾਜਨਪੋ॥ਭ੍ਰਮਭੰਗਕਰੈਸਤ ਸੰਗਤਿਦੋ॥ਸਬ

ਭੂਤਨਿਵਾਸਿਬਿਭੂਸਿਬਿਭੋ॥ਨਿਜਪਾਇਪਪਨਹਿਪਾਹਿਪ੍ਰਭੋ॥੧੪॥

ਦੋਹਰਾ॥ ॥ਇਮਿਅਜਨਿਜਬਪੁਬਾਗਿਮੈਦਾਨ ਪਤਿਗਿਦਿਖਰਾਇ॥ਨਟ

ਇਵਅੰਤਰਹਿਤਕਿਯੋਅੰਤਰਹਿਤ ਜਦੁਰਾਇ॥੧੫॥ਅੰਤਰਹਿਤਹਰਿਕੇ

ਰਿਹਰਿਅੰਤਰਹਿਤਅਕ੍ਰੂਰ॥ਅੰਤਰਹਿਤਅਚਰਜ ਅਟਯੋਆਯੋਗਰਿਨਚ

ਰੂਰ॥੧੫॥੪੦॥ਪਦਰਾਗਧਨਾਸਰੀ॥ ॥ਰਹਿਚਕਿਤਅਤਿਅਕ੍ਰੂਰ

ਸੁਧਦੇਤਕਿਤਸੇਬ੍ਰਜਤਹਰੀ॥ਭੇਤਾਤਭ੍ਰਮਰੌਤੌਰਚਾਹਤ ਚਕਿਤਸੇਤੱਮ

CC-0 Punjab University Chandigarh. An eGangotri-Vaidika Bharara Initiative

ਇਹਧਰੀ।ਤੁਮਕਹਾਅਦਭੁਤਅਬਲਖ੍ਯੋਅਬਸਿਜਤਬਸੁਮਤਿਮੇਅਹੋਅੰਬ ੧੧੬
ਤੁਮੇਲਖਿਅਚਰਜਸਨੇਸੋਤੁਮਨਯਾਸੇਕਹ੍ਯੋਕਹੋ॥੧੬॥ਹਰਿਬਚਾਅਕ
ਨਿਅਕ੍ਰੂਰਕਹਿਇਹਅਖਿਲਅਦ੍ਭੁਤਰੂਪਜੋ।ਸੋਬਪ੍ਰਤਿਹਾਰੋਜਬਨਿਹਾਰੇ
ਰਹੇਅੰਬਰਅਨੂਪਕੋ॥ਜੈਂਗਦਿਗਿਰਾਂਗਾਦਿਨੀਨੰਦਨਨੰਦਨੰਦਨਸੇਨਈ
॥ਹਜਹਾਂਕਿਸੁਨੰਦਨਕੇਸੁਛਿਦਨਪਗਸਿਪ੍ਰਰਿਸਿਬੁਰਾਲਈ॥੧੭॥ਪਦ
ਅਪਰਾ॥ ॥ਤਹਾਂਆਗੇਈਆਇਰਾਇਨੰਦਰਾਇਬਿਰਾਜੇ।ਰਦਲਮੰਡ
ਲੀਸਹਿਤਸਹਿਤਪ੍ਰਿਉਪਬਨਬਿਰਾਜੇ॥ਊਹਾਆਇਉਤਰੇਰਥਤੇਸ
ਰਬਲਬਰਬੇਸਾ।ਕਹ੍ਯੋਕਕਹਿਕਰਪਕਰਿਕਰਹੁਤੁਮਪੁਰੀਪ੍ਰਵੇਸਾ
॥੧੮॥੧॥ਸੁਨਿਅਕ੍ਰੂਰਕਹ੍ਯੋਕਰੁਨਾਕਰਤੁਹਿਤਜਿਤਹਾਂਨਹਿੰਜੈ
ਹੌਂ।ਤੁਗਾਤਵਛਲਤੁੰਗਵਨਸੁਤੁਵਨਮੈਂਜੌਨਭੁਵਤਪਦਪੈਹੋਂ।ਤਾਤੇਂਸ
ਹਿਤਸਮਾਜਸੁਹਾਵਨਸਦਨਸੁਹਾਵਨਕੀਜੋ।ਜਾਪਦਪਤਿਤਪਤਿਤ

CC-0 Punjab University Chandigarh. An eGangotri-Vaidika Bharara Initiative

ਮਾਟ੍ਰਨਮਯਸੁਪਦਸਪਦਿਤਹੰਦੀਜੈ॥੧੯॥ਨਾਪਦਦਮਯਡੈਂਪਿਤਰਕਿ
ਦਸਤਰਿਤਤਾਛਿਨਤਰਪਨਪਾਵੈਂ॥ਬਲਿਜਿਜਜਾਵਨਕੈਮੁਕਪਾਦ
ਨਜਿਹਿਸਿਵਸਿਰਧਰਿਪੁਜਾਵੈਂ॥ਸਗਰਤਨਯਤਰਿਰਾਏਤਨਕਮੇਜਾਸੁ
ਪਰਸੀਪ੍ਰਯਪਾਈ॥ਸੋਪਦਦਮਪਦਾਮਪਦਮਜਾਪ੍ਰੀਤਿਮਕਰੋਸਦਾਮਮਮਸਾ
ਈ॥੨੦॥ਪਦਸਾਮਾਨ੍ਯ॥ ॥ਸੁਨਤਅਕ੍ਰੂਰਕੇਬਚਨਅਕ੍ਰੂਰਹਰਿਕਪ
ਜੋਕਰਿਕ੍ਰੂਰਕੋਦੂਰਕੀਏਹੋਂ॥ਮਾਤਮੌਤਾਤਕੌਸਹਿਤਭ੍ਰਹਿਤਾਤੈਂਸਹਜਾਤਸਾ
ਜਾਤਸੁਖੰਜਾਤਦੈਹੋ॥੨੧॥ਸੁਨਤਅਕ੍ਰੂਰਹਰਿਬਚਨਅਕ੍ਰੂਰਕਰਿਦੂਰਿ
ਮੁਦਗਮਨਮਥੁਪੁਰਕੀਨੋ॥ਕਿਸਮਤਕ੍ਰੂਰਕੋਕ੍ਰਿਸਨਛੀਬੰਧੁਰਕੇਬਰਨਿ
ਆਗਮਨਸੁਖਭੁਰਿਦੀਨੋ॥੨੧॥ਅੰਪਗ॥ ॥ਅਥਆਪਗਾਨੁਸਮੇਸ੍ਰੀ
ਹਰਿਸੀਕਰਖਨਸਖਗਨਜੁਪ੍ਰਸਨੋ॥ਨਿਰਖਨਿਨਗਰਿਮਥੁਪੁਰੀਪ੍ਰਵਿਸੇ
ਬਹੁਬਰਬਾਨਕਬਨੇਠਨੇ॥ਦੇਖੀਨਾਰਿਜਾਇਤਫਟਕਫਬਿਗੋਪ੍ਰਰਹੂ ੦

CC-0 Punjab University Chandigarh. An eGangotri-Vaidika Bharara Initiative

ਰਖਿ ਸਾ ਲੇਖ ਬਨੀ ॥ ਕਨਕ ਕਖਾ ਸੁਧਾ ਸੁਹਾਵਨਿ ਬਨ ਉਪਬਨ ਸੁਭ ੧੧੭
ਸਘਨ ਸਜੀ ॥੨੨॥ ਖਿਮ ਲਖ ਜਾਗ ਖਿਧਾਰ ਹਾਵ ਰਜ ਪੰਮਨਿ ਸੁਵਰਨ ਸ
ਨਿਮੈਧ ਸਜੇ ॥ ਸਿਕਤ ਸੁਠੀਪ ਸਲਿਲ ਨਿਸ੍ਬਲ ਸੁਮਨ ਵਰ ਖਲੀਖਿ
ਸੁਮਨ ਲਜੋ ॥ ਮੰਗਲ ਸਕਲ ਸੁਹਾਵਨ ਭਾਵਨ ਸਦਨ ਸੁਦਨ ਸਭ ਸਾ
ਮਸਨੋ ॥ ਤੰਪੂ ਹਿ ਸੇਖ ਸੁਦੇਵ ਸੁਵਨ ਬਸੁਦੇਵ ਸੁਵਨ ਸਦਨ ਸਜਧ
ਨੋ ॥੨੩॥ ਲਗਿਆਵਤ ਲਾਲਨ ਕੋ ਲਲਨਾ ਲਲਚਾਇ ਚਢੀ ਚਢੈ ਉ
ਰਅਟਾ ॥ ਉਲਟੇ ਪਟ ਪੂਖਨ ਭਾਮ ਕੇ ਉਧਰਿ ਧਾਇ ਚਲੀ ਰਸ ਰੂਪ ਘ
ਟਾ ॥ ਜੂਰਗ ਭੂਖਨ ਮੋਕੌ ਉਇਕ ਹਿ ਭੂਲਿ ਗਈ ਤਿਜ ਭੂਖਨ ਏਕ ਪਟਾ
॥ ਕਿਨ ਹੂ ਭੁਲ ਭੋਜਨ ਭੂਖੌਗਤ ਜੇ ਗਈ ਹੇਰਨ ਹੀ ਹੇਰਿ ਸਜਾਮ ਘਟਾ ॥੨
੪॥ ਤਿਨ ਕੇ ਮਨ ਮੰਜੁ ਮਨੋਹਰ ਹਾਸ ਹੁਲਾਸ ਨੋ ਸੰਹਰਿ ਹੇਰਿ ਹੀ ਸੁ

CC-0 Punjab University Chandigarh. An eGangotri-Vaidika Bharara Initiative

ਨਿਕੈਂਗੁਨਪੂਰਬ ਪ੍ਰੇਮਪਗੀਜਿਨਕੇਹਿਜਰਾਬਿਰਹਾਗਿਜਰੋ।ਹਰਖੀ
ਹਸਿਹੇਰਿਹਿਯੇਂਅਬਤ੍ਰਾਸਨਿਭ੍ਰਾਵਨਭ੍ਰਾਇਸੋਂਅਕਭੁਰੋ॥ਛਿਰਿਤੂ
ਲਕੈਭੂਲਸੇਪ੍ਰੀਤਿਅਪੈਛਬਿਭੂਲਨਕੈਛਇਲਾਉਕਰੋ।੨੫॥ਬ
ਰਬਿਪ੍ਰਖਸਿਂਨਭੁਇਹਾਰਿਹੇਰਤਲੇਦਧਿਅਛਤਅਕੂਰਆਏ॥ਸੁਭ
ਸਾਗਸੁਰੀਧਸਨੇਸੁਕਸੋਟਕਪਾੜਸਹਾਸੁਦਸੈਗਲਛਾਏ॥ਲੋਗਸ
ਬੈਸਿਕਬੇਹਰਓਰਕਰੈਹਾਨਿਕੇਗੁਨਗਾਨਸੁਹਾਏ॥ਤ੍ਰਾਹੀਸਮੈਰਿਗਨ
ਜਲਖਜੋਰਿਗਰੇਜਾਲਿਯੇਰਿਗਨਿਗਰਿਗਾਏ॥੨੬॥ਅਪਰਪਦ॥
।ਤਾਹਿਹੇਰਿਹਰਿਹਿਯਹਰਖਾਏ॥ਆਂਗੇਵਸੇਬਸਨਸੁਹਾਏ॥ਸੁਨਿ
ਗਿਰਿਧਰਗਿਰਰਜਕਰਿਸਾਨੋ॥ਕ੍ਰਪਤਿਕ੍ਰਭ੍ਰਿਤਅਸਹਾਸਦਸਾਨੇ
॥੨੭॥ਅਰੇਗਆਰਗਹਨਰੋਚਾਰੀ॥ਇਨਕੇਅਹੋਅਧਮਅਧਿਕਾ

CC-0 Punjab University Chandigarh. An eGangotri-Vaidika Bharara Initiative

ਰੀ॥ਥ੍ਰਿਸੁਮਤਿਉਸਬਸਨਨੈਹਰਿਲੈ॥ਬਿਦੀਬਿਸਬਸਨਤੇਕਢਿਦੈ॥੨
ਦਾਸੁਨਿਸਠਬੇਕਟੂਬਰਬੂਨਉੀਸਾ॥ਕਰਿਕਰਪ੍ਰਹਰਹਰਕੌਤਿਹਿੰ ੧੧੮
ਸੀਸਾ॥ਤਾਸੁਨਾਸਲਖਿਤਾਸੁਸੁਹਾਏ॥ਪਟਕਿਪਟਕਿਪਟਖੁਟਨਪ
ਲਾਏ॥੨੬॥ਅਪਗ॥ ॥ਬੁਨਬਸਨਤੇਬਰਬਸਨਲੇਨਿਜਤਨੁਬਸ
ਨਕੀਨੇਭੁਲੋ॥ਜੇਬਚੇਤੇਨਿਜਬਸਨਦੀਨੇਪਹਿਰਤੇਤੇਤੇਰਲੋ॥ਤ
ਬਏਕਦਰਜੀਨੇਕਰੀਅਰਜੀਹਰੀਅਰਜੀਲਹੀ॥ਤਿਨਬੇਸਬੇਸਬ
ਨਾਇਕੈਬਰਬੇਸਕੀਨੇਜੁਗਲਹੀ॥੩॥ਤਿਹਿੰਦੀਨਕੇਹਰਿਦੀਨਨਿ
ਜਸਰੂਪਸੁਖਸੁਖਪਾਇਕੈ॥ਪਰਮਾਰਮਾਬਲਏਜਤਾਂਇਕਦੀਏ
ਬਨਰਿਬਨਾਇਕੈ॥ਮਾਲੀਸੁਦਾਮਸੁਨਾਮਹੋਮ੍ਰਨਿਮ੍ਰਛਿਪ੍ਰਭੁਤਿਹਿ
ਗ੍ਰਿਹਗਏ॥ਸੋਪੇਖਿਪ੍ਰਹੁਮਿਪਰਜੋਪ੍ਰਨਤਿਹ੍ਵੈਪ੍ਰਿਜਨਿਪ੍ਰਿਯਆਨ

CC-0 Punjab University Chandigarh. An eGangotri-Vaidika Bharara Initiative

ਦਏ॥ਪੁਨਿਪੂਜਪ੍ਰੇਮਸਮੇਤਸਖਨਸਮੇਤਸੋਗਹਿਸ੍ਰਾਮਸੋਂ॥ਬਹੁਬਿਨਜ
ਬਾਨਿਬਿਬਾਰਿਸਸਿਸਿਗਾਰਸੁਮਨਸੁਵਾਸਸੋਂ॥ਪੁਨਿਪ੍ਰਨਤਭੇਪ੍ਰਿਜ
ਪ੍ਰਨਤਪਾਲਨਿਵਿਜੈਬਹੁਬਰਭਾਵਨੋ॥ਸ੍ਰੀਬਿਸਬਰਧਨਿਬਲਸੁਜ
ਸਸੁਕਭ੍ਰਾਤ੍ਰਿਭ੍ਰਤ੍ਰਸੁਹਾਵਨੋ॥੩੧॥ਦੋਹਾ॥ ॥ਸਬਲਸੁਸਖਸਿੰਧ
ਨਸਨੇਪ੍ਰਵਿਸੇਬਹੁਰਿਬਜਾਗ॥ਤਹੰਬਿਕਰੂਬਜਾਕਾਮਿਨੀਕਲਨਕ
ਰੀਕਰਭਾਗ॥੩੨॥ਪਦਰਾਗਬਧਨਾਸਰੀ॥ ॥ਤਿਹਿੰਗੇਰਿਹਰਹਿ
ਰਖੇਗਿਜਮੋਂ॥ਤਿਹਿਕੇਊਰਾਏਗਾਢਿਏਜਿਜਮੋਂ॥ਪੁਨਿਪੂਛਤਪ੍ਰੇਮਸੋਂ
ਤਾਹਿਹਰੀ॥ਕਹੁਤੁਕਿਹਿੰਕੀਕਲਕਗਮਕਰੀ॥੩੨॥ਹਿਤਕੌਨਕੇ
ਲੇਅਨੁਲੇਪਚਲੀ॥ਹਮਰੀਮਤਿਹੂਇਹਿਚਾਹਿਭਲੀ॥ਸੁਨਿਜੋਰ
ਰਿਬੇਨਸੁਚੈਨਪਰੀ॥ਠਗਿਨੀਹਰਿਹੇਰਨਿਨੇਜੁਠਰੀ॥੩੩॥ਹਰਿ

CC-0 Punjab University Chandigarh. An eGangotri-Vaidika Bharara Initiative

ਸੋਂ ਹਸਿਕੈ ਨਿਜ ਬਾਤ ਕਹੀ ॥ ਜਿਮਿ ਕੈ ਸਕੀ ਕਿ ਕਰਤਾ ਸੁਲਹੀ ॥ ਪੁਨਿ
ਹੋਰਿ ਹੂਈ ਹਰਿ ਰੂਪ ਲਹੂਾ ॥ ਅਰ ਪੇਅ ਨੁਲੇਪ ਅਨੂਪ ਪਹੂਾ ॥ ੩੪ ॥ ਹਰਿ
ਲਾਲ ਲਗਾਏ ਛਕੇ ਛਬਿ ਸੋ ॥ ਉਪਮਾ ਕਹਿ ਜਾਤ ਕਹਾ ਕਬਿ ਸੋਂ ॥
॥ ਤਬ ਦ੍ਵੈ ਹਰਿ ਰਿ ਹਰੀਖ ਭਏ ਬਿਰਹੇ ॥ ਬਿਨ ਰੂਪ ਸਤੀ ਸੁਭ ਅੰਗ ਲਹੇ ॥
॥ ੩੫ ॥ ਤਬ ਰੂਪ ਬਕੇ ਕਾਢ ਨਕੀ ਜੂ ਕਲਾ ॥ ਕਰਿ ਕੈ ਕਰਿ ਦੀ ॥ ਬਿਨ ਰੂ
ਬਕਲਾ ॥ ਕਰ ਏਕ ਸੁਠੇ ਭ੍ਰਿਤ ਭੈਂ ਅਟਕਾ ॥ ਪਗ ਸੋਂ ਪਗ ਦਾਬਿ ਰਿਓ ਜੈਸ੍ਰ
ਟਕਾ ॥ ੩੬ ॥ ਤਬ ਦ੍ਵੈ ਜੁਗ ਏਹਿ ਸ੍ਰੁਤ ਨੁ ਸਟਕਾ ॥ ਦੁਹੂੰ ਕੇ ਮਨ ਕੋ ਮਿਟਿਓ
ਖਟਕਾ ॥ ਰਿਜੂ ਅੰਗ ਅਨੰਗ ਤਿਜਾ ਸੀਤ ਬੈ ॥ ਛਬਿ ਛੀਨ ਲਏ ਛ
ਬਿ ਕੀ ਜੁ ਛਬੈਂ ॥ ੩੭ ॥ ਤਬ ਤੌ ਪਕਰੋ ਜੋ ਪ੍ਰਿਯ ਕੇ ਪਟਕਾ ॥ ਮਨ ਰੂਪ ਮ
ਨੇ ਭੁਵ ਸੋ ਭੁਟਕਾ ॥ ਕਰਿ ਨੇਹ ਕਹ੍ਯੋ ਮਮ ਗੋਹਭ ਲੋ ॥ ਗਹਿ ਨਾਂ ਹਿਸ

CC-0 Punjab University Chandigarh. An eGangotri-Vaidika Bharara Initiative

ਕੈਂਤਜਿਤੋਹਿਪਲੋ॥ਤੂਚਾ॥ਹਸਿਹੇਰਿਹਰੀਤ ਬਤਾਹਿਕਹੈ॥ਸੁਨਿਸੈਂਹਮ
ਰੇਕਛੂਕਾਜਅਹੈ॥ਕਰਿਲੇਹੁਤਿਨੈਤੁਤਹਂ ਜਾਇਤ ਥੈ॥ਕਹਿਕੈਤਵਆ
ਇਸਆਇਸਥੈ॥ਤ੍ਰੀਅਪੁਰੀਗਿਰਸੇਂਕਰਿਤਾਹਿਥਿਚਾ॥ਪੁਨਿਹੇ
ਰਿਰਹੇਹਰਕੇਹਿਰਦਾ॥ਜਨਜੁਥਨਜੂਥਜੁਰੇਸਗਰੇ॥ਹਰਿਹੇਰਨ
ਹੇਤਤੁਕੇਤੁਗਰੇ॥੪੦॥ਥਹੁਭੰਤਿਤਨਕੀਂਭੁਲਿਭੁਟਪਰੈ॥ਹਰਿਕੀਕ
ਲਕੀਰਤਿਗਾਨਕਰੈ॥ਜੁਵਤੀਜਨਜੋਵ੍ਰਤਜਾਹਿਜਹਾਂ॥ਜਨਸੀਰ
ਹਿਜਾਤਜਹਾਂ॥ਸੁਤਹਾਂ॥੪੧॥ਪੁਨਿਪੂਛਿਗਏਧਨੁਧਾਮਹਰੀ॥ਥਰ
ਜੋਰਗਹਜੋਜਿਮਿਅੰਤਕਰੀ॥ਕਰਿਸੇਕਰਿਕੈਕਰਤਕਾਇਦਿਯੋ॥ਇ
ਥੁਦਿਤਸਮਾਨਦੁਖੰਤਕਿਯੋ॥੪੨॥ਰਖਵਾਰਿਨਆਰਿਨਸੇਰਕਜੋ॥
॥ਤਿਨਕੇਪ੍ਰਭੁਘਾਤਪ੍ਰਯੋਰਕਜੋ॥ਸੁਨਿਕੈਸਪਠੇਬਲਬੀਰਜਿਤੇ॥

CC-0 Punjab University Chandigarh. An eGangotri-Vaidika Bharara Initiative

॥ਬਲਬੀਰਤੇਊ ਬਲਬੀਗਜਿਤੋ॥੪੩॥ਨਿਕਸੇਤਹੰਤੇ ਤਬਬੀਰਦੋਊ ੧੨੦
॥ਸਮਰੀਨ ਭੁਜੌਪ੍ਰਨਿਬੀਰਕੋਊ॥ਪ੍ਰਰਲੋ ਕਬਿਲੋਕਿਬਿਚਿਡਰਹੋ॥ਸ
ਬਨੇਪਰ ਦੇਵਪਾਵਿਭ੍ਰਲਹੋ॥੪੪॥ਪ੍ਰਰਸਿਪਤਪੋਖਿਪ੍ਰਸਿਨਭੁਏ॥ਲਿਖ
ਸਾਂਨ੍ਹਸੋਂਨਿਜਬਾਸਗਏ॥ਬਿਰਹਾਤੁਰਗੋਪਿਨਨੇਜੁਕਹੇ॥ਪ੍ਰਰਮੇਬ
ਰਤੇਸਬਸਤਜਲੇਹੋ॥੪੫॥ਨਰਭੂਖਨਚਾਹਤੇਚਾਇਨਸੋਂ॥ਪ੍ਰਰਭਾ
ਮਭੁਗੀਸਬਭੁਾਇਨਸੋਂ॥ਲਿਖਿਲੌਛਿਲਤੂਜਿਹਿਦ੍ਵੈਜੁਗਏ॥ਤਹਕੌਨ
ਭੁਤੂਲਤੂਨਭੁਈ॥੪੬॥ਕਰਪਾਇਪਿਖਾਰਿਪਰੇਸਦੋਊ॥ਭੁਜਿਭੋਜ
ਨਭੂਰਿਸਵਾਦਸੋਊ॥ਲਹਿਰੈਨਸੁਖੇਨਸੁਸੈਨਕਰੇ॥ਨਹਿਕਿਸਕੇਨੀਂ
ਦਸੌਨੈਨਭੁਰੇ॥੪੭॥ਹਰਿਕੀਕਰਨੀਬਰਨੀਸੁਨਿਕੈ॥ਭੁਜਭੂਰਿ
ਭੁਕਜੇਭ੍ਰਮਸੋਂਭੁਨਿਕੈ॥ਨਿਰਖੇਨਿਜਨਾਸਨਿਮਿੰਤਨਏ॥ਜਮਨੇਜਿ

CC-0 Punjab University Chandigarh. An eGangotri-Vaidika Bharara Initiative

ਸਿਦੂਤਦਿਖਾਇਦਏ॥੪੮॥ਪ੍ਰਿਤਿ ਰੂਪਮੇਸੀਸਨਦੀਸਪਠੇ॥ਇਕਨੋ
ਤਿਨਸੇਂਨੁ ਗਜੈਤਿਜਗੈਂ॥ਨਿਜਛਾਇਕੀਛਾਤੀਸੇਂਛੇਦਛਯੋ॥ਸੁਤਿਮੇ
ਸੁਤਿਕੋਸਦੂਸੁਨਭੁਯੋ॥੪੯॥ਤਭੂਤੇਮਤਕੇਤਪਨੀਜਨਥਾ॥ਨਹਿਦੇਗ
ਮੇਂਦੀਸਤਪਾਇਤਥਾ॥ਸੁਪਨੇਮਿਤੀਮਿੜੀਮਲਾਪਗਲੋ॥ਖਰਜਾਨਬਿ
ਖਾਦਨਤੇਲਮਲੋ॥੫੦॥ਦਿਗਅੰਬਰਮਾਲਜਪਾਪਹਿਰੇ॥ਇਤਿਆਦਿ
ਅਨੇਕਲਖੇਗਹਿਰੇ॥ਨਿਜਨਾਸਕਨਿਸ੍ਰਿਤਚਿੱਤਧਰੇ॥ਤਊਆਇਅਨੇ
ਕਊਪਾਇਕਰੇ॥੫੧॥ਭੁਏਭੇਰਗਿੰਭੂਤਸਮੇਲਜੇਈ॥ਬ੍ਰਲੈਂਵਾਇਲਿਏ
ਤਤਕਾਲਤੇਈ॥ਤਹਂਗਿਰਸਾਰਮਨੀਧਰਰੀ॥ਮਨਿਅੱਲਮਰੋਤਸਮੇ
ਦਮਰੀਂ॥੫੨॥ਬਹੁਨਾਦਨਿਨਾਦਨਬਾਦਸਬਜੇ॥ਦਹੂੰਓਰਨਤੇਰਨ
ਮੰਚਸਜੇ॥ਸੁਨਧਾਰਿਧਤਾਨਿਕੀਪਟੂਲੀ॥ਬਹੁਭਾਂਤਿਰਚੀਰਚਨ ੧੨

CC-0 Punjab University Chandigarh. An eGangotri-Vaidika Bharara Initiative

ਰਹੂਲੀ।।੫੩।।ਜਨਨਜਾਤਤਹਾਂਸਬਜਾ।ਤਿਨਕੋ।ਬੈਠਾਇਦੀਜੇਬਹੁਭਾਂਤਿ ੧੨੧
ਨਕੋ।ਤਿਨਮਧਜਮਗੀਪਤਿਮੰਚਮਹਾਂ।ਬਲਿਬੈਠਿਗਏਕੂਪਕਰਿਸਤਹਾਂ।।
੫੪।।ਮਿਲਿਜਮੀੜਿਮਹਾਂਨਮਹੀਸਸਨੋ।ਬਰਬੀਰਨਬਾਨਕਬੇਸਬਨੋ।।
।।ਤਬਤੂਰਬਜੇਬਹੁਮੱਲਨਕੋ।ਸੁਨਿਮੋਦਮਢੋਮਨਮੱਲਨਕੋ।।੫੫।।ਤਬ
ਚਾਨੂਰਮੁਸ਼ਟਿਕਆਦਿਜਿਤੇ।ਭੁਜਠੋਕਮੱਲਥਿਰੇਸੁਤੜਤਿਤੇ।ਨਿਜਰਾਸ਼ਿਤੇਅ ੦
ਦਿਕਰੋਪਜਨੇਸ਼ੀ।ਭੂਲਵਾਇਲਿਏਪੁਰਰੋਪਤੇਸ਼ੀ।।੫੬।।ਦੋਹ।। ।।ਤਿ
ਨਭੂਭ੍ਰਿਤਸੌਂਭੇਟਕਰਿਭੇਟਦਈਬਹੁਭਾਂਤਿ।ਅਵਨਿਪਆਇਸਪਾਇਪੁਨਿ
ਬੈਠੇਜਥਾਸੁਭਾਂਤਿ।।ਉਤਹਰਿਬਲਕਰਿਸੈਂਚਸੁਚਿਸਜਿਸਜਿਸੁਭਸਿੰਗਾਰ
।।ਅੱਲਦ੍ਰਿਦਭੀਪੁਨਿਧਮਕਸੁਨਿਆਏਨ੍ਰਿਪਦ੍ਵਾਰ।।੫੭।।ਛੰਦ।।ਪਦਰਾਗ
ਸਭੁ।। ।।ਤਹਾਂਕੁਵਲਯਾਪੀੜਨਾਗਾਨਿਰਖ੍ਯੋਨਿਵਰਿਨੀਚਨਾ।ਸੰਤਮਾਰ ੦

CC-0 Punjab University Chandigarh. An eGangotri-Vaidika Bharara Initiative

ਵਤਪੇਰਿਤਲਖਿਅਰਿਨਿਕਰਨਿਕੰਦਨਾ॥ਛੂਟਪਟਪਰਿਕਿਰਿਕਸਜੋਕੁਟਿਲ
ਅਲਿਖੈਕਰਸਿਨਜਾਰੀ॥ਬੋਲੇਅਰੇਮਹਾਂਵ੍ਰਤਤਜਿਦੇਨਭਗਾਰਗਮਾਗੀ॥੫੮॥
ਜਨਾਂਹਿਤੁਕਾਰਿਹੋਂਕਰਿਸਮੇਤਤਵਸਮਨਸੁਹਨਾ॥ਸੁਨਤਮਹਾਂਵ੍ਰਤਮਹਾਅੰਦਮ
ਤਿਮਹਾਂਰਿਸਾਨਾ॥ਪੇਰਜੋਪਦਮੀਪਦਮਾਪਤਿਪੇਪੂਜਨਪ੍ਰਮਾਨਾ॥ਕੋਪਿਪਕ
ਰਿਤਿਨਕਰਮੇਂਕਰਲਿਜਕਰਕਲਜਾਨਾ॥੫੯॥ਛੁਟਿਕਰੀਵੇਕਰਤੇਕਰਿ
ਤਿਹਿੰਸੁਕਰਪ੍ਰਹਾਰਾ॥ਦੂਰੇਦੋਰਿਦ੍ਰਰਦੂਰਦਦੇਹਤੌਰਕੁਤਦੂਰਦਵਾਰਾ॥੬੦॥
ਨਛਿਜਿਕਰਿਦ੍ਵੈਕਰਲਿਸਅਕਲਿਸਗਹੇਜਬਾ॥ਤਾਕਰਤੇਂਛੂਰਿਛੂਟਪਟਪ
ਕਰੀਪ੍ਰਛਡਾਸੁਭਾ॥੬੧॥ਖੇਰਿਖਲਹਿਲੇਰਾਏਗਿਰਿਧਰਧਰਧਨੂੰਪੈ
ਰੀਸਾ॥ਬਾਲਬੰਛਬਿਪਛਹੁਰਿਭੂਮਾਜੋਇਤਉਤਈਸਾ॥ਬਹੁਰਿਸਾਮੁ
ਹੇਆਇਧਾਇਕਰਿਪਾਇਅਪਾਰੀ॥ਮਾਨਿਭਾਗੋਤਾਆਗੇਪਰਾਪਰਾਪ

CC-0 Punjab University Chandigarh. An eGangotri-Vaidika Bharara Initiative

ਰਸਪ੍ਰਕਾਸੀ॥੯੧॥ਪ੍ਰਾਨਿਗਿਰਿਧਰਗਿਰਿਧਰਲੀਨਾ॥ਸੋਸ੍ਰਟਉਠਿਧ ੦੧੨੨
ਏ॥ਗਿਰਤਜਾਨਿਗਿਰਿਭੁਰੁਦੇਤੀਅਹਿਦੇਤਚਲਾਏ॥ਖਿਖਿਤਭੁਏ
ਲਖਿਰਚਨਕਦਲਾਇ੪ਵਕਾਰਿਕਰਿਕੋਪਾ॥ਧਾਯੋਮਦਨਮਦਨਸਰ
ਰਚਿਤਮਰਿਮਤਿਲੋਪਾ॥੯੨॥ਆਵਤਹੇਰਿਗਿਰਿਨਿਖਿਵਹਰਿਲੇਹ
ਰਿਗਹਿਲੀਨਾ॥ਕਰਮਰੋਰਿਅਹਿਧਾਰਿਉਖਾਰਿਵਦਨਕਰਿਦੀਨਾ॥
॥ਤਾਂਹੀਸੋਂਕਰਿਮਾਰਿਕਰੀਕੇ॥ਮਾਲਕੁਮਾਗੋ॥ਗਹਿਗਜਦੇਤਅਨੇਤ
ਉਠੈਭੁਰਿਗਪਧਾਰੇ॥੯੩॥ਤਹਾਂਮਲਨਿਬਾਪੁਬਜ੍ਰਬਾਮਬ੍ਰਜਬਰਜਾਥਿ
ਲੇਕੋ॥ਨਰਅਲਿਵਨਅਵਨੀਭੂਖਨਨਰਵਰਅਵਲੋਕੋ॥ਪ੍ਰਮਦ
ਨਿਪ੍ਰਮ੍ਰਦਿਤਮਦਨਮੰਜੁਮੂਰਤਿਮਨਮਾਨੀ॥ਗੋਪਨਸ੍ਰਜਨਸਖਾਪਨ
ਗੋਪਨਗੁਨਿਗਨਖਾਨੀ॥੯੪॥ਅਸਤਬਸ੍ਰਮਤੀਸਨਨਿਜਖੀਸਨ

CC-0 Punjab University Chandigarh. An eGangotri-Vaidika Bharara Initiative

ਪ੍ਰਦਪਰਿਰਾਨਾਮਾਤਪਿਤਭ੍ਰਿਜਬਾਲਕਾਲਸਮੈਕਿਸਪ੍ਰਮਾਨ
॥ਅਨਮਲੀਨਮਨੁਜਨਮਲੀਨਸਮਸਮਝੇਸੈਤਾ॥ਜੋਗਿਜਨਨਪ
ਰਤਝ੍ਰਭੁਜਾਨੋਭ੍ਰਮਨਭੁਗਟਿਤਾ॥੬੫॥ਨਾਜਾਨਜਨਕੇਜੀਜਬਾਸਨ
ਜੈਸੀਜੈਸੀ॥ਹਰਿਕੀਤਨੁਤਰਕੀਤਿਤਿਨਿਤਿਨਿਤੁਹੰਤੈਸੀਤੈਸੀ॥ਜਾਮੇ
ਸਬਰਸਭੂਪਾਕ੍ਰਿਸਕੈਕਾਜਰਿਖਾਯੋ॥ਜੋਰਸਭੂਪਅਨੂਪਬ੍ਰਹਮਬ
ਬੇਦਬਤਾਯੋ॥੬੬॥ਕਿਸਕਲਨਕਗਿਡ੍ਰਿਸਕਲਨਮਨਕਲਨਲ
ਪੀਕਨ॥ਜਦੀਪਬੀਰਬਰਪੀਰਪੀਰਹੋਭੁਜੋਭ੍ਰਮਿਅਨਾ॥ਤਬਹਰਿਰ
ਮਰਿਗਭੂਰਾਜੇਸੁਜਨਸਭਾਜੋ॥ਪਟਭੂਖਨਪਟੁਬੇਖਬਨੇਨਟਇਵ
ਭੁਲਭੂਨੇ॥੬੭॥ਸਕਲਰਿਗਕੇਸ੍ਰਨਨਟਿਗਟ੍ਰੇਰੇਖਤਸੋਭਾਹ
ਰੀਖਿਹਰਿਖਿਹੇਰਤਹਰਿਮੁਖਮਨਲੋਚਨਲੋਭਾ॥ਪਰਮਪ੍ਰੇਮਮਭੂਰਨਟੈ

CC-0 Punjab University Chandigarh. An eGangotri-Vaidika Bharara Initiative

ਮੂਰਨਖੁਨਬਾਨਗਾਵੈਂ॥ਪਰਿਖਿਪਰਸਪਰਥੂਜਬਰਕੀਬਹੁਬਾਤ ੧੨੩
ਘਤਾਵੈਂ॥ਦ੍ਹਾ॥ਏਅਨੇਤਕੋਐਸਆਇਅਟ੍ਰਤਰੈਅਵ੍ਰਨਿਤਲਾਇਅ ੦
ਨਕਹੂੰਦੁਭਿਨਿਦਪਲਐਜਹਨੈਦਭੁਵਨਭੁਲਾ॥ਪੂਤਪੂਤਕਪੂਤ
ਪੂਤਨਾਪੂਤਕਗੀਦਿਨਾ॥ਸਹਿਤਪਾਨਪਜਾਪਿਜੋਦਿਯੋਪਦਸਮਜ
ਨਨੀਜਿਸਾ॥ਛੰਦੀ॥ਚਕ੍ਰਬਤਅਤਿਬਕ੍ਰਧਾਤਿਜਗਚਕ੍ਰਪਗੇਜਾ
॥ਅਰਜੁਨਉਪਰਨਕੇਸਿਧੇਨਕਾਦਿਕਧਨਪੇਜਾ॥ਦਹਨਕਾਗ
ਨਤੇਂਗਾਜਗੋਪਬਾਨਗੋਪਨਕਰਤਾ॥ਕਾਕੋਦਰਦਰਦਾਜਿਦਰਾਮ
ਦਿਵਦੀਪਕਦਰਤਾ॥੭॥ਸਾਤਦਿਵਸਦਿਵਸਾਤਦਿਵਸਕੋਗੁ
ਰੁਗਿਰਧਾਰੀ॥ਭੁਜੇਭੁਜਾਵ੍ਰਤਿਨਕੇਭੁਦਭੁਜਾਵ੍ਰਨਪਰਭੁਜਭੁਜਾਰੀ॥ਕੇ
ਪਬਹੂਬਚਨਾਗਬਿੰਦਜਾਕੇਨ੍ਰਇਨੀਵੈ॥ਕਰਿਦੁਖਧਾਨਿਧਾਨਿਮੀ

CC-0 Punjab University Chandigarh. An eGangotri-Vaidika Bharara Initiative

ਤਅਰਸਙ੍ਹਿਗਾਪ੍ਰਦਪੀਦੈਂ ॥੭੧॥ ਜਾਂਬ੍ਰਿਪਿਕੀਬਪ੍ਰਭੁਬਾਂਤਬਦਤਜਨਜਾ
ਤੀਸਿਰਾਨੋ ॥ ਤਬਚਾਨੂਰਮੱਲਹਰਿਬਲਪ੍ਰਤਿਬੈਨਬਖਾਨੋ ॥ ਅਜੋਰਿ
ਛਬਲਰੇਦੇਤੁਮਨੂੰਨਰਰੇਦੇਬੁਲਾਏ ॥ ਜਨਿਨਿਨ੍ਰਪਜੰਨਜਾਨਿਪ੍ਰਨ
ਨਿਪੁਨਨਿਪ੍ਰਮਾਨਿਸਨਤੁਸਾਏ ॥੭੨॥ ਤਾਂਤੇਹਮਤੁਮਕਾਰਿਨਿਨ੍ਰਪਜਨਰਵ
ਰੈਰਿਸਾਵੈਂ ॥ ਪ੍ਰਭੁਪ੍ਰਸੰਨਤਾਕਰਿਪ੍ਰਸੰਨਤਾਪ੍ਰਜਾਸੁਪਾਵੈ ॥ ਨ੍ਰਿਪਪ੍ਰਸੰਨ
ਤੇਂਪ੍ਰਸੰਨਤਾਸਬਕੀਦ੍ਰੈਸੈ ॥ ਸਰਬਭੂਤਮਧਭੂਪਤਿਭ੍ਰਾਖਤਸ੍ਰੁਤਿ
ਸਬੈਂਹੈਂ ॥੭੩॥ ਸੁਨਿਚਾਨੂਰਬਚਨਛਿਧਿਯੂੰਤਸੁਭ੍ਰਰਿਪ੍ਰਮਨਾ ॥ ਤਦਾਪਿ
ਧਰਮਕੀਰੀਤਿਪ੍ਰੀਤਿਪਦਬੈਨਬਖਾਨਾ ॥ ਨ੍ਰਿਪਪ੍ਰਸੰਨਤਾਜੀਤਿਧਰਮਤੇ
ਕਰੈਕਰਾਵੈ ॥ ਯਾਮਬਾਲਕਤੁਮਤਰੁਨਨ੍ਰਿਪਹਿਬਿਧਰਮਬਨਾਵੈ ॥
॥੭੪॥ ਦੋਹਾ ॥ ॥ ਸੁਨਿਬੋਲੇਚਾਨੂਰਤੁਮਸਿਸੁਨਭੂਰਿਬਲਪ੍ਰੂਵਾ ॥ ਨਿ

CC-0 Punjab University Chandigarh. An eGangotri-Vaidika Bharara Initiative

ਨਛ੍ਰੀਞ੍ਹਕਰਿਕਰਿਹਨਜੋਕਰਿਸਤਸ੍ਰਸਮਹੂਰਗਾਤਤੇਂਅਨਜਨ ੧੨੪
ਅਫਅਨੁਤਵਅਸਸੇਲਨਅੰਗਿ॥ਬਲਥੌਲਿਸੁਸਿਕਖੂਣਸੀਅਲਿ
ਕਰੈਥਿਅਰਦਅਹਾਂਗਿ॥੭੫॥੪੩॥੫ਦੁਰਾਗਾਜੈਜੈਵ੍ਹਤੀ॥ ॥
॥ਸੁਨਤਰਾਨੂਰਥਰਭੁਰਿਰਰਥੇਰਗੀਥਿਗਸਿਤੂਰਸੋਕੋਲਿਠਕੀ
॥ਥਲੀਥਿਲਤੁ॥ਸਸੁਸ੍ਰਕਅਹਾਵੁਸਮਨਸਨੇਅੰਕਲਿਸ੍ਰਅਰਿਕਸ
ਦਾਲੀ॥ਅੰਗਸਅੰਗਾਪੂਤਜੀਗਾਪੂਤਜੀਗਾਸੈਸਾਨਿਭੁਲਿਭੁੰਤਿਸੋਭੁ
ਰਤਿਭੂਰੀ॥ਦਾਭੁਪਰਿਭੂਅਨਪਰਿਭਿਭੁਹਿਛੇਪਅਫਪਾਤਤੇਆ
ਦਿਥਿਧਕਰਤੂਰੀ॥੭੬॥ਹੇਰਿਅਬਲਾਅਵਲਿਬਲਾਬਲਲਰ
ਨਤੰਹਰਲਾਹਲਾਹਿਤੂੈਥਹਤਿਥਨੀ॥ਅਰੀਅਨਜਾਗਜਅਨਜਾ
ਜਿਨਰਕਰਤਏਰਾਇਸਦਰਾਇਅਨਜਾਗਜਸਈ॥ਅਸਨਿਸੇਸਾਰਸ

CC-0 Punjab University Chandigarh. An eGangotri-Vaidika Bharara Initiative

ਰਥੰਗਾਇ ਮੌਲ ਕੰਚਨਾਂ ਇਨ ਮਲ ਕੋਮਲ ਕਿਸੋਰਾ ਧਰ ਮਕੀਆਨਿ
ਸੁਮਾਨ ਨਦ੍ਰੈਹੈਂ ਇਤ੍ਰੈਸ ਭੁਜਾ ਅਥਾਪ ਪਾਨਿ ਇ ਘੋਰ ਥੋਰਾ ॥੧੭॥ ਸਭੁ
ਖਿਤ ਹਤ ਪ੍ਰਭੁ ਜਨੰ ਧਰਮਾ ਥਿਪ੍ਰੁਤਿ ਤਹਾਂ ਨੀਤਿ ਭੂਤਿ ਤਿ ਦ੍ਰੈ ਭੁਗਰਿ ਜਾਗੀਆਂ ਜੈ
ਨਤ ਜਿਜਾਇ ਲ ਹਿਸ ਮਲਸ ਮੁਦਾਇ ਸੋ ਨਾਇ ਦਿਨ ਹਾਇ ਸੁਤ
ਸਟਮਾ ਮਾਹੀਂ ਅੰਕਕੋ ਤੁਕੋ ਕਲੋਂ ਨਹੇਂ ਰਿਅਰੀ ਕ੍ਰਿਆ ਥਕਮਲ
ਸਿਮਕਮਲ ਸੋਰਾ ਕੋਰਕੋ ਤੂਆਂ ਨਬੀ ਰੋਗ ਬਿਦ੍ਰਾਹਿ ਰੀਰ ਮੁਖਲ ਥੈ
ਕਿਨਰਾਸ ਕੋਕਾ ਸਸੋਹਾ ॥੧੮॥ ਕਹਤਿ ਕੋਉਰੀ ਪਰਮ ਪੁਨਿ ਨਥ
ਜਪੁਹਿਮ ਜਨੰ ਪਰਮ ਪੂਰਨ ਪ੍ਰਰਥ ਜਗ ਹਾਬਿਹਾਰੀ ॥ ਭਿਮਲਥ
ਨਮਾਲ ਫਧਿਬੁਧਿਰੋ ਪਾਲ ੳ ਬਿਫਕਲੇ ਰੋਪਾਲ ਨਕਰਤ
ਪਜਾਰੀ ॥ ਜਾਸੁ ਪਦ ਪਦਮ ਪਦਾਮ ਪਦਮ ਪਾਨਿ ਸੋ ਪਾਰਬਤਿ ਪਤਿ ਪ੍ਰ

CC-0 Punjab University Chandigarh. An eGangotri-Vaidika Bharara Initiative

ਨਤੂਪ੍ਰਾਨਿਪ੍ਰਲੋਕੈ॥ਸੋਪਰਿਬ੍ਰਿਅਬਿਸੀਬ੍ਰਜਾਵਤਬਨਤੇਬਾਲਗੋ ੧੨੫
ਪਾਲਗਨਮਾਂਤਿਮਲੇਕੈ॥੭੯॥ਅਗੀਉਨਾਬ੍ਰਜਬਧੂਨਿਕੇਨੈਨ
ਕਮਲਕਰਮਕੀਨੇਨੂਰਨਭੂਪਜਾਕੇਨਿਹਾਰੈ॥ਸਰਬਸੌਂਦਰਜਸਤ
ਸਾਰਸਮਨਾਹਿਜਿਹਿਕਰੂਰਕੈਭੂਖਾਹਿਕਬਿਕੁਲਉਚਾਰੈਂ॥ਅਰੀਧੀ
ਨਜਬ੍ਰਜਬਾਮਸਬਧਾਮਕੇਬਾਮੋਸਜਾਮਕੇਧਾਮਬ੍ਰਾਨਗ੍ਰਾਮਕਾ
ਵੈਂਦ੍ਰਿਹਨਅਬਹਨਨਲੇਪਨਅਬਨਾਰਜਨਮੁਖਨਮੋਮਖਨ
ਆਂਸੂਨਅਨ੍ਹਾਵੈ॥੮੦॥ਪ੍ਰਾਤਬ੍ਰਜਤੇਬਨਤਾਬਿਧਿਨਪ੍ਰੀਤਮਪਰ
ਮਸਾਂਝਚਰਬੁਸਿਖਨਸੰਗਆਵੈ॥ਧੇਨੂਪਨਕੇਨੁਸਨਿਬੇਨਬ੍ਰਾਜਤ
ਦਾਜਦਰਸਟੈਦਨਜਿਨਕੀਸਿਰਾਵੈ॥ਭ੍ਰਾਗਬਨਬਸਨਕੇਬ੍ਰਨ
ਬਸਨਉਪਮਰਿਭ੍ਰਾਗਹਤਰਾਮਨਸੀਹਮਾਨਿਮਾਨੋ॥ਧਾਨਸੀਤਮਨ

CC-0 Punjab University Chandigarh. An eGangotri-Vaidika Bharara Initiative

ਕੀਇਕਦਸਾਦੇਖਿਬਿਕ੍ਰਬਤਨਹਿਪ੍ਰਭਜਿਨਕੇਪਜਾਨੋ॥੨੧॥ਸੁ
ਨਤਪ੍ਰਗਤਿਜਨਕੇਥੈਨਥੇਚੈਨਏਭੁਏਤ੍ਰਪੇਐਸਨਹਰਿਤਤਮਾਤਾ॥
॥ਜਾਨਿਭੁਗਾਦਨਭੁਜਭੀਤਾਨਿਨਭੁਕ੍ਰਭੁਏਭੁਜਦਬ੍ਰਾਗਿਰਿਦਜਭੁ
ਜਭੂਰਿਦਾਤਾ॥ਬਨ੍ਹਬ੍ਰਪ੍ਰਦੈਤਥੈਭੁਗਿਭੁਨਜੈਂਪਕਰਿਕ੍ਰਭੂਰਚਾਹੂਰ
ਭੂਰੂਚੂਰਕੀਨੋ॥ਉਪਰਬਲਪ੍ਰਸੈਂਬਲਪ੍ਰਸਮੁਸਿਕਹੰਨੋਕੁਰਿ
ਅਤਿਕੂਟਪ੍ਰਨਿਕੂਟਿਦੀਨੋ॥੨੨॥ਬਹੁਰਿਸਲਤੋਸਲਕਅਰਿਅ
ਕੇਆਏਤੇਉਤੇਨਹਰਿਹਰਖਿਹਰਬਰਖਹਾਗੀਅਰਨਾਤਿਨਕੇਹੇਰਿ
ਦੈਰਿਗਾਏਐਰਚਹੁੰਓਰਿਆਰਿਪੋਰਭੁਏਭੀਤਭੁਾਗੀ॥ਰਾਮਪਨਸ੍ਰਜ
ਮਤਬਸੰਗਾਸਖਸੰਪਲੇਰੰਗਾਮੇਰਿਗਾਭੁਕਿਕਰਤਕ੍ਰੀ॥ਵਾ॥ਹੇਰਿਹਰਖੇ
ਅਖਿਲਨੇਰਾਪ੍ਰਕਰਿਸਕੇਕਿਸਕੇਉਠੀਉਰੁਉਰਸਿਪ੍ਰੀਤਿਵਾ॥੨੩॥

CC-0 Punjab University Chandigarh. An eGangotri-Vaidika Bharara Initiative

।ਥੁਜਤ ਥਰਤੂਰ ਥਲਗੀਤਿ ਗਬਿਭੂਰਿ ਬਲਵਿਤ ਥਲਸਹਿਤ ਲਖ ੧੨੬
ਭੂਰਕੇ ਪਾਤ੍ਰ ਬਜਿਨਿਕ ਜਨਨੇਕੋ ਬਰਜਿਤੂਰਲਤ ਬੈਗਾ ਬਜਿ ਬੋਲ
ਜੈਕੂ ਅਤਿ ਸੁਅਤਿ ਲੈ ਪਾਅਰਿ ਅਤਿ ਦੁਸ ਬਸੁਦੇਵ ਦਾਜਾਦੇ ਭੂਖ
ਲੈ ਦੂਤ ਦੇਸ ਤੇ ਦੁਰਿ ਕਾਢੌ ਜੋ ਪਧਨ ਭੂਰਿ ਅਤਿ ਕ੍ਰੂਰ ਬਸੁਦੇਵ ਸਗ
ਲੈ ਚਮ ਅਤਿ ਅਦਿ ਦਰ ਕੇ ਪ੍ਰਾਨ ਕਾਢੌ ।੨੪। ਉਗ੍ਰਸੇਨੰ ਪ ਅਤਿ ਉਗ੍ਰ ਪ੍ਰਤਿ
ਪੰਛਿ ਮਾਅਹਨੈ ਪ੍ਰਤਿ ਪੰਛਿ ਪ੍ਰਤਿ ਪੰਛ ਕਰਤਾ ।ਬਿਬਿਧ ਬਕਬਾਦ ਤੋ
ਸੁਨਤ ਮਨੁ ਜਾਚਕੇ ਨਿਦ ਦਾਜਾ ਦਭੁਦ ਆਦਿ ਭੂਕ੍ਰਾ ਕ੍ਰਪਿ ਤਦੈ ਭੂ
ਦਿਕਿਟ ਕਕਦਨਕ ਰਨ ਕੈ ਗਏ ਚੜਿ ਮੰਚ ਪਰ ਪੀਚਿ ਕੈ ਤਾ ।ਨਿਰ
ਖਿ ਨਿਜ ਕਾਲ ਕਰ ਚਰਮ ਕਰਵਾਲ ਕਰਿ ਕ੍ਰੁਧ ਕੋ ਤੇਤ ਕਾਲ ਜਸ
ਜਾਲ ਵਿਤਾ ।੨੫। ਪਾਤ੍ਰ ਦੀਪਿ ਕਬਿ ਕ੍ਰਿਸਨ ਨਿਜ ਕਰ ਚਪਲ ਚਤੁਰ

CC-0 Punjab University Chandigarh. An eGangotri-Vaidika Bharara Initiative

ਈਗਾਲੈਉਰਿਰਬਾਦੁਉਰਗਾਦਿਨਜਾਈ॥ਪਟਕਿਤਨੁਸੁਕੁਣਤੋਸੰਕੁ
ਟਨੂਟਪੁਟਸੁਭੁਟਦਿਜੋਤੁਜਿਸਕੁਚਿਕਚਗਾਗਿਗਿਗਾਈ॥ਸੰਚਿਉ
ਤੰਗਾਤੇਰੰਗਾਸੈਂਅੰਗਾਤਿਗਿਉਪਰਿਪਾਦਿਅੰਗਾਏ॥ਆਪਭੁਦੇਸਮਕੌ
ਲੀਖਕਸੋਟਟਕਰਗਨਿਕਰਖਨਅਵਨਿਅਨੁਜਾਤੇਰਿੰਤਾਸੁਸਮ
ਤੰਗਾਰਿੰਸੁਦੇਤਾ॥੨੧॥ਭੁਗਿਭੁਜਭੁਾਟਤੇਭੁਜਨਭੁਗਵਤੇਕਰਿਬਿਭੂਖਨ
ਭੁਗਵਤੇਸਮਸੁਖਪੁੰਪਾਏ॥ਕਿਜਸਕੁਮਤਿਨੇਕੁਮਤਿਤਾਜਿਨੇਕਰੈ
ਛਿਸਨਗਤਿਕਰੌਕੀਮਿਜਾਇਗਾਏ॥ਕਿਸਕੇਕਦਨਲਿਖਿਬੇ॥ਦਬ
ਰਬਦਨਸੋਬਿਭੂਖਤਜਿਸਸਦਨਬਰਬਦਨਿਆਏ॥ਸੁਰਸਦਨਸੁ
ਮਨਸੌਰਭਸਦਨਸੁਮਨਦ੍ਰੈਬਰੀਖਬਰਸੁਮਨਬਾਜੇਬਜਾਏ॥੨੨
॥ਬਸੁਧਿਬਿਆਈਉਨੇਾਤੁੰਜਪਤਿਭੁਾਰਜਾਭੂਬਿਭੁਜਭੁਾਰਭੁਾਰਿਭੂਰਿਕੈ

CC-0 Punjab University Chandigarh. An eGangotri-Vaidika Bharara Initiative

ਈਆਦੀਨਤੇਦੀਨਦੁਖਦੀਹਦਾਗੁਨਦਗੀਦਾਜਿਤਕੇਦੇਹਸੋਦੇਹਭੋਈ ੧੩੭
।ਹਾਨਾਂਥਹਾਨੇਗਿਨਿਤਜਨੂਤਨਨੇਹਨਿਧਨਹਸਰੋਗਕਿਜੋਨਿਧਨ
ਤੇਕੋ।ਪ੍ਰਥੀਪਰਵਾਰਸ੍ਰਿਜਸਹਿਤਪੀੜ੍ਤਿਤਪਰਮਪ੍ਰਭਾਬਿਨਭੁਈਬਿ
ਨਪ੍ਰਭੁਹੋਗੋ।੮੪।ਬਿਨਾਅਪਰਾਧਤੈਂਪ੍ਰਾਨਿਪੀੜ੍ਤਿਕਿਜੇਪ੍ਰਾਨਖੀ
ਣਕੋਂਪ੍ਰਭੁਖਸੁਖਨਪਾਵੈ।ਸਰਬਸਸਾਰਕਰਤਾਰਭੁਰਤਾਰਹਰਤ ੦
ਰਅਪਚਾਰਨਾਹਿਕਿਹਿੰਨਸਾਵੈ।ਤਿਜਨਕੇਤਾਪਆਲਾਪਾਥਿਮਸੁ
ਨਤਹਰਿਆਪਹੀਆਇਉਪਦੇਸਕੀਨੋ।ਸਮਝਅਨੁਸਾਰਸਿਤਕਰ
ਮਕਰਤਾਰਸਤਬਾਣਿਤਿਨਹੁਆਰਕੁਲਕਰਮਕੀਨੋ।੮੫।ਬ
ਹੁਰਿਬਰਿਹਰਖਿਪਿਤਮਾਤਮੋਚਨਕਰੇਕਰੇਸਹਭ੍ਰਾਤਪ੍ਰਾਨਿਧਾਤਤਿ
ਕਰੋਂ।ਤਿਨਿਸਮੁਝਿਸੁਤਨਕੋਸਭਸਨਾਤਨਸੀਸਸਜੋਨਹਿਸ੍ਰੇਰੋ।

CC-0 Punjab University Chandigarh. An eGangotri-Vaidika Bharara Initiative

ਪਰਿਸ੍ਰਿੰਗਾਰਵਿਨਕੋ॥੮੨॥ਦੋਹਰਾ॥ ॥ਪਰਮਪੁਰਖਪਿਤੁਮਾਤੁਮੋਪ
ਰੀਖਪਰਪੁਰੁਖਰਸਨਾ॥ਸੁਦਨਸਨੇਹਸਈਦਈਆਜਾਤਿਨ
ਮੇਤਾਨਾ॥੮੦॥੪੪॥ਪਦਰਾਗਬਿਲਾਵਲੁ॥ ॥ਬਹੁਰਿਬਿਨਤ
ਦ੍ਰੈਬਿਨੈਬਿਬਾਗੀ॥ਬੋਲੇਬਾਨਿਮਾਤਪਿਤਪਜਾਰੀ॥ਮਾਤਤਾਤੁਮਤ
ਨਕਹਮਾਰੋ॥ਲਰੇਨਲਾਲਨਪਾਲਨਪਜਾਰੋ॥੮੧॥ਹਮਹੁਨ
ਲਹੇਤਿਹਾਰੇਤੇਈ॥ਅਤਿਅਭਾਗਿਜਨਮੇਜਗਜੇਈ॥ਭਾਗਬ
ਲੀਬਾਲਕਬਧੂਦੇਈ॥ਜਨਕਲਲਿਤਲਾਲਨਲਹਿਜੇਈ॥
॥੮੨॥ਸਬਸੁਭਸੰਭੁਦਸੁਭਗਸਰੀਰਾ॥ਜਨਿਜਿਨਿਪਾਲਹੋ
ਪਰਿਹਰਿਪੀਰਾ॥ਤਿਨਕ੍ਰਿਤਪ੍ਰਤਿਕ੍ਰਿਤਿਕਰੈਨਕੋਈ॥ਜਦਪਿਜ
ਨਮਜਗਲਹਿਸਤਸੋਈ॥੮੩॥ਜੇਸਮਰਥਬਹੁਤਸੁਦਕਨਸੇਵੇ॥

CC-0 Punjab University Chandigarh. An eGangotri-Vaidika Bharara Initiative

।ਤੋਆਪਨਪਲੰਘਜਮਪੁਰਜੇਹੈਂ।ਜਨਨੀਜਨਕਨਰਠਨਗਜੇਈ ੧੨੮
।ਪੁਨਿਪਤਨੀਪਤਿਬ੍ਰਤਸਤਸੇਈ।। ੯੬।।ਜਿਸੁਸੁਤਸੁਗੁਰੁਗੁਸੁਰਸ
ਰਨਾਈ।।ਇਤ੍ਰੈਆਸੋਵਿਅਸਵਸਵਨਜਾਈਂ।ਤਤੰਅਬੋਲੇਅਸਮਰ
ਥਰਹੇਗਸਾ।ਕਿਸਕੁਟਿਲਲਿਖਿਤਿਕਰੈਅਵਿਸੁਆ।।੯੭।।ਤੁਮਰੇਸੇਵ
ਕਬਿਨਦਿਨਗਏ।ਤੇਸਬਸੋਧ੍ਯਾਮਾਨਿਹਮਲਏ।ਤਾਤੈਂਛਮੋਅਛ
ਮਅਪਰਾਧਾ।।ਅਬਲੋਕੈਨਭੁਵਤਸੁਖਸਾਧਾ।।੯੮।।ਆਜਾਸਨੁ
ਜਤਨੁਜਬਰਬਾਨੀ।।ਸੁਨਤਈਸਤਾਸੁਮਤਿਸਿਰਾਨੀ।।ਹੈਊਤ
ਕੀਨਿਤਕਿਠਲਗਾਏ।।ਸੁਤਸਨੇਹਸਨਿਸਪਦਿਸਿਰਾਏ।।੯੯।।
।ਭੁਏਮਗਨਦ੍ਰਿਗਮਗਨਬਹਾਏ।।ਆਂਸੂਅਮਿਤਅਨੰਦਅਘਾ
ਏ।।ਜਨਨਿਜਨਕਕਰਹਿ।।ਆਸ਼ਾਸਨਾ।ਕਰਿਬਿਧਾਹਰਆਏਅ

ਘਨਾਸਨਾ ॥੯੮॥ ਉਦਾਸੇਨਜਦਾਸੇਨਪਬੀਨਾ ॥ ਭੂਪੇਅਨੁਰਾਗੇਵ
ਆਪਅਧੀਨਾ ॥ ਤ੍ਰਿਜਭੂਪਭੂਪਜਭੂਗਜਿਤਭੂਖੇ ॥ ਜੇਜੇਨਾਦਵਜਾਵੰ
ਜਾਂਗਾਏ ॥੯੯॥ ਜਿੰਹੰਤੂਹੰਤੇਤੇਤੂਰਨਾ ॥ ਅਜਾਏਬਸਾਏਭੂਰੇਸੁਥ
ਭੂਰਨਾ ॥ ਸਕਲਸਤੂਕਲਸਕਲਬਸਾਏ ॥ ਸਬਦੇਸਬਦੇਸਦਵਿ
ਜਭਾਏ ॥੧੦੦॥ ਅਹਰਅਹਰਹਰਿਹੇਰਨਿਹਰਖੋ ॥ ਪਰਮਪ੍ਰਭੂਦ
ਪਦੀਪ੍ਰਜਪ੍ਰਦਪਰਖੋਂ ॥ ਪੀਵਤੋਪ੍ਰਜਪਦਪਦਅਧਿਪੂਖਾ ॥ ਜੋਏ
ਜ੍ਹਾਨਜਰਠਤਾਸੂਖਾ ॥੧੦੧॥ ਗਣਿਮਸ੍ਰੂਪਤਿਮਸ੍ਰੂਪਰਿਅਧਿਰਾਜੇ
॥ ਸਬਦੇਸਬਧਿਪਸਭੁਸੁਭੁਸਾਜੇ ॥ ਪੁਨਿਨਿਦਨਿਦਨਨੰਦਨਿਹਾਰੇ
॥ ਬਹੁਧਿਧਾਬਿਨਪਬਚਨਬਿਸਥਾਰੇ ॥੧੦੧॥ ਅੰਗਿਅਲਪਅ
ਹਰਨਨਿਦੇਸਾ ॥ ਕਿਜੇਬਿਦਾਬ੍ਰਜਪਤਿਬ੍ਰਜਪੇਸਾ ॥ ਗਏਭੂਏ

CC-0 Punjab University Chandigarh. An eGangotri-Vaidika Bharara Initiative

ਬਜਾਭੂਲਬਬਹੁਭਾਂਤੀ॥ ਨੈਨਨਿਨੀਰਨਦੀਨੂੰਸਿਆਤੀ॥੧੦੩॥ ਪੁਨਿ
ਉਪਜੈਨਆਇਆਚਾਰਾ॥ ਭੁਏਤ੍ਰਿਸਨਬਲਕੇਦ੍ਵਿਜਦ੍ਵਾਰਾ॥ ਦੀ
ਨੇਦਾਨਦ੍ਵਿਜਨਬਹੁਭਾਂਤੀ॥ ਸੁਰਭਿਸੁਵਰਨਸੁਬਸਨਸੁਜਾਤੀ॥
੧੦੪॥ ਸੁਰਭਿਸੈਰਸੰਕਲਪਨੁਕੀਨੀ॥ ਹਰਿਬਛਜਨਨਾਸਮਾਜ
ਸੋਊਦੀਨੀ॥ ਬਿਦਾਜਾਬੇਦਨਹਿਤਹਰਿਰਾਮਾ॥ ਪੁਨਿਕਾਮਨੇਗੁਰੁ
ਗਿਹਗੁਨਗ੍ਰਾਮਾ॥੧੦੫॥ ਕਾਸੀਪੁਰਿਅਵੰਤਿਕਾਬਾਸੀ॥ ਹੁਤੋਬਿਪ੍ਰ
ਬਹੁਬਿਦਬਰਬਾਸੀ॥ ਸੰਦੀਪਤਿਸੰਦੀਪਨਨਾਮਾ॥ ਸੰਦੀਪਨਸਬ
ਸੁਭਗੁਨਗ੍ਰਾਮਾ॥੧੦੬॥ ਤਾਗੁਰਗੁਰੁਤੇਗਹਿਬ੍ਰਮਵਿਦ੍ਯਾ॥ ਸੀਖੀ
ਸਕਲਪਸੰਸਬਸਿਛਾ॥ ਚੌਦਹਚਤੁਰਸੀਚੌਸਠਕਲਾ॥ ਦਿਨਦਿ
ਨਸੰਬਰਲੀਕਰਤਲਾ॥੧੦੭॥ ਗੁਰਦਛਨਾਹਿਗੁਰੁਦਛਨਦਈ

CC-0 Punjab University Chandigarh. An eGangotri-Vaidika Bharara Initiative

।ਭੁਏਪ੍ਰਨਤਿਜੁਤਜੋਜਿਯਜਾਨੀ॥ਭੂਰੂਅਤਿਮਾਨੁਖਸਾਹਿਮਮ
ਹਾਨਾ।ਲਖਿਆਂਵਾਲੋਮ੍ਰਿਤਸੁਵਨਸਹਾਨਾ॥੧੦੮॥ ॥ਇਤਿਸ੍ਰੀਦ
ਸਮਸਾਰਸ੍ਰੀਗੀਤੇਅਸ਼ਟਮਪਦਮਾਲਾ॥੮॥ਦੋਹ॥ ॥ਗੁਰੂਵਰ
ਆਇਸਪਾਇਹਰਿ ਜਾਇਦੇਵਸੁਤਲਜਾਇ॥ਲਹਿਭ੍ਰਗੁਗਿਜਹ
ਰਖਇਬਹੁਖਰਚੀਨੇਭੂਰਭੁਜਾਇ॥੧॥ਕਰਿਗੁਰੂਪਗਨਪ੍ਰਨਾਮਪੁ
ਨਿਆਇਅਜਨਿਜਧਾਮ॥ਪਾਇਪੌਰਗ੍ਰਿਜਰਤਨਹਰਿਭੁਏਪਰਿਪੂ
ਰਨਕਾਮ॥੧॥ਪਦਰਾਗਧਨਸਰੀ॥ ॥ਕਬਹੂੰਕਉਪਵਨਮਾਮ
ਅਤਿਮਤਿਧਾਮਸਨਾਮਸਖਾਸਹਿਤ।ਤਿਹਿਪ੍ਰਤਿਪ੍ਰਨਤਆਗਤਿਹਰਿ
ਨਹਰਿਕਛੁਕਪ੍ਰਨਜਕਥਾਕਹੀ।ਤੁਮਜਾਹੁਬ੍ਰਜਮਾਮਾਤਪਿਤਕੋ
ਕਰਨਪਰਸਮਪ੍ਰਸਾਦਲੋ।ਸੰਦੇਸਦੇਮਮਗੋਪਿਗਨਕੋਰਹੁਬਿਰਕ

CC-0 Punjab University Chandigarh. An eGangotri-Vaidika Bharara Initiative

ਬਿਖਾਦਲੋਪ॥੨॥ਸੋਸੇਸਗਨਸੰਨਪਾਨਜਿਨਕੇਸੁਧਤਨਕਤਨਕੀਨਹੀ ੧੩੦
॥ਸਬਧਰਮਤਜਿਜਨਮੁਹਿਭੁਜੈਂਸੋਹੂਭੁਜੇਤਿਨਕੇਤੇਹੀ॥ਬਲੰਦਿਨਕੋਬੈਂ
ਲਭੁਜਥਾਸੋਤਥਾਸੋਹੂਨਕਹਿਸਕੋਂ॥ਦਿਨਰੈਨਸੋਬਿਨਚੈਨਹੈਨਸੁਐ
ਨਹੇਰਤਹੈਂਥਕੇ॥੩॥ਅਸੁਲੇਸਹੀਨਸੁਦੇਸਅਮਸਿਦੇਸਹਿਤਜੀਵਤ
ਅਹੈ॥ਤਿਨਕੀਕਹਾਨੀਕੁਲਨਕਬਿਕਥਕੇਟਿਕੇਟਿਹੂੰਨਹਿਕਹੈ॥
ਇਮਿਕਹਿਦਿਜਸਿੰਦੇਸਜਤੇਲਿਜੇਸਥਸਨਸਾਠਿਕੈ॥ਕਿਧਬੂਜਨ
ਬੂਜਨਬੂਜਜਨਬੂਜਨਬੂਜਸੁਖਬੂਜਨਉਰਆਨਿਕੈ॥੪॥ਬੂਜਆ
ਇਬੂਜਸੁਖਪਾਜਸਿਲਿਬੂਜਰਾਇਬੂਜਆਦਰਦਿਯੋ॥ਗਲਲਾਇ
ਬ੍ਰਿਜਨਬਗਾਇਬੂਜਜਦੁਰਾਇਇਵਿਅਰਚਨਕਿਯੋ॥ਭੁਰਿਭਾਇਭ
ਲਭੇਜਨਨਿਮਾਇਬਿਬਿਛਾਇਸੇਜਸੁਹਾਵਨੀ॥ਬੈਠਾਇਤਾਪਰਧੋਸਕੋਂ

CC-0 Punjab University Chandigarh. An eGangotri-Vaidika Bharara Initiative

ਮੁਛੀਕ੍ਰਿਸਲਪਾਥਿਆਟਨੀ॥੫॥ਬ੍ਰਹੀਬਹੁਰਿਬ੍ਰਸੁਦੇਵਕੀਕ੍ਰਲਕ੍ਰਸਲ
ਸਰਬਸੁਦੇਵਕੀ॥੬॥ਦੀਨੀਬਧਾਈਬਹੁਰਿਸਾਨੁਗਾਸਮਨਕੀਸਕ੍ਰਦੇਵਕੀ॥ਬ੍ਰਹੀ
ਬਹੁਰਿਬ੍ਰਜਚੰਦਜਸੁਧਾਨੰਦਕੀਆਨੰਦਕੀ॥ਸੁਧਕਰਤਹੈਂਕਬਹੂਕਹੂਪਿ.
ਤਮਾਤਸੁਖਸੁਖਰਿਦਕੀ॥੬॥ਗੋਬਿੰਦਨਿਜਗੋਬ੍ਰਿਦਕੀ॥ਬ੍ਰਿਦਾਬਿਪਨਬਨ
ਬ੍ਰਿੰਦਕੀ॥ਅਲਿਕੁੰਜਨਕੁੰਜਨਿਕੁੰਜਕੀਡਰੁਪੁੰਜਮੰਜੁਬਿਨੰਦਕੀ॥ਨਿਜਗੋ
ਪਜਨੋਪਾਗਿਰਿੰਦ੍ਰਕੀਕਬਹੂਬਹੁਰਿਗਿਇਤਆਏਹੈਂ॥ਨ੍ਹਿਸਜਾਮਸੁੰਦਰਸੁਨ
ਸਸੁਸੀਮਿਤਸੁਮੁਖਸੁਣ੍ਹਗਾਇਖਾਏਹੈਂ॥੭॥ਜਿਨਦਾਵ੍ਹਪਰਖਨਬਾਤਬਰਖ
ਨਬਿਖਕ੍ਰਾਬ੍ਰਿਖਬਹਨਾਦਿਤੋ॥ਠੱਕ੍ਰਰਗੋਬ੍ਰਜਕੀਬਿਬਿਧਾਬਿਧਬਿਬਿਧ
ਬਧਕਬਿਧਾਦਿਤੋ॥ਬਤ੍ਰਾਬਿਰਹਬਿਖਧਰਬਿਖਮਬਿਖਤੇਅਬਨਅਦ੍ਵਨ
ਸੁਕਲੋਂਕਰੋ॥ਜੋਹਸਨਬੋਲਨਕਲਕਲੋਲਨਲੋਲਮਨਹਮਰੋਹੈਂ॥੮॥

CC-0 Punjab University Chandigarh. An eGangotri-Vaidika Bharara Initiative

।ਸੁਨਿਸੁਬ੍ਰਖਸੋਸੁਧਕਰਤਹਮਰੀਹੋਤਸਿਥਿਲਸਕਲਕ੍ਰਿਯਾ।ਸਰ ੧੩੧
ਸੈਲਸਰਿਤਸੁਖਲਖਿਹਾਰਨਿਹਾਰਿਤਿਰਿਹਹਰਤਾਹਿਯਾ।ਹਮਲਹੇ
ਹਰਿਢੂੰਢੇਰਧਾਗਿਗਿਰਿਧਰਨਬਲਆਏਇਹਾਂ।ਦੀਸ੍ਯੋਦੇਵਦਾਹਨ
ਲੁਜਦਾਹਨਗਾਸ੍ਯੋਜੋਗਰਗਮੁਨੀਮਹਾ।ਦੀਗਜਮੱਤਮੱਲਸਕੀਸ
ਜਿਨਿਗਜਮੱਤਅਫੁਤਬਲੀਦਲ੍ਯੋ।ਲੀਲਾਲਲਿਤਕਰਿਦਲਤ
ਜਿਮਿਬਨੀਮ੍ਰਗਾਪਲੀਂ।ਝੁਜਤਾਲਬਿਕਟਾਬਿਸਾਲਪਨੁਕਜਲਲ
ਇਵਭੁਜਨਕਰ੍ਯੋ।ਦਿਨਸਾਤਏਕੈਹਾਥਪੈਤਰੁਪਾਤਇਵਗਿਰਿਦ੍ਵ
ਧਰ੍ਯੋ।੧੦।ਧੇਨੁਕਪ੍ਰਲੰਬਬਕਾਰਿਲੈਬਾਬਿਲੈਬਾਬਿਨਗਿਨਿ
ਗਿਨਿਹਨ੍ਯੋ।ਜਿਨਿਸਰਿਸੁਰਾਸੁਰਸਮਰਮੇਸੁਰਅਸੁਰਜੈਧਹਨੇਖ
ਨੋ।ਇਮਿਮਨਿਦਬੈਆਨਿਦਾਬਿਨੀਨਿਜਨਿਦਨਿਦਨਬੁਨਗਨੋ।ਧ੍ਯਿਜਧੇ

CC-0 Punjab University Chandigarh. An eGangotri-Vaidika Bharara Initiative

ਮਪੂਰਨਮੇਂਪਰਗੋਭ੍ਰਾਰਿਨੈਨਬੈਨਨਪ੍ਰਾਨਿਭ੍ਰਕੋ॥੧੧॥ਜਸੁਦਾਸੁਨਤਜਾਸੁ
ਦਾਨਿਸੁਤਜਸਦਾਹਬਿਰਹਸਨੀਪ੍ਰਨੀ॥ਕਹਿਆਰਿਅਬ੍ਰਿਪ੍ਰਦ੍ਰਾਹਾਗ੍ਰਿ
ਗਭ੍ਰਸ਼ੀਨਾਹਡੇਊਅਤਿਅਨਮਨੀ॥ਇਹਿਭ੍ਰਾਂਤਿਭ੍ਰਬਾਦਤਭ੍ਰਾਦਲਖਿ
ਨੀਦਰਾਵਨਜਸੁਮਤਿਕੋਮਹਾ॥ਉਧੋਂਦਭ੍ਰਜੇਉਧੰਦਬਾਲਿਤਬੋਲਜੋਲਹਿ
ਤਬਚਰਬਦਿਆਹਾ॥੧੨॥ਤ੍ਰਮਭ੍ਰਾਵਸਭ੍ਰਾਜਨਭ੍ਰਰਿਭ੍ਰੇਬ੍ਰਜਰਾਜਨਜਸੁਮ
ਤਿਜਸੁਮਤੀ॥ਜਿਨਕੀਜਗਤਪਤਿਮੇਂਪਰੀ॥ਇਹਿਭ੍ਰਾਂਤਿਭ੍ਰਬ੍ਰਿਮਤੀਮ
ਤੀ॥ਏਬਿਸ੍ਰਬੀਜਬ੍ਰਜੇਸਬਰਨੇਬੇਦਬਲਬਕਦਲਦੇਊ॥ਸਰਬ
ਰਜਸਰਬਸੇਸ੍ਰਬਸਨਤਨਸਰਬਜਨਰਾਜੀਵਨਜੇਊ॥੧੩॥ਜਾਮੇਸੁ
ਜਨਤਨੁਤਜਨਅਵਸਰਅਵਸਰਨਮਨਲਾਇਬੋ॥ਕੁਲਕਰਮ
ਕਲਿਮਲਕਾਟਿਪ੍ਰਵਿਸਤਪਰਮਪਦਜਿਹਿਂਜਾਇਕੈ॥ਤਾਮੈਂਤ੍ਰਮਰੀ

CC-0 Punjab University Chandigarh. An eGangotri-Vaidika Bharara Initiative

ਤੁਮਾਰੀਮਤਿਬੁਧੀਜੋਜਾਭਾਂਤਿਸੋਂ॥ਕਰਤਵ੍ਰਜਮੋਸਨਰਪਜੇਤੂਮੈਬੂਝੇ
ਸਕਾਹੂਬਾਤਕੋ॥੧੪॥ਜੈਂਬਚਨਉਧੱਵਕੇਸੁਨਤਉਧੱਵਭੁਜੇਨਬੂਜੇ
ਸਕੋ॥ਉਧੱਵਵ੍ਰਬਿਦੂਖਤਬਬਦਜੋਬੇਸਸੰਦੇਸਪਰਮਪਰੇਸਕੋ॥ਐਹੇ
ਅਦੀਰਘਕਾਲਮੈਨੰਦਲਾਲਨੰਦਸੁਨੋਸਹੀ॥ਦੈਹੈਤੁਮੈਸੁਖਸਕਲ
ਸੋਕਰਿਸਫਲਨਿਜਬਾਨੀਕਹੀ॥੧੫॥ਯੋਂਸੁਨਿਜਸੋਮਤਿਨੰਦਲ
ਹਿਆਨੰਦਉਰਧੀਰਜਧਰੈ॥ਇਹਿਭਾਂਤਿਬੀਤੀਰਾਤਸਗਰੀਬਾਤਬ
ਤਰਾਵਤਹਰੈ॥ਤਬਗੋਪਿਕਾਗਾਨਰੋਹਗੇਹਨਿਕਰਨਦਧਿਮੰਥਨ
ਲਗੀ॥ਧਰਿਗਾਨਮਿਲਿਮੰਥਨਰਵਅਪਾਨਕਰਹਿਵਾਦਿਗਾਧ
ਗੇ॥੧੬॥ਸੋਸਬਦਸੁਨਿਉਧੱਵਉਠੈਗ੍ਰਹਕਰਨਸੀਘਜਾ॥ਬੰਦਨਾਕੁਏ
ਭੋਰਬ੍ਰਜਪਤਿਪੌਰਿਪੇਖਨੇਬ੍ਰਜਬਸਨਸੁਭਸਨੰਦਨਾ॥ਬੋਲੀਅਰੀਇ

CC-0 Punjab University Chandigarh. An eGangotri-Vaidika Bharara Initiative

ਹਰੈਨਕੇਕਲਕਛੰਨਕਮਨਿਮੀਂਭ੍ਰਿਤਮਹਾਂ॥ਮ੍ਰਿਤਕੇਸਕੀਪ੍ਰਿਤਿਕਰਨ
ਹਿਤਅਕ੍ਰੂਰਆਯੋਪੁਨਿਕਹਾ॥੧੩॥ਦੋਹਾ॥ ॥ਇਮਿਬ੍ਰਜਬਨਿਤਾਬਿ
ਰਹਬ੍ਰਿਤੈਂਬਦਤਬਿਬਿਧਬਿਧਬੈਨ॥ਆਯੋਇਤਾਕ੍ਰਿਤਪ੍ਰਾਤਭ੍ਰਿਤਊਂ
ਪਦਊਪਧਦਓਐਨ॥੧੪॥ਹੇਰਤਹੀਹੈਰਾਨਹ੍ਵੈਰਹੀਂ॥ਜਿਹੀਂਬ੍ਰਜਬਾਲ॥
ਹਰਿਕੇਭੂਖਨਬਸਨਸਬਹਰਿਸੇਰੂਪਰਸਾਲ॥੧੫॥ਸ਼ਬਦ॥ਪਦਰਾ
ਗਰਾਮਕਲੀ॥ ॥ਸਬਕਹੈਂਰੀ॥ਜਿਹਕੈਨਬ੍ਰਜਪਤਿਬੇਖਬਨਿਬਨ
ਆਇਓ॥ਹ੍ਵੈਨਿਕਟਪੁਨਪੂਛਓਜੋਤੁਮੀਂਪਿਜਕੇਪਰਮਪ੍ਰੀਤਮਪਾਇਓ
॥ਤਬਲੇਗਈਂਹਸਿਰਹਸਿਹਰਿਸਿਂਦੇਸਹਰਜਿਜਨਾਨਿਕੋ॥ਬੈਠ
ਇਬਰਆਸਨਬਿਲਾਸਨਿਬਦੇਬਚਬਰਬਾਨਿਕੋਂ॥੧॥ਸਮਝੇ
ਸਖਾਤੂਸਨਾਮਕੋਪਿਤੁਮਾਤਹੇਤਪਠਾਇਓ॥ਨਹਿਆਂਰਕੇਊਬ੍ਰਜਬੀ

CC-0 Punjab University Chandigarh. An eGangotri-Vaidika Bharara Initiative

ਚਤਾਕੀਪ੍ਰੀਤਿਪਾਵਤੁਜੁਪਾਇਓ॥ਜੋਨੇਹਬੰਧਨਬੰਧ੍ਰਜਨਕੋਤਿਹਿਨਤ ੧੩੩
ਜਾਗਾਸਕੈਨਤੀ॥ਔਅਰਬਾਹੇਤਜੁਹੈਰਤੀਲਹਿਅਰਥਸੋਨਰਹੈਰਤੀ॥
੨੦॥ਜਨੋਤਰੁਨਕੀਤਰੁਨੀਨਮੈਂਆਲਿਕੀਸੁਮਨਗਨਮੇਜਬਾ॥ਗਨਿ
ਕਾਅਧਨਕੈਂਜਨੋਤੰਜੈਅਸਮਰਬਾਕਿਪੈਂਪ੍ਰਜਾਤਬਾ॥ਦ੍ਵੈਪਠਿਤਪਾਠਕ
ਕੈਜਬਾਜਾਜਕਨਥਾਜਜਮਾਨਕੋ॥ਫਲਬਿਗਤਬਿਛੁਹਿਪੋਛਿ
ਜਨੋਭੁਜਬਿਂਛਬਿਂਛੁਗਿਹਾਨਕੋ॥੨੧॥ਦਵਦਗਧਥਨਥਨਜੀ
ਵਨਜੋਭ੍ਰਜਿਜਾਰਨਜੇਜੁਵ੍ਰਤਿਹਿਤਜੈ॥ਤੇਜੇਤਜਗਾਜੇਗੋਬਿੰਦਸਹਰੋ
ਬ੍ਰਿੰਦਬ੍ਰਜਬਨਿਤਾਬ੍ਰਜੈਂ॥ਇਮਿਗਾਇਕੋਪੀਬ੍ਰਿੰਦਗਤਗੋਬਿੰਦਮਨਬ
ਚਕਾਇਜੋ॥ਪ੍ਰਿਯਦੂਤਦਰਸਨਪਾਯਲਾਜਬਿਹਾਇਕੋਈਅਧਾ
ਇਤੋ॥੨੨॥ਕੋਉਇਕਉਨਮਦਮੱਤਮਧੁਮੱਤਮਧੁਪਨਿਹਾਰਿਕੋ॥ਪ੍ਰਿ

CC-0 Punjab University Chandigarh. An eGangotri-Vaidika Bharara Initiative

ਜਨੂੰਡਪਠਨੋਸ੍ਰਹਿਮਨਾਵਨਹੇਤਾਇਸੁਉਰਧਾਰਿਕੈ॥ਬੋਲੀਅਰੇਅਤਿਕਿਤ
ਵਕਿਕਰਮਧੁਪਾਅਤਿਮਤਪਰਾਪਰੈ॥ਮਤਸੋਤਰੁਚਰੁਕੁਮਰਾਜਿਤਮਤਿਮੂਢ
ਮੁਖਮੂੰਡੈਂਧਰੈ॥੨੭॥ਮਧੁਪਤੀਮਧੁਪੁਰਮਾਨਿਨੀਨਮਨਾਇਸਨੋਮੇਵਨ
ਕਰੈਂ॥ਸਾਕੂੰਤਸਦਾਸਿਪਰਿਹਸਿਤਵੈਤਵਸਾਰਿਸਸਹਚਰਸਹਚਰੈ॥ਇਕ
ਬਾਰਅਧਰਸੁਧਾਸੁਧਾਰਸੁਪਾਨਰਸੈਂਨੋਪਜਾਇਕੈਂ॥ਤਜਿਕੈਂਬਾਜੇਭੁਜਿ
ਕੈਂਪੁਗੀਤਵਾਇਵਸੁਮਨਸਾਬਿਹਾਇਕੈ॥੨੮॥ਪਰਿਚਰਨਕਮਲਾਕਰੇ
ਕਰੈਪਰਿਚਰਨਕਮਲਨਤਾਸੁਕੋ॥ਜਾਨੀਪਰਤਮੋਹੀਸੁਨਤਜਸਜਲ
ਪਉਂਤਮਨਾਸੁਕੋ॥ਖਟਪਦਕਾਜਵੁਪਤਿਹਿਗਾਵਤਹਾਅਗੋਹਨਿ
ਅਗਭੋ॥ਕੁਚਕੁਜਛਪਿਤਪ੍ਰਗਤਿਪਨਕੇਤੁਟਗਾਇਲਹੁਸੁਖਅਗ
ਜੋ॥੨੯॥ਦਿਵਭੂਰਸਾਤਲਮੋਤਿਯਾਤਿਹਿਕੈਨਕਹੂਵੁਰਲਭਅਹੇ

CC-0 Punjab University Chandigarh. An eGangotri-Vaidika Bharara Initiative

॥ਜੋਕਪਟਹਾਸਨਿਬ੍ਰਿਤੁਬਿਲਾਸਨਿਮਨਬਿਲਾਸਿਨਿਕੇਰਾਹੈ॥ਜਿਹਿੰ ੧੩੪
ਰਨਰਜਰਮਨੀਯੌਂਰਮਨੀਰਮਾਸੀਸੇਵਤਿਸਦਾ॥ਹਮਸੀਤਿਯਾਨਿਕੀ
ਤੌਂਹਕਹਾਨੀਕੈਨਕਹੁਕਿਧਿਬਿਧਿਕਹਾ॥੨੭॥ਉਤੱਮਸਲੋਕਸੁਨਾਮ
ਤਾਸੁਸੁਚੀਨਜਨਕੋਦੁਖਦਾਹੈ॥ਦੁਖਦੀਨਦਾਇਕਤਦਸਖਾਮੇਸੋਨਹਿ
ਹਿਅਦਸਰਅਹੈ॥ਤੂੰਜੋਮਨਦਨਹੇਤੁਮੁਹਿਕਹਿਬਿਖੈਨੈ ਸਮਪਾਇਨਪਰੈ
॥ਤਦਸਖਾਸਿਖਈਕਪਟਕੀਸਿਖਸੋਨਮਨਸੋਰਹੈਹੈ॥੨੮॥ਜਾਹਿਤੁ
ਤਜੇਪਰਲੋਕਲੋਕਅਤੇਕਸੁਖਸਿਧਿਪਜੇ॥ਸੋਤਜਿਰਾਜੋਕ੍ਰਿਤਹਨਹਮੇ
ਅਬਕਜੇਂਰਹੈਂਤਿਹਿਸਿਧਿਰੋ॥ਦਹਿਜਨਮਜਨਮਨਕੇਕਠਿਨਜਿਨਿਕ
ਰਿਨਈਨਨਈਲਈ॥ਸੁਨਿਲਈਹਮਦਾਬੀਕਹੈਂਜੋਭੂਤਭਵਭਵਸੇਂਬ
ਈ॥੨੯॥ਕਬਹੂੰਕਥਾਨਰਅਧਿਪਕੋਇਨਬਧਿਕਹੂੰਇਵਬਧਕਰਿ

CC-0 Punjab University Chandigarh. An eGangotri-Vaidika Bharara Initiative

ਦਿਯੋ॥ਪੁਨਿਕਾਮਮੋਹਿਤਬਾਮਕੋਬਪੁਬਾਮਤਾਬਿਨਾਸ਼ਨਕਿਯੋ॥ਬਾਲਿ
ਕੋਬਹੁਰਿਬਲਿਕੇਅਦਨਕਰਿਬਾਂਧਿਬਾਸ਼ਿਸ਼ਇਵਲਿਯੋ॥ਤਾਤੇਂਅਸਿ
ਤਕੋਸੰਗਆਸਿਤਨਸਿਤਨਕੋਚਾਹਿਜਾਕਿਯੋ॥੨॥ਚਾਤਿਹਿਤੇਂਤਨਜੋ
ਤਾਕੇਚਰਨੈਤਿਹਿਚਰਿਤਤਜੇਨਜਾਤਹੈ॥ਜਿਹਿਤਨਕਕਨਕਾਕਰਨ
ਕਰਿਤਜਿਜਾਤਜਗ॥ਮੁਨਿਜਾਤਹੈਂ॥ਸ੍ਵੈਦੀਨਨਿਜਜਨਦੀਨਜਿਨਤ
ਜਿਦੀਨਦਿਨਤਿੰਛਕਿਹੈ॥ਸਬਹੂੰਦਧਰਮਾਬਿਭੂਤਕਰਿਅਵਧੂਤਮੇਂ
ਹ੍ਵੈਦਿਨਤੁਹੈਂ॥੩॥ਬਚਕਪਟਕਪਟੀਕਿਤਵਕੇਗਮਸਾਂਚਸੇਸਮੁਨੇਅ
ਤੀ॥ਜਿਮਿਬਧਿਕਸਬਦਅਸਾਰਸੁਨਿਕਲਸ੍ਰਿਸਨਸਾਂਰਸੁਤੀਹਤੀ॥
॥ਤੁਖਦੀਦਦਾਇਕਦਾਜਿਤੀਮਿਸਮਤਿਬਾਂਤਤਾਕੀਭੂਤਨੈ॥ਤਿਹਿ
ਨਖਪਰਸਸਰਅਸਮਸਰਨਿਹਤੀਨਕੋਪੁਨਿਜਿਨਿਹਨੋ॥੪॥ਧ੍ਰਿ

CC-0 Punjab University Chandigarh. An eGangotri-Vaidika Bharara Initiative

ਪਾਸਖਬਹੁਰਿਆਗੇਪਠਾਏਪਰਮਪ੍ਰੀਤਿਸਮ੍ਹਾਨਿਕਹਾ।ਤੌਮੰਗਾਮਨਮਾਂ ੧੩੫
ਨੀਮਹਤਭੂਮਾਨਨੀਜਨੁਮੁਨਿਮਹਾ।ਲੇਚਲੈਗੋਪਿਜਪਾਸਮੁਗਿਨਿ
ਰਿਪਾਸਪ੍ਰੇਮਪਗੀਗਏਂ।ਸ੍ਰੀਸੰਤਨਾਸੁਪਗੀਗਏਤੁਹੰਗਮਨਹਮਕੋ
ਕਰਕਹੈਂ।੩੨।ਤ੍ਰੈਮਸ੍ਰਪਾਸਪ੍ਰਪਤਿਮਸ੍ਰਪ੍ਰਗੀਸਧਿਮਸ੍ਰਰਮੂਰਤਿਆਦਿ
ਤਹੈ।ਸ੍ਰਧਿਕਰਤਕਥਰੂਮਾਤਪਿਤ੍ਰਗ੍ਰਿਹਗੇਪਗੇਗਨਕੀਵਹੈ।ਹ
ਮਕਿਰਿਕਨਪੇਕਥਰੂਕਰੁਨਕਰਸੁਕਰੁਨਾਂਕਹੈਗੋ।ਕਰਵਰਅਗਰ
ਸ੍ਰੀਖੰਡਸੁਰਭਿਤਸੁਖਦਸੀਸਨਧਰੈਗੋ।੩੩।ਜੈਚਿੜਨ।ਭਾਬਿਚਿੜ
ਸੁਨਿਚਿਤਚਿੜਇਵਉਪੱਦਰਹੈ।ਪਰਪ੍ਰੇਮਪਰਖਤਪ੍ਰਭੁਪ੍ਰਿਜਨਕੋਪਰ
ਮਪ੍ਰਨਪ੍ਰਵਹਦਹੈ।ਬੋਲੇਬਹੁਰਿਹਰਿਪ੍ਰੇਮਸੋਤੁਮਅਤਿਕ੍ਰਿਤਾਰਥਹੈਰ
ਹੈ।ਮਹਿਮਾਤਿਹਾਰੀਪਰਮਪ੍ਰਜਨਨਜਾਤਕਾਹੂਪੈਕਹੀ।੩੪।ਅਦਭੁ

CC-0 Punjab University Chandigarh. An eGangotri-Vaidika Bharara Initiative

ਤਅੰਰੋਤੁਮਗੀਅਲੌਕਿਕਲਗਨਲਾਲਨਸੌਂਲਗੀ॥ਜਿਹਿਹੇਰਿਹਰਖਤ
ਦ੍ਰੈਹਮਾਰੇਹੀਜਤੂਹਰਿਰਤਿਪਗੀ॥ਨਹਿਦੁਨਖੁਤਤਪਹਵਨਆਇਆ
ਨੈਤਤੇਐਸੀਂਲਿਹੈ॥ਜਿਹਿਭਾਂਤਿਕੀਭਗਵਤਭਗਤਿਭਵਤੀਨਮੋਆ
ਈਅਹੈ॥੩੪॥ਮੁਨਿਮਨਅਗਮਅਨੁਰਾਗਐਸੋਅਹੋਆਗਿਅਨਤਨਹੀ
ਨ ॥ਭੂਲਿਭੂਰਿਭਾਗ॥ਤੇਭਏਜੇਂਜਹੈਂਭੁਦਰਤੀਨਰਤੀਕਹੀ॥ਸਬਭਾਂਤਿਭੁ
ਦਤਿਨਕੇਭਸਭੈਭਾਵਨੇਭਗਵਤਮੋਂਸੋਮੁਹਿਰਿਖਾਇਦੇਜੇਦਯਾਕ
ਰਿਦੇਜੇਜੋਨਅਨਿਤਨੋ॥੩੫॥ਪੁਨਿਪ੍ਰੇਮਪਰਖਨਹਿਤਪਠੇਪਰਮੇਸ
ਸੁਕਸਿਦੇਸਜੋ॥ਉਧਵਗਏਗੁਰੁਰਾਜਾਂਗਨਗੋਪਿਨਕੇਨਲਾਗਜੇਲੇ
ਸਸੋ॥ਸੇਬਕਨੇਪ੍ਰੇਮਪ੍ਰਵਾਹਮੇਂਉਧਵਸਮੇਤਨਕਹੂਲਖੋ॥ਉਧਵਖਕੇ
ਭੂਰਤਾਕਿਧੌਂਕਰਿਕ੍ਰਿਪਾਗੋਪਿਨਕਰਗਹਓ॥੩੬॥ਪ੍ਰਿਯਪ੍ਰੇਮਾਭਿਤਬਣ

CC-0 Punjab University Chandigarh. An eGangotri-Vaidika Bharara Initiative

ਬਾਨਿਬਧੂਰਿਬਖਾਨਪ੍ਰਨਕਲਿਤਕਿਯੋ।ਤਬਰੰਗਸੀਪ੍ਰਜਸਿਦੇਸਦੈਪ੍ਰ
ਜਸਖਿਨਕੋਪ੍ਰਿਜਸੁਧਾਰਿਯੋ।ਕਹੁਕਾਲਰਹਿਖੁਨਪਾਲਕਿਹਿਗੋਪ
ਲਜਾਲਨਜੁਤਜਿਯੋ।ਛੀਲਾਕਲਿਤਬਲਲਾਲਕੇਲੀਖਲੀਖ
ਅਲਖਲਖਸੁਖਲਿਯੋ।੩ਦਾ।ਗੋਪੀਨਿਕੇਪਦਪੁਰਖਮੇਪਨਪੀਨ
ਰੀਖਪ੍ਰਸਿਨਦੈ।ਉਪੰਦਆਧਿਕਉੱਪਦਬਲਿਤਕਰਿਪ੍ਰਨਤਿਕਹਤਪ੍ਰ
ਪਨਦੈ।ਇਧੰਨਗੋਪੀਜਨਨਜਨਮਜਗਮੇਜਬਾਰਬਇਨਲਹੇ।ਗੋਬਿੰ
ਦਗਤਅਤਿਗੂਢਭਾਵਨਿਰੂਢਜਿਨਜਿਯਮੇਂਗਹੇ।।੩।।ਦੀਜਾਭਾਵ
ਕੇਭੁਵਭੀਤਮੁਨਿਹਮਸੇਨਸਹਿਜਾਚਤਰਹੈ।ਜਨਜੇਨਜਾਚਤਤਾਹਿ
ਤਿਨਕੇਧਿਗਜਨਮਾਢ੍ਰਿਜਅਧਿਅਹੋ।ਕਹੰਗੋਪਿਕਾਗਮੀਨਿਆਤਿਆਚ
ਰਹੀਨਿਅਬੀਨਏ।ਕਹੰਕ੍ਰਿਸ੍ਨਕੇਪਰਪ੍ਰੇਮਪਾਵਤਜਿਹਿਨਪਗਅਪ੍ਰਬੀਨ

CC-0 Punjab University Chandigarh. An eGangotri-Vaidika Bharara Initiative

ਜੋ॥੪੦॥ਨਹਿਅਜਨਕੇਜਨਕੋਕੁਜਨਕੋਊਚਨੀਚਬਿਚਾਰਯੈ॥ਜੇਕੂਜੈ
ਤਿਹਿਸੇਭੁਜੈਤਿਗਿਤਿਹਿੰਅਮਿਜਾਇਵੁਆਚਾਰਯੈ॥ਸ੍ਰੀਸਤਤਸੂਰਤਿਹਿ
ਸੋਪ੍ਰਸਾਦਨਸੁਰਸੁਤਿਜਸੁਰਭਿਤਨੋਭੋ॥ਲਿਜਰਾਸਮੈਭੁਜਦੋਤ੍ਰਭੁ॥ਜਿਤ
ਕੈਠਤਿਹਿਬੁਜਤਿਜਾਨਿਜੋ॥੪੧॥ਇਨਕੇਅਹੋਪਦਪਦਮਰਜਭਾਗੀਨ
ਮੈਰਾਗੀਭੁਜੋ॥ਦ੍ਵੈਜਾਂਉਹਿਹੂਕਹੂਥਨਮੈਗੁਣਮਬਾਨਮੈਨਗਨਯੋ॥ਜੇਸੁਜ
ਨਆਰਜਪੰਥਪਰਿਹਰਿਹਰਿਪਰਮਪਦਵੀਪਰੀ॥ਜਿਹਿਹੇਤੁਸੁਤਿਤ
ਤਿਤਪਤਿਤਪਤਜਿਤਰਕਤਤਿਤਹਰਗਮਰੀ॥੪੨॥ਬੰਦੋਚਰਨਅ
ਗਬਿੰਦਇਨਕੇਨੰਦਬ੍ਰਜਕੀਜੋਤਿਯਾ॥ਜਿਨਕ੍ਰਿਸਨਕੇਕਲਗੀਤਗਾ
ਇਤਰਾਇਤ੍ਰਿਭੁਵਨਜਨਦਿਯਾ॥ਇਮਿਗਾਇਗੁਨਗੋਪੀਨਕੇਗੋਪੀਨ
ਕਰਿਹਰਿਗੀਤਜੋਂ॥ਪ੍ਰਨਿਗੋਪਗੋਪੀਗਾਨਨਸੇਂਗਨਿਗਾਮ।ਨਕੀਗਾਤਿ

CC-0 Punjab University Chandigarh. An eGangotri-Vaidika Bharara Initiative

ਪ੍ਰੀਤਿਸੋਂ॥੪੩॥ਉਧੌਂਵਗਮਨਲਖਿਨੰਦਆਦਿਕਗੋਪਗਾਤਉਧੌਂਵਭ ੧੩੧
ਏਕਰਿਪ੍ਰੇਮਸਾਰਪ੍ਰਚਾਰਬਰਉਪਹਾਰਦਏਨਏਨਏਜਲਨੈਨਭ
ਰਿਥਰਥੈਨਬੋਲੋਮੋਨਸੋਹਨਸਖਸੁਨੋ॥ਤੁਮਰੇਹੁਦਵਨਜੁਮਨਹਮਾਰੋ
ਕ੍ਰਿਸਨਪਦਪਦਮਨਭੂਲੋ॥੪੪॥ਬਾਨੀਬਦੋਤਿਹਿਨਾਮਕਾਜਪਨਾ
ਮਆਦਿਕਕ੍ਰਿਤਿਕਰੋ॥ਰਤਿਕ੍ਰਿਸਨਮੋਮਤਿਕ੍ਰਿਸਨਮੋਮਜਨਮਜਨ
ਮਨਮੋਅਰੋ॥ਇਹਿਭਾਂਤਿਬਹੁਬਰਬਿਨਜਬਾਦਿਬ੍ਰਜਬਰਬਿਦਾਉਧੌਂ
ਵਕਰੋ॥ਤਬਆਇਮਥੁਪੁਰਿਧਾਇਮਧੁਪਤਿਪਾਇਪਾਇਪਰੇਢਰੋ॥
॥੪੫॥ਦੋਹਾ॥ ॥ਮਿਲਿਮੋਹਨਸੋਮੋਹਨੀਬ੍ਰਜਕੀਕਥੀਬਨਾਇ॥ਬਿ
ਰਹਬਿਰਹਿਨਿਨਕੇਸੁਨਤਬਢੇਬਿਰਹਬਹੁਭਾਇ॥੪੬॥ਬਹੁਰਿਬਾਸ
ਬਲਦੇਵਨਰਦੇਵਹਿਬਹੁਉਪਹਾਰ॥ਦਏਜੁਦਏਬ੍ਰਜਸਤੇਆਇਕੇ

CC-0 Punjab University Chandigarh. An eGangotri-Vaidika Bharara Initiative

ਪਗਨਸ੍ਵਗਿ॥੪੬॥ ੪੭॥ਅਥਰਾਮਨੇਕੁਬਜਾਸਦਨਮੋਹਨਸਦਨ
ਸੁਜਾਨ॥ਕਰਨਬਿਰਹਦੁਖਕਦਨਜੋਬਿਧੀਮਦਨਕੇਬਾਨ॥੪੭॥
ਪਦਰਾਗਕਦਾਰਾ॥ ॥ਸੁਨਿਆਵਨਭਾਵਨਕਉਕੁਬਜਾਪਰਮਨਿ
ਦਪਾਇਪ੍ਰਸਿਨਭਈ॥ਮਨਮੋਹਨਕੇਮਨਮੋਹਨਕੋਬਿਗਹਸੋਹਗਲਿਸੇਜ
ਸਵਾਰਿਲਈ॥ਮੁਕਤਾਮਨਿਮੰਜੁਬਿਤਾਨਤਨੇਸਜਨਾਸਨਕੀਛਬਿ
ਛੂਇਛਈ॥ਥਲਸਾਰਸੁਗੰਧਸਨੇਸਗਰੇਦੁਤਿਧੂਖਨਿਦੀਪਨਿਦੀ
ਹਦਈ॥੪੮॥ਅਬਿਆਇਗਏਅਭਿਰਾਮਜਬੈਬਰਬਾਮਬਿਲੋਕਿ
ਉਠੀਹਸਿਕੈ॥ਸਭਭਾਂਤਿਸਭਾਜਿਸੁਭਾਸਨਦੈਸਹਉਪਧੈਂਦਉਪਧੋਂਦੁਸੋਰ
ਸਿਕੈ॥ਤਜਿਆਸਨਉਪਧੋਂਦਬੈਠਿਗਏਰਸਿਕੇਸਰਾਏਰਿਹਸੇਂਧਸਿ
ਕੈ॥ਬਰਬਾਲਨਿਹਾਲਿਨਿਹਾਲਭਈਹਿਜਲਾਲਭਗਏਲਈ

CC-0 Punjab University Chandigarh. An eGangotri-Vaidika Bharara Initiative

ਕਸਿਕੈਾਂ।੪ ਦੀ।ਕਰਿਤੁਾਸੁਮੇਨੇਗਬੁਪੂਰਨਪੂਰਨਤੂਰਨਤਾਉਰਆਧਿ ੧੩੮
ਹਈ।ਉਰਆਨੰਦਕੰਦਲਗਾਇਤਿਯਾਅਤਿਮੰਦਹੋਊਆਨੰਦਕੰਦਭੂਈ
।ਲਾਂਪਿਚੰਦਨਲੇਪਨਲਾਲਲਲੀਕਰਿਚੰਦਨਸੀਮੁਖਚੰਦਦਈਆਹ
ਰਿਕੈਹਰਿਤਾਕੀਪ੍ਰਿਦਾਕੀਖਿਦਾਸੁਖਦਾਸੁਬਿਦਾਪੁਨਿਮਾਂਗਿਲਈ।।੫
੦।।ਸਹਉਧਵਆਪਨੇਗੇਹਗਏਸਹੁਉਧਵਜੋਦਿਨਰਾਤਲਗੇ।ਬਹੁ
ਰਜੋਅਕ੍ਰੂਰਕੇਧਾਮਗਏਸਹਰਾਂਮਜਹਾਕਛੁਕਾਮਅਹੈ।ਲਖਿਆਵਤ
ਆਪਨੇਗੇਹਮਿਲਯੋਕਰਿਨੇਹਸਨੇਹਕੇਰੋਧਵਹੈ।ਕਰਿਬੰਦਨਚੰਦਨ
ਆਦਿਕਸੋਂਕਿਧਪੂਜਨਪਾਵਨਮਾਨਿਰਿਨ੍ਹੈ।।੫੧।।ਬਿਨਤੀਬਿਨਤੀ
ਬਹੁਭਾਂਤਿਕਰੀਤੁਮਹੀਜਗਕੇਕਰਤਾਹਰਤਾ।ਮਹਿਭਾਰਉਤਾਰਨਕਾਰ
ਨਲੇਅਵਤਾਰਨਚਾਰੁਕਰੇਚਰਿਤਾ।ਹਮਰੇਗ੍ਰਿਹਪਾਵਨਆਜਭਏਲ

CC-0 Punjab University Chandigarh. An eGangotri-Vaidika Bharara Initiative

ਹਿਪਾਇਜੁਗੀਗਾਹੁਕੇਕਰਤਾ।ਜਗਮੈਂਜਨਪੀੜਿਤਪੂਰਨਤੇਜੋਈਪੂਰਨਤੇਪ

ਗਕੇਪਰਤਾਪਪਰਾਪਰਗਜੇਤੁਮਰੇਪਰਮਪ੍ਰੇਮਪ੍ਰਦਾਇਕਸਾਧੇਸਗਾਇਕਾਈਸਨ

ਕੇਰੋਗ।ਪ੍ਰਿਯਪ੍ਰੇਮਿਨਕੇਪ੍ਰਾਨਪ੍ਰਿਯਨਸਮਾਨਕ੍ਰਿਤਚੋਜਰਸਰਗੰਜਨਕੇਹਿਤਹੇਰ

।ਸਬਕਾਮਨਕੇਪ੍ਰਦਕਾਮਿਨਕੇਨਿਜਕਾਮਿਨਕੇਨਿਜੋਹੇਤਹੈਚੇਰੋ।ਤੇਅਤਿ

ਪਾਵਨਪਾਵਨਪਾਵਨ[illegible]ਆਇਭੁਏਗਿਹਪਾਵਨਮੇਰੋ।ਪਤ੍ਰ।ਸੁਨਿ

ਤਾਤਕੇਭ੍ਰਾਤਕੀਬਾਤਕਹ੍ਯੋਹਰਿਤਾਤਸੁਨੋਂਹਮਤਾਤਤਿਹਾਰੋ।ਪ੍ਰਿਯਆ

ਲਨਪੋਖਨਪਾਇਤਿਹਾਰੋਤਿਹਾਰੀਰੀਗੋਦਮੈਂਖੇਲਨਹਾਰੋ।ਤੁਮਸੇਜ

ਗਾਮਤੇਮਸਾਯੁਜੇਈਤੇਈਸੇਵਨਜੋਗਸਦਾਨਿਰਧਾਰੋ।ਸੁਰਸ੍ਵਾਰਥਸਾਧਕ

ਹੈਂਸਰਾਰੇਨਹਿਸ੍ਵਾਰਥਸਾਧਕਸਾਧੁਨਿਹਾਰੋ।ਪ੍ਰਥੌ।ਨਹਿਤੀਰਥਤੀਰ

ਥਹੈਜਲਮੈਨਹਿਦੇਵਸਿਲਾਦਿਕਮੂਰਤਿਮੈਂਤਾ।ਬਹੁਸਿਥਤਸੇਵਤਸੁੱ

CC-0 Punjab University Chandigarh. An eGangotri-Vaidika Bharara Initiative

ਧਕਰੈਤੇਈਦਰਸਨਮਾਤ੍ਰਤੇਸੋਧਕਸੈਤਾ॥ਪਰਮਾਰਥਕੀਕਹਿਬਾਤਬ ੧੩੯
ਹੋਰਿਥਦੀਬਿਵਹਾਰਕੀਵਾਸੋਂਅਨਿਤਾ॥ਪ੍ਰਿਜਪਾਂਵਤਾਤਗਸਰੇਜ੍ਹੈਤੇ
ਨਬੀਪ੍ਰਸੂਧਲਨਾਵ੍ਰਹੁਸੈਤਅਸੈਤਾ॥੫੫॥ਦੋ੦॥ ॥ਤਾਤਮਰਨਤੇਮਾਤਸ
ਹਸਗਸੀਕਟਭੁਏਸੋਇ॥ਨਿਜਪੁਰਗਏਲਜਾਂਏਤਿਨੈਕੁਰਨਰਨਾਇਕਜੋ
ਇ॥੧॥ਤਿਨਸੇਸੋਸੁਕਸੁਤਨਸਮਸਠਨਸਜਤਸਭਭੁਇ॥ਤਾਂਤੇਤਾ
ਕੀਤੋਰਤੁਮਤਰਕੈਤਤਤਹਂਜਾਇ॥੨॥ਤਾਕੀਕੁਮਤਿਸੁਮਤਿਸਮੁਝਿ
ਕਰਿਹੈਂਉਚਿਤਉਪਾਇ॥ਯੌਂਅਕ੍ਰੂਰਹਿਂਕਹਿਗਏਨਿਜਗ੍ਰਿਹਹਰਿਰ
ਰਖਾਇ॥੫੬॥੫੨॥ਦਰਾਗੋਜੰਜਾਵਿਤੀ॥ ॥ਅਕ੍ਰੂਰਸੁਨਿਅਕ੍ਰੂਰਗਿ
ਰਧਰਗਿਰਗਮਨਗਜਪੁਰਕਿਯੋ॥ਤਹਂਜਾਇਸਤਸਮੁਦਾਇਕੈ
ਰਵਰਾਇਕੈਦਰਸਨਦਿਯੋ॥ਮਿਲਿਅਖਿਲਲੋਗਨਜਥਾਜੋਗ
ਨਕੁਸਲਕਥਨਾਦਿਕਕਿਯੋ॥ਪੁਨਿਪ੍ਰਥਾਨਿਜਬਹੁਬਿਧਿਬਰਨੀ

CC-0 Punjab University Chandigarh. An eGangotri-Vaidika Bharara Initiative

ਦੁਰਜਨਨਜਿਮਦੁਖਦਿਯੋ॥੫੩॥ਬਹੁਰੋਗੇਇਬਾਸਨਭਿਨੋਇਸੁਪਰਬ
ਖੇਇਬਰਬਖਜਾਕੁਲਭ੍ਰਸ਼ੀ॥ਬ੍ਰਨ੍ਹਬੀਸ੍ਰਆਦਿਸੁਬੀਖਜਨਰਾਨਸ੍ਰਮਿ
ਰਿਮਨਹੁਸਮਰਿਰਾਈ॥ਹੇਕ੍ਰਿਸ੍ਨਕ੍ਰਿਸ੍ਨਮਹਾਮਹੇਸ੍ਵਰਭਕ੍ਤਵਤਸਲ
ਸੰਙਰੋਗੋ॥ਹੌਂਸਰਨਤੇਰੀਬਿਪਤਮੇਰੀਸੁਤਨਸਹਨਹਰੋਹਰੋ॥੫ਦਾਦੁ
ਖਿਨਰਨਕੌਤਵਸਰਨਬਿਨਨਹਿਸਰਨਆਨਅਹੈਅਹੋ॥ਦੁਖਸ
ਰਨਿਭ੍ਰਰਤਸੁਵਨਸਹਅਸਰਨਸਰਨਨਰਿਕੌਨੈਗਹੋ॥ਇਮਿ
ਸਿਮਰਸਿਮਾਰਿਕ੍ਰਿਪਾਲਾ॥ਕ੍ਰਿਸ੍ਨਕ੍ਰਿਪਾਲਤਵਪ੍ਰਪਿਤਾਮਹੀਪਆਤਿ
ਰੇਇਕੈਦੁਖਭੋ॥ਇਕੈਮਤਿਖੋਇਕੈਪ੍ਰਤਿਭਤਾਮਹੀ॥੫ਦੀਨਸਮਸੋਕਸਨਿ
ਅਕ੍ਰਿਰਸਨਾਭਿਬਿਦੁਰਸਹਸਾਂਕ੍ਰਨਕਰੀ॥ਲਖਿਸੁਤਨਸਹਪ੍ਰਿਤ
ਰਾਸ੍ਰੂਕੀਪੰਕ੍ਤਿਵਨਮੇਦੁਰਮਤਿਧਰੀ॥ਗਰਦਾਨਆਦਿਕਅਪ੍ਰਾਅਮਿ
ਤਰ੍ਹਤੀਬਿਦੁਰਬਰਨੇਸੁਨੇ॥ਲਖਿਆਪਊਮਤਿਕੁਮਤਿਤਿਨਕੀਗਵ

CC-0 Punjab University Chandigarh. An eGangotri-Vaidika Bharara Initiative

ਕਥਨਮਾਨਸਨਗ੍ਰਾਨੋ॥੬੧॥ਅਕ੍ਰੂਰਤਬਮਤਿਕ੍ਰੂਰਕੌਰਵਰਾਇਕੋਢਿਗ ੧੪੦
ਜਾਇਕੈ॥ਸੀਬੀ,ਧਿਸੁਹ੍ਰਿਦਸਮੂਹਮੋਸੁਢਿਬਰਬੈਠੇਸਮੁਝਾਇਕੈ॥ਕ੍ਰੂਰ
ਜਸੁਨੁਕ੍ਰੂਰਰਾਜਕੁਲਕੀਰੀਤਿਕਰਨਭ੍ਰਮਹੀਅਹੋ॥ਤਾਤੇਧਰਮਸੋਂਪ੍ਰਜਾ
ਪਾਲਨਕਰਤਕੁਲਕੀਰੀਤਿਲਹੌ॥੬੨॥ਜੌਅੰਨਬਾਆਚਰਨਕੀ
ਹੈਤੌਨਿਰਧਾਰਿਹੈਸਹੀ॥ਤਾਤੇਂਸੁਸੁਤਪਾਂਡਵਨਮੋਂਸਮਤਾਰਾਹਿਜੀ
ਤੁਮੋਰਹੀ॥ਨਹਿਇਹਾਂਠਹਨੋਹੈਸਦਾਸੀਬੀਧਿਸਹਵਾਸੀਭੁਏ॥ਨਹਿਏਹ
ਉਨਤਿਨੇਰਭੁਜਨਸੰਗਕਾਹੂਕੇਗਏ॥੬੩॥ਜਗਜੀਵਜਨਮਤਏਕ
ਲੋਔਏਕਲੋਉਠਿਜਾਤਹੈ॥ਔਏਕਲੋਅਪਾਅਨਧਛਿਧਨਅਨੁਭਵ
ਤਅਨੁਜਾਤਹੈ॥ਜੇਪਾਪਕਰਿਪੋਖੇਸੁਤਾਦਿਕਸੰਗਕੋਊਜਾਤਨਾ॥ਤਾਪਾ
ਪਤੇਤਨੁਜਾਤੁਨਾਲਹਿਲਹਤਹੈਜਮਜਾਤਨਾ॥੬੪॥ਤਾਤੇਂਤਿਆਤਨਪ
ਰਿਸਗਰੇਸਮੁਝਿਸੁਪਨਸਮਾਨਤੂ॥ਮਨਆਪਨੇਬਸਆਪਨੇਕਰਿਹੋ

CC-0 Punjab University Chandigarh. An eGangotri-Vaidika Bharara Initiative

ਪ੍ਰਸੁਜਨਸਮਾਨਤੈ॥ਅਕ੍ਰੂਰਕੇਅਕ੍ਰੂਰਬਚਥੇਸੁਨਿਨਕ੍ਰੂਰਸੁਉਰਧਰੋ॥ਬੋਲਸੋ
ਬਚਨਅਕ੍ਰੂਰਤੈਂਮੇਰੇਬੈਂਚਨਭੂਰੈਂਐਸਿਜਭੂਰੋ॥੯੪॥ਨਿਹਿਤਦੀਪਮੇਰੇਉਰ
ਅਰੇਅਤਿਸੁਤਸਨੇਹਸਨੋਂਜੁਹੈ॥ਬਿਧਿਈਸਕੇਅਨਈਸਤੇਕਹੂੰਆਨਾਬਿ
ਧਿਨਬਨੋਂਜੁਹੈ॥ਭੂਭਾਰਕੇਅਵਤਾਰਹਿਤਅਵਤਾਰਹੈਜਨੈਲਿਯੋ॥ਤਾ
ਹੁਰਵਬੇਧਬਿਹਾਰਕੋਨਤਿਹਾਰਹੀਹੈਹਮਕਿਯੋ॥੯੫॥ਦੋਹਾ॥ ॥ਲਹਿ
ਈਅਵਨਿਪਐਂਧਕੇਉਰਆਸਜਅਕ੍ਰੂਰਗ॥ਭੁਏਬਿਦਾਲੈਭ੍ਰਿਦਾਸਬਹਿ
ਦਾਖਿਦਾਕਰਤੂਰਗ॥੯੬॥ਆਇਕਰੀਹਾਂਰਿਰਾਮਸੋਰਾਮਰਾਮਅਭਿਰਾਮ॥
॥ਬਦੇਬਾਅਬ੍ਰਿਤਾਂਤਸਬਸੁਨਿਸੁਖਸਾਨੇਸਨਾਮ॥੯੭॥ਪੂਰਬਾਰਧਪਜ
ਦਸਮਕੋਪੂਰਬਾਰਿਧਿਪਰਪ੍ਰੇਮ॥ਸ੍ਰੀਬ੍ਰਜਪਤਿਪੂਰਨਕਰਨੋਬ੍ਰਜਪ੍ਰਤਿਪੂ
ਰਨਖੇਮ॥੯੮॥ਪਾਠਦੀ॥ ॥ਇਤਿਸ੍ਰੀਮਦ੍ਹੁਸਮਸਾਰਸੰਗੀਤੇਡੇੜਪੇਦਸਾਧਿਕ ੦
ਰਧਨਵਮੀਪਦਮਾਲਾ॥ਦੀ॥ ॥ਪੂਰਬਾਰਧਸਮਾਪਤੀ॥੧॥

CC-0 Punjab University Chandigarh. An eGangotri-Vaidika Bharara Initiative

ੴਸ੍ਰੀਰਾਮਾਯਨਮਃ॥

॥ਅਥਉਤ੍ਰਾਰਧਆਰੰਭਃ॥ਪਦਰਾਗਤਿਲੰਗ॥ਰੇਖਤਾ॥ ॥ਲੋਂ
ਊਪਾਹਿਲੇਸ੍ਰੀਕ੍ਰਿਸਨਜੀਕਾਜੁਨਾਮਾਕਰੂੰਫਿਰਉਸੀਕੀਕਹਾਨੀਤ
ਮਾਮਾ॥ਜੋਔਰਤਥੀਦੇਵਕੀਸਮਦਅੰਧਕੀ॥ਵੁਹਬੇਟੀਥੀਜਾਲਮਜਰਾਂ
ਸਿਧਕੀ॥੧॥ਅਸਤਿਪ੍ਰਾਪਤੀਥੇਜਿਉਨਕੇਜੁਨਾਮਾ॥ਵੁਹਸੂਰਤਮੇਥੀ
ਹਰਤਰਹਿਸੇਤਮਾਮਾ॥ਮਰਾਕੰਸਜਬਤੋਬਡੂਵਾਸ਼ੀਵਹਾਂ॥ਵੁਹਬਾਬ

CC-0 Punjab University Chandigarh. An eGangotri-Vaidika Bharara Initiative

ਪਉਨਕਾਜੁਰਹਤਾਜਹਾ॥੨॥ਕਹੀਉਨਿਨੇਢੂੰਢਕੀਉਸੇਵਾਰਦਾਤਾਜ
ਰਾਸੁਨਿਜਰਾਸਿਧਉਨਕੀਵੁਬਾਤਾ॥ਲੜਾਈਕਾਉਸਨੇਸਜਾਸ
ਬਸਮਨਾ॥ਕਹਾਜਾਦਵੇਂਕੀਨਛੋਡੋਂਗਾਨਾਨਾ॥੩॥ਚਢਾਲੇਕੇਡ
ਈਸਆਂਛੋਹਨੀ॥ਜੁਹੁਨਹਾਰਹਰਿਕੀਪਹਿਲਵੋਹਨੀ॥ਜਲਦ
ਜਾਕੇਲੀਜਦੁਪੁਰੀਉਸਨੇਘੇਰਾ॥ਬਜਾਵੈਂਦਭੀ॥ਤ੍ਰਿਮਾਤ੍ਰਿਮੀਔਰ
ਭੇਰ॥੪॥ਤਬਉਸਕਾਫਿਕਰਕਰਕਰਕੇਜੀਮੇਂਹਰੀ॥ਨਜੀਨੇਕੀਉ
ਨਕੀਜੁਜੀਮੇਂਧਰੀ॥ਤਭੀਆਏਰਥਢੋਫਲਕਸੇਂਉਤਰਾ॥ਲੜਾਈ
੭ ਕੇਸਬਸਾ॥ਜਸੇਤੋਂਬਤਰਾ॥੫॥ਬਿਰਾਦਰਬਡੇਸੇਵੁਸਜਕਰਸਲਾਹ
॥ਚਢੇਰਥਪੈਲੜਨੇਕਾਕਰਕੇਉਮਾਹਾ॥ਬਜਾਸੰਖਹਰਿਕਾਸੁਨਾ
ਜਬਤਭੀ॥ਗਏਕਾਂਪਿਵੁਸਮਨਜੁਥੇਵੁਹਸਭੀ॥੬॥ਲਗਾਲੜ

CC-0 Punjab University Chandigarh. An eGangotri-Vaidika Bharara Initiative

ਨੇਹਰਿਸੈਂਦੁਬਾਂਸੇਕੇਸਾਥ॥ਦਿਖਾਏਉਸੇਹਰਿਨੇਭੀਅਪਨੇਹਾਥ ੧੪੨
॥ਲਰੀਜਬਕਿਹਰਿਕੇਦੁਤੀਕਿੰਕੀਤਾੜ੍ਹ॥ਲਰੀਕਟਨੇਦੁਸਮਨ
ਕੀਦੁਰਗਤੀਦੁਭਾੜ੍ਹ॥੭॥ਕਹੀਰਥਕਰੀਕਟਕੇਧੋੜ੍ਹਾਪੜ੍ਹੇ॥ਕ
ਹੀਹਾਥੀਪੈਦਲਕਰੈਤੂੰਪੜ੍ਹੇ॥ਬਹੁਤਲੋਹੂਕੀਲਾ॥ਲਨਦੀਯਾਂ
ਚਲੀਂ॥ਦੁਸਬਟੈਜਮਾਰੀਜੈਂਕੀਤਰੀਂ॥ ਦਾ॥ਸਮੁੰਦ੍ਰਸਾਦਲਥਾਦੁ ਗੀ
ਦਲਮਲਦਿਯਾ॥ਨ੍ਪਾਜਾਥਾਹਰਿਬਲਨੇਕਛੁਤਸਵੀਯਾ
॥ਜਿਸਥਖਲੂਉਨਕੀਕਰਾਮਾਤਹੈ॥ਨਆਗੇਜਿਉਨਕੇਬਲੀਥ ੦
ਤੇਹੈ॥ਈ॥ਜਿਲੀਲਾਭੀਕਰਨੀਥੀਉਨਕੂਬੜਜਾ॥ਜੁਕਰਿਸੁਨਕੇ
ਖਲਕਤਕਾਹੈਰਾਭੁਲਾ॥ਦੁਬੈਰੀਬਡੋਂਬਾਂਧਬਲਨੈਲੀਜਾ॥ਦੁ
ਰਾਜਲਦਨਭੁਲਾ॥ਲਨੈਦੁਹਰੀਆ॥੧੦॥ਨਮਾਰਾਉਸੇਅਪਨੇ

CC-0 Punjab University Chandigarh. An eGangotri-Vaidika Bharara Initiative

ਮਤਲਬਲੀਏ।ਜੁਢਿਰਔਰਉਸਨੇਏਥੰਕਠੇਕੀਏ।ਜਰਾਜੇਦ੍ਰਕੂੰ
ਜੀਤਿਆਏਹਰੀ।ਤਬੀ।ਇੰਦਰਨੇਫੂਲੋਂਕੀਬਾਰਸਕਰੀ॥੧੧॥
॥ਖੁਸੀ।ਸਹਰਮੇਂਸ਼ਾਦਿਯਾਨੇਬਜੇ।ਵੂਘਰਘਰਮੇਂਸਬਸਾਜਮੰ
ਗਲਸਨੇ।ਤਿਸੀਤੌਰਸੇਂਵੂਹਜਰਾਜੇਦ੍ਰਜੋ।ਲੜ੍ਹਾਬੇਰਸਤੇਰਿਂ
ਹੁਸੀਜਾਰਹੇ॥੧੨॥ਤੁਪਰਹਰਵਕਤਹਠਿਜੇਂਹਾਰਾਥਾਵੂਹਾ।
॥ਨਮੁਤਲਬਲਿਯੇਹਰਿਨੇਮਾਰਾਥਾਵੂਹਾ।ਅਠਾਰੇਂਕੀਬਿਰੀਆ
ਵੂਤਯਾਰਹੇ।ਇਰਾਦਾਕਿਯਾਆਨੇਕਾਜਥਕਿਜੋ॥੧੩॥ਉਸੀ
ਵਕ੍ਤਨਾਰਦਨੇਭੇਜਾਜਵਨਾ।ਲੜੇਜਾਦਵੋਂਸੇਕਿਯਾਉਸਨੇਮਨ
।ਤਬਆਉਸਨੇਲੀਧੇਰਮਥੁਰਾਪੁਰੀ।ਵੂਲੇਸਾਥਤਰਕੋਂਕੀ
ਫੌਜੇਂਬੁਰੀ॥੧੪॥ਉਸੇਦੇਖਿਹਰਿਨੇਫਿਕਰਫਿਕਰਕਿਯਾ।ਕਿ

CC-0 Punjab University Chandigarh. An eGangotri-Vaidika Bharara Initiative

ਆਕੋਇਧਿਰਗਇਸਨੇਘੇਰਾਦਿਜਾ॥ਉਧਿਰਸੇਜੰਗਕੋਜੋੜਆਵੈਗਾਜ
ਬਾਤੁਕਜਾਹੋਗਾਰੈਜੰਤੁਹਮਾਰੀਕਾਢਬਾ॥੧੫॥ਫਿਕਰਕਰਗਏ
ਅਪਨੀਕਰਾਮਾਤਸੋਂ॥ਬਨਾਇਕਜਹਿਰਰਾਤੁਗੀਰਾਤਮੋਂ ਦੀਆ
ਅਪਨੀਫੈਜੰਤਕੋਂਉਸਮੇਬਸਾ॥ਜਿਸੀਤੌਰਸੇਬੋਸ਼ੀਹਾਂਜਾਬਨਾ॥
੧੬॥ਵੁਬਾਐਸਾਜੈਸਾਗਜਿਮੀਮੈਂਬਹਿਸਤੁ॥ਸਮੁੰਦਰਕੀਖਾਈਬ
ਨੀਬੰਦਿਬੁਸਤੁ॥ਜਿਸਬਸਾਜਸਜਿਰਾਤਗੀਮੈਂਹਰਗੀ॥ਜਵਨਕੇਜ
ਲਾਨੇਕੀਜੀਮੈਂਕਰੀ॥੧੭॥੧॥ਦੋਹਰਾ॥ ॥ਕਰਿਮਲਾਹਰਲਦ ੦
ਰਸੋਨਿਕਲੇਇਕਲੇਆਪਾ॥ਬਿਨਬਾਹਨਬਿਨਬਾਜਬਚਨਾ
ਦਿਕਸਸ੍ਤ੍ਰਕਲਾਪਾ॥੧॥ਗਿਰਗਿਰਿਗੀਸਰੂਗਗਿਰਿਧਰਨਗੁਰੂ
ਗਿਰਤੇਗੁਰੂਜਾਨਿ॥ਤਾਭੁਾਵਨਪਿਤਭੁਜੇਭੁਜਿਭੁਕ੍ਤੁਭੁਕ੍ਤੁਭਵ

CC-0 Punjab University Chandigarh. An eGangotri-Vaidika Bharara Initiative

ਦਾਨਿ॥੨॥੧੮॥ਪਦਰਾਗਰਾਮਕਲੀ॥ ॥ਪੁਰਿਦੁਆਰ
ਤੇਦੌਰਿਹਰੀਨਿਕਰੇ॥ਜਬਹੀਂਜਦੁਨੀਸਹਿਦੀਸਪਰੇ॥ਜਿ
ਮਕਿਦੂਰਤੇਂਕਾਢਿਚੰਦ੍ਰਚਲ੍ਯੋ॥ਰਸਰੂਪਅਨੂਪਅਮੰਦਪਲ
ਜੌ॥੧੯॥ਪਾਪਰਪੀਤਪਰੀਤਪੁਨੀਤਮਹਾਂ॥ਕਲਕੰਧਰਕੌਸੁ
ਭੁਕਾਂਤਿਮਹਾਂ॥ਉਰਸੀਂਦ੍ਰਤਆਦਿਸੁਰਾਜਿਰਹੇ॥ਭੁਜਚਾਰ
ਸੁਚਾਰਸੁਚਾਰੁਚਹੇ॥੨੦॥ਨਵਨੀਰਜਨੈਨਬਿਸਾਲਬਨੇ
॥ਸੁਕਪੋਲਸੁਚਿਸਿਤਸਾਰਭੁਨੇ॥ਮੁਖਅੰਬੁਜਅੰਬੁਜਜੋ
ਹਨਹੈ॥ਮਕਰਾਕ੍ਰਿਤਕੁੰਡਲਸੋਂਹਨਹੈਂ॥੨੧॥ਬਨਮਾਲਬਿ
ਸਾਲਬਿਰਾਜਿਰਹੀ॥ਛਬਿਛੈਲਛਪਾਕਹਿਛਾਜਰਹੀ॥
॥ਜਦੁਨਿਦੁਨਿਹਾਰਿਬਿਚਾਰਿਰਹ੍ਯੋ॥ਮੁਨਿਨਾਰਦਸਾਰਦ

CC-0 Punjab University Chandigarh. An eGangotri-Vaidika Bharara Initiative

ਸਾਰਲਹਜੋ ॥੨੨॥ ਲਖਿਲੱਛਨਗੱਛਨਪਾਇਨਿਸੋ ॥ ਬਿਨ ੧੪੪
ਆਯੁਧਪੰਥਪਰਾਇਨਿਮੋਂਸੀਇਹਿਤਜਿਸਸ੍ਰੁਸੁਪਾਇਨਿਸੋਂਚ
ਲਜੁਪਕੋਰੇਭੁਜਭੁਾਇਨਿਸੋ ॥੨੩॥ ਇਮਿਸਾਰਬਿਚਾਰਿਚਲੇਜੋ
ਜਵਨਾ ॥ ਤਿਹਿਹੇਰਿਭੁਰੋਗਰਿਪੈਜਵਨਾ ॥ ਲਖਿਕੇਨਟੀਨਿਕ੍ਰਤੁ
ਭੁਰਿਭੁਜਜੋ ॥ ਗਹਿਬੋਹਰਿਕੋਹਿਜਭੁਰਿਭੁਜਜੋ ॥੨੪॥ ਮਨ
ਜੋਗਿਨਕੇਜਿਹਿਨਾਹਿਰਹੇ ॥ ਅਤਿਮੂੜ੍ਹਮਲੇਛਗਹੇਸੁਚਹੇ
॥ ਪਰਾਏਕਰਿਮੇਗਹਿਲੇਇਜਥਾ ॥ ਪ੍ਰਭੁਭਾਗਤਜਾਤਤਥਾਹਿ
ਤਥਾ ॥੨੫॥ ਇਮਿਭਾਗਤਭੂਰਿਗਿਹਿੰਦੁਰਿਗਏ ॥ ਅਰਿਬਾਨਿਨਥ ੦
ਨਨਭੁਰਿਹਏ ॥ ਜਦੁਬੀਸਪ੍ਰਸੰਸਮੇਜੋਗਨਹੀ ॥ ਤਦਭਾਗਨਜੇ
ਕੋਊਰੋਗਨਹੀ ॥੨੬॥ ਅਤਿਕਾਇਰਕੂਰਜੁਤੇਸੋਜਨਜੋ ॥ ਜਹ

CC-0 Punjab University Chandigarh. An eGangotri-Vaidika Bharara Initiative

ਬੀਕਸੁਖੀਸਕਲਿਕਸਨਓਜੋ॥ਬ੍ਰਿਨੈਜਾਇਕੂਰੋਗੀਰਿਕਿਦ੍ਰਮੋ॥ਰਾਮਨੋ
ਅਰਿਭੂਤਿਤਿਧਿੰਅਦ੍ਰਮੋਂ॥੨੭॥ਨਰਸੇਵਤਹੋਤਿਹਿਆਹਿਕੋਊ॥ਜਵਲਿ
ਤ੍ਰਲਧਨੋਹਾਰਿਆ॥ਹਿਸੋਊ॥ਤਿਤਿਕਾਇਸੈਂਪਾਇਧ੍ਰਹਾਰਕਓਜੋ॥ਵਿਰ
ਸੇਵਤਸੇਵਤਜਾਇਬਿਪਰਓਜੋ॥੨੮॥ਲਿਖੇਆਂਖਿਉਧ੍ਯਾਇਨਿਹਾਰਿਜ
ਬੈ॥ਜਵਨਾਪਿਬੁਧੇਜਬਿਛੁਰਤਬੈ॥ਦ੍ਵਾਪਿਕੋਲਹੁਤੋਨਿਧਪ੍ਰਸਨਕ
ਓਜੋ॥ਸੁਨਿਸ੍ਰੀਸੁਕਸੂਤਰਸੋਉਚਰਓਜੋ॥੨੯॥ਇਖ੍ਵਾਕੁਨਵਿਸਨਬ
ਸਹੁਤੋ॥ਸੁਚਕ੍ਰਿਦਨਰਿਵਸੁਨਾਮਹੁਤੋ॥ਬ੍ਰਹਮੰਨਮਹਾਸਤਸੀਗਾਰਹੋ॥
ਪਿਤਦੇਵਨਕੋਕ੍ਰਿਤਸੰਗਾਰਹੋ॥੩੦॥ਸੁਕਸਤ੍ਰਨਸੋਸੁਰਸੋਤਤਿਕੋ॥ਬ
ਹੁਬੈਸਭੁਜੇਅਵਤਾ॥ਅਤਿਸੋ॥ਸੁਰਸੇਨਪਪਾਇਸੁਦੇਵਨਨੋ॥ਬਰਮਾਂਗਕ
ਧ੍ਯੋਬਰਦੇਵਨਨੋ॥੩੧॥ਤਿਨਸੇਜੁਵਰਓਜੋਬਰਸੇਵਨਕੋ॥ਪਰਿਬੋਧਕ

CC-0 Punjab University Chandigarh. An eGangotri-Vaidika Bharara Initiative

ਕੇਬਲ੍ਯਖੇਵਨਕੋ॥ਤਿਹਿਹੇਤਜਗਮੋਜੇਜਬਸੇਵਨਤੇ॥ਜਵਨੇਸਜਰਮੋਜੇਜਵ ੧੪੫
ਜੋਵਨਤੇਂ॥੩੨॥ਜਵਨਿਫ੍ਜਰਮੋਜਬਜਾਨਿਲਿਓ॥ਜਗਦਿਫ੍ਜਨਿਫ੍
ਗਿੰਦਰਮਾਰਿਓ॥ਧਨਸਜਾਸਮਹਾਅਭਿਰਾਮਰਸ੍ਯੋ॥ਤਨੁਤੇਜਨਤੇਤਅਤੇ
ਮੜਸ੍ਯੋ॥੩੩॥ਲਹਿਲਾਲਹਿਪ੍ਰਛਨ੍ਰਿਪਾਲਅਗੋ॥ਤੁਮਕੈਨਕਹਾਂਕੇ
ਨ੍ਰਿਪਾਲਕਹੋ॥ਰਵਿਦ੍ਵਾਰਜਨੀਸਦਿਵੀਸਕਿਧੌਂ॥ਅਮਰੀਸਨਕੈਂਅਪਿਸ਼ੀ
ਸਕਿਧੌਂ॥੩੪॥ਤੁਮਦੀਹਦਰੀਕੈਵ੍ਰਰਾਇਦਯੋ॥ਦਿਨਦੀਪਦਿਗੀਵੈਧਪ ॰ ਦਿ
ਇਦਯੋ॥ਤਿਹਿਤੇਂਨਿਜਨਾਮਹੁਕਰਮਕਹੋ॥ਹਮਰੇਹਿਯਕੇਭ੍ਰਮਹਰਮਦਹੋ॥
॥੩੫॥ਸ਼ੀਸਿਭੂਪਬਿਨੈਸੁਨਿਕ੍ਰਿਸਨਕਹੈ॥ਮਮਨਾਮਹੁਕਰਮਅਨੰਤਅਹੈ॥
॥ਧਰਨੀਰਜਕੈਕਨਿਕਾਜੁਗਨੈ॥ਮਮਨਾਮਸਕਾਮਨਸੋਪਿਤਨੈ॥੩੬॥ਤਿ
ਹਿਤੇਅਵਨੀਪਸੁਨੌਅਬਕੋ॥ਜਗਧਰਮਦਵਿਪ੍ਰਸਿਭੁਇਜਬਕੋ॥ਤਬਤੇਂਭੁਈ

ਭੂਭੁਰਭੁਾਰਭੁਰੀ॥ਤ੍ਰਕਿਤ੍ਰਾ ਗਿਬ੍ਰਿਰਿਚਖ੍ਰਿਨੈਜੁਕਰੀ॥੩੮॥ਸੁਨਿਮੈਂਅਟਵਨੀਅ
ਵਤਾਰਗਤਿਯੋ॥ਬਸੁਦੇਵਤਨੈਤਨੁਕੋਜੁਕਿਯੋ॥ਖਲਕੇਸਤੇਆਦਿਅਨੇਕਗ
ਨੋਅਰਿਔਰਜਿਤੂਮਿਕੇਭੁਾਰਭੁਨੋ॥੩੯॥ਤਵਬੀਨਤੇਛੀਨਜਗਾਇਦਿ
ਯੋ॥ਜਵਨਿੜ੍ਹਜੁਨਾਦਵਬੈਦਭੁਯੋ॥ਤਵਹੇਤੁਇਤੈਮਮਆਵਨਭੋ॥ਰ
ਤਪੂਰਬਤ੍ਰੁਮਤਿਪਾਵਨਭੋ॥ੜ ਦੀ॥ਬਰਲੇਬਰਬਾਂਛਿਤਤ੍ਰੂਅਬਜੋ॥ਤੂਤ
ਦੇਉਂਦਯਾਤੁਤਹੈਸਬਤੋ॥ਮਮਪਾਇਪ੍ਰਪੰਤਿਪਰਾਜਨਨੋ॥ਨਹਿਹੋਇਬਿਰੋ
ਗਿਬਿਬਾਗਨਸੋ॥੪੦॥ਹਰਿਕੇਬਚਯੋਸੁਨਿਸੋਸੁਮਤੀ॥ਸੁਚਰੂਦਭੁਯੋਸੁਮ
ਤੀਦਮਤੀ॥ਕਬਹੂਮੁਨਿਗਰਬਗਿਰਾਜੁਗਰੀ॥ਸੁਧਸੇਕਰਿਕੇਸੁਗਿਰਾਸੁ
ਗਰੀ॥੪੧॥ਭੁਗਵਨਮਭੁਾਗਜਸੂਭੂਵਿਭੁਸੋ॥ਤੁਮਦੀਨਦਯਾਲਜੂਦਰਸ
ਦਯੋ॥ਤੁਮਰੀਕ੍ਰਿਭੁਨਾਬਿਨਕੋਨਕਰੈ॥ਤੁਵਦਰਸਜੁਦੇਵਨਹੂਤੇਪਰੈ॥੪

CC-0 Punjab University Chandigarh. An eGangotri-Vaidika Bharara Initiative

ਰਾ।ਤਵਡਤੀਯਾਬਿਖੈਮੋਹਿਤੁਜੀਵਕਸੇਈ।ਨਭੁਜੈਪਰਤੌਅਨਮੀਵਤੇਈ।ਦੁਖ ੧੪੬
ਸੋਸੁਖਮਾਨਿਨਿਫਿਰੈਭੁਟਕੋ।ਨਲਹੈਹੋਇਵਚੈਨਬਟਨਟਕੋ।੪੩।ਬਨਿਤਾ
ਬਿਤਬੀਰਿਤਬੀਚਕਨੋ।ਦੁਖਦੀਹਦਹੇਰਸਰੈਚਕਤੋ।ਲਹਿਦੁਰਲਭੁਦੇ
ਹਦਯਾਲਦਈ।ਨਭੁਜੈਦੁਹਤੇਅਦਯਾਲਦਈ।੪੪।ਪਸੁਜਨੋਗਿਰ
ਅੰਧਕੂਕੂਪਪਰੇ।ਜਨੁਤੇਤਵਪਾਇਨਤੇਂਜੁਪਰੇ।ਮਾਸਬੈਸਬਿਤੇਜੇਬਹੁਕਜ
ਰਥਹਰੈ।ਤਜਿਕੈਪਰਮਾਰਥਅਨਰਥਬਕੈ।੪੫।ਦੁਰਦੇਵਨਨੇਸਗੇ
ਰਚਯੋ।ਅਭਿਮੰਤਬਿਖੈਮਦਮੰਤਭੁਯੋ।੪੫।ਨਰਦੇਵਅਰੀਅਭਿਮਾਨ
ਅਨੋ।ਸੁਤਦਾਰਅਗਾਰਅਸਾਰਜਨੋ।ਅਜਆਜਅਨੁਰਾਗਅਨਕਰ
ਜੋਨਹਿਨਾਥਚਰੰਨਿਧਰਅਨਕਰੌ।੪੬।ਅਪਵਰਗਦਜੋਤਵਪਾਇਹ
ਰੇ।ਤਿਹਿਪਾਇਅਪਾਇਦਕੌਨਬਰੇ।ਤਿਹਿਤੇਂਤਜਿਆਸਿਖਈਸਸਭੋ।ਪਦ

CC-0 Punjab University Chandigarh. An eGangotri-Vaidika Bharara Initiative

ਪੰਕਜਪ੍ਰੇਮਆਮੋਧ੍ਯਅਥੈ॥੪੭॥ਸੋਈਦਾਨਦਯਾਲਦਯਾਦਰੀਯਾ॥ਦੈ
ਦੇਹੁਅਹੋਅਦਯਾਦਰੀਯਾ॥ਬਹੁਥੈਸਹਰੇਤ੍ਰਜਤਾਪ੍ਰਜਰਨੋ॥ਅਦਨਾਦ੍ਰ
ਰਿਦੁਸਨਦੀਹਰਨੋ॥੪੮॥ਸਰਨਸ਼ਾਤਪਾਲਕ੍ਰਿਪਾਲਬਿਭੋ॥ਅਬਆਇ
ਪਰੋਭੁਵਪਾਇਪ੍ਰਭੋ॥ਤਿਹਿਹੇਤਪ੍ਰਪੰਨਹਿੰਪਾਹਿਹਰੇ॥ਅਵਿਤੰਅਬਆ
ਨਨਆਹਿਹਰੇ॥੪੯॥ਬਿਨਤੀਜਬਯੋਂਮੁਚਕੁੰਦਕਰੀ॥ਸੁਪਸੰਦਆਮੰਦ
ਮੁਕੁੰਦਕਰੀ॥ਹਸਿਕੈਬਜ੍ਰਭੂਪਸਿਂਬਾਤਕਹੀ॥ਤਵਬੁੱਧਾਬਿਬੁੱਧਾਬਿਸੁੱਧ
ਲਹੀ॥੫੦॥ਨਹਿਜੋਬਰਲੋਭੁਲੁਭਾਇਲਈ॥ਤਿਹਿਤੇਂਤੁਹਿਮੈਨਿਜਭ
ਕ੍ਤਿਦਈ॥ਜਿਹਿਪਾਇਨਅਨਉਪਾਇਰਹੈ॥ਜਨਨਯੋਂਅਨਪਾਇਅਪਾ
ਇਦਹੈ॥੫੧॥ਦੋਹਾ॥ ॥ਤ੍ਰਾਤੇਤੂਤਜਿਸੰਕਾਸਬਮਮਸੁਰਰਾਮਨਰਰਾ॥
ਸੰਧ੍ਯਾਸਸੰਧ੍ਯਾਸਿਰਾਇਸਬਯੋਂਹੋਆਮਲਅਭੈਰਾ॥੧॥ਜਨਮਅਨੇਤਰਮੇ

CC-0 Punjab University Chandigarh. An eGangotri-Vaidika Bharara Initiative

ਮਰਤਮਹਿਸੁਰਵਰਬਪੁਪਾਇਓ।ਸਬਸਤਸੈਪਤਪਾਇਓਪ੍ਰਿਜੌਪ੍ਰੈਹੈਮ ੧੪੭
ਸਪਾਇਓ।੨॥੫੨॥ਜੌਲੌਂਗਿਰਿਕ੍ਰਿਤਕ੍ਰਿਪਾਨਿਪਤਿਨਿਕਟਜੋਗੁਹਾ
ਬਿਹਾਇਓ।ਨਿਰਖੇਨਰਤਭੁਆਇਓਅਤਿਲਘੁਪਲਘੁਕ੍ਰਤਾਸਿਤਕਾਇ
।ਜਾਨੋਕਾਛਿਨੁਗਨੁਤਜਗਤਜਗਤੀਪਤਿਅਤਿਮੈਤ੍ਰਾਤਪਸ੍ਯੰ
ਸੀਜੁਕ੍ਰਪ੍ਰੈਗਅਨੋਗੀਬਿਗਿਅਵਿਤਾ।੫੩॥ਨਰਨਰਾਜਨਨਿ
ਲਜਲਧਿਨਿਰਤਨਿਪਟਤਪਆਂਗੀ।ਭੁਯੋਭੁਜਨਭੁਗਵਿਤਬ੍ਰਿ
ਤਰਾਯੋਸੀਤਜਰਨਜਾਂਗੀ।੪॥ਪਦਰਾਗਬਿਲਾਵਲ॥ ॥ਚਰਿਤੁਰਰ
ਖਿਪ੍ਰਿਯਪੁਰੀਪਧਾਰੇ।ਜਵਨਜੂਬਸਰਨਵਨਸਧਾਰੇ।ਤਿਨਕੇਧ
ਨਧਨਲੇਪ੍ਰਨਿਪਧਾਰੇ।ਪ੍ਰਗੈਛ੍ਹੂਰਿਕਾਮਗਾਪਗਪਾਰੇ।੫੪॥ਤਾਹੀਸ
ਮੈਸਮਰਰਿਤਆਯੋ।ਜਰਾਸੀਧਾਸਿਤਸੇਨਸੁਹਾਯੋ।ਤੇਇਸਅਛੋਹ

CC-0 Punjab University Chandigarh. An eGangotri-Vaidika Bharara Initiative

ਨਿਬਲਵਿਤਾ॥ਅਤਿਬਤ੍ਰਬੇਗਬ੍ਰਲਿਤਬਲਵਿਤਾ॥੫੫॥ਤਾਹਿਬਿਲੋ
ਕਿਭੁਗੀਭੁਗਵਿਤਾ॥ਭੀਤਭੀਤਇਵਭੁਵਭੁਜਹਿਤਾ॥ਤਜਿਧਨਪ੍ਰਭੁ
ਪ੍ਰਭੁਰਪਬਗਿਤਾ॥ਤੁਇਪਦਕਮਲਨਿਕਮਲਾਕਿਤਾ॥੫੬॥ਨ੍ਰਕਨਾਟ
ਕਨਾਟਕਿਨਟਨਾਂਈ॥ਬਿਹਰਤਬਿਧਿਗਿਰਿਸਾਇਗੁਸਾਂਈ॥ਭੁਗਤ
ਸਬਲਸਬਲਨ੍ਰਿਪਦੇਖੀ॥ਪਾਛੇਪਰਜੋਅਬਲਅਵਰੇਖੀ॥੫੭॥
ਦੈਰਿਭੁਵੇਨ੍ਰਤਭੁਭੁਗਿਰਿਮਾਂਹੀ॥ਨਾਮਪ੍ਰਵਰਖਨਜਗਜਗਜਾਹਿ
॥ਗਿਰਿਲਜਲਹਿਲੇਲਾਇਲਗਾਈ॥ਨਿਜਮਤਿਗਾਏਜਰਾਜ
ਜਰਾਈ॥੫੮॥ਕੁਰਿਊਂਗਿਰਿਤੇਗਿਰਿਧਾਰੀ॥ਗਾਇਸਬਲਅਲ
ਖਿਤਅਰਿਝਾਰੀ॥ਆਇਸਭੁਾਇਸੁਪ੍ਰਰੀਪਧਾਰੇ॥ਬਹੁਬਿਧਿਵਾਹਬ
ਜੁਹਾਥਿਸਤਾਰੇ॥੫੯॥ਬਲਬਿਵਾਹਪੂਰਬਪ੍ਰਤਿਪਾਵਾ॥ਸੁਨੋਬ੍ਰ

CC-0 Punjab University Chandigarh. An eGangotri-Vaidika Bharara Initiative

ਜੋਸਖਤ੍ਰਜਾਹਖਤ੍ਰਨਬਚਾ॥ਭੀਖਮਭੂਪਾਸੁਤਾਸੀਰੂਪਾ॥ਤ੍ਰਜਾਗੀਹਰਿਹ ੧੪੮
ਤਿਅਰਿਬਹੁਰੂਪਾ॥੬੦॥ਕ੍ਰਿਪਹੁੰਛੀਏਹਕਬਾਸੁਹਾਈ॥ਤ੍ਰਜਾਸਸੁ
ਦਲਸਹਖਤ੍ਰਜਾਸਸੁਨਾਈ॥ਬਿਸਜਾਬਿਦਰਭੁਪਤ੍ਰੀਖਮਭੂਪਾ॥ਤਾਕੇ
ਤਨਜਪਾਂਰਖਿਜਰੂਪਾ॥੬੧॥ਰੁਕਮੀਅਗ੍ਰਜਹੋਤਿਤਿਆਂਹੀ॥ਅਪ
ਰਆਤਿਪਾਬਿਧਿਇਹਿਬਿਧਿਆਹੀ॥ਰੁਕਮਸਬਦਪੂਰਬਸਬਕੇਰ॥
॥ਰਬਭੂਜਕੇਸਮਾਲਿਇਮਟੇਰੋ॥੬੨॥ਕਰਿਨਨਾਇਕਅਨੂਪਮਪਾਈ॥
ਜਾਟੁਤਿਦੁਤਿਜਨਜਗਮੈਂਜਾਈ॥ਰੁਕਮਿਨਿਨਾਮਰੁਕਮਬਰਬਰਨੀ
॥ਤਾਸੁਸੁਅਤਿਭੁਈਹਰਿਬਰਬਰਨੀ॥੬੩॥ਸੁਨਿਗੁਣਬਿਦਰਗੁਨਗ
ਨਅਨੁਰਾਗੀ॥ਤਾਤੇਂਤਾਸੋਂਤਾਅਤਿਪਾਗੀ॥ਤਾਹਿਤਤਜੇਸਕਲਸੋਕ
ਲਪਾ॥ਤਿਹਹਿਉਦ੍ਵੈਅਨੁਰਾਗਅਨਲਆ॥੬੪॥ਸੋਸੁਨਿਜਿਮ

CC-0 Punjab University Chandigarh. An eGangotri-Vaidika Bharara Initiative

ਹਰਿਗੁਨਗਾਨਰਾਗੀ।ਹਰਿਹੁੰਭੁਏਤੁਜੋਤਿਹਿਅਨੁਰਾਗੀ।ਰੂਪਅ
ਨੂਪਅਮਿਤਗੁਨਤਾਕੋ।ਤਿਨਸੁਨਤੇਤ੍ਰਿਲੋਕਮੈਂਤਾਕੋ॥੯੫॥ਦੁਹੂੰਨ
ਪਰਸਪਰਪ੍ਰੀਤਬਢਾਈ।ਦੁਹੂੰਨਅਪਰਪ੍ਰਿਯਪ੍ਰੀਤਿਬਢਾਈ।ਬ੍ਰਿ
ਸ਼ਨਦੈਨਰਿਸ਼ਕੋਚਾਹੀ।ਰੁਕਮੀਹਰਿਅਰਿਸੋਨਸਰਾਹੀ॥੯੬॥
।ਕਰਿਏਰਨਸੌਂਢੀਠਢਿਠਾਈ॥ਤਿਹਿਸਿਰਜੀਸਿਸੁਪਾਲਸਗਾਈ
।ਸੁਨਿਸੁਭਈਧਰਬਧੂਬਿਹਾਲਾ॥ਜਿਹਿਬਰਬਰਜਬਰਜੋਬ
ਜਬਾਲਾ॥੯੭॥ਪੁਨਿਧਰਿਹਰਿਉਰਧਰਧਰਕੀਨਾ।ਦੋਇਪ੍ਰਿਯਪ
ਤ੍ਰਪਠੈਦ੍ਵਿਜਦੀਨਾ॥ਸੋਦ੍ਵਿਤਗਯੋਜੋਦ੍ਵਾਰਕਾਦ੍ਵਾਰੈਂ।ਪ੍ਰਵਿਸ੍ਯੋਹਰਿਗਿ
ਰਦ੍ਵਾਰਪਧਾਰੈ॥੯੮॥ਦੇਖਿਦ੍ਵਿਜੈਂਦ੍ਵਿਜਦੇਵਦਯਾਲਾ।ਉਠਿਆ
ਦਰਦੈਅਤਿਪ੍ਰਤਿਪਾਲਾ।ਆਸਨਅਰਘਆਦਿਆਭਿਰਆ।ਸੇਵ

CC-0 Punjab University Chandigarh. An eGangotri-Vaidika Bharara Initiative

ਐਸਜਿਸਬਿਬਿਧਿਸੁਭੁਸਾਮਾ॥ਦ੍ਰਵੀ॥ਕੁਸਲਪ੍ਰਸ੍ਨਪੁਨਿਕੁਸਲਦਰੀ
ਲੋ॥ਕਾਰਿਨ੍ਰਤਿਨਤਿਅਤਿਆਨੰਦਦੀਨੀਲੋ॥ਪੁਨਿਪੂਛੋਜੋਕਿਹਿਕਾਰ
ਨਆਏ॥ਦ੍ਵਿਜਬਰਬਰੈਬਰਨਜਬਰਭੁਆਏ॥੭੦॥ਪਦਆਪਰਰਾਗ
ਬਿਲਾਵਲ॥ ॥ਸੁਨਿਬਿਪ੍ਰਬਰਹਰਿਬਦਨਿਬਰਬਰਬਦਨਿਬ
ਰਖਿਨਤੀਕਰੀ॥ਪੁਨਿਪ੍ਰੇਮਪੂਰਨਪਤ੍ਰਿਕਾਪ੍ਰਿਯਕਾਢਿਪ੍ਰਿਯਆ
ਗੇਧਰੀ॥ਹਰਿਬਦਲੋਬਾਂਚੈਤੁਮਹਿਸੁਨਿਬਰਬਿਪ੍ਰਬਾਂਚਤਹੇਹਰੀ॥
॥ਤਵਭੂਵਨਸੁੰਦਰਰੂਪਗੁਨਰਾਨਸੁਨਿਸ੍ਰਵਨਮਨਸਮਹਰੋ॥੭
੧॥ਸੋਕੌਨਕੋਕੁਲਵਤੀਕਾਮਿਨਿਤੁਹਿਨੈਬ੍ਰੰਜਾਬਿਲਜਬਰੈ॥ਜੋਰੂ
ਪਬਯਬਿਦ੍ਯਾਤ੍ਰਵਿਨਦੁਤਿਸੀਲਕੁਲਸੁਕਸਮਧਰੈ॥ਤਿਹਿਹੇਤ
ਹੌਂਤਵਤਿਯਭੁਈਤੁਹਿਅਪਨਪੌਅਰਪਨਕਰ੍ਯੋ॥ਹਰਿਸਿੰਪਰਭਾ

CC-0 Punjab University Chandigarh. An eGangotri-Vaidika Bharara Initiative

ਗਸਿਗਾਲਇਵਤਵਭਾਗਬਨਿਪੈਅਰਿਹਰਓ।੧੨।ਜੌਜਮਨਿ
ਪਸਬ੍ਰਤਾਬਿਪ੍ਰਭੁਭ੍ਰਅਰਚਾਦਿਤੇਂਅਰਠੇਹਰੀ।ਤੌਆਇਜਵਜਦੂਰਾ
ਇਮੁਹਿਲੇਜਾਇਅਰਿਬਲਬਲਹਰੀ।ਤੁਮਏਕਅਹਮਮਵਨਾਹ
ਤੇਂਪਾਹਿਲੇਂਪਹੁਚਿਪ੍ਰਿਜਤੁਮਰਹੌ।ਮਗਧੇਸਆਦਿਅਸੇਸਆਰਿਬ
ਲਿਦਾਲਿਸਬਲਬਲਿਮੁਹਿਗਹੌ।ਅਵਰੋਪਤੇਤਵਬੀਤ੍ਰਬ੍ਰਜਅ
ਰਿਬ੍ਰਧਿਬ੍ਰੈਤੁਹਿਕਿਮਿਲਹੌਂ।ਸੀਦੇਹਪਹਤੁਮਰੋਹਰਨਹਿਤਹੇਤੁਰ
ਰਿਹੌਹੌਕਹੌਂ।ਉਦਬਹਨਕੇਪੂਰਬਅਹਨਿਬਿਸ੍ਰਬਹਨਬਤੁਮ
ਹਨਅਹੋ।ਨਵਬਪੁਤਾਹਿਤਜਾਤਤਹੰਮਮਹਰਨਕੋਅਵਸਰਵ
ਹੈ।੧੪।ਜਿਹਿਂਅੀਪਅੀਬ੍ਰਜਰਜਨਿਮੰਜਨਰਹਤਪ੍ਰਰਆਰਿ
ਆਦਿਤੋ।ਤਿਜੈਨਲਹਿਹੌਂਹੇਹਰਤੌਜਾਨਿਜੋਅਵਸਾਵਸੋ।ਵ੍ਰਿਜ

CC-0 Punjab University Chandigarh. An eGangotri-Vaidika Bharara Initiative

ਕੋਟੇਏਸੀਦੇਸਰਹਸਮੁਦੇਸਲਾਲੀਕੇਲਲਾ।ਲਜਾਏਜੋਜੁਮੈਪ੍ਰਤਿਬ ੧੫੦
ਚਨਇਨਕੈਭੁਨੈਜੋਭ੍ਰਾਏਭੁਲਾ।੧੫।ਦੋਹਾ॥ ॥ਬਿਪ੍ਰਬਚਨਸੁਨਿ
ਬਿਪ੍ਰਪ੍ਰਿਯਬ੍ਰਜਪਤਿਬੋਲੇਬੈਨ॥ਏਰੇਊਨਾਗਰਿਨੇਹਰਿਨੀਂਦਨਨਿ
ਰਖਤਨੈਨ॥੧॥ਮੈਹੂੰਜਾਨੋਰੁਕੀਮਨੇਰੋਕਨੋਮਮਊਦਵਾਗ॥ਤਾਤੇਤਿ
ਹਿਨੇਆਏਹੋਮਾਬਿਮਦਰੂਮਤਿਕੁਨਾਹ॥੨॥੭੬॥ਪਦਰਾਗਆਸਾ
॥ ॥ਜੋਸਮਪਸਮੁਸ਼ਿਸਨੇਹਸਨਿਮਰਿਸੁਰਸਹਿਤਸਜੀਦਨਚਢੋ॥ਨ
ਵਖਸੁਖਜਾਹਬਿਨੋਦਪ੍ਰਦਸੁਭਸਗੁਨਸੁਦਮੰਗਲਮਛੇ॥ਅਨਰਤ
ਜਨਪਦਤੇਜਨਪਥੈਦਰਭੁਨਵਨਗਰੀਰਾਏ॥ਤਹੰਭੂਪਭੀਖਮਸ
ਤਿਅਭੀਖਮਸੁਤਸਭੀਖਮਬਾਸਿਭੁਏ॥੧੭॥ਬ੍ਰਜਪਾਲਤਜਿਸਿਸੁਪ ੦
ਲਸੈਨਿਜਬਾਲਬਰਬਜਾਹਨਜਹੀ॥ਤਿਰਿਹੇਤੁਨਿਜਨਵਨਗਰਪ੍ਰ

CC-0 Punjab University Chandigarh. An eGangotri-Vaidika Bharara Initiative

ਰਘੁਰਬਗਰਬਰਰਚਨਾਰਚੀ।।ਮੰਗਲਮਈਕਲਜਾਨਿਕੈਨਗ੍ਰਪੁਨਿ
ਕਰੀਮੰਗਲਮਈ।।ਬਰਬਸਨਭੂਖਨਅੰਗਭੂਖਨਪਹਿਰਿਪੂਖਨ
ਸੀਭੁਈ।।੭੮।।ਬਹੁਦਾਨਸਹਸਨੰਮਾਨਮਹਿਪੰਮਹਾਨਮਹਿਦੇਵਨਦਿ
ਜੋਗਤਿਮਿਚੇਦਿਜਨਪਦਰਕੇਤੁਨਿਜਸੁਤਹੇਤੁਕਲਕਾਰਜਕਿਯੇ।।ਬਿ
ਰਥਾਜਿਗੁਰੁਗਜਰਾਜਸਜਿਦਨਸਾਜਸਬਜਤਿਸਜਿਸਕੋ।।ਆਦ
ਤਪਗਧਿਪਿਤੁਅਰਭੁਪਾਲਵਿਦਰਭੁਪਾਲਜਨਨਕਰਯੋ।।੭੯
।ਜਨਦਸਦੈਬਰਬਾਸਸਕਲਸੁਪਾਸਗਾਸਰਚੇਤਹਾ।।ਸਿਸੁਪਾਲ
ਜਾਲ ਬਜਾਹਸਹਾਇਚਿਤਮਹਿਪਾਲੰਜੁਰੇਜਹਾਂ।।ਜੇਜਰਾਸਿਧਰੁਸਾਲ੍ਵਪੌਡ੍ਰ
ਕਦੰਤਬਕ੍ਰਾਬਿਦੂਰਥਾ।।ਤੇਹਰਿਰਿਪੰਬਿਬਾਰਨਹੇਤਆਏਹਰਿਰਿਬਾਰਨ
ਜੁਰਿਜਥਾ।।੮੦।।ਉਤਸੁਨਿਲਛਮੀਬਲਬਾਤਕ੍ਰਿਸਨਜਾਤਬਿਨਰਾ ੧੫

CC-0 Punjab University Chandigarh. An eGangotri-Vaidika Bharara Initiative

ਮਨੋਦ੍ਰਹੰਗ॥ਤ੍ਰਬਸੀਗਲਸੇਜਜਜੀਰਾਜਾਦਵਜ਼ੂਥਜਵਪਹੁਚੇਤਹਾਂ॥ ੧੫੧
॥ਇਤ੍ਰੁਕੀਮਨੀਰਮਨੀਰਮਨਆਗਮਨੋਮਨਦੈਰਗੀ॥ਦ੍ਵਿਜਦੂਤਅਓਜੋਜਾ
ਲਿਥਿਦੁਖਅਹਾਨਹਾਨਦ੍ਵਿਦੁਖਦਗੀ॥੮੧॥ਚਿਤਾਚਕਿਤਚਿਤਨਕਰਨ
ਲਾਗੀਨਹਰਿਆਏਅਹੋ॥ਇਕਰਾਤਰਹੀਥਿਦ੍ਵਾਹਮੇਂਹਾਂਦ੍ਵਿਪਹੂਨਆਵਤ
ਲਖੋ॥ਨਿਰਦੇਖਦੇਦ੍ਵਨਿਕੈਦਨੇਉਰਦੇਖਅਮਦੇਖਜੋਕਛੂ॥ਤਾਤੇਨਆਇ
ਰਿਥਰਨਮੈਂਹੂਨਥਰਨਥਿਨਲੇਖਜੋਕਛੂ॥੮੨॥ਇਹਿਭਾਂਤਿਭਈਜਥਥਿ
ਕਲਆਬਿਕਲਅੰਗਤਥਿਫਥਿਫਥਿਠੁਰੋ॥ਡ੍ਰਿਗਉਰੂਉਰੁਭੁਨਥਾਮ
ਲਾਹਿਆਭ੍ਰਿਗਾਂਮਭ੍ਰਾਮਨਿਦੂਖਦੂਰੋ॥ਤਬਗੈਤਹਾਂਦ੍ਵਿਜਦੇਰਿਆਜੋਪ੍ਰਜ
ਪਠਾਏਪ੍ਰੇਮਸੋਂ॥ਤਿਰਿੰਦੇਖਿਦੇਵੀਦਿਪਤਦੁਤਿਪਰਿਪਾਇਪ੍ਰੂਛਤਿਖੇਮਸੋਂ॥੮
੩॥ਤਿਨਿਕਹੀਪ੍ਰਜਆਵਨਿਸੁਪਾਵਨਿਪਨਸਹਿਤਾਪਿਤਭ੍ਰਿਤਪਨੀ॥ਬੈ

CC-0 Punjab University Chandigarh. An eGangotri-Vaidika Bharara Initiative

ਦਰਤ੍ਰਿਸੁਨਿਰਸਗਰਤ੍ਰਿਬਚਸੁਅਨਰਭੁਅਨਿਦਸੋਸੰਸਨੀਸਿਦੇਸਦਾਨਿਸੁਦ
ਨੋਕੁਪਤਿਦਾਨਆਨਨਲਖਿਪਰਨੋ।ਤਾਹੇਤੁਸਕਸਰਬਸਦਸਜਿਦਨਸਅਸ
ਸੁਣਿਬੰਦਨਕਰਨੋ॥੮੪॥ਉਤਾਨ੍ਰਿਪਤਿਸੁਨਿਸ੍ਰੀਕ੍ਰਿਸਨਆਵਨਅਤਿਸੁਹਾਵ
ਨਿਮਾਨਿਕੈ॥ਮਧੁਪਰਕਆਦਿਕਸੋਮਹਾਮਤਿਕਰਨੋਅਰਚਨਆਨਿਕੈ॥ਭ
ਲਭੇਦਭੂਖਨਬਸਨਆਦਿਅਨੇਕਧੂਪਅਰਪਨਕਰੇ॥ਬਰਬਾਸਦੇਸੁਖ
ਰਾਸਸੋਸਾਨੁਰਾਗਸਕਲਭਾਂਤਿਨਭਰੇ॥੮੫॥ਇਹਿਐਰਊਅਵਨਿਪਨਕੀਨ
ਪਜਥਾਜੋਗਜਨਕਰੋ॥ਸ੍ਰੀਕ੍ਰਿਸਨਆਵਨਸੁਨਿਆਏਨਗਰਨਰ
ਭਾਵਨਭਰੇ॥ਵਗਿਸਜਾਂਸੁੰਦਰਤਾਸੁਧਾਪ੍ਰਿਯਪਾਨਨੈਨਨਸਟਨਕਰੀ॥
।ਸਬਜੋਦਮਗਾਨਭੁਏਭੁਨੈਭੁਗਵਿਤਸੋਸੁਨਹੋਹਰੀ॥੮੬॥ਭੀਖਮਲਲੀ
ਜਾਲਲਨਲਾਇਕਲਲਨਲਾਇਕਲਲੀਕੋ॥ਹਮਰੇਸੁਕ੍ਰਿਤਸੁਸਕੇ

CC-0 Punjab University Chandigarh. An eGangotri-Vaidika Bharara Initiative

ਲਿਕਰਿਜਾਹਮੇਲਕਰਗਿਖਪਭੁਲੀਤੋ।ਇੰਮਪ੍ਰੇਮਸੋਂਪੂਰਲੋਕਹਾਗਿਰਿਥਿ ੧੫੨
ਲੋਕਿਬਹੁਬਾਤੈਂਕਰੈਂਗੇ।ਆਨਿਦਰਕੰਦਾਨਿਹਾਰਿਬਾਰਹਿਬਾਰਉਰਆਨਿਦਭੁ
ਰੈ।੮੭।ਅਬਆਮਲਾਅਵਸਰਪਾਇਕੈਨ੍ਰਾਪਾਇਇਪਿਤੁਆਇਸਭੁਲੀ
।ਭੁਗਵਤੀਭੁਵਨਭੁਣਇਸੋਸੁਖਪਾਇਪਾਇਨਹੀਂਚਲੀ।ਚਹੁੰਓਰਭੁਟਦ
ਰਜੋਰਗਾਟਪਨਮੋਰਪਾਟਿਕੋਪਨਕਰੀ।ਧਾਰਿਮੌਨਸਖਿਸੁਖਭੌਨਭ੍ਰਾ
ਜਿਤਭੁਨਭੁਗਵਤਿਅਨੁਸਰੀ॥੮੮॥ਰਵਰਿਗਰਿਗੀਮ੍ਰਵਿਗਚਿਗਊ
ਪੰਗਸਿਖਸਨੇਪਨੋ।ਪ੍ਰਨਿਪਨਵਭੇਗੀਭੂਰਿਭੂਰਅਕੂਰਨਟਿਨਰਤਨਤਨੇ
॥ਵ੍ਰਿਨਵਰਬਸੂਬਰਬਸਨਭੁਖਨਸੂਰਗਸੁਰੀਪੁੰਨਸੋਂਸਨੀ॥ਗਾਵਤਚ
ਲੀਭੁਵਤਿਭੁਲੀਭੁਈਰੀਤੌਂਅਗਿਲਧਾਨਿਪਨੀ॥੮੯॥ਸਤਸੂਤਮਾਂਗਾਧ
ਮੰਜੁਥੈਂਦੀਥਿੰਦਬਦਤਸੁਹਾਵਨੋ॥ਇਹਿਭੁਾਂਤਿਭ੍ਰਾਮਿਨਿਗਾਈਭੁਵਭ੍ਰਾਮਿ

CC-0 Punjab University Chandigarh. An eGangotri-Vaidika Bharara Initiative

ਤ੍ਰਿਭਵਨਭੁਵਭਾਵਨੋ॥ਪਦਧਾਨਿ[illegible]ਪੰਕਜਪੋਸ਼ਿਧਾਨਿਅਪੰਕਸੇਪ੍ਰਵਿਸੀ
ਤਹਾਂ॥ਬਠਬਿਪ੍ਰਬਪ੍ਰਖਿਧਿਗਜਕਰਨਿਕਰੰਨੋਮਹੋਸਿਮਹਨਮਹਾ॥੬੦॥ਪ੍ਰ
ਨਿਪਾਨਿਪੰਕਜਪ੍ਰਫੁਟਿਤਕਰਿਮਨਜੂਟਿਤਕਠਿਹਰਿਚਰਨਮੋ॥ਭਗਵਤੀਪ੍ਰ
ਤਿਭਗਵਤੀਬਰਬਰਬੰਟਤਿਬਰਬਰਬਰਨਮੋਂ॥ਹੇਅੰਬਿਕੇਜਗਦੰਬਿਕੇਹੇ
ਰੰਬਸਹਤ੍ਰੁਹਿਬੰਦਨਾ॥ਹੌਂਕਰੌਂਜੂਰਗਕਰਜੋਰਿਬਰੋਂਨਿਹੋਰਿਬਰਨੰਦਨੰਦ
ਨਾ॥੬੧॥ਇਹਿਭਾਂਤਿਪ੍ਰਜਾਨਗਧਰਨਿਹਿਤਨਰਾਧਰਨਿਨਠਨਿਦਨੀ
॥ਪ੍ਰਨਿਪਾਇਪਰਮਪ੍ਰਸਾਦਗਾਮਨੀ।ਮੌਨਤਜਿਨ੍ਰਿਪਨੰਦਨੀ॥ਕਲਸਖੀ
ਕਰਕਮਲਕਰਗਾਸੇਨੇਉਰਵਰਗਾਸੇਗੋਪਾਲਕੋ॥ਜਨੁਮੋਹਨੀਮਾਯਾਚਲੀ
ਜਨਮੋਹਨੀਮਦਚਾਲਸੋਂ॥੬੨॥ਜਿਹਿਰੂਪਨਿਪਅਨੂਪਲਹਿਭੂਟਭੂਪ
ਗਣਧਰਚਰਪਰੀ॥ਲਾਗੀਗਿਰੈਧ੍ਰੈਮੂਰਛਿਤਿਛਿਤਿਛਿਤਿਪਅਰਿਗ

CC-0 Punjab University Chandigarh. An eGangotri-Vaidika Bharara Initiative

ਤਿਅਟਪਟੀ।ਨਿਜ ਛਬਿਛਬੀਲੀ।ਹਰੇਅਰਪਨ ਹੇਤਚਲਤ ਹਰੈਂਹਰੋ।ਇ ੧੫੩
ਭਉਤਾਨਿਹਾਰਤਿਨ੍ਹ।ਇਨ੍ਹਰਿਕਬਆ।ਇਕਰਿਮ੍ਹਹਿਹਰਿਹਠੋਂ। ਦੋਹ੍ਰਾ।ਇਮਿ
ਕਰਿਮਿਚਾਰਨਿਹਾਰਰਿਹਰਿਹਿ ਹਜਾਰਹਹਰਖਨਿਸੌਂਭਰੀ।ਤਿਹਿਂਰਥਨਿ
ਕਟਿਕਰਿਨਿ ਪਟਨਿਜਰਥ ਚਢਾਤਿਗਾ।ਹਿਨਿਜਰਥਕਰੀ।ਹਰਿਲੇਗਯੇ
ਹਰਿਲੇਗਯੇਰੇਕੌਨਹਰਿਹਰਿਲੇਗਯੋ।ਰੇਕੌਨਕੋਰੁਕਮਨੀਕੋਰਥਅ
ਰੇਅਥਚੂਹਰਾਯੋ। ਦੋਹ੍ਰਾ।ਚੀਪਚਤੁਰਚਾ।ਹਿਚਕਿਤਰਹੇਕਮ੍ਹਨਗਾਹੇ
ਜਵਨਾ।ਇਕੈਂ।ਸੁਨਿਮਾ।ਨਿਮਹਿਪਨ ਨਹਿਸਹੋਯੋ।ਰਿਸੋਰਗਿਯਰਹਰਾਇ
ਕੈਂ।ਬੋਲੇਜਰਾਸੰਧ।ਦਿਧਿਗ।ਧਿਗਹਮੋਧਿਗਜਗਮੇਜਿਯੋ।ਜਿਨਕੋਸੁਜ
ਸਸਬਜਨ।ਸਿਂਚਿਤਰੋਪਥਿਟਥੀਚਿਤਕਿਯੋ।ਦਧ।ਦੋਹਰਾ। ।ਇਹਿਬਿ
ਧਿਸਭਸੈਰਥਸਜੈ ਸੁਜਸ ਲਾਬਿਕਰੇਤਾ।ਪ੍ਰਲੈਆਬਿ੍ਰਸੀਸੇਨਲੇਚਲੇਸੁ

CC-0 Punjab University Chandigarh. An eGangotri-Vaidika Bharara Initiative

ਬਧਰਨਖੇਤ੍ਰਾ॥ਆਵਤਤਿਨੈਬਿਲੋਕਿਬਰਜਾਦਵਜੂਥਪ੍ਰਬੀਰ॥ਸਰੂਖ
ਸਮਰਸਨਮੁਖਸਰੇਸਸ੍ਤ੍ਰਅਸ੍ਤ੍ਰਧਾਰਿਧੀਰ॥ਦੋਹਾ॥ਪਦਵਰਾਗਨੈਜੇਵੈਤੀ॥
॥ ॥ਬਰਬੀਰਮਨਸ੍ਵਿਮਹਾਉਮੰਡੇ॥ਸਰਬਰਖਕਰੈ॥ਪਨਲੌਪ੍ਰਅਡੇ॥ਰਖਬ
ਜਿਗਧਿਦਅਨਿਵਚਢੇ॥ਅਰਿਅਰਦਨਮਰਦਨਓਦਮਢੇ॥ਦੋ੦॥
॥ਅਰਿਬਾਨਨਸੋਸੂਕਸੇਨਛਈ॥ਜੋਖਿਤ੍ਰੀਖਅਜਾਭੁਜਭੀਤਭੁਈ॥
ਹਰਿਨੀਦ੍ਰਿਗਕੈਹਰਿਹੇਰਿਹਸੋ॥ਬਾਦਿਬੀਰਪ੍ਰਤਾਪਪ੍ਰਤਾਪਨਸੋ॥ਦੋ੦
॥ਜਦੁਬੀਰਨਨੇਅਰਿਬੀਰਨਕੋ॥ਪਰਿਪੇਖਿਪ੍ਰਵਰਖਨਤੀਰਨਕੋ॥ਤਤ
ਕਾਲਤੇਈਕਰਿਕੈਪਿਕਟੋ॥ਨਿਜਬਾਨਨਸੋਂਅਰਿਗੱਧਅਢੋ॥ਦੋ੦॥ਸਿਰ
ਸੂਰਨਕੇਕਟਿਕੋਟਿਗਿਰੇ॥ਗਜਬਾਜਿਰਥਾਦਿਕਚੂਰਸੁਚਿਰੇ॥ਕਰਉਰੁ
ਭੁਜਾਦਿਕਅੰਗਾਨਸੋ॥ਭੁਰਭੂਰਿਗਯੋਰਨਅੰਗਨਸੋ॥੧੦੦॥ਜਦੁਜੂਥ

CC-0 Punjab University Chandigarh. An eGangotri-Vaidika Bharara Initiative

ਜਾਸ੍ਰੀਜਜਭ੍ਰਾਗਿਭੁਏ॥ਅਰਿਭ੍ਰਾਗਿਗਏਭ੍ਰਜਭ੍ਰਾਗਿਭੁਏ॥ਸਿਸੁਪਾਲਸਸ ੦੧੫੪
ਲਾਬਿਸਾਲਭੁਯੋ॥ਸਨੇਮਾਲਕਮਾਲਕਮਾਲਬਾਯੋ॥੧੦੧॥ਸਮਸਾਲਸ
ਥੈਮਹਿਪਾਲਭੁਏ॥ਅਪਨੀਅਪਨੀਪ੍ਰਨਿਸਾਲਗਏ॥ਰੁਕਮੀਨਸਹ੍ਯੋ
ਸੁਸੁਸਾਕੋਸੋਈ॥ਰਨਰਾਛਸਰੀਤਿਬਿਵਾਹਜੋਈ॥੧੦੨॥ਹਰਿਮੈਂਅਰਿਭ੍ਰਾ
ਵਸਦਾਜਿਹਿਕੋ॥ਅਬਕਯੋਸੁਸਹੈਅਤਿਮੋਤਿਹਿਕੋ॥ਤਿਹਿਹੇਤੁਚਢ੍ਯੋਕ
ਰਿਕੈਪਨਕੋ॥ਤੁਨਆਜਰਨੈਹਰਿਦੁਰਜਨਕੋਂ॥੧੦੩॥ਅਪਨੇਪੁਰਮੇਂਨ
ਪ੍ਰਵੇਸਕਰੌਂਅਰੁਬੀਰਨਆਪਨੇਨਾਮਧਰੌ॥ਕਹਿਜੌਕਰਲੇਧਨੁਧਾਇ
ਚਲ੍ਯੋ॥ਜਵਸੋਂਹਰਿਕੇਢਿਗਆਇਢਲ੍ਯੋ॥੧੦੪॥ਵਾਇਗਾਰਿਹਰੈਂਲ
ਲਕਾਰਿਲਰ੍ਯੋ॥ਸਰਸਾਰਆਸਾਰਅਪਾਰਕਰ੍ਯੋ॥ਹਰਿਹੂੰਹਸਿਕੈਂਸਰਸਿ
ਧਧਯੋ॥ਹਨਿਕੈਂਧਨੁਸੂਤਸਬਾਹਹਨ੍ਯੋ॥੧੦੫॥ਅਰਿਲੇਕਰਮੇਂਧਨੁਔਰ

CC-0 Punjab University Chandigarh. An eGangotri-Vaidika Bharara Initiative

ਜਿਯੇਹਰਿਨੇਸੋਊਕਾਢਿਦੂਰਕਰਿਦਿਯੋ।ਅਰਿਰਿਐਰਲਯੋਹਰਿਸੋਊਹਰਕੋ
।ਪਰਿਪਾਢਿਕਕੈਪੁਨਿਪੇਲਿਲਕਰੋ।੧੦੬।।ਪੁਨਿਪੰਚਸਤੋਮਰਸੂਲਨ
ਸੋਂ।ਹਰਿਸਰਬਕਰੇਨਿਰਮੂਲਨਸੋ।ਪੁਨਿਲੇਖਰਸੰਗਾਖਰਜੋਹਰਿਸੋਂ।ਸ
ਰਸਾਰਪ੍ਰਹਾਰਿਹਰਜੋਹਰਿਸੋ।।੧੦੭।।ਅਸਿਆਪਨਿਐਰਿਬਹੋਰਿਪਰੀ।
।।ਅਰਿਮਾਰਨਕੀਮਨਮਾਂਹਿਕਰੀ।ਤਿਹਿਪੋਖਿਪ੍ਰਜਾਹਰਿਕੀਭਰਿਕੋ।ਧਿ
ਜਪਾਜਨਿਪੈਸੁਰਗਾਇਪਰਿਕੈ।੧੦੮।। ।।ਇਤਿਸ੍ਰੀਮੰਦ੍ਰਸਮੇਉਤ੍ਰਰਾਰਥ
ਸਾਰਸਿੰਧੀਤੇਪ੍ਰਥਮਪਦਮਾਲਾ।੧।। ।।ਬਿਨਤੀਬਿਨੁਤੀਬਹੁਭਾਂਤਿਕਰੀ
ਮਤਿਆਰਿਜਸੋਖ੍ਯਿਜਭੂਤਹਰੀ।ਸੁਨਿੜਾਸਾਦਿਕੀਪਿਤਤਾਸੁਗਿਰਾ।ਕਰੂ
ਨੇਸਨਤਾਸੁਬਿਨਾਸਕਰਾ।੧।ਤਨੁਤਾਸੁਤਬਾਪਿਨਤਜਾਗਿਹਿਯੋ।ਕਰਿ
ਬਾਕਾਬਿਮੁੰਡਿਨਬਾਂਧਿਲਿਯੋ।ਤਬਲੌਸਬਜਾਦਵਆਇਗਏ।ਜਿਨਕੇ

CC-0 Punjab University Chandigarh. An eGangotri-Vaidika Bharara Initiative

ਬਲਬੈਸਿਧਿਪਰਾਇਰਾਇਓ॥੨॥ਹੁਕਮੀਹੁਕਿਕੇਸੁਖਭੁਗਾਇਭੁਗਓ॥ਲੀਖਦਾਊ ੧੫੫
ਦਇਆਲਛਡਾਇਦਓ॥ਮਨਿਨ੍ਰਿਮਲਪ੍ਰਤੀਕਰਿਕੈਪਕਰਓ॥ਤੁਵਕਾਂ
ਮਨਿਕਾਮਭੁਕਾਮਕਹਓ॥੩॥ਹਮਰੈਭੁਲਕੇਨਹਿਲਾਇਕਿਹੋ॥ਜਹਿਬਿ
ਧੁਬਿਹੁਮਾਥਿਪਾਇਕਨੋ॥ਇਮਿਨ੍ਰਿਮਲਪ੍ਰਤੀਕਣੁਬੈਨਬਦੋ॥ਪ੍ਰਤਿਨ੍ਰਿਮ
ਪ੍ਰਿਜਾਪ੍ਰਦਰੈਨਗਦੋ॥੪॥ਗਮਨੇਜਹੁਕਮੀਹੁਕਮੀਰਮਢਓ॥ਹਰਿਸੋਬ
ਰਸੋਬਤਬੈਰਬਢਓ॥ਪਨਹੀਨਭੁਜੇਨਹਿਨੇਹਗਓ॥ਕਟਭੁਜਕਮੋ
ਪ੍ਰਰਨਾਮਨਓ॥੫॥ਰਾਗਆਸਾਵਰੀ॥ ॥ਇਕਿਓਂਕਾਂਤਿਸੀਭੁਗਾਵਨਸੀ
ਭੁਗਾਵਤੀਭੁਗਾਵਤੀਭੁਖਿਮਨ੍ਰਿਪਲਲੀ॥ਪ੍ਰਰਜਨਾਇਪਰਮਪ੍ਰਮੋਦਪ ੦
ਇਸੁਕਜਾਹਿਲੀਭਾਵਤਿਭੁਲੀ॥ਤਬਸਹਾਂਸਗਲਸੋਦਮਾਚੇਜਦੂਪ੍ਰਰੀ
ਪ੍ਰਤਿਰੋਹਮੋਂ॥ਨਰਨਾਰਿਸਬਸੁਖਭਾਰਭਰਿਭੁਰਿਭੁਰਿਭੀਜੇਨੇਹਮੋਂ॥੬॥

CC-0 Punjab University Chandigarh. An eGangotri-Vaidika Bharara Initiative

॥ਸਜਿਸਾਰਸਾਰਸਿਗਾਰਲੈਉਪਹਾਰਬਿਬਿਧਪ੍ਰਕਾਰਕੈ॥ਆਵ੍ਰਤਚਲੇਬ੍ਰ ੦
ਵ੍ਰਤਭੁਲੇਗਾਵਤਸੁਰਗ੍ਰਿਨਿਸੁਤਿਸਾਰਕੈ॥ਪ੍ਰਿਯਪੁਰੀਪਰਮਪ੍ਰਮੋਦਦ੍ਯੋਰਿਤ
ਪਰਮਪਰਮਾਸੋਂਪਰੀ॥ਸੁਰਕੇਤੁਕੇਤੁਪਤਾਕਤੋਰਨਮਾਲਜਾਲਨਜਗਮਗੀ
॥੩॥ਪ੍ਰਤਿਪੌਰਿਪੂਰਨਕਲਸਪੂਰਨਮੰਗਲਨਿਮੰਗਲਮਈ॥ਪ੍ਰਤਿਰੂਪ
ਧੂਮਨਿਧਾਮਧਾਮਨਧੂਮਅਹਿਕਮਹਾਭਈ॥ਦੁਤਿਰਿਬਜਦੀਪਨਕੀਦਸੋ
ਦਿਸਦਿਬਜਦੀਪਤਿਦੈਦਿਪੀ॥ਸਤਸਰਨਿਸਬਸਤਸਿਸੁਰਨਕੇਸ੍ਵਵਤ
ਸੈਮਦਸੋਂਛਿਪੀ॥੪॥ਗ੍ਰਿਹਦ੍ਵਾਰਦ੍ਵਾਰਨਰੰਭਖੰਭਨਪੂਗਪ੍ਰਗਾਨਪਲਿਫ
ਤ ਥੀ॥ਕੈਕੇਯਕਰੁਵੈਦਰਭਸੰਜਯਕੰਜਦੂਛੋਨਿਪਛਥੀ॥ਚਹੁੰਓਰਧ੍ਯੋ
ਰਅਪੌਰਆਨਕਆਦਿਬਾਦਬਰੂਬਕੀ॥ਜਹੰਰਿਗਰਿਕਾਮਿਦਿਕਾਰੇ
ਗਉਪੰਗਿਘੁਨਿਗੁਨਿਜੂਥਕੀ॥੫॥ਜਿਹਿਭਾਂਤਿਤੋਂਭੇਰਰਿਬਜਾਹਕੋਉਤ

CC-0 Punjab University Chandigarh. An eGangotri-Vaidika Bharara Initiative

ਸਾਹਸੋਕੋਕਰਹਿਸਕੈ॥ਜਿਧਿਬਰਨਿਸੇਸਮਹੇਸਗੌਰਿਗਨੇਸਗੋਰਿਗਿਰ ੦੧੫੬
ਥਕੈ॥ਰੂਕੀਮਨਿਰਮਾਰਸਨੀਜੇਸਹਕਮਨੀਪਾਕ੍ਰਿਸਨਿਹਾਰਕੈ॥ਅਨਿਚ
ਅਨਗਨਮਗਨਜਨਗਨਭੁਏਤਨਮਨਵਾਰਿਕੈਂ॥੧੦॥ਦੋਹਰਾ॥ ॥ਰੂਕ
ਮਿਨਿਰੂਕੀਮਨਿਰਮਨਹਰਿਰੂਕਿਮਹਿਲਨਕੇਬੀਚਿ॥ਮੇਰਮਨਰਤਿਰਸ
ਨਰਸਪਰਸਪਰਸਪਰਸੀਂਚਿ॥੧੧॥ਮੈਜੁਮਨੋਭੁਵਕੇਲਿਮੈ॥ਜੁਮਨੋਭੁਵ
ਰੂਪ॥ਭੇਤਿਨਿਕੇਸੁਵਸੁਕਸੁਕਦਸੁਕਾਤਸੁਕਸੁਨਿਬੂਪ॥੨॥੧੧॥ਪਦ
ਰਾਗਸਾਰਗ॥ ॥ਹੁਤੋਜੁਮਨਮਥਮਨਮਥਮਨਮਥਐਸਪ੍ਰਰਾਜਗਮਾਂ
ਹੀ॥ਰੁਕਮਨੀਪਕਰਿਛੁਟਰੁਟਸੋਭੁਜੇਸੁਥਪ੍ਰਖਬਿਨਹੀ॥ਵਾਹੀਸੋਬਰਬ
ਕਨੇਬਹੁਰਿਬਖ੍ਰਤਿਬਰਬਿਨਪਾਬਿਧਾਈ॥ਸੋਈਪ੍ਰਦੁੰਮਨਭੁਜੇਬਿਚਰ
ਭੁਜਾਗਾਰਭੁਅਰਭੁਏਆਈ॥੧੨॥ਸੰਬਰਅਸੁਰਅਸੁਰਮਾਯਾਕਰਿਲਹਿ

CC-0 Punjab University Chandigarh. An eGangotri-Vaidika Bharara Initiative

ਅਗਿਤਿਹਿੰਹਰਿਛਜਾਯੋ॥ਸੋਖਟਬਾਸਰਬੈਸਬਾਰਕੇਬੋਰਿਬਾਗਿਬਿਤ
ਆਯੋ॥ਲਿਯੋਲੀਲਸੋਸਿਸੂਸਫਰਨੇਸਫਰਫਸੋਫਿਰਿਫਾਸੀ॥ਸਫਰ
ਬਧਿਕਛਾਧਿਅਧਿਕਸੁਕਿਯਜਿਸੁਬਧਿਕਅਸੁਰਗਿਹਬਾਸੀ॥੧੩॥
॥ਅਸੁਰਰੂਪਸੋਦਿਯੋਬੋਜਰਕਨਤਿਨਕਾਨੇਤਨੁਤਾਕੋ॥ਤਾਸੁਉਦਰਤੇਨਿ
ਕਸ੍ਯੋਸੋ ਸਿਸੂਸਜਾਅਸੁਭੁਗਬਪੁਵਾਂਕੋ॥ਆਯਾਵਤੀਨਾਮਤੰਹਹੁਤੀਸੁਰ
ਤੀਸੁਤੀਤਿਹਿੰਦੀਨੋ॥ਨਾਰਦਜਾਰਦਸਾਰਦਸੁਨਿਤਿਨਿਸਾਦਰਸੇਵਨਕੀ
ਨੋ॥੧੪॥ਪਾਲਤਲਾਲਤਲਖ੍ਯੋਸੁਜੁਵਨਬਜੁਵਜੁਵਤੀ॥ਜਿਯਜੇ
ਹਨਾਤਬਸੋਰਤਿਮੈਰਤਭਾਵਨਸੋਲਗੀਤਾਸੁਤਨੁਜੋਹਨਾਤਬਬੋਲੇ
ਰੀਮਾਇਮਾਇਪਨਤਜਿਤੂਤਿਯਾਇਵਤਾਕੋਂ॥ਕਹਾਬ੍ਰੋਧਿਬੋਰਨੀਕੇਰੀਖੇ
ਰੀਯਿਹਮਤਿਜਾਕੋਂ॥੧੫॥ਸੁਨਿਤਿਨਸਬਬ੍ਰਿਤਾਂਤਬੁਝ੍ਯੋਜਬਅਸੁਰ

CC-0 Punjab University Chandigarh. An eGangotri-Vaidika Bharara Initiative

ਹਰਿਲਜਾਯੋ॥ਅਬਅਰਿਚਹਿਜੈਧ੍ਯਾਯੋਜਿਹਿੰਤੁਹਿਬਾਗਿਧਿਬੀਚਬ੍ਰ ੧੫੭
ਰਾਯੋ॥ਤੁਮਹਮਦੇਊਬਰਬਾਮਕਾਮਰਤਿਨਾਮਬਾਮਜਗਜਨੋ॥ਬਾਮਦੇਵ
ਸੋਂਬਾਮਕਾਮਕਰਿਬਿਰਹਬਿਥਾਬਿਲਖਾਨੋ॥੧੬॥ਜੌਬਾਦਿਬਦੀਸ਼ੁਬਿਦ
ਜਾਬੈਰਿਹਿਜਾਤੇਂਜੀਤੈਜਾਈਆ॥ਛੇਲਲਲਕਾਰਿਲਕਜੋਅਰਿਸੌਂਅਰਿਰਿਵਿਪ
ਪਰਲੋਕਪਠਾਈਆ॥ਦੋਖਿਦੇਵਹਰਖੇਬਰਖੇਸਤਸੁਮਨਸਤਵਨਸਮੇਤ
॥ਤਬਤਿਪਜੈਦ੍ਵੈਚਾਰਨਪਥਚਾਰਿਨਿਲੇਗਈਸੁਪੁਰਸਚੇਤ॥੧੭॥ਅੰ
ਤਹਪੁਰਲਲਨਾਸਤਸੰਕੁਲਬਿਸਮੈਸੰਕੁਲਕੀਨੋ॥ਜਨੁਛਿਤਿਛਵ
ਪਾਲੇਉਤਰੀਈਅਕਰਿਕੌਤੁਕਦੀਨੋ॥ਸੁਭਗਾਸਜਾਅਸੁੰਦਰਪੀਤਬ
ਰਉਰਭੁਜਨੈਨਬਿਸਾਲਾ॥ਲਹਿਹਰਿਸੀਛਬਿਛਿਪੀਛਬੀਲੀਦ੍ਵੈ
ਬੀਤ੍ਰਿਤਬਰਬਾਲਾ॥੧੮॥ਨੀਠਨੀਠਲਖਿਲੱਛਬਿਲੱਛਨਸਛੰਨ

CC-0 Punjab University Chandigarh. An eGangotri-Vaidika Bharara Initiative

ਦ੍ਰਗਿਢਿਗਾਆਈ॥ਸਹਤਿਪਰਤਨਨਰਤਨਹਰਿਸੌਂਹੇਰਿਹਿਯੈਹਰਖਾਈ
॥ਲੀਖਰੂਕੀਅਨੀਰੂਕੀਅਨਿਜਖਰਨੀਸ੍ਰੀਅਰਿਸੁਸੁਤਸਸਨੇਹਾ॥ਕਹਤਿਸੁਅ
ਮਸੁਤਐਸੇਸ਼ਟ੍ਵੈਂਹੇਜੈਨੀਵ੍ਰਤਤਿਹਿੰਦੇਹਾ॥੯॥ਅਬਦ੍ਵਾਦ੍ਵੈਹੋਹੋਇਪਰਜਾਅ
ਰਭੁਕਨੋਅਮਗਰਭਕਜਾਯੋ॥ਜਾਂਮੋਪ੍ਰੀਤਿਪਰਮਸੁਹਿਉਪਜੀਅਰੁਢਰਕ
ਤਭੁਜਬਾਯੋ॥ਇਤਨੀਕਹਤਕ੍ਰਿਸ਼ਨ ਤੰਹਆਏਸਵੀਪਤ੍ਰਮਾਇਸੁਹਾਏ॥੧੦
॥ਜਾਨਿਬ੍ਰਿਸ਼ਟਿਚੁਪਿਰਹੇਰਾਜਾਨਨਿਪਿਤੁਬਸੁਰਗਿਖਿਸਮੁਝਾਏ॥੧੦॥ਸੰਬ
ਰਹਰਿਸਿਬਰਖੇਨ੍ਰਿਪੁਨੇਤਹਸੰਬਰਦਉਬਾਰੋ॥ਅਜਾਵ੍ਰਤਿਪ੍ਰਤਿਪਾਰਜੋਪਰ
ਖਿਸੁਸੁਪਤਿਪ੍ਰਾਨਤੇਪਜਾਰੋ॥ਤਿਨਿਸਿਬਰਸਿਯਾਰਜੋਜ੍ਰਾਤਿਪਸਮੇਤਸੁਇਰ
ਪਧਾਰੋ॥ਜਹਹਰਿਤਨੈਨਿਹਾਰੇਤਿਪਿੰਤੁਅਸਹਪਤਨੀਪ੍ਰਤਿਪਾਰੋ॥੧੧॥
॥ਜੈਨਰਦਸਾਰਦਸਾਰਦਸੁਨਿਹਰਿਹਾਰਦਹਰਖਾਨੋ॥ਜਹਅੰਤ੍ਰਪੂਰ

CC-0 Punjab University Chandigarh. An eGangotri-Vaidika Bharara Initiative

ਪ੍ਰਭੁਖਤ੍ਰਿਪਾਤਤਿਅਤਿਆਨਿਦਆਪਨੋ॥ਬਹੁਬਰਖਨਤੇਂਨਸ੍ਰਭੁਜੋਅਤਿ ੧੫੮
ਕਸ਼ਟਜੋਸਬਕਾਦੂ॥ਮਿਤ੍ਰਬਿਵਜੀਵਤਲਹ੍ਯੋਲਹ੍ਯੋਜੋਸਬਲੋਕਨਲੋਕਨ
ਲਾਹੂ॥ਦਸ਼ਾਲਖਿਬਸੁਦੇਵਦੇਵਕੀਦ੍ਵਿਪਤਿਸਨਸਬਸੰਪਤਿਪਾਈ॥ਹਰਿਬ
ਲਦੇਵਦੋਵਿਕੁਕੀਆਨਿਉਰਉਰਆਨੰਦਨਅਮਾਈ॥ਵਾਰਵਾਰਲੇਗਲੇ
ਲਗਾਵੈਂਵਾਰਵਾਰਮੁਖਹੇਰੈ॥ਵਾਰਵਾਰਪੁਲਕਾਵੈਜਾਵੈਵਾਰਵਾਰਬਹੁਬੈ
ਰੈ॥ਦੜ੍ਹਾਂਵਾਰਵਾਰਦੂਰਿਕਾਪੂਰੀਕੇਸੰਗਲਸੋਦਮਢਾਏ॥ਬਾਰਬਾਰਬਾਰਿ
ਜਜੋਂਬਿਕਾਸਿਸਬਨਬਰਬਦੇਬਧਾਏ॥ਸਬਨਵਨਾਰਿਨਿਹਾਰਿਅਨੂਪ
ਸਰੂਪਕੁਕੀਮਿਨੀਸੂਕੋ॥ਦੂੰਹੈਂਜਾਤਸਮਰਸਰਹਤਨਰਹਤਸੁਮਰਨਸਤਰੂਕੇ
॥ਦਸ਼॥ਦੋਹ॥ ॥ਹਰਿਹੁਰਿਗਹਿਦ੍ਵੈਲਹੇਸੁਤਆਵਿਅਜੋਗਸੁਜੋਗ॥ਔਰ
ਗਿਹਿਦ੍ਵੈਕੋਨਜਗਲਹੈਅਸੁਖਸੁਖਭੋਗ॥ਥ॥ਕਹੀਸੁਤਾਵਿਕਸੁਖਨਕੀ

CC-0 Punjab University Chandigarh. An eGangotri-Vaidika Bharara Initiative

ਅਸਿਥਰਤਾਗਿਹਿਥਰਾਈ।।ਅਬਅਨਰਥਤਾਅਰਥਕੀਬਰਨਤਹੈਬਹੁਭਾਈ।
।।੨੫।।੬।।ਪਦਰਾਗਆਸਾਵਰੀ।। ।।ਏਕਬਿਧਿਹਬਦਜੋਬ੍ਰਜਬਰਕੇ।।
।।ਸੁਨੈਦੂਤੀਜਸੁਤੀਪਪਦਰਕੋ।।ਸਤਾਜਿਤਜਾਦਵਨਗਜਾਨਾ।।ਸੂਰਜਸੇ
ਵਿਸਖਨਸੁਖਸਾਨਾ।।੨੭।।ਤਿਹਿਂਕਦਿਗੀਸਿਰਤਨਰਵਿਰੂਪਾ।।ਦਿਜੋਸਮੰ
ਤਬਆਭਿਧਅਨੂਪਾ।।ਪਹਿਰਿਸੁਪ੍ਰਿਯਪ੍ਰਮਿਤ੍ਰਵਿਸੇਜੋਆਈ।।ਕੇਤਦ੍ਰਿ
ਤਿਕਨਜਾਨਜਦੂਰਾਈ।।੨੮।।ਤਿਹਿਦੂਤਿਦੀਪਤਿਦੇਖਤਦਾਗੇ।।ਰਖਤ
ਕਰੈਪਿਤਚਲਨਚਾਗੇ।।ਦ੍ਵੈਬਿਹਬਲਬੋਲੇਬਲਬੀਰੌ।।ਆਦ੍ਭੁਤਤਿਗ
ਮਤਗਨਿਤਦਤੀਰੌਂ।।ਤ੍ਰਮਨਰਾਜਣਨਿਖਲਨਿਧੇਤਗ।।ਤਾਤੇਂਨਿਰਜ
ਗਨਿਕਰਨਮੰਤਾ।।੨੯।।ਸੁਨਤਅਭੂਪਬਲੀਬਨਵਾਗੀ।।ਬੋਲੇਬਿਤਬ
ਬਿਤਰਕਨਿਹਾਗੀ।।ਦਿਨਮਨਿਨਹਿਜਗਦਿਨਮਨਿਮੀਤਾ।।ਦੀਸਤਦਿਨਮ

CC-0 Punjab University Chandigarh. An eGangotri-Vaidika Bharara Initiative

ਲਿਆਨਿ ਜੁਤ ਮੀਤਾ॥੩੦॥ ਜੌਨੁ ਨਿ ਸਿਸਪ ਸਬਨਾਸਿਕਾ ਯੋ॥ ਸਤ੍ਰਾਜਿਤ ਸੁਕ
ਸਦਨਾਸਿਧਾਯੋ॥ ਮਨਿ ਮੈਂ ਤ੍ਰਿਪ ਮਾਨਿ ਮਤ੍ਰਿਨ ਕੀਨੀ॥ ਪ੍ਰਜਤ ਪ੍ਰਤ ਪ੍ਰੀਤ ਪਾਗਿ
ਧੀਨੀ॥੩੧॥ ਭੂਰ ਸੁਵਰਨ ਜਿਸੋਂ ਪਿਸੋ ਸਦ॥ ਦਿਨ ਦਿਨ ਦੇਤ ਅਦੇਤਿ ਨ ਕਦਾ
॥ਜਿਹਿ ਅਸਥਲ ਅਰਚਿਤ ਸੋ ਅਹਈ॥ ਤਹਂ ਦੁਰ ਕਦਾਰਿਦਾ ਦਿਹੁਖ ਦਹਈ
॥੩੨॥ ਕਥਥੁ ਸੁਮਾਨਿ ਮਨਮੋਹਨ ਮਾਂਗੀ॥ ਜਦੁਪਨ ਕੇ ਸਹਿਤ ਜੋ ਰਾਜ ਬਾਗੀ॥
॥ਜੋ ਨਰਿ ਦਈ ਦਈ ਬਸੁ ਦਾਨੀ॥ ਭੂਈਸੁ ਸਭ ਸੁਖਦਾ ਦੁਖ ਘਾਨੀ॥ ਸਤ੍ਰਾਜਿ
ਤ ਸਰ ਪ੍ਰਸਦ ਪ੍ਰਸੇਨਾ॥ ਗੋਗਰ ਬਾਂਧਿ ਬਿਪਿਨ ਬਿਨਸੇਨਾ॥੩੩॥ ਸੋ ਮਿ
ਗਾਪਜ ਮੈਂ ਮ੍ਰਿਗ ਮਾਨਿ ਮਾਰਾ॥ ਸੋ ਮਨਿ ਭੁਲਿ ਰੰਭੁ ਲਭ ਬਿਦਾਰਾ॥ ਤਿਨਿ ਕੁਮਾਰ
ਕਰ ਲੀਨ ਕੀਨਾ॥ ਬਿਲ ਮੈਂ ਬਿਲ ਸਜੇ ਬਾਲ ਬਿਲੀਨਾ॥੩੪॥ ਸਤ੍ਰਾਜਿ
ਤ ਕੇ ਭ੍ਰਾਤ ਬਿਹੀਨਾ॥ ਕਦਨ ਕਲੰਕ ਕਾਨ੍ਹਿ ਸਿਰ ਦੀਨਾ॥ ਕ੍ਰਿਸਨ ਕਲੰਕ ਕਦਨ

CC-0 Punjab University Chandigarh. An eGangotri-Vaidika Bharara Initiative

ਰੇਕਾਰਨਾ।ਗਮਨੇਗਹਨਨਿਧਨਨਿਰਧਾਰਨਾ।੩੪।ਤਹਾਂਪ੍ਰਸੇਨਪਾਰੋ
ਹਰਿਅਧਾਰੋ।ਰਿੰਛਰਾਟਹਤਹਰਿ।ਪੁਨਿਧਾਰੋ।ਰਿੰਛਬਲੀਬਿਲਬਿਲਅ
ਬਿਲਾਈ।ਪ੍ਰਵਿਸੇਪਰਸੋਤਮ।ਪ੍ਰਜਪਾਈ।੩੫।ਅਰਨਰੰਨਿਕਰਵਰਿ
ਰਕਰਿਠਾਢੋ।ਗਮਨੇਹਰਿਰਿਹੋ।ਇਹਿਜਰਾਢੋ।ਜਾਇਸੁਮਨਿਮਨਮੋਹ
ਨਹੋਗੀ।ਲਖਿਸਿਸੁਪਾਇਹਾਇ।ਕਹਿਟੇਰੀ।੩੬।ਸੁਨਿਤਿਹਿਰਵਰਿਛੇਸ
ਰਿਸਾਯੋ।ਹੇਰਤਹਰਿਗਿਹਿਜਨਨਹਿਤਆਯੋ।ਪ੍ਰਾਕ੍ਰਿਤਪੁਰਖਪਰੇਸਹਿਪਰ
ਖੀ।ਲਰਯੋਲਰਨਰਨਅਵਨਿਆਸਰਖੀ।੩੭।ਕ੍ਰਿਦੰਜੁੱਧਜੁਟਿਜੁਰ
ਜੁਧਿਜੇਧਾ।ਪ੍ਰਹਰਤਕਰਤਪਰਸਪਰਕ੍ਰੋਧਾ।ਦੁਸਾਖੀਸਤਿਬਾਸਰਬਰ
ਬੀਰਾ।ਭ੍ਰਿਰੇਉਭ੍ਰਜਭੁਲਭੁਏ.ਲਭੀਰਾ।੩੮।ਲਹਿਪਿਟਿਪ੍ਰਯਾਸਪ੍ਰਾਸਿਧੁ
ਹਾਰਾ।ਭੁਲ੍ਲਭੁਰਿਹਰਿਤੋਹਿਜਹਾਰਾ।ਤਬਤਿਹਿਉਰਅਨੁਭਵਆਸਾ।

CC-0 Punjab University Chandigarh. An eGangotri-Vaidika Bharara Initiative

ਜੋਗਮਮਸਮਬਲਿਖਿਬਿਪਿਲਨਬਨਾਯੋ॥੩੯॥ਦੀਨਹਿਜਹਿਪ੍ਰਾਕ੍ਰਿਤਪੁਰਖ
ਪਰੇਸਾ॥ਅਮਪੰਤਿਵ੍ਹੈਅਰੈਅਵ੍ਰਧੇਸਾ॥ਜੋਸਿਜਨਾਨਿਸੁਜਾਨਸਿਰੋਮਨਾ॥
॥ਕਰੀਪ੍ਰਨਤਿਨੁਤਿਕਾਖਿਸਿਰੋਮਨਾ॥੪੦॥ਅਬਹਿਭੁਵਨਜਨਮੈਪਾਏ॥
ਜਿਨਿਮਗਬਾਗਿਧਿਬੀਚੇਬਨਾਏ॥ਲੀਕਜਨਾਇਬਿੰਕਅਭਿਧਾਏਅ
ਨੁਰਾਅਵ੍ਹਨਹਿਤਅਬਇਤਆਏ॥੪੧॥ਏਹਿਸੁਨਿਅਜਨਸੁਜਨਕੇਬੈਨਾ
॥ਬਿਗਸੇਨੀਰਜਨੀਰਜਨੈਨਾ॥ਹਸਿਕਰਨਿਜਕਰਜੋਂਕਰਛੋਰੋ॥ਭਾਤਨੁ
ਤੇਤਨੁਤਾਪਨਿਬੇਰੋ॥੪੨॥ਬੋਲੇਬਹੁਰਿਬਿਕਸਿਬਰਬੈਨਾ॥ਸਨਿਹਿ
ਤੁਧੈਅਜੋਂਇਹਿਐਨਾ॥ਲਾਗਜੇਮੁਨਿਮਿਬਨਾ॥ਅਤਿਸਾਪਾ॥ਜਹਿਮਲਿਟੇ
ਇਤਜੈਸੇਤਾਪਾ॥੪੩॥ਜੈਸੁਨਿਨਿਜਕੈਨਜਾਕਮਨੀਜਗ॥ਵ੍ਹੈਸਮਨਿਕ
ਮਨੀਰਮਨੀਯਾ॥ਖਿਲਤੇਂਬਾਹਰਜੇਜਨਕਰਾਂਸਾਂ॥ਦ੍ਵਾਦਸਦਿਵਸਬਸੇਤਿ

CC-0 Punjab University Chandigarh. An eGangotri-Vaidika Bharara Initiative

ਗਿੰਠਾਮਾ॥੪੪॥ਬਿਲਸੈਂਬਿਲਮਾਬਿਲੋਕਿਬਿਲਾਏ॥ਸਮਝਿਸੈਬਸਨਿਸਟ
ਨਸਿਧਾਏ॥ਸੁਨਿਬਸੁਦੇਵਦੇਵਕੀਆਦੀ॥ਭੁਏਸੁਖਪ੍ਰਬਿਸੇਖਬਿਖਾਦੀ
॥੪੫॥ਸਤ੍ਰਾਜਿਤਗਿਸਤ੍ਰਸਮਮਾਂਨੀ॥ਦੇਤਿਦੋਸਸਬਬਾਰਿਦੁਰਬਾਨੀ॥ਹੁ
ਤੀਦਿਪਤਿਦੁਤਿਦੁਰਗਾਦੇਵੀ॥ਹਰਿਹੇਰਨਿਚਿਤਸਬਨਿਸੁਸੇਵੀ॥੪੬
॥ਤਾਸੁਅਸੀਸਸੁਨਤਿਤਤਕਾਲਾ॥ਆਏਜੁਦਤਿਜੁਗਤਜਦੁਲਾਲਾ॥
॥ਸਗਮਨਿਮਨਿਲਲਨਲਹਿਲਸੋਂ॥ਭੁਏਜਨਨਜਾਲਨਿਹਾਲਨਿਹਾ
ਲੈ॥ਇਤਉਤਉਤਸਦਭੁਏਭੁਲਭੁਏ॥ਮਨਿਮਨਿਲੈਮੈਗਲਮਨਿਆ
ਏ॥੪੭॥ਸਤ੍ਰਾਜਿਤਗਿਸੁਮਨੀਸਭੁਮੋਂ॥ਦਈਜੁਸਮਾਦਿਨਮਨੀਸਭੁਮੋਂ॥
॥ਸੋਤ੍ਰਾਜਿਤਲੋਜੀਤਦ੍ਰੈਲੀਨੀ॥ਜਾਤੇਂਪਰਿਅਪਕੀਰਤਿਕੀਨੀ॥੪੮
॥ਜੋਬਰਬਿ੍ਜਨਬਿਚਾਰਬਿਬਿਚਾਰੀ॥ਨਿਜਜਿਜਭੁਜੇਭੀਤਿਬ੍ਰਿਤਭੁ ੧੬

CC-0 Punjab University Chandigarh. An eGangotri-Vaidika Bharara Initiative

ਰੀ॥ਕਰਿਅਨੁਤਾਪਅਨਾਥਬਿਹਾਲਾ॥ਭੁਜੋਨਿਰਖਨਿਜਕਰਮਕ ੧੬੧
ਰਾਲਾ॥੪੯॥ਚਿਤਬਾਬਿਚਾਰਣਿਧਿਬਿਧਿਉਰਆਨਾ॥ਹੋਇਸੋਗਧਿਮਕ
ਰਿਕਲਜਨਾਨਾ॥ਸੁਤਭੁਆਮਾਸੁਤਾਸੁਹਾਈ॥ਦੇਉਹਰਿਹਿੰਸਰਮਨਿ
ਮਨਭਾਈ॥੫੦॥ਜੌਬਿਚਾਰਿਸਜਿਸਬਸੁਭਸਾਮਾ॥ਸਮਨਿਸਮਰਥੀ
ਸਨਾਮਹਿਜਨਾਮਾ॥ਸੁਭੁਨਸੁਰੂਪਸੁਸੀਲਸਰਾਹੀ॥ਜੋਬਰਬਰਨਿਬ
ਰਨਿਬਹੁਰਾਹੀ॥੫੧॥ਦੋਹਾ॥ ॥ਅਨਮੋਹਨਮਨਿਨਹਿਲਈਦਈਵ
ਹਿਬਰਾਵਾਇ॥ਕਈਸੁਰਨਕੀਸਿਪਦਾਸੁਰਸੇਵਕਹਿਸੁਹਾਇ॥੫੨॥ਮ
ਫਲਭੁਗਈਨਸੁਕੇਮਨਿਅਨੁਰਾਗੀਨਾਹਿ॥ਤਾਤੇਤੋਰੀਪੈਰਹੌਆਧਿਕ ੦
ਰੀਤੁਤਾਹਿ॥੫੨॥੭॥ਪਦਰਾਗਸਾਰੰਗ॥ ॥ਸਤੁਨਭੁਮਭੁਮਿਨਿਭ
ਲਿਭੁਾਈ॥ਬਰਿਮਧੁਪਤਿਮਤਿਅਤਿਹਰਖਾਈ॥ਬਿਤਨਬਿਲਾਸਹਾਸ

CC-0 Punjab University Chandigarh. An eGangotri-Vaidika Bharara Initiative

ਰਸਰਾਸੀ॥ਭੂਪੇਤਾਸਨਸਰਿਸਨਮਤਿਰਾਸੀ॥੫੩॥ਕਬਹੁੰਸੁਨੇਪਾਂਡਵਜ
ਰਿਗਾਏ॥ਤਹੰਅਜਾਨਸੇਦ੍ਵੈਹਰਿਗਾਏ॥ਭੀਖਮਬਿਦੂਰਦ੍ਰੋਨਗੰਧਾਰੀ॥ਕ੍ਰਿ
ਪਪ੍ਰਤਿਕ੍ਰਿਪਨਗਿਰਾਜੂਗੁਹਾਰੀ॥੫੪॥ਹਾਹਾਕਸਟਕਸਟਕਹਿਰੋਏ॥ਸਕ
ਲਸਮਾਨਸੋਕਸਰਧੋਏ॥ਤਿਹਿਅਵਸਰਅਵਸਰਲਹਿਦੋਊ॥ਕ੍ਰਿਤਵਰ
ਮਾਅਕ੍ਰੂਰਜੁਓਊ॥੫੫॥ਸਤਧੰਨ੍ਵਪ੍ਰਤਿਬੋਲੇਬੈਨਾ॥ਸਤ੍ਰਾਜਿਤਸੁਕਸੁ
ਤਾਸੁਨੈਨਾ॥ਦੈਨਕਹੀਹਿਐਸੇਸੁਜਾਨੋ॥ਅਬਦੈਦਈਕ੍ਰਿਸਨਕੇਤਾਨੋ॥੫੬
॥ਸੋਸਤ੍ਰਾਜਿਤਸਤ੍ਰੁਹਮਾਰਾ॥ਤ੍ਰਾਹਿਨਜੋਰਾਜਗਜਿਜਤਨਿਹਾਰਾ॥ਸੁਨਿਸੋ
ਭੂਪੋਤ੍ਰਿਨਮਤਿਮੂਢਾ॥ਸੁਪਤਹਤਜੋਦ੍ਵੈਹਰਮਅਰੂਢਾ॥੫੭॥ਪਸੁਪਸੁਹ
ਨਇਵਹਰਿਮਨਿਲੈਕੋ॥ਰਾਜੇਦਾਰਨਦਾਰੁਨਦੁਖਦੈਕੋ॥ਲੀਖਪਿਤੁਮਰ
ਲਮਰਨਸਮਾਨੀ॥ਭ੍ਰਾਮਭੂਈਭੂਰਿਸੁਕਸਾਨੀ॥੫੮॥ਨੇਹਨਵਨਹਿਤਾ

CC-0 Punjab University Chandigarh. An eGangotri-Vaidika Bharara Initiative

ਤਕਤਨੁਕੋ॥ਹਰਿਪੈਗਾਈਰਹਨਦੁਖਮਨਕੋ॥ਹਰਿਹੂੰਤਾਗਿਬਿਲਖਾਬਿ ੧੬੨
ਲਖਾਏ॥ਲੈਕਰੀਤਿਰਤਰੌਂਕਿਆਧਾਏ॥ਪਰੀ॥ਸਾਗਰਜੇਸੁਤਿਜਸੁਬਿ
ਧਾਪੁਗਿਆਏ॥ਸਤਧਨਨਿਧਨਨਿਧਨਕ੍ਰਿਤਭੁਏ॥ਸਤਧਨੁਸਮੁਹਿਤ੍ਰਿ
ਨਕ੍ਰਿਤਸਾਚੀ॥ਕ੍ਰਿਤਦੁਰਮਤਿਸੁਦੁਰਮਤਾਜਾਚੀ॥੬੦॥ਤਬਤਿਨਕਰੀ
ਕੈਨਕੇਕਾਮਾ॥ਹਰਿਸੌਬੈਰਬਢਵਨਬਾਮਾ॥ਜੋਕੋਸਾਦਿਕਦਨਕਰਤਾ॥
॥ਤਾ॥ਕ੍ਰਿਤਕ੍ਰਿਤਕੈਕੋਕਰਤਾਰਾ॥੬੧॥ਕ੍ਰਿਤਕਰਮਾ॥ਸੋਹੈਹਤਕਰਮਾ॥ਪੁ
ਨਿਅਕ੍ਰਰਕਜੋਕ੍ਰਿਤਕਰਮਾ॥ਤਿਨਿਹੁੰਤਾ॥ਤਬਤੇਸੇਈਭੁਖੀ॥ਤਬ
ਤਿਨਤੌਂਹੀਪੇਮਨਿਰਾਖੀ॥੬੨॥ਭੂਗਜੇਭੁਗਵਤਤੇਭੁਜਪਾਈ॥ਜੋਜਨ
ਸਤਸ੍ਰਿਤਿਸਾਧੁਸਹਾਈ॥ਬਾਸਜਾਸਸਨਿਸੁਰਥਸੁਹਾਏ॥ਪਵਨਗਵਨ
ਤਿਸਿੰਸਮਨਸਿਧਾਏ॥੬੩॥ਮਿਥਿਲਾਮਹਿਰਾਤਜਜਹਤਪਾਯੋ॥ਤਬਹਰਿ

CC-0 Punjab University Chandigarh. An eGangotri-Vaidika Bharara Initiative

ਅਰਿਪਦਾਤਿਦ੍ਵੈਧਾਯੋ॥ਹਰਿਹੂਦ੍ਵੈਪਦਾਤਿਅਰਿਮਾਰਣ॥ਤਾਸੋਂਸਿਰਉਤਾਰਿ
ਅਰਿਮਾਰਾ॥੧੯੪॥ਤਬਤਿਹਿਬਸਨਬਸਨਹਰਿਹੇਰੀ॥ਲਹੀਨਿਆਨਿਮਹਿ
ਦਿਨਮਨਿਕੇਰੀ॥ਤਬਫਿਰਿਆਇਭ੍ਰਾਇਸੋਂਭਾਖੀ॥ਬਧਜੇਕੁਨਰਬਨਲ
ਹੀਅਭਿਲਾਖੀ॥੧੯੫॥ਸੁਨਿਬਲਕਹੀਕਹੂਪ੍ਰਭਿਮਾਂਹੀ॥ਦ੍ਵੈਹੈਮਨਿਤਿਹਿਂ
ਖੋਜਤਹਾਂਹੀ॥ਹੌਮਿਲਿਹੌਂਮਿਬਲੇਸਹਿਨਾਈ॥ਸੋਮਮਮੀਤਮਹਾਨਰਨਾਈ
॥੧੯੬॥ਦੋਰਗਾਦਿਰਾਮਨੋਮਿਬਿਲਮਾਂਹੀ॥ਭੂਲੀਖਮੁਹਰਿਤਮਹੀਧਮਹਾਹੀਂ
॥ਉਠਿਅਤਿਆਦਰਦੇਪਧਰਾਏ॥ਪੂਜੇਪਰਮਪਰਮਪ੍ਰਿਯਪਾਏ॥੧੯੭॥ਸ
ਬਿਬਿਧਿਸਬਿਧਿਸੁਬਯਸਨਮਾਨੋ॥ਬਸੇਸੁਬਹੁਸਦਸਬਸੁਖਸਾਨੋ॥ਅ
ਦਸਰਪਾਇਸੁਆਇਸੁਜੇਪਨਾ॥ਤਹਾਂਸੀਖੋਂਭੁਨਗਾਦਾਸੁਜੇਪਕਾ॥੧੯੮॥
॥ਉਤਜਦੂਰਾਇਜਾਇਜਦੂਪਨੀ॥ਬਦੀਪ੍ਰਿਯਜਹਿਪ੍ਰਿਯਅਧਿਪਬਨੀ॥

CC-0 Punjab University Chandigarh. An eGangotri-Vaidika Bharara Initiative

॥ਸਤਧਨੁਨਿਧਨਨਧਨਅਨਿਪਾਯੋ॥ਔਰਗਿਤਿਗਿੰਤਤਵੇਰਣਾਯੋ॥ਫੁਰਿ ੧੬੩
॥ਸਤਧਨੁਨਿਧਨਅਕਨਿਅਕ੍ਰੂਰਾ॥ਔਕ੍ਰਿਤਵਰਸਭੁਰੋਭੁਜਮੂਰਾ॥ਰੋਅ
ਕ੍ਰੂਰਕਣਸਿਖ੍ਰਧਿਆਂਹੀ॥ਤੰਗਤਿੰਨਿਖਿਤਨੇਸੁਮਖਮਹਾਂਹੀਂ॥੭੦॥ਦਿਨਾਦਿਨ
ਦਾਨਾਵ੍ਰਿਜਨਖਹੁਦੀਨੇ॥ਅਸਨਬਸਨਭੂਖਨਅਨਿਭੀਨੇ॥ਸੋਜੁਨਿਸੀਹਰਿ
ਦਰਿਭੂਲਵਾਯੋ॥ਅਨਿਅਨੁਮਿਤਿਅਨੁੱਥਰਨਸੁਨਾਯੋ॥੭੧॥ਦਾਨਪਤੇ
ਤਵਦਾਨਨਿਹਾਰੀ॥ਦਿਨਮਨਿਮਨਿਤੇਪੈਨਿਰਧਾਰੀ॥ਸਭ੍ਰਾਣਨਿਤਅਨਪਤਨ
ਸੁਜਾਤੇ॥ਤਾਪਨਸਨੀਪੇਵਤਾਤਾਤੇਂ॥੭੨॥ਤਦੀਪਸੁਵਰਧਰਅਨਪੇਆਹੀ
॥ਰਹਿਹੈਸੋਤਾਤੇਤੂਹਿਪਾਹੀ॥ਤਭੂਤਾ॥ਹਿਤੁਮਦਰਦਿਖਰਾਵੋ॥ਅਸਸੰਖੇਧਿ
ਸਿਦੇਹਸਿਰਾਵੋ॥੭੩॥ਸੁਨਿਅਕ੍ਰੂਰਬਚਨਅਕ੍ਰੂਰਾ॥ਦਰਸੀਅਨਿਦਰਸੀ
ਸਮਸੂਰਾ॥ਸੋਨਿਜਜਨਨਜਨਾਂਇਜਨੇਸਾ॥ਭੂੰਏਅਦੋਸਦਾਹਿੰਦੋਸਅਸੇਸ ੦

CC-0 Punjab University Chandigarh. An eGangotri-Vaidika Bharara Initiative

॥੭੪॥ਛਿਦ੍ਰਾ॥ ॥ਦਿਹਾਂਦੇਸਭੁਏਅਦੇਸਸੁਗੁਨਅਦੇਸਬੇਸਜੁਹੇਸਦਾ॥
॥ਅਨਿਪੁਨਿਅਰੀਪਾਅਕੂਰਰਕੈਅਕ੍ਰੂਰਰਕੈਜਾਰੀਅਦਾ॥ਜਹਕ੍ਰਿਸ੍ਨਕੇਅਕ
ਲੀਕਕਰਅਕਲੀਕਸੁਨਜਸਜੁਸੁੰਨਿਕਰੈ॥ਸੁਕਲੀਕਕੁਲਕੀਟਕਕਟਨ
ਕਰਿਕੀਸਕੀਟਕਪਦਲੁਕੈ॥੭੫॥ਦੋਹਾ॥ ॥ਬ੍ਰਜਪਤਿਬ੍ਰਜਾਹਬਿਬਰਨਮੇ
ਬਦਿਸਤਭ੍ਰਾਮਾਬ੍ਰਜਾਹ॥ਬਹੁਰਿਬਾਦਰਾਜਨਿਬਦਤਿਬਹੂਅਪਰਊ
ਦਵਾਹ॥੧॥ਪਚਰਾਗਧਨਾਸਰੀ॥ ॥ਕਬਹੂਕਪਾਂਡਵਪਰਮਪ੍ਰੀਤਿਪ੍ਰ
ਤੀਤਪ੍ਰਰਸੇਤਮਸੁਨੋ॥ਤਬਹਿੰਪ੍ਰਸਕੁਗੁਬਿੰਦਗਏਆਨੰਦਬਿੰਦਸਹ
ਸਗੁਨੋ॥ਹਰਿਰੇਰਿਏਕਾਹਿਬੇਰਉਠਿਤਨੁਪ੍ਰਨਾਇਦ੍ਵਸਬਹੀਮਿਲੋ॥ਤਿ
ਹਿੰਅੰਰਾਸੰਰਾਸਿਰਾਇਐਪਾਸਸੰਥਰਸਰਰਾ॥ਨਿਤ੍ਰਿਲੋ॥੭੬॥ਕਹਿਜਬ੍ਰਾ
ਜੇਰਾਪ੍ਰਨਾਮਕੈਸੁਖਧਾਮਬਾਮਸਮੇਤਹੀ॥ਆਸਨਦਿਯੇਅਰਚਨਕਿਯੇਸ ੦

CC-0 Punjab University Chandigarh. An eGangotri-Vaidika Bharara Initiative

ਤਨਕਿਸਹਿਤਅਤਿਹੇਤਹੀ॥ਅਨਿਪਬਾਪਗਨਿਪੁਨਾਮਕਰਤਬਿਲੋਕਿ ੧੬੪
ਲੇਗਲਲਾਇਓ॥ਪੁਨਿਪਰਸਪਰਕੁਸਲਕੁਸਲਦਲਗਿਸੁਲਲ
ਕਿਲਕਾਇਓ॥੭੭॥ਬਹੁਭਾਂਤਿਲਗਿਸੁਖਜਾਤਦਾਹਿਦੁਖਬਾਤਕਹਿਬਹੁ
ਬਾਤਹੀਂ॥ਘਰਚੇਪਰਸਪਰਪੀਰੁਸੁਤਪਰਮੇਸਸਾਂਝੁਪ੍ਰਭਾਤਹੀ॥ਕਬਹੂਕ
ਰਘੁਆਪੁਰਦ੍ਵੈਧਰਿਬਿਬਿਨੈਬਨਾਬਿਹਰਨਗਏ॥ਤਹੰਜਾਇਸੁਕਰਸਿੰਧਾਮ
ਹਿਧਮਿਗਾਦਿਮਿਗਾਜਾਹਿਤੁਹਏ॥੭੮॥ਚਾਲਹਿਪੁਨਿਪਾਰਿਸੁਮਸਨਾਮਤ ੦
ਸੁਨਿਦਾਸਹਿਤਜਮੁਨਾਜਹਾਂ॥ਤਹੰਗਏਗਤਸੁਮਭੁਏਪੇਪੀਲਏਮਨਿਸੰ
ਜੁਸਮਹਾਂ॥ਬਹੁਕਲੋਬਿਲੋਕੀਬਾਲਇਕਜਦੁਲਾਲਜਮੁਨਾਤੀਰਮੋ॥ਦ੍ਰ
ਬਿਜਾਲਰੂਪਰਸਾਲਭੂਏਬਿਧਾਲਰਹੇਨਧੀਰਮੋ॥੭੯॥ਦੀਸੁਕਸਖਾਪ੍ਰਯਧ
ਠਯੇਪਨਤਦ੍ਵੈਸੁਛਿਤਿਨਿਤਾਸੋਂਲਈ॥ਤੁਮਜੋਨਸੁਦਰਿਕੌਨਕੀਰਹਿਕਾ

CC-0 Punjab University Chandigarh. An eGangotri-Vaidika Bharara Initiative

ਜਾਇਤਆਦ੍ਵਤਿਭੁਈ।ਸੁਨਿਖਿਜਜਬਚਬੋਲੀ।ਅਹਿਗਦ੍ਵਿਦੇਵਕੀਦ੍ਵਹਿ
ਤਾਅਰੋਗ।ਹਰਿਖਬਰਨਹਿਤਡਪਕਰਨਹਿਤਾਪਿਤਾਕ੍ਰਿਤਭ੍ਰਾਪਤਾਖਿਗਸੇ
ਰਗੋਂ।੮੦।।ਕਾਲਿੰਦਿਨਾਮੁਕੁੰਦਕਾਮਨਆਨਪਤਿਆਸਾਧਰੀ।ਜੋਸੁ
ਨਿਖਿਜਪਬ੍ਰਜਪਾਹਿਕਹੀਤਿਨਿਪਕਰਿਕਰਠਬਸੇਂਕਗੀ।ਪੁਨਿਖਿਜ
ਕ੍ਰਿਤਿਤੇਪਾਂਡੁਵਨਹਿਤਹਰਿਨਗਰਨਿਰਮਾਇਓ।ਖਾਂਡਵਬਿਪਿਨਪ੍ਰ
ਨਿਪਾਦਵਕੈਪ੍ਰਜਾਖਿਜਪਜ੍ਵਗਰਦਿਵਾਇਓ।।੮੧।।ਤਿਹਿਹੇਤਹਰਖਿਤ
ਦ੍ਵੈਤੁਤਾਸਨਹਰਿਸਖਾਹਿਸੁਭੁਸਭੁਦਯੋ।।ਸਿਤਸਾਖੁਸਹਸਜੇਦਨਸਰ
ਸਨਤੁਨਤਨੁੜਅਛਤਿਭੂਯੋ।ਪੁਨਿਮਯਮੁਚਿਤਦ੍ਵੈਦ੍ਵਚਿਤਸੇਮਨਿਸੁਰਿ
ਤਉਚੰਤਸਭਾਦਈ।ਜਾਸੇਂਦੁਰਿਦ੍ਵਕੋਪਨਹਿੰਬਲਜਲਜਮਤਿਭੂ
ਮਨਾਭੁਈ।।੮੨।।ਪੁਨਿਪਾਇਪਾਂਡਵਰਾਇਆਇਸਆਇਪਹੁਚੇਪ੍ਰਜਪੁਰੀ

CC-0 Punjab University Chandigarh. An eGangotri-Vaidika Bharara Initiative

।ਕਾਲਿੰਦ੍ਰਿਕੁੰਜਾਯ। ਉਛਾਹਕੀਨੋਬਤਨਗਾਰਧਧਾਰਧਧਾਰਪੁਰੀਗਾ।ਪੁਨਿ ੧੬੫
ਰਾਜਅਧਿਦੇਵੀਬਹਿਨਬਸੁਦੇਵਕੀਤਾਕੀਸੁਤਾ।ਸੋਰੁਕਮਿਨੀਇਵਹਰਿ
ਹਰੀਬਿਰਬਸਬਰੀਨਿਜਹਿਤਜੁਤਾ।।੮੩।।ਕੌਸਲਜਨਰਪਤਿਨਗਨਜਿ
ਤਤਿਹਿੰਸੁਤਾਸਤਨਾਸਿਗਿਰਕਾ।।ਕਿਯਤਾਸੁਪਰਿਨਯਪਨਨ੍ਰਿਪਤਾਬ੍ਰਿਸ
ਸਪਤਬਸਾਸਿਤਸੀਗਿਰਕਾ।।੮੪।।ਤਿਨਕੇਨਕਾਹੁਬਸਿਕਰਜੋਕਈਨ੍ਰਿਪ
ਤਿਪਨੂਨਿਪਟੇਤਹਾਂ।ਸੋਸੁਨਿਗਏਗੋਬਿੰਦਤਹਅਰਬਿੰਦਬਰਬਦਨੀਜ
ਹਾ।।੮੫।।ਜੋਨ੍ਰਿਪਤਿਧਰਮਪ੍ਰਸੰਤੋਨਿਜਧਿਨਜਪ੍ਰੰਨਜਪ੍ਰਸਨਿਕੋ।ਪਰਮੇ ਨ
ਸਪਾਲਿਪੂਜਨਕਰੇਪਰਮੇਸਪਰਧਹਿਚਾਨਿਕੈਾਂ।ਕੀਨਜਾਬਿਲੋਕਿਬਰੇਸ
ਬਰਪਰਮੇਸਪ੍ਰਤਿਪਨਮਤਿਭੁਈ।।ਬਰਦੇਸਪਹਰਜਹਬਰਬੈਰੋਸੁਹਿਹੋਂਬ
ਲਿਗਾਈ।।੮੬।।ਬਹੁਬਿਧਬਿਨੈਬਸੁਮਤੀਪਤਿਪੁਨਿਪਸੁਪਤੀਪਤਿਪ੍ਰਤਿ

ਬਰਬਰੈ

CC-0 Punjab University Chandigarh. An eGangotri-Vaidika Bharara Initiative

ਕਰੀ॥ਸੁਨਿਦ੍ਯੂਰਨਕੀਜੁਯੂਰਨਤੁਕਰੈਂਕਿਮਿਹਮਹਰਿਗੌਸੁਨਿਭੂਪਬਚਬ੍ਯੂ
ਜਭੂਪਸੁਤਬੋਲੇਬਿਹਸਿਅਵਨਿਪਅਹੋ॥ਛਡੀਨਕੋਨਹਿਜੋਂਬਾਨਚਰਨਤ
ਦੀਮਿਜਾ॥ਚਰਕਮੁਹਿਲਹੋ॥੮੯॥ਸੁਕਸੁਤਬੋਸੁਨਿਨਿਪਕਹੈਤੁਮਸੋਨਧਤ
ਅਪਰਅਹੋ॥ਤੁੱਮਦਪਿਪਨਹਮੋਰਸਪਤਬਿਖਬਸੀਬਰਬਨਿਤਹਿਲ
ਹੋ॥ਨਰਬਰਬਚਨਬ੍ਨਬਕਸੁਨਤਬਿਖਸਪ੍ਰਸਪ੍ਰਸਭੂਪਸੋਂ॥ਬਸਿਕਰੇਬ
ਕਰੀਬਾਲਨੋਂਬਿਸਮਿਤਭੁਜੌਲਹਿਭੂਪਸੋ॥੯੦॥ਤਬਦਸ਼ੀਬਾਲਾਬਨ
ਹਬਫੈਤਸਾਹਕਬਿਨਰਨਾਹਨੋ॥ਨੋਂਮਪਤਨਿਪ੍ਤਿਨਿਪਕਸਪ੍ਰਨਿਨਤੁ
ਈਂਦਸੀਲਹਿਦਾਹਨੋ॥ਬਾਜੇਬਜੇਵੁਦੁਭੀਅਨਕਆਦਿਅਨਗਨਪ੍ਯ
ਰਿਪਨੋ॥ਨਰਨਾਰਿਨਗਰਅਗਾਰਬਬਾਰਬਜਾਰਸਾਰਸੁਭੁਲਸਨੋ॥੯
੧॥ਦਸਸਰਸਸੁਰਭੀਸਹਸਤੀਨਨਵੀਨਨਾਰਿਬਨੀਠਨੀ॥ਨਿਵਸਹ

CC-0 Punjab University Chandigarh. An eGangotri-Vaidika Bharara Initiative

ਸਸਿਸੁਰਗਸਿਸੁਰਨਤੇਸਤਗੁਰਨੀਸਜਿਦਨਅਨੀ॥ਹਜਸੀਦਨਨਤੇਂਸਤਗੁ ੧੬੬
ਰੇਸਤਗੁਰਨੇਤਿਨਤੇਨਰਨਏ॥ਬਰਖਸੂਦੇਪੜਿਦਾੑਸੇਨਿਪਦਾਨਿਏਦਾ
ਇਜਵਏ॥ਦਦੀਦੀਨੀਬਿਦਾਬਡਬਿਰਗਬਿਬਾਬਿਹਾਲਦ੍ਵੈਭੂਪਾਲਨੇ॥
॥ਪਰਾਮਾਹਿਪੇਰੇਆਇਅਤਿਦੁਖਪਾਇਦੂਰਜਨਜਾਲਨੇ॥ਪੂਰਬਜ਼ੁ
ਜੀਤੇਜਾਦਣਨਨੇਜਾਦਖੇਜੌਂਹਤਹੌਂੜਸੋ॥ਤੇਹਨੇਪਰਿਹਿਤਅਰਜਨਰਤ੍ਰ
ਨਸਗਨਿਭੁਰਜਨਪ੍ਰੈਨਸੋ॥੨੦॥ਆਏਬਹੁਰਿਦ੍ਵਾਰਾਵਤੀਸਤ੍ਨਾਸਤੀਸੇਂ
ਕਰਿਰਤੀ॥ਦਿਨਰੈਨਨੀਰਜਨੈਨਨਿਪ੍ਰਪਿਕਬੈਨਿਮਿਲਿਬਿਲਸੇਅਤੀ
॥ਪਤ੍ਰਮ੍ਰਸਾਸੁਤਿਕੀਗਤਿਸੁਤਭੁਗ੍ਯਾਅਭਿਧਅਤਿਭੁਫਦਾਖਜਾਪੀਬਹੁਰਿ
ਪ੍ਰਨਿਲਛਮਨਾਹਰਿਲਛਮਨਾਨ੍ਰਿਪਮਡ੍ਰਜਾ॥੧੦॥ਦੋਹਾ॥ ॥ਸੋਰਠਾਸ
ਹਸਸਤਾਪਿਕਾਬਤੁਰਿਖੀਪਰਿਬਾਂਸਾ॥ਭੋਸਭੁਗਾਕਰਜੇਲਗੀਲਲਨਾ

CC-0 Punjab University Chandigarh. An eGangotri-Vaidika Bharara Initiative

ਲਲਿਤਲਲਾਮਾ॥੧॥ਇਮਿਸ੍ਰੀਸੁਕਸੋਂਸੁਨਿਸੁਮਤਿਬਸੁਮਤਿਪਤਿਚਿਤੁਚਾਇ
॥ਪੂਛਿਓਨੈਕੁਤੁਮਾਹਿੰਦੁਜਿਨਿਕਿਮਿਬਰਨੀਂਜੁਵਤਿਜਦੁਰਾਇ॥੨॥ਪਦਰਾਗਜੈਜ
ਵੰਤੀ॥ ॥ਸ੍ਰੀਸੁਕਕਹੈਂਸੁਨੌਨਰਰਾਈ॥ਜਿਮਿਹਰਿਪਤਿਨੀਪ੍ਰਤਿਨੀਪਾਈ॥
॥ਅਪਵਡਮਾਤਕਰਨਕਲਕੂਰਲਾ॥ਬਰੁਨਛਡਿਛਿਤਿਧਰਮਨਿਸੂਲਾ॥
॥੩॥ਇਨਬਚਨੋਂਅਸੁਰਹਰਿਲੀਨੋ॥ਹਰਿਹਯਪਗਿਗਿਹਿਂਨਿਵੇਦਨਕੀਨੋ॥ਤ
ਬਤਾਪਰਹਰਿਕਰਿਬਿਚਾਈ॥ਸਤਨਭੁਮਸਖਗਸ੍ਵਾਮਿਸਹਾਈ॥ ॥੪॥ਜਾਇ
ਤੁਵਨਖਰਦੂਰਗਮਹੇਰਾ॥ਖਟਦੂਰਗਮਦ੍ਰਮਦੂਰਗਜਲਘੇਰਾ॥ਸਗਿਰਿਅ
ਧ੍ਰਪਅਪਪਾਵਕਪਵਨਾ॥ਪੁਨਿਸੁਰਪਾਸਅਯੁਤਛਿਤਿਅਵਨਾ॥ ॥੫॥ਹਰਿ
ਗਿਰਿਦੂਰਗਗਗਨਾਗਹਿਦਾਰੋ॥ਦੂਰਗਸਸ੍ਤ੍ਰਸਿਤਸਰਨਿਸਿਧਾਰੋ॥ਅ
ਰਿਤੇਂਧਰਿਅਪਪਾਵਕਪਵਨਾ॥ਅਸਿਨਿਸਾਤਸੁਰਪਾਸਪ੍ਰਸਮਨਾ॥ ॥੬॥ਸਿਖ

CC-0 Punjab University Chandigarh. An eGangotri-Vaidika Bharara Initiative

ਸਬਦਆਗਿਦ੍ਰਿਚਜਬਿਦਾਰੇ॥ਸੁਨਿਸੁਭਿਠਨੋਮੁਰਸਰਗਸਿਰਧਾਰੇ॥ਹੁਤੇਸੁਸ
ਤ੍ਰੁਸਲਿਲਕੋਸਾਈ॥ਗਹਿਤ੍ਰਿਸੂਲਆਯੋਅਰਰਾਈ॥੯੭॥ਕਿਯੋਪ੍ਰਹਾਰ
ਪਤਰਗਪਤਿਊਪਰ॥ਸੋਸਰਕਾਟਿਡਾਰਿਪਰਕਨੋਭੂਪਰ॥ਪੁਨਿਅਰਿਗਰਜਗ
ਦਾਗਹਿਧਾਯੋ॥ਗਹਿਨਿਜਗਦਾਗਦਾਗ੍ਰਜਪਾਯੋ॥੯੮॥ਗਦਾਦਾਗਦਾਤੇਧ
ਇਪੁਨਿਆਯੋ॥ਹਰਿਅਰਿਸੋਂਅਰਿਮਾਰਿਗਿਰਾਯੋ॥ਤਾਸੁਨਾਸਲਖਿਤਾਸੁਤ
ਨੁਜਾ॥ਆਏਸਾਤਅਰਾਤਿਅਬੂਝਾ॥੯੯॥ਪੀਠਚਮੂਪਤਿਸਹਿਤਸੁਹਾਏ॥
॥ਸਜਿਸਬਸਸ੍ਤ੍ਰਅਸ੍ਤ੍ਰਸਮੁਦਾਏ॥ਲਗੇਲਰਨਹਰਿਸਨਰਿਸਰਾਤੇ॥ਪ੍ਰਹਰ
ਤਖਰਪ੍ਰਹਰਨਵਰਨਮਾਤੇ॥੧੦੦॥ਤਿਨਕੇਕਾਟਿਸਸਤ੍ਰਸਮੁਦਾਈ॥ਹਰਿਹਨਿ
ਕੀਨੇਜਮਪੁਰਜਾਈ॥ਸੁਕਸੇਨਪਹਰਿਹਰੇਨਿਹਾਰੀ॥ਕੋਪਯੋਤ੍ਰਿਭੁਅਨਪਾਲਕ
ਭਾਰੀ॥੧੦੧॥ਅਦਸਵਸਿਧੁਰਗਸਿਧੁਰਜਸੇਨਾ॥ਸਹਆਯੋਗਹਿਪ੍ਰਹਰਨਪੈ

CC-0 Punjab University Chandigarh. An eGangotri-Vaidika Bharara Initiative

ਨਾ॥ਗਰੁੜਾਰੂਢਸਸੁਤਿਪਸਨਤਨਾ॥ਨਿਰਖੇਗਵਿਪ੍ਰਰਜਨੁਸਤਤ੍ਰਿਭਧਨਾ॥
॥੧੦੨॥ਲੋਖਿ੍ਯੈਸਰੁਖਹਨੀਸਤਹਨੀ॥ਸਹਸੁਅਨੀਸਿਤਸਸ੍ਰੁਸੁਅਨੀ॥ਹ
ਰਿਅਧਿਅਰਿਗਨਸਹਹਪਬਾਰਨਾ॥ਹਨੇਧ੍ਯਨੇਹਨਿਨਿਜਸਰਸਾਰਨਾ॥੧੦
੩॥ਸਹਅਸੁਰੇਸਸੇਨਅਰਿਸਗਰੀ॥ਹਰਿਹਰਿਪਾਈਓਪ੍ਰਉਜਗਰੀ॥ਤਬਬ੍ਰ
ਤ੍ਰਿ ਧਾਇਆਇਕਰਨੇਰੋ॥ਕਰਿਅੰਤ੍ਰਿਤਨੁਤਿਨਾਥਨਿਹੋਰੋ॥੧੦੪॥ਸੁਕਸੁਤਸੁ
ਵਨਸਮਰਪਨਕੀਨੋ॥ਪ੍ਰਭੁਪਦਅਭੁਜਅਭੁਪਤਿਧਿਦੀਨੋ॥ਭ੍ਰੌਮਭੁਵਨ
ਪੁਨਿਕਿਯੋਪ੍ਰਵੇਸਾ॥ਤਖਾਲਖੀਕਿਨਾਕਮਲੇਸਾ॥੧੦੫॥ਸੋਰਹਸਹਸ
ਸਤਾਪਿਕਸਗਰੀ॥ਰੀਮਵਰਮਾਸੀਰੂਪਉਜਗਰੀ॥ਰੂਪਜਗਮਕੀਜੋਰ
ਧੰਜਾਨੀ॥ਅਵਨਿਜਨੀਤਿਅਵਨਿਪਨਿਆਨੀ॥੧੦੬॥ਤੇਹਰਿਰੋਹਿਰਿਹਿ
ਪੇਹਰਖਾਨੀ॥ਅਨੋਹਨਵੂਕੇਮਨਮਾਨੀ॥ਤਿਨਕਰਪ੍ਰੇਮਪਰੀਖਪਰਮੇਸਾ॥

CC-0 Punjab University Chandigarh. An eGangotri-Vaidika Bharara Initiative

ਪਠੈਦੰਈਸ੍ਰਬਸਦਨਸੁਦੇਸਾ॥੧੦੭॥ਪੁਨਿਧਨਕੋਸਅਦੋਸਤੁਰੰਗਾ॥ਰਤੁਰਦੇ ੧੬੮
ਤਦੰਤੀ।ਸਿਤੁਰੰਗਾ॥ਅਤਿਉਤੰਮਏਰਾਵਤਕੁਲਕੋ।ਚੌਸਠਸੀਖ੍ਯਪਾਇਗਰਿ
ਪੁਲਕੋ॥੧੦੮॥ ॥ਇਤਿਸ੍ਰੀਮੰਦਸਮਉਤਰਾਰਧਸਾਰਸਿਰੀਤੇਦ੍ਵਿਤੀਯਾਧ
ਯਾਇ॥੨॥ਅਪਰਜੁਪਾਈਸਾਮਸੁਹਾਈ।ਤੇਉਸਜਾਮਨਿਜਧਾਮਪਠਾਈ।
॥ਪੁਨਿਸਪਤਨਿਸੁਰਪਤਿਪ੍ਰਰਕਾਸ਼ੇ।ਕਲਪਬ੍ਰਿਛਲਆਦਿਤਿਹਿੰਦੈਦਯੋ॥੧॥
ਪਾਰਜਾਤਲੇਪੁਨਿਪੁਰਆਏ।ਜਿਂਹੁਸੁਰਨਕੋਸਅਪਾਸਿਰਾਏ।ਭੁਵਨਸਤਅ
ਭੂਮਾਕੇਭੁਵਯੋ।ਜਨਸੁਰਤਭੁਸੁਰਤਭੁਸੁਸਜਾਯੋ॥੨॥ਅਬਅਜਏਕਮਹੂਰ
ਤਮਾਂਹੀਂ।ਤੇਤਿਜਤਾਵਤਤਨੁਬਨਿਕਜਾਹੀ।ਤਿਨਿਕੇਸੰਗਰੰਗਰਸਰਾਤੇ॥
॥ਕਮੋਰੈਨਦਿਨਮੁਦਮਦਮਾਤੇ॥੩॥ਪਲਜਾਦਿਜਿਹਿਪਦਵਿਨੁਪਾਵੈ।ਤੇਲ
ਲਨਾਲਿਨਲਲਕਿਲਕਾਵੈਂ।ਤਿਨਿਅਪਿਲਾਲਲਗਨਲਪਲੀਨਾ।ਦੈ

CC-0 Punjab University Chandigarh. An eGangotri-Vaidika Bharara Initiative

ਸਥ ਸਥਾਬਿਧਿਸੇਵਨਕੀਨਾ॥੪॥ਦੋ॰॥ ॥ਪ੍ਰਤਿਉਦਰਗ੍ਰਾਮਆਸਨਜਨਪਦ
ਪਖਾਲਤਿਬ੍ਰਲਾ॥ਬਿਸ੍ਰਮਬੀਜਨਸੁਗੰਧਿਮ੍ਰਦਕਕਚਕਲਨਾਮੂਲਾ॥੫॥
॥ਸੁਆਸਨਸਜਨਸਨਨਤੇਂਆਦਿਅਖਿਲੀਪਜਸੇਵਾ॥ਦਾਸੀਸਤਸਗ
ਰਿਹੁਸਾਧਪਤਿਸੁਕਕਰਏਵਾ॥੫॥੧੦॥ਪਦਰਾਗਬ੍ਰਿਮਪਲਾਸੀ॥ ॥ਕਥ
ਪੁਰਕਸੁਖਆਸੀਨਅਜਨਨਵੀਨਇਕਕੌਤੁਕਕਰਜੋ॥ਸੋਬਸੁਮਤੀਸਹਿ
ਬਾਦਰਾਯਨਿਆਦਰਾਜਨਉਚੰਰਜੋ॥ਇਕਸਮਯਸੁਵਰਨਸਦਨਸਹਿ
ਸੁਭਸੇਜਸੋਹਤਸ੍ਰੀਹਰੀ॥ਤਿਹਂਰਮਨਿਰੁਕਮਿਨਿਰੁਕਮਰਾਜਿਤਰਤਨਚ
ਮਰਕਰਕਰੀ॥੬॥ਛੰ॥ਬਿਸੋਂਤ੍ਰਰਾਵਤਿਭੂਰਿਭੂਰਾਵਤਿਭੂਰਵਭੂਵਿਤਪੀਯ
ਕੋਨਿਹ੍ਰਪਰਸਨਕਤਨਤੀਤਨਕਜਰਗਜਨਕਜਨਾਵਨਜੀਯਕੋ॥ਸੁਖ
ਰੀਮਯਰਾਜਤਿਭ੍ਰਿਕਰਿਭੂਜਿਤਸੁਖਨਿਸਾਜਤਿਤਿਹਂਸੋਹਰਤੈ॥ਬਰਬਾਸਨ

CC-0 Punjab University Chandigarh. An eGangotri-Vaidika Bharara Initiative

ਭੁਖਨਦਿਗਤਭੁਖਨਸਸਿਮਪ੍ਰਖਨਹਸਿਹਰੈਂ।੮।ਸੁਧਿਮਪਰੀਖਿਪ੍ਰਿ ੧੬੯
ਯਾਹਿਪ੍ਰਸਿਨੈਂਕਛੁ ਬਰਨਬੈਲੇ ਹਸਿਹਰੀ।ਸੁਨਰਾਜਕੁਵਰਿਨਕਛੁ
ਕਰੀਤੈਸੁਮਤਿਅਸਮਹਾਸੈਂਬਰੀ।ਜੇਲੋਕਪਾਲਸਮਾਨਸੰਪਤਸਕਲਸੁਭ
ਸੋਭਾਸਨੇ।ਸਿਸੁਪਾਲਆਦਿਨ੍ਰਿਪਾਲਬਰਤਵਬਰਨਲਾਇਕਤੇਬਨੇ।
।।੭।।ਤਵਤਾਤਭ੍ਰਾਤਨਪੂੰਛਈਤ੍ਰਿਤਿਨ੍ਰਿਜਿਨਜਸਮਾਨਕਿਓਂ।ਤੇਅਰਿਬਤੇ
ਵੇਤਿਤੈਨੇਤਜਿਤੈਮ੍ਰਿਹਿਬਰਨੋਬਿਨਜਾਨਿਕੈ।ਹਮਧੀਨਸਬਬਿਧਿਹੀਨਨਿ
ਪਭੁਪਭੂਤਿਤਸਿਧਸਰਨਗਹੀ।ਬਨੁਬਲਿਨਸੋਂਬਨੁਬੈਰਬਾਂਧੋਜੋਬਿਗਤ
ਨਿਧਿਆਸਨਸਗੀ।ਧਾਮਨਿਹੇਅਕਿੰਚਨਹਮਅਕਿੰਚਨਪ੍ਰਿਤੁਸੇਵਤ
ਪੇਸਦਾ।ਤਿਹਿਹੇਤੁਜੇਜਨਧਨਸਮੇਤਨਲੇਤਮਮਅਭਿਧਾਕਦਾ।ਸੋਸੇ
ਜਨਨਪੇਜਾਇਨ੍ਰਿਪਵਤੀਜਨਨਜਿਜਜਨਾਵਨਲਹੈ।ਸਿਥਿਪਜੇਜਨਸਮ

CC-0 Punjab University Chandigarh. An eGangotri-Vaidika Bharara Initiative

ਨਕੇਤੇਸਮਨਸਬਦੂਖਦਰਗਅੈਗੇਾਂ। ਧੀਤ੍ਤੇਂਅਦੀਰਧਾੜ੍ਹਿਸਿਤੈਤੈਂਅਸਮਓਸੇ
ਬਰਬਕੋ।ਗੁਨਗਰਠਅਪੀਨਅਸਰਮਧ੍ਰਦਭੁਗਨਿਭ੍ਰਿਛੂਕਨਨੂਬਰੇਕਕੋ॥
॥ਅਜਹੂਨਕਛੂਥਿਗਰਕੇਜੇਬਰਜੂਬਰਬਰਨੂਆਭ੍ਰਿਮਤਆਪਕੋ।ਤਦਹੇਤ
੫ ਸਿਸੁੰ[illegible]ਪ੍ਰਭ੍ਰਿਤਪਰਨਕੋਮਿੰਟੇਅਮਸਿਤਾਪਕੋ।੧੦।ਤਦਛੁਤਉਛ੍ਰਿਗਾੜ੍ਹਿ ਦਜ
ਧਾਰੇਛੂੰਰਹੌਸਤਦਹੇਤਹੀਪ੍ਰਨਿਉਦਾਸੀਨਜੂਹਾਅੈਹਨਹਿਅਰਬਕਾਮ
ਨਿਕੇਤ੍ਰਗੀ।ਗੁਰੁਗਗਬਰੀਨਨਅਰਿਨਕੇਪਿਤਹੈਜੂਤ੍ਰਗਿਜਗਿਲ੍ਹਨਾਸ਼ਿਸੇ
।ਤਿਸੇਨਪੇਕਛੂਕਾਅਅਮਕਰਭੁੀਰਭੁਅਜੂਭ੍ਰਾਇਿਕੋ।੧੧।ਇਸਿਅਬਰ
ਨਅਪ੍ਰਿਧਪਰਅਪ੍ਰਿਧਜਾਪ੍ਰਿਧਕੇਅਭ੍ਰੁਰਬਸੂਨਿਸਤੀ।ਭੁਈਭੁੀਤਭੀਤਅ
ਤੀਤਅਤਿਭੁਸਭੁੀਤਿਲੌਂਗਿਰਿਬਸੂਅਤੀ।ਜਿਮਿਰਿਭੁਖੈਭੁਪਦਤਧਾਤਧ
ਰੀਖਹਿਤਚਰਿਹਰਬਰੇ।ਨਿਜਧਾਸਰਸਗਿਰਭ੍ਰੁਦਢਤਾਂਲਪਿਸੂਢਤਾਂਕਬੁ

CC-0 Punjab University Chandigarh. An eGangotri-Vaidika Bharara Initiative

ਨਾਢਰੋ॥੧॥ਰਾ॥ਸ੍ਵਟਉਤਿਰਿਧਿਜਪਰਜੋਕਤੇਤ੍ਰੁਰਿਅੰਕਬੰਕੀਧੁਜਾਲਈ
॥ਧਿਆਪਾਨਿਪੰਕਜਪਰਾਸਿਬਰਬਧੁ॥ਬਿਕਲਤਾਹਰਿਹਰਿਵਈ॥ਬੋਲੇਬ
ਪ੍ਰਰਿਮਰਬੈਨਅਤਿਸੁਖਦੈਨਕਰਚਿਤਚੇਨਨੋ॥ਸੁਨਿਪ੍ਰਯੋਮੈਪਰਿਹਾਸ
ਬਨੀਬਦੀਸਿਮਸ੍ਰੀਤੈਨਸੋ॥੧੩॥ਤਵਪ੍ਰਨਯਕੋਪਕਟਛਕ੍ਰਾਨਸੁਕਾਨਸੁ
ਨਬੋਹਿਤਅਗੋਢਰਕਤਅਧਰਫੁਰਿਗਾਧ੍ਰਕੁਟਿਭ੍ਰਿਗਸੁਰੰਗਬਦਨਚਹਨ
ਚਹੋ॥ਜਹਪਰਮਲਾਭ੍ਰਬਿਗਿਨਿਕੋਹਾਸਿਬੋਲਿਖਿਨੀਥਨਬੋਦਨੋ॥ਯਾ
ਸੁਖਬਿਹੀਨਬਿਗੀਨਕੇਜਗਜਾਇਜੀਵਨਜੇਬਨੋ॥੧੪॥ਯੋਸੁਨਿ
ਸੁਪਿਯਪਰਿਹਾਸਪ੍ਰਗਖਿਪ੍ਰਸਿਨਪਰਮਧਿਯਾਭੁਈ॥ਸਸਨੇਹਸਜਜਾਸ
ਹਾਸਬੰਕਬਿਲੋਕਿਬੋਲੀਛਬਿਛਈ॥ਤ੍ਰਮਜੋਕਹੀਹਸਮਨਤਵਸੋਂ
ਸਾਚਸਬਸਿਦੇਹਨਾ॥ਤ੍ਰਮਸਰਬਸੁਮਸਿਰਬਰਾਮੀਮੈਂਹਾਸੁਰਸਾਕਹਾਂ॥੧

CC-0 Punjab University Chandigarh. An eGangotri-Vaidika Bharara Initiative

ਪਾਇਸਬਾਦਿਬ੍ਰਜਪਕੇਬਚਨਬ੍ਰਜਕੇਸੁਬਚਬ੍ਰਜਉੱਤਰਦਿਯੋ॥ਸੁਨਿਪ੍ਰਜ ੦
ਕੈਪ੍ਰਜਬਚਨਬ੍ਰਜਬ੍ਰਜਾਧ੍ਰਿਜਿਨਨਹਰਿਹਰਖੇਦਿਯੋ॥ਬਰਨੀਬਨ੍ਵਾਈਬਗੁਪ੍ਰ
ਜਾਰੀਪ੍ਰਨਿਪਰਮਸਨਮਾਨਦੋ॥ਸੁਨਿਪ੍ਰਜਾਤੇਸੀਪ੍ਰਿਜਾਮੋਹਨਿਆਨਹੇਤਵ
ਆਨੋ॥੧੬॥ਦੋਹਾ॥ ॥ਜਾਬਿਧਿਕੀਥਾਤੇਂਬਿਬਿਧਬਿਤਨਬਿਲਾਸਸਮੇਤ॥
॥ਕਹਿਕਹਿਰਹਿਹਰਿਹਰਹਰਖਗਨਿਖਰਨਿਕਮੇਰਸਕੇਤ॥੧੭॥ਰੂਪਰਿਗਰ
ਸਰਾਸਧਰਧਾਮਬਿਲਾਸਨਮਾਂਹਿ॥ਧਰਿਨੇਹਰਕੋਹਿਜਹਰਸੋਹਰਨੇਹਰਿ
ਕੈਨਾਹਿ॥੧੭॥੧੧॥ਪਦਰਾਗਬਿਲਾਵਲੁ॥ ॥ਜਿਤੀਜਨੂਪਬਨਾਰੀਬ
ਰਬਾਮਾ॥ਤਿਨਤੇਭੁਏਦਸਦਸਸੁਤਬਾਮਾ॥ਏਕਏਕਕੀਨਾਕਮਨੀਯਾ॥
॥ਰਮਨੀਕਿਮਾਰੂਪਰਮਨੀਯਾ॥੧੮॥ਪ੍ਰਦ੍ਯੁਮਨਾਦਿਕੁਕੀਮਨੀਕੇਰੋ॥ਹਰਹ
ਰਗੁਨਮੋਰਹਿਸਮਹੇਰੋ॥ਭੁਨਪ੍ਰੰਬ੍ਰਿਤਭੁਏਭੂਮਸਤੀਕੋ॥ਪ੍ਰਮੁਖਸਾਂਬਸੁਤ ੧੦

CC-0 Punjab University Chandigarh. An eGangotri-Vaidika Bharara Initiative

ਜਾਂਬਵਤੀ ਕੋ ॥੧੮॥ ਬੀਰ ਚੰਦ੍ਰ ਮੁਖ ਨਗਨਜਿਤੀ ਕੋ ॥ ਸੁਤਿ ਕਥਿ ਆਦਿ ਕਲਿ
ਦਾਸਿ ਤੀਕੋ ॥ ਪ੍ਰਮੁਖ ਪ੍ਰਘੋਖ ਮਦ੍ਰ ਨੰਦਕੋ ॥ ਬ੍ਰਿਕ ਅਰਕਾਦਿ ਮਿਤ੍ਰਬਿੰਦਾ ਕੋ ॥੧
੯॥ ਭਦ੍ਰਾ ਸੁਵਸੰਗ੍ਰਾਮਜਿਦਾਦੀ ॥ ਰੋਹਿਨਿ ਰੁਹਦੀ ਪਤਿ ਮਾਨਾਦੀ ॥ ਰੁਕਮਨਿ
ਸੁਤ ਪ੍ਰਦ੍ਯੁਮਨ ਪ੍ਰਬੁੱਧਾ ॥ ਤਾਕੋ ਸੁਵਨ ਨਾਮ ਅਨਿਰੁੱਧਾ ॥੨੦॥ ਰੁਕਮਵਤੀ ਰੁ
ਕਮੀ ਕੀ ਸੁਤਾ ॥ ਹੁਤੀ ਸੁਤਾ ਸਮ ਆਤ ਮਤਿ ਜੁਤਾ ॥ ਇਮ ਹਰਿ ਕੇ ਸੁਤ ਸੁਤ ਸੁਤ ਜੇ
ਤਾ ॥ ਤਿਨੈ ਬਰਨਿ ਕੋ ਸਕੈ ਸਚੇਤਾ ॥੨੧॥ ਸੁਨਿ ਸ੍ਰੀ ਸੁਕ ਸੋਂ ਨਰਪਤਿ ਪੂਛੀ ॥
ਰੁਕਮੀ ਅਰਿ ਅਰੁ ਅਤਿ ਮਤਿ ਤੂਛੀ ॥ ਤਨਯਾ ਤਾਸੁ ਪ੍ਰਿਯਾ ਕਿਮਿ ਪਾਈ ॥ ਜੋ ਪ੍ਰ
ਦ੍ਯੁਮਨ ਤਿਆਤੁ ਮਗਾਈ ॥੨੨॥ ਸੁਨਿ ਮੁਨਿ ਕਹਿ ਜਦਪਿ ਅਰਿ ਸਾਚੋ ॥ ਰੁਕ
ਮੀ ਕ੍ਰਿਸਨ ਕਿ ਜੋ ਅਤਿ ਕਾਚੋ ॥ ਤਦਪਿ ਬਹਨ ਕੇ ਨੇਹ ਨਿਬਾਹੂ ॥ ਦ੍ਵੈ ਕਹਿ ਦਿਜ
ਨਿਜ ਬਹਿਨਿ ਜਬਾਹੂ ॥੨੩॥ ਰੁਕਮਨਿ ਹਰਿ ਬਿਤ੍ਰ ਦਵਾਰਿ ਲੈ ਆਨੀ ॥ ਹਰਿ

CC-0 Punjab University Chandigarh. An eGangotri-Vaidika Bharara Initiative

ਸੁਤਮਾਤੁਲਸਿਮਤਿਜਾਨੀ॥ਰੁਕਮਿਨਿਸੁਤਾਚਾਰੁਮਤਿਨਾਮਾ॥ਸੋਕ੍ਰਿਤਵਰਮਜ
ਬ੍ਯਾਹੀਬਿਆਹਾ॥ਰੁਕਮਿਸੁਤਸੁਤਾਨਾਮਰੋਚਨਾ॥ਦਈਅਨਿਰੁਧਹਿਰੂਪਰੋਚਨ
॥ਜਦਪਿਬੈਰਰੋਹਰਿਸੋਂਤਾਂਕੋ॥ਤਦਪਿਬਿਗਹਿਨਿਹਿਤਤਾਂਨੈਤਾਂਕੋ॥੨੪॥ਜਦ
ਪਿਹੁਤੋਸੁਅਧਰਮਮਹਾਂਹੀ॥ਤਦਪਿਨਕਰੀਨੇਹਨਹਿਨਾਹੀ॥ਤਿਹਿਮਹਿਹਿ
ਤਹਰਿਰੁਕਮਿਨਿਰਾਮਾ॥ਗਮਨੇਨਗਰਭੋਜਕਟਨਾਮਾ॥੨੫॥ਬ੍ਯਾਹਨੇ
ਸੁਤਸੁਤਹਰਖਿਤਹਰਿਨੇ॥ਦ੍ਵਾਇਜਾਦਿਜੇਬਿਬਿਧਬਰਅਰਿਨੇ॥ਤਹਕਾ
ਲਿਗਆਦਿਅਵਨੀਪਾ॥ਤਹਰੁਕਮਿਕੇਮਿਤ੍ਰਮਹੀਪਾ॥੨੬॥ਤਿਨਿਮਿ
ਲਿਕਰੀਰੁਕਮਿਪ੍ਰਤਿਬਾਨੀ॥ਅੱਛਕੇਲਿਮੈਬਲਅਗਜਾਂਨੀ॥ਜੀਤਿਲੇਉ
ਤਾਂਤੇਤਿਹਿੰਤਾਸੋਂ॥ਦ੍ਵੈਹੈਹਮਰੀਹੀਜਯਜਾਸੋ॥੨੭॥ਸੁਨਿਰੁਕਮੀਲਿਯ
ਬਲਹਿਬੁਲਾਈਆ॥ਪਨਿਕਰਿਕੈਤਵਕੇਲਿਕਰਾਈ॥ਸਤਦਸਸਤਦਸ

CC-0 Punjab University Chandigarh. An eGangotri-Vaidika Bharara Initiative

ਸਹਸਮੁੰਦ੍ਰਾਊਂ।ਰੁਕਮਕਰਿਸੁਨਿਰਨਬਦੇਬਲਦਾਊਂ।ਤੇਤੁਜਤਤਛਿਨਛਿਤਿ ੧੭੩
ਪਤਿਜੀਤੋ।ਹਸਨੇਕਲਿੰਗਜਾਸੁਮੁਖਬ੍ਰੀਤੋ।ਬਲਤਕਿਤਾਸੁਹਾਸਨਸਹ ੦
ਕਯੋ।ਰੁਕਮੀਖ੍ਰਲਿਪਨਲੱਛਪਕਾਰਜੋ।।੩੦।।ਤਬਬਲਜੈਕੇਪਰੇਜੂਪਾ
ਸਾ।ਰੁਕਮਿਨਮਾਨੇਦੁਸਦੂਰਾਸਾ।ਪ੍ਰਗਟੀਤਬਗਿਰਜੋਮਬਰਬਾਨੀ।ਬਦ
ਤਿਖ੍ਰਿਥਾਰੁਕਮੀਅਭਿਮਾਨੀ।।੩੧।।ਸੁਨਿਰੁਕਮੀਕਿਯਬਲਸੋਹਾਸਾ।ਤੁ
ਮਕਹਿਜਾਨੌਖੇਲਨਪਾਸਾ।ਤੁਮਗੋਪਾਲਗਾਇਚਰਜਚਾਰੀ।ਪਾਸਪਿਖ
ਤਕੋਖਿਤ੍ਰਿਪਖਿਲਾਰੀ।।੩੨।।ਸੁਨਿਪਰਿਹਾਸਰਾਵ੍ਰਰੁਕਮੀਕੋ।ਹਸੇਅਪਰ
ਅਪਿਰਾਵ੍ਰਮਹੀਕੋ।ਤਬਤਮਤਾਮਕਬਲਹਿਬਢਿਆਈ।ਪ੍ਰਹਰਿਪਰਿਘ
ਕਿਯਰੁਕਮੀਮਰੁਸਾਈ।।੩੩।।ਪੁਨਿਕਾਲਿੰਗਾਹਿਗਹਿਦਸਪਾਈ।ਦਾਰੇਦ
ਸਨਹਸਜੋਜੁਦਿਖਾਈ।।ਅਪਰਅਵ੍ਰਨਿਪਤਿਪਰਿਘਪ੍ਰਹਾਰਨਿ।ਹਨੇਪਾਨੇ

CC-0 Punjab University Chandigarh. An eGangotri-Vaidika Bharara Initiative

ਭੁਗੇਭੁਜਭੁਗਨਿ॥੩੫॥ਰੁਕਮੀਹਤਿਹੇਰਤਹਰਿਆਪੂ॥ਬਹੁਜੋਨਕ
ਛੂਰਹੇਭੁਪਚਾਪੂ॥ਭ੍ਰਤਭੁਾਰਨਾਭੁਾਵਭੁਗਤੋ॥ਭੋਰਿਊਂਭੁਨੀਜੇਛੂਬਾਟਿ
ਭੁੰਗਤੋ॥੩੬॥ਦੋਹਰਾ॥ ॥ਅਥਅਨਆਖੇਸੂਕਸਦਨਸਬਲਸਬਲਸਰ
ਚਾਰਿ॥ਸਹਿਤਸੂਕਨਾਸੁਤਸੁਤਹਿਸਜਿਦਨਸੁਭੁਗਸੁਧਾਰਿ॥੧॥ਬਰਨਿਜ
ਅਥਅਨਿਰੂਪਕੇਦੂਤਿਯਸੁਤਿਯਸੁਬਿਵਾਹਾ॥ਜਹਂਆਨਿਰੁੱਪਨਿਭੁਪਕੋ
ਮਹਿਲਾਮਹਿਲਨਮਾਂਹਾ॥੩੭॥੧੩॥ਪਟਰਾਗੋਸੋਰਠਾ॥ ॥ਹੋਬਾਨਸੁਰ
ਅਸੁਰਬਲੀਘਲਿਕੋਬਲਿਖੇਟਾ॥ਤਿਨਿਕਿਯਸੁਬਸਸੁਬਸਬਾਹਨਦੈਂ
ਰਦਭੁਟਾ॥ਬਕਜੋਬਰਦਸੋਂਬਰਦੂਰਮਦਨੇਦੋਰਨੂਮੇਰੋ॥ਤਿਨਿਮੋਹੌਂਤਖੁਨ
ਕਅਪਾਰਹਜਾਰਨੂਪੇਰੋ॥੩੮॥ਤਾਸੁਨਿਟਾਕਨਕਾਰਨਬਾਜੇਹਜਾਰਨਪੰ
ਹੀਗੋਕੇਊਨਜੁਟਤਜਗਤਮੇਜਬਜਬਜਾਂਉਜਹਂਹੀਂ॥ਗਿਰਿਚਰਜਹੂਰਨ

CC-0 Punjab University Chandigarh. An eGangotri-Vaidika Bharara Initiative

ਕਰਤਕਬਧੁੰਦਰਿਗੰਜਾਰਿਗਧਾਜੋ॥ਤਿਨਹੂੰਤੇਜਨਸਹਜੇਹੈਰਿਦ੍ਰਤਦੇਹਦੁ ੧੭੩
ਰਾਜੋ॥ ੜਰੀਤਤੇਤੁਮਤਾਜਿਕੋਊਨਅਸਸਮਰਸੁਹਾਵੈ॥ਤਾਕਿਤ੍ਰਿਲੋ
ਕਤ੍ਰਿਲੋਚਨਆਜੋਭੁਨੌਜੁਭ੍ਰਾਵੈ॥ਸੁਨਤਭੂਪਤਿਏਕਸਜੋਕਪਾਲੀਕੇਤੁ
ਕਹੈਗੋ॥ਜਬਤਬਤਦ੍ਰਦ੍ਰਰਦਰਪਦਰਾਰਕਆਇਆਟੈਗੋ॥੪੦॥ਭੁਜ
ਭੁਜਾਰਭੁਜਾਹਜਾਰਸਹਹੇਰਿਹਰੈਗੋ॥ਏਕਜਨਮਕੀਕਿਹਾਕੋਇਜ
ਨਿਦਰਪਦਰੈਗੋ॥ਐਸੁਨਿਹਰਖੇਮਹਾਮੂੜਮਤਿਗਜੇਗੇਹਓਂ॥ਲਗ
ਜੋਪ੍ਰਤੀਛਨੜੈਈਛਨਬਦਸਨਿਸਨੇਹਓਂ॥੪੧॥ਹੁਤੀਜੁਤਾਕੀਸੁਤਾ
ਸੁਤਾਕੀਅਤਿਪਾਊਖਾ॥ਜਾਕੀਛਬਿਦੇਖਿਛਪਤਿਛਪਾਕਰਛੈਲਸ
ਪੁਖਾ॥ਸੋਸੋਵਤੀਸੁਪਨਮੋਹਰਿਸੁਤਸੁਤਸੋਸੰਗਤੀ॥ਕਾਮਕੇਲਿਕਲਕਲ
ਨਕਾਲਿਤਰ੍ਹੈਕਲਕਿਲਕਤੀ॥੪੨॥ਉਠੀਬਿਲੋਕਨਬਿਨਬਾਰੂ

CC-0 Punjab University Chandigarh. An eGangotri-Vaidika Bharara Initiative

ਲਖ੍ਯੈਹਾਰੇਪਜਾਰੇ॥ ਮੁਹਿਮੋਹਨਕਰਿਮੋਹਨਤੂੰਭਜਿਗਯੋਕਹਾਂਰੇ॥ ਸਖੀਸਮਾਜ
ਬਿਲੋਕਿਲਾਜਮੈਂਗਾੜ੍ਹਿਗਈਰੋਰੀ॥ ਨਰਮਸਖੀਇਕਤਾਸੁਚਿਤ੍ਰਲੇਖਾਗੁਨ
ਗੋਰੀ॥੪੩॥ ਤਿਨਿਤਿਹਿਂਪੂਛੀਰਹਸਿਕਹਾਸਿਕਿਨਮੁਹਿਮਨਭਾਵਤਾ॥ ਰੋਵ
ਹਿਨਾਹਿਪ੍ਰਕਾਰਤਿਆਰਤਿਭੂਰੀਉਪਾਵਤਾ॥ ਸੋਬੋਲੀਰੋਊਕਮਲਾਬਿਲੋਚਨ
ਰੋਚਨਾਮਨਕੋ॥ ਸਜਾਸਸਰੋਜਸਰੀਰੇਸਜਨੋਪਟਪੀਤਸੁਤਨਕੋ॥੪੪॥ ਅਥ
ਰਮਸੁਰਮਸ੍ਰੁਪਨਾਇਮੈਂਤਕਰਿਗਯੋਸੁਮੋਹੀ॥ ਤਾਬਿਨਅਬਮੁਹਿਪਰਤਨਕ
ਲਅਲਿਇਕਪਲਕੋਹੀ॥ ਸੁਨਤਚਿਤ੍ਰਲੇਖਾਭੁਈਚਿਤ੍ਰਚਰਿਤ੍ਰਸੁਤਾਕੋ॥ ਲਿ
ਖਿਲਿਖਿਚਿਤ੍ਰਬਿਚਿਤ੍ਰਚਿਤ੍ਰਦਿਖਰਾਵਤਤਾਕੋ॥੪੫॥ ਦੇਵਅਦੇਵਊਰ
ਗਉਪਦੇਵਨਿਦੇਵਦਿਖਾਏ॥ ਮਨੁਜਨਮੋਮਸੁਬੀਸਿਸੁਰਬਸੁਦੇਵਲਿਖਾ
ਏ॥ ਰਾਮਕ੍ਰਿਸਨਪ੍ਰਦਮੁਮਨਪੇਖਿਭੁਈਬੀੜਤਿਬਾਮਾ॥ ਲਖਿਅਨਿਰੁਧਹਿ

CC-0 Punjab University Chandigarh. An eGangotri-Vaidika Bharara Initiative

ਕਹਾਂਜੋਅਹੋਏਹਿਏਹਿਅਭਿਰਾਮਾ॥੪੯॥ਚਿਤ੍ਰਲੇਖਲਖਿਲਯੋਨ੍ਰਿਸੁਵ ੧੭੪
ਸੁਵਨਸਨੇਹੀ॥ਸੋਜੋਗਿਨਿਕਰਿਗਗਨਗਮਨਲਜਾਈ॥ਤਹੰਤੇਹੀ॥ਸੋਵਤ
ਸੇਜਸਮੇਤਸਕ੍ਰਿਸੁਕਸਾਖਿਹਿਦਿਖਾਈ॥ਪ੍ਰਜਹਿਜਗਾਇਸੁਨਾਇਦਾਇਦਿਪੇ
ਦੇਊਮਿਲਾਈ॥੫੦॥ਸੋਸੁੰਦਰਵਰਪਾਇਪਰਮਪ੍ਰਮੁਦਿਤਰਤਿਪਾਗੀ॥ਭ੍ਰਾਤ੍ਰ
ਜਨਨਵੂਰਜਨਨਵੂਰਗ੍ਰਾਮਗ੍ਰਿਹਸੋਪ੍ਰਿਜਗਸਰਾਗੀ॥ਜੋਅਪਿਪ੍ਰਮਦਾਪਰਮਪ੍ਰ
ਮਦਦਾਲਹਿਮੁਦਮਾਤੋ॥ਬਿਤਨਬਿਤਨਨਬਿਤਨਤਾਬਿਤਨਅਹਰਗਨਜ ੦
ਤੋ॥੫੧॥ਇਮਿਅਨਿਰੁਧਰੁਪਰਮਨੀਕੋਜਬਕਛੁਕਾਲਾ॥ਭ੍ਰਯੋਭੂਏਤਬ
ਕੀਨਜਾਕੇਤਨਕੇਤਕਰਾਲਾ॥ਕੀਨਜਾਅੰਤਹਪੁਰਪਾਲਕਤਿਹਪੁਰਖਨਿਪਾ
ਏ॥ਦੇਖਿਭੁਜਭੀਤਭੁਟਨਨੇਭੁਪਹਿਜਾਇਜਨਾਏ॥੫੨॥ਤਮਦਿਨਨੈਨਬਿਦੇ
ਨਸੈਨਬਿਨਰੱਛਕਾਰੀ॥ਕਹਾਕਹੈਕਿਮਿਕਿਨਜਾਕੀਟਕਕਟਲੋਕਛਾਰੀ॥

CC-0 Punjab University Chandigarh. An eGangotri-Vaidika Bharara Initiative

॥ਸੁਨਿਬਾਨਸੁਰਗ੍ਯਬਿਥਿਤਭੁਯੋਦੁਹਿਤਾਦੁਰਦੂਖਨਾ॥ਕ੍ਰਿਪਿਕੀਨ੍ਹਨਾਗਿਹਰਾਯੋ
ਲਯੋਤੰਰਨਰਭੁਵਭੂਖਨਾ॥੫੦॥ਸੁੰਦਰਸਜਾਮਕਾਮਅਭਿਰਾਮਨਿਕਾਮ
ਨਵੀਨਾ॥ਅੰਬੁਜਈਖਨਸੁਭੁਜਅਭੀਖਨਭੂਖਨਭੀਨਾ॥ਮੰਦਮਧੁਰ
ਮੁਖਹਾਸਬਿਲਾਸਸੁਬਾਸਪਿਸੰਗਾ॥ਖੇਲਤਚੌਪਰਪ੍ਰਿਯਾਸੰਗਕੁਚਭੂ
ਕਮਰੰਗਾ॥੫੧॥ਜੋਇਕਜਾਲਮੇਫੈਂਜਾਲਮਜਨਜਾਲਬੁਲਾਏ॥ਸੁਨਿਨਿ
ਪਆਇਸਸਜਿਸਜਿਆਇਸਆਯੁਧਆਏ॥ਤਿਨ੍ਹੈਸੰਗਲੇਕਰਨਕਰਿ
ਗਾਯੋਗਿਹਮਾਂਹੀ॥ਲਖਿਆਵਤਅਨੁਰੂਪਪਉਚੇਗਹਿਪਰਿਯਾਮਾਂਹੀ
॥੫੨॥ਗਹਨਹੇਤਤਾਗਹਨਬੀਰਕੇਚਹੁੰਚਕਘੇਰਕੌਨੋ॥ਤਿਨਕਰਿਪ੍ਰ
ਪਪ੍ਰਹਾਰਨਿਕਰਅਗਨਿਕਰਨਿਬੇਰਕੌਨੋ॥ਨਿਜ ਨਗਨਿਖਿਲਨਿਕੰਦ
ਨਲਖਿਬਾਲਨਿਕੰਦਨਕੋਪਯੋ॥ਪੰਨਗਪਾਸਨਬਾਂਧੇਜੋਬਾਲਿਜਿਨਿਬਾਲਿਬਾਂ
ਨਬੀਧਨਸੁਨਿਉਭਧਾਤਭੀਜੋਜੋਗਰਸਾਬਿਨਉਖਾ॥ਸੁਖਤਰੁ ਲਖ੍ਯੋਦੂਖਾ॥੫੩॥

CC-0 Punjab University Chandigarh. An eGangotri-Vaidika Bharara Initiative

ਦੁਖਹੁੰਲਭੁਖਾ॥ਉਧਰਦ੍ਵਾਰਿਕਾਐਂਆਨਿਰੁੰਧਬਿਲੋਪਬਿਲੋਕਾ।ਜਬਤੇਤਬਤੇਭੁ ੧੭੫
ਏਸਕਲਸੀਥੀਧਿਸਸੋਕ॥੫੪॥੧੩॥ਦੋਹਾ॥ ॥ਆਸਵਾਰਗੀਖਕਥਿਤੇਜਬ
ਸੁਰਤਸੁਸੁਗਰਿਖਿਰਾਏ॥ਦਏਦਏਕੀਦਏ॥ਜੀਅਭੁਏਨਏਗਤਿਆਏ
॥੧॥ਸੁਨਿਆਨਿਰੁੰਧਨਿਰੁੰਧਤੋਸੁਗਥਿਰੁੰਧਕੋਧਾ॥ਸਰੋਸਪਾਰਿਸਾਤ੍ਰੂਤਸਕ
ਲਸਕਿਲਿਸਰੂਖਸਹਸਨਾਮ॥੫੫॥੧੩॥ਪਦਰਾਗਨੈਜਾਵੰਤੀ॥ ॥ਦਸ
ਏਹੈਜੂਅਛੋਹਿਨਿਅੰਛਅਨੀ॥ਸਿਤਸਤ੍ਰਸਨੀਕ੍ਰਿਤਅਸ੍ਤ੍ਰਬਨੀ॥ਪੁਰਸਤ੍ਰੁਕੇ
ਸੋਨਿਤਸਿਰਜੋਏ॥ਪੁਰਿਪੋਗਿਲਿਜੇਪਨਨਾ॥ਇਸਿਏ॥੫੬॥ਬਰਬਾਰ
ਤੜਾਗਤਤਛਕਤੂਟੇ॥ਕਰਿਸੋਰਪ੍ਰਘੋਰਪ੍ਰਬੀਰਜੁਟੇ॥ਸੁਰਸਤ੍ਰੁਸੁਨੀਤ੍ਰਾਨਿਘੋ
ਰਪਨੀ॥ਨਿਕਸੇਸਜਿਕੈਸੁਅਨੀਸੁਬਨੀ॥੫੭॥ਕਰਿਕੋਪਿਰੁਪਜੋਰ
ਨਮਿਰਲਮੋ॥ਅਸਛਿਪਨਆਹਿਅਖੰਰਲਮੋ॥ਤਿਹਿਹੇਤਚਢੋਬ੍ਰਿਖਕੇਤੁ

CC-0 Punjab University Chandigarh. An eGangotri-Vaidika Bharara Initiative

ਅਪੀ॥ਪ੍ਰਮਬਾਣਵਲਿਸਿਗਅਭਿਗਤਪੀ॥ਪਚਾਤਬਨੁੰਧਾਬਿਰੁਪਾਨਿਦੂੰਦਰ
ਚਲੋ॥ਹਰਿਔਹਰਿਕੌਸੁਮਹਾਨਮਚਲੋ॥ਖਟਆਨਨਔਪਰਦੂਜਾਮੂਲਰੋ॥
॥ਬਲਸੋਸ੍ਰੁਤਿਕੁਪਰਕ੍ਰਤੁੰਤਅਰੋ॥ਪਏਮਅਮਟੈਸੁਤਸਤ੍ਰੁਸੁਸਾਂਬਸਨੋ॥ਸਨਿਸ
ਤਕਿਬਾਨਬਨੇਸੁਪਨੋ॥ਇਮਔਰਉਭੈਉਤਓਰਅੜੇ॥ਦਿਵਦੇਖਤਦੇਵ
ਬਿਮਾਨਚੜੇ॥੬੦॥ਸਖਸਿਕਰਕੇਹੁਅਸਿਕਰਸੋ॥ਬਹੁਭੂਤਬਿਭੇਦਭੁਪੈਕ
ਰਨੋ॥ਸਰਸਾਰਨਸੋਂਹਰਿਹੇਰਿਹਨੋ॥ਗਣੇਭੁਗੀਮਹਾਭ੍ਰਜਭੁਗਿਭੁਜੋ॥੬੧
॥ਹਰਕੇਪ੍ਰਨਿਅਸ੍ਤ੍ਰਅਨੇਕਚਲੇ॥ਪ੍ਰਤਿਅਸ੍ਤ੍ਰਪ੍ਰਹਾਰਿਮੁਰਾਰਿਮਲੇ॥ਪੁਨਿ
ਸ਼ਿਭੁਨਅਸ੍ਤ੍ਰਪ੍ਰਹਾਰਿਹਰੀ॥ਅਗਈਸੁਰਕੀਅਰਦੇਹਕਰੀ॥੬੨॥ਪੁਨਿ
ਬਾਨਕੀਬਾਹਨਿਬਾਨਨਸੋਂ॥ਹਰਿਕੈਂਹਰਿਕੀਬਿਨਪ੍ਰਾਨਨਸੋਂ॥ਹਰਿਖ
ੜਕੇਪੜਿਪ੍ਰਹਾਰਨਸੋਂ॥ਹਰਪ੍ਰਤਭਗੇਜੇਭੁਪਭਗਾਰਨਸੋ॥੬੩॥ਸ੍ਰੁਤਿਕੁ

CC-0 Punjab University Chandigarh. An eGangotri-Vaidika Bharara Initiative

ਪਕੜੂੰਡਦੋਊਰਿਗਿਰੋ।ਹਲਿਕੇਚਲ੍ਯੁਸਲਕੇਰਗਰੋ।ਨਿਜਬੀਰਬਿਨ
ਸਖਿਲੋਕਿਬਲੀ।ਤਜਿਸਾਡਨਕਿਸਿਜੁਗਸੋਜਬਲੀ।੯੪।ਹਰਿਸੋਹਰ
ਸੇਵਕਆਇਅਰੜੋ।ਸਰਸਾਰਪਜਾਰਪ੍ਰਹਾਰਿਲਰੜੋ।ਹਰਿਊਸਰਸਾਰਪ੍ਰ
ਹਾਰਿਪਲੋ।ਪਲੁਸਾਗਬਿਸਾਜਿਹਜਾਰਿਹਲੋ।੯੫।ਕਰਬਾਨਬਿਨਸ
ਕਬਾਨਕਿਯੋਂ।ਤਿਗਿੰਆਇਲੋਆਇਬਰਾਇਲਿਯੋ।ਰਨਅੇਨਗਨਕਾਹਿ
ਨਾਰਿਭੁਈ।ਹਰਿਹੇਰਿਨਿਵਾਇਸੁਨਾਕ੍ਰਿਛਈ।੯੬।ਤਬਬਾਨਭੁਜੇਪਨੁ
ਬਾਨਬਿਨਾ।ਨਿਜਨੇਹਗਜੇਮਨਆਨਿਧਿਨਾ।ਨਬਭੁਰਨਭੁਏਭਵਭੂ
ਤਗਨਾ।ਜੁਰਸੈਵਜੁਸੋਹਰਿਸਿੰਗਸਨਾ।੯੭।ਤ੍ਰਿਸਿਰਾਤ੍ਰਿਪਦਾਖਟਬਾ
ਹੁਬਲੀ।ਤਬਨੇਤ੍ਰਪਭੁਜਨਕਭੁਸਭੁਲੀ।ਹਰਿਹੇਰਿਜੁਰੈਂਜੁਰਆਪਨਜੇ
।।ਦਿਜਪੇਲਿਆਪੇਲਪਤਾਪਨਜੋ।੯੮।ਹਰਿਕੇਜੁਰਨੇਹਰਕੇਜੁਰਕੋਂਜੁ

CC-0 Punjab University Chandigarh. An eGangotri-Vaidika Bharara Initiative

ਰਿਪੈ ਸੁ ਬਿਧੋਂ ਸੁ ਜੁਰੀ ਉਰਿ ਰਬੋ ॥ ਜੁਰ ਸਿਭੁ ਅਸਿਭੁ ਭੁਖੋ ਜਬ ਹੀ ॥ ਹਰਿ ਕੋ ਸਰ
ਨਾਗਤ ਭੇਤ ਬਹੀ ॥ ਦੁਈ ਬਿਧਿ ਦੀਨ ਬਿਨੈ ਬਹੁ ਬੇਰ ਕਰੀ ॥ ਅਭੁ ਜਾਸੁ ਕਰ
ਜੇਤ ਬਹੋਰਿ ਹਰੀ ॥ ਬਰਦਾਨਿ ਜੁਰੈਂ ਬਰਦਾਨ ਦਯੋ ॥ ਹਮ ਰੋਤੁ ਮਰੋ ਜੁ ਪ੍ਰਸੰਗ
ਭੁਯੋ ॥੨੦॥ ਸੁਨਿ ਹੈਂ ਬ੍ਰਜਨਿ ਹੈਂ ਜਨ ਜੇ ਜਬ ਹੀ ॥ ਭੁਜ ਹੋਇ ਨ ਤੋਰ ਤਿਨ੍ਹੈ ਤਬ
ਹੀ ॥ ਸੁਨਿ ਯੋਂ ਪ੍ਰਭੁ ਬੈਨ ਸਚੈਨ ਭੁਯੋ ॥ ਜੁਰ ਬੰਦਿ ਹਰੈਂ ਨਿਜ ਐਨ ਗਯੋ ॥੨੧
॥ ਬਹੁਰੋ ਜੇ ਬਲਿ ਲੈ ਦਨ ਆਇ ਅਰੋ ॥ ਬਿਬਿਧਾਯੁਧ ਲੈ ਹਰਿ ਸੰਗਿ ਲਰ
ਯੋ ॥ ਹਰਿ ਹੂੰ ਅਰਿ ਸੰਗ ਰਮੇਂ ਅਰਿਸੋਂ ॥ ਅਰਿ ਜਸ ਕੂਕਰ ਦੇ ਬਕਰੇ ਅਰਿਸੋਂ ॥੨੨॥
॥ ਪੁਨਿ ਬਾਹੁ ਬਹੂ ਬਲ ਗੋਕਰ ਨੋ ॥ ਤਰੁ ਤੇਂ ਜਿਮਿ ਡਾਰ ਲਗੇ ਪਰ ਨੋ ॥ ਤਬ ਸੋ
ਦਤ ਤੇ ਸਿਵ ਜਾ ਗਾਪ ਰੋ ॥ ਨਿਜ ਸੇਵਕ ਕੇ ਸਿਵ ਭਾਵ ਭਰੋ ॥੨੩॥ ਪ੍ਰਭੁ ਸੋਂ ਬਿ
ਨਤੀ ਬਹੁ ਭਾਂਤਿ ਕਰੀ ॥ ਤੁਮ ਹੋ ਪਰਬ੍ਰਹਮ ਅਨਾਦਿ ਹਰੀ ॥ ਸਬ ਬਿਸ੍ਵ ਬਿਭੁ ੦

CC-0 Punjab University Chandigarh. An eGangotri-Vaidika Bharara Initiative

ਵਕਆਪਅਹੋ॥ਅਤ੍ਰੁਤੀਜਤੁਰੀਜਅਨਾਪਅਹੋ॥੧੪॥ਸੁਪ੍ਰਕਾਸਪ੍ਰਕਾਸ
ਕਹੌਪਰਕੋ॥ਸੁਅਕਾਰਨਕਾਰਨਹੋਹਰਕੋ॥ਤੁਮਰੇਅਵਤਾਰਬਿਤਾਰਹਰੇ॥
॥ਅਵਿਤਾਰਨਕੇਅਵਿਤਾਰਵਰੇ॥੧੫॥ਪਰਪ੍ਰੇਮਬਿਖੈਪ੍ਰਦਖੇਮਸਦਾ॥ਤੁ
ਮਹੋਧਾਮਰੇਪਰਪ੍ਰੇਮਪ੍ਰਦਾ॥ਤੁਮਸੇਵਕਕੇਸੁਖਦਾਨਿਦਧੀ॥ਹਮਹੂੰਅਬ
ਆਪਕੀਓਟਲਹੀ॥੧੬॥ਅਮਸੇਵਕਹੈਸਰਵੇਸਜਗੇ॥ਅਮਦੰਤਅਖੇਬਰ
ਖੇਸਅਹੋ॥ਇਹਪੈਕਰੂਰਾਕਰੂਨੇਸਕਰੋ॥ਅਸੁਰਾਧਿਪਲੈਅਖਿਲੇਸਢ
ਰੌ॥੧੭॥ਬਿਰਿਧੀਸਗਿਰਾਸੁਨਿਈਸਕਹ੍ਯੋ॥ਤੁਮਰੋਪ੍ਰਿਯਮੈਂਕਰਲੀਜ
ਲਹ੍ਯੋ॥ਮੁਹਿਊਜਹਿਬੀਰਅਬਧ੍ਯਅਹੋ॥ਜਿਹਿਤੈਂਪ੍ਰਹਲਾਦਕੁਲੀਨ
ਜੁਹੋ॥੧੮॥ਪ੍ਰਹਲਾਦਹਿਮੈਂਬਰਦਾਨਦਯੋ॥ਭੁਲਤੇਰਜੁਮੋਗਅਬਧ੍ਯਭ
ਯੋ॥ਤਿਹਿਹੇਤਨਹੋਇਹਿਦੇਹਹਯੋ॥ਦੁਰਵਦਰਪਿਤਕੇਦਪਿਦਰਪਦਯੋ

CC-0 Punjab University Chandigarh. An eGangotri-Vaidika Bharara Initiative

॥੭੯॥ ਭੁਜ ਚਾਰਿ ਬਿਚਾਰਿ ਬਿਰਾਜਤ ਲਛੀ॥ ਤਵ ਪਾਰਿਖ ਦੀਕ ਰਿਰੇਨੂ ਲਛੀ

॥ਇਮਿ ਪਾਇ ਅਭੈ ਅਭੁਜ ਪ੍ਰਦ ਸੋਂ॥ ਸਿਰ ਛ੍ਵਾਇ ਪ੍ਰਨਾਮ ਕਰੈ ਪਦ ਸੋਂ॥੮੦॥

॥ਗਿਹ ਜਾਇ ਸੁਜਾਇ ਸਮੇਤ ਸਜੋ॥ ਸੁਜ ਮਾਇ ਬਿਭੂਖਨ ਭੂਰਿ ਭੁਜੋ॥ ਬ

ਧੁ ਦਾਇ ਜ ਦਾਇ ਸੁਦਾਇ ਦਿਯੋ॥ ਹਰਿ ਪੌੜ ਸਮਰ ਪਿਤੈ ਆਇ ਕਿਯੋ॥ ੮੧॥

ਤਬ ਲੈਸ ਬਸਾ ਮਸ ਸੋਤਿ ਬਧੂ॥ ਨਿਜ ਗੇਹ ਗਏ ਕੁਲ ਮਾਨ ਮਧੂ॥ ਪੁਰ ਮੇਂ

ਸੁਰ ਮੰਗਲ ਮੋਦ ਬਢੇ॥ ਦਰ ਦੁੰਦੁਭਿ ਰਾਵ ਹਿਮਿ ਦੈਗ ਮਢੇ॥੮੨॥ ਦੋਹਰਾ॥

॥ਬਿਜੈ ਸਖਾ ਕੋ ਬਿਜੈ ਜਹ ਸਿਗਰ ਸੰਕਰ ਸੰਗ॥ ਜੋ ਸੰਜਨ ਸੁਮਿਰੈ ਸੁਨੈ ਸੁਨੈ

ਸੁ ਬਿਜੈ ਅਭੰਗ॥੧॥ ਐਰੈਂਅ ਦਭੁਤ ਕ੍ਰਿਸਨ ਕੀ ਕਰਨਿ ਕਰਨ ਕਰਨੀਯ॥

॥ਬਰਨਤ ਬਚ ਰੀ ਬਨ ਰਵਨ ਸ੍ਰਵਨ ਸੁਮਾਨਿ ਮਨਨੀਯ॥੮੩॥੧੪

॥ ॥ਪਦ ਰਾਗ ਰਾਮਕਲੀ॥ ॥ਇਕ ਬਾਰ ਉਪਬਨ ਬਰ

CC-0 Punjab University Chandigarh. An eGangotri-Vaidika Bharara Initiative

ਬਿਹਾਗੜ੍ਹਿਆਰਕਾਰਿਹਰਿਸੁਵਨਨੋ॥ਰਾਮਨੇਗਿਹਨਤੇਂਸਾਂਬਸਿਬਰਸਮ
ਨਆਿਦਕਸੁਮਨਜੋ॥ਬ੍ਰਹੁਬਾਲਕੀਕ੍ਰਿਤਭੁਏਪੀੜ੍ਹਿਤਪਜਾਸਪਾਨੀਕੋਲਿ
ਜੋ॥ਹੇਰਤਲਜੋਕਹੂੰਰੂਪਮੋਹ੍ਹਿਕਲਾਸਕਾਇਭੂਪਗਰਿਜੋ॥੨੪॥ਤਿ
ਹਿੰਕਾਢਥੇਕੋਕਾਗਿਰ੍ਹਿਪਾਂਕਏਕਢਨਕੋਕਾਰਨਕਰੋ॥ਨਹਿਕਢਜੋਕਾਹੂ
ਭਾਂਤਿਸੋਤਥਤਾਤਆਪਨੇਢਿਗਢਗੋ॥ਸੁਨਿਥਿਨੈਬਨਦ੍ਵਗੋ॥ਬਿਹਾਗੀਬ
ਗਥਿਲੋਕੋਜੋਜਾਇਕੈ॥ਕਰੁਨੇਸਕਰਿਕਰੁਨਾਸੁਕਾਢਜੋਕਮਨਕਰਢਰ
ਕਾਇਕੈ॥੨੫॥ਕਰਿਛੁਵਤਖੇਮਸਖੇਮਏਹਿਕਲਾਸਕਾਇਥਿਰਾਇਕੈ॥
॥ਸਿਤਪ੍ਰਸੁਵਰਨਸਰਿਸਸੁਬਰਨਸੁਰਨਸੋਬਪੁਪਾਇਕੈ॥ਪ੍ਰਕਜੋਪਰੀਖ
ਪਰਮੇਸਪ੍ਰਭੂਸੁਪ੍ਰਛਿਨੇਸੁਭੋਵੇਭਾਇਸੋਂ॥ਤੁਮਕੋਨਕਿਹਿਕਾਰਨਰੂਪਬਪੁਜਾ
ਲਜੋਕਹੋਸੁਣਾਇਸੋ॥੨੬॥ਇਮਿਸੁਨਿਸਤਾਤਨਬਚਨਬੋਲੇਜੋਕਰਿ

CC-0 Punjab University Chandigarh. An eGangotri-Vaidika Bharara Initiative

ਬਿਨਤਿਬ੍ਰਿਤਬਿਨਜੈਸੋਂ।ਨ੍ਰਿਬਾਨਾਅਨਰਪਤਿਅਵਧਪਤਿਸਿਖ੍ਯੋਅਵ
ਨਿਪਤਨਜੈਗੋ।ਸਤਮਾਨਦਾਨਬਖਾਨਮੈਂਕਹੂੰਕਾਨਮੈਂਦ੍ਵੈਹੌਂਪਰਿਓ।ਸਬ
ਸਤ੍ਰਸਾਖੀਨ੍ਹਾਮਿਤ੍ਰਮਤ੍ਰਮਤਿਕਹਾਕਛੂਹੈਦੁਰਿਓ।੮੭।ਲਹਿਤਦਧਿਆ
ਇਸਆਪਰੀਕਛੁਆਪਨੀਕਰਨੀਕਰੋ।ਮਹਿਮਾਂਹਿਅਨੁਮਹਿਮਾਂਜਿ
ਤੀਔਨਭੁਗਨਭੁਗਾ।ਜਿਤੇਲਰੈਂ।ਜਲਧਾਰਰੀਜਲਧਾਰਨੇਤਿਕਗਾ
ਇਤੇਤਿਕਮੈਂਦਸੀਂ।ਪਜਬਹੁਬਿਤਰਨੀਤਨੁਸੁਤਰੁਨੀਰੂਪਰੂਪਿਤਰੁਨ
ਮਈਂ।੮੮।ਸੁਭੁਸੀਲਸੀਲਿਨਿਕਪਿਲਸੰਗਸੁਵਰਨਸ੍ਰੰਗਿਸੁਸਕ
ਸਜੀਂ।ਖੁਰਧਾਰਚਿਤਰੂਪਅਨੂਪਅਰਭਕਯਾਸਨਅਭਰਨਭਰਭਨੀਂ।ਪੁ
ਨਨਾਇਅਗਨਿਤਬ੍ਰਿੰਦਿਧਰਜਿਤਾਬਿਪ੍ਰਬਗਨਿਤਧੀਜਪੀ।ਗੁਨਸੀਲ
ਵਤਸੀਦਤਸੁਸਿਤਸੁਤਬ੍ਰਮਸਤਜਬ੍ਰਤੀਅਪੀ।੮੯।ਦੀਨੀਤਿਨੈਕ

CC-0 Punjab University Chandigarh. An eGangotri-Vaidika Bharara Initiative

ਰਿਕਰਿਅਲਿਕ੍ਰਿਤਬਸਨਭੂਖਨਭੂਰਿਸੋ॥ਪ੍ਰਲਿਤ॥ਤ੍ਰਿਸਨਕੋਟੰਦਾਨਦੀਨੇਸੁ ੧੭੯
ਨੈਸ੍ਰਗਰਿਤਸੂਰਸੋ॥ਬਸੁਮਤਿਸੁਵਰਨਸੁਵਰਨਸੁੰਦਰਸਦਨਸਿਪ੍ਰਰਸੇਗ
ਨੋ॥ਕੀਨਜਾਰਮਨਸਰਦਾਸਿਦਾਸਸਹਾਸੁਸਬਸੁਖਦੇਹਨੋ॥੮੦॥ਤਿਲਰੂ
ਪਸੁਵਰਨਸੇਜਸਭੁਸੁਭੁਸਾਮਸਜਾਮਲਲਾਮਜੋ॥ਬਹੁਬੇਰਕਲਕੁਲਕੂ
ਤੁਕਿਜੇਪ੍ਰਵਤਆਮਿਤਆਭਿਰਾਮਜੋ॥ਕਾਹੂਕ੍ਰਿਜਬਰਕੀਗਈਸਿਲਿ
ਗਾਇਸਮਰੋਧਨਜਹਾਂ॥ਬਿਨਗਸਾਨਸੁਨੈਸੁਜਾਨਮੈਦੇਦਲਸੇਦੀਨੀਤਹਾਂ
॥੮੧॥ਦ੍ਵਿਜਗਾਇਦ੍ਵਾਰੇਨੈਲਗੀਦ੍ਵਿਜਦਾਨਦ੍ਵਾਰੇਗੋਲਓਂ॥ਦ੍ਵਿਜਦੂਹੂੰਨਕੇ
ਦਿਧਿਗਜੋਦੀਗਬਿਬਾਦਬੋਲਹਿਬੋਲਓਂ॥ਤਬਆਇਦੋਊਆਸਤਿਗਾਢ
ਗੈਸਕਰੇਜਤਨਜੁਜੋਗਹੇ॥ਬੋਲੈਂਛਲੰਛਊਦੈਰਹੇਜੋਨਹਿਦੂਹੂੰਨਿਸੋਬ
ਚਜੇਗਹੇ॥੮੨॥ਜਬਆਮਰਜੋਮੈਤਬਆਇਕੈਨਸਮਰਾਇਦੂਤਨਸੁਹਿਕਹ੍ਯੋ॥

CC-0 Punjab University Chandigarh. An eGangotri-Vaidika Bharara Initiative

ਕਹਿਪਰਮਰਾਇਨ੍ਰਪਰਮਰਾਇਅਨਿਤਤਵਅੀਤਜਲਹੌ॥ਕਿਚਿਤਕਲਖ
ਤੇਰੋਸੁਤਿਤਿਹਿਤ੍ਰਿਭੁਗਪਾਛੈਵਾਪੁਰਾਤਿਹਿੰਕਹੋਸੰਸੁਭ੍ਰੁਰੀਹਿੰਭੁਗਵਨਪ੍ਰਥ
ਮਹੋਸਮਭੁਰਾ॥੬॥ਤਬਤਿਨਿਕਰੋਕ੍ਰਿਕਲਾਸਕਰੁਨਾਰਾਸਮੁਹਿਤਤ
ਕਾਲਗੀ॥ਤਵਦਾਸਕੀਨਹਿਨਾਸਕੀ॥ਸਿੰਮ੍ਰਿਤਿਕੂਗਤਿਜਨੌਪਿਲਗੀ॥
॥ਜੋਗੇਸੁਰਰੁਦ੍ਰਲਭ੍ਰੁਦਰਸਤਵਮੁਨਿਮਨਧੇਸੁਰਕਿਮਿਭੁਜੋ॥ਸੀਸਾਰਧਨ
ਸਨਅਪਾਰਪਾਰਾਵਾਰਮੈਜੋਬ੍ਰਹਿਰਾਜੋ॥੭॥ਅਬਦੇਵਦੇਵਦਯਾਲਹੈ
ਦਰਦਰਸਦਾਰੁਨਦਰਦਹੋ॥ਜਗਨਾਥਜਗਗੋਬਿੰਦਜਗਜਗਖੁ
ਖਉੱਤਮਸੂਤਿਕਹੋ॥ਨਰਨਾਥਜਗਜਗਪਰਿਖੀਕੇਸੁਰਬ੍ਰਹਿਮਨਕੀਗਤਿ
ਜਗਜਗੋ॥ਅਚੁਤਜਗਤਿਅਬਜਗਜਗਤਿਜਗਕ੍ਰਿਪਾਲੁਕਲਅ
ਲਹਗੋ॥੮॥ਅਬਦੇਵਗਤਿਨਾਹੂਨਗਤਪਤਿਪਾਇਆਇਸਆਪਕੀ॥

CC-0 Punjab University Chandigarh. An eGangotri-Vaidika Bharara Initiative

ਜਾਂਹਜਾਂਹਰੌਹਤਹਤਾਂਹਰੌਰੈਸੁਗਿਸਿਮ੍ਰਿਤਿਸ੍ਰੀਪਦਮਪੁਰੀ॥੪੬॥ਬਸਿਸਟ ੧੯੦
ਗਹਿੰਦ੍ਵਾਰਹਰਿਗਿਹਿਜੁਹਾਰਿਸਿਰਪਗਧਾਰਿਕੈ॥ਕਰਿਪ੍ਰਨਿਪੂਰਦਛੰਨ
ਧਾਯੋਦਛੰਨਦਿਬਬਹਨਪਗਧਾਰਿਕੈ॥੪੭॥ਬ੍ਰਹਮਅੰਨਜਪ੍ਰਾਨਿਬ੍ਰਹਮਨ
ਪਤਾਬਨ੍ਰਪਰਮਧਰੀਮਨ੍ਰਿਪਤਿਕਹਾਂ॥ਬ੍ਰਹਮਸ੍ਵਦੁਰਜਰਅਪਿਹੁਤਾਸਹਿ
ਅਪਰਕੀਕਹਿਜੇਕਹਾ॥ਹਾਲਾਹਲੈਹੈਨਹਿਰਲਾਹਲਲੋਹੈਹੈਜਿਹਿ
ਪ੍ਰਤਿਗ੍ਰਿਯਾ॥ਬ੍ਰਹਮਸ੍ਵਹਾਲਾਹਲਅਸਲੁਜਿਹਿਪ੍ਰਤਿਬਿਧਿਨਪ੍ਰਤਿਬਿ
ਧਿਕਿਯਾ॥੪੮॥ਬਿਖਬਧਕਰਤਿਬਿਖਭੁਛੰਕੈਅਪਅੰਛਤੇਂਅਗਨੀਭੁ
ਛੋ॥ਕੁਲਕੁਲਸਮੂਲਦਹੈਰਹੈਨਹਿਬ੍ਰਹਮਬਸੁਅਗਨਿਜਰੈ॥ਬ੍ਰਹਮਸ੍ਵ
ਦੂਰਅਨੁਰਾਜਾਤਧਾਤਜੂਧਾਤਤੈਪੂਰਖਕਰੈ॥ਬਰਜੋਰਹਨਜਨਬਰੋ
ਦ੍ਵਿਖਾਇਸੁਦਸਪੂਰਾਦਸਪੂਰਦਹੈ॥੪੯॥ਜੋਬਸੁਮਤੀਮਦਬਸੁਮਤੀਮ

CC-0 Punjab University Chandigarh. An eGangotri-Vaidika Bharara Initiative

ਦਾਅੰਧਪਥ੍ਰਮਸੂਥਸੁਹਰੈਗੋਂਤੇਮੂਛਮਤਿਅਤਿਘੋਰਨਰਕਨਘੋਰਕਰਕਰਨ
ਪਰੈ।।ਹਤਬ੍ਰਿਤਿਬਿਪ੍ਰਨਕੇਭੂਦਲਜਲਡੇਂਜਿਤੇਭੂਕਨਭਿਜੈਂ।।ਦ੍ਵਿਜਬ੍ਰਿਤਿ
ਹਰਤਾਵਤਬਰਸਸਹੂਰਕਲਮਹਾਨਰਕੀਕਿਨੈਂ।। ਦਿਆਪਨੀਦਈਪਰ
ਕੀਦਈਵਾਬ੍ਰਮਬ੍ਰਿਤਿਜੁਨਕਰਹੈ।।ਸੋਸਹਸਸੈਬਤਸਾਠਸਠਬਿਟਕੀਟਹ੍ਵੈ
ਸੋਕਟਪਰੈ।।ਨਹਿਮੋਹਿਦ੍ਵਿਜਧਨਰੋਇਜਿਹਿਲਹਿਹੋਇਅਹਿਅਵਨਿਪਅ
ਪੀਨਤੇਤਜੈਤਤਕਾਲਤਿਹਿੰਨ੍ਰਿਪਜਦਿਪਤੀਛਨਤਪਤਪੀ।।੧੦੦।।ਅ
ਪਕਾਰਕਰਅਧਿਬਿਪ੍ਰਕਰਅਪਕਾਰਕਰੈਨਮਾਸਕਾ।।ਅਧਿਕਰਤਤਾਕ੍ਰਨਦੇ
ਤਰਾਗਨਿਤਦਧਿਕਰੈਨਮਾਸਕਾ।।ਪ੍ਰਨਦੈਜਬਾਹੈਂਹਰਸਮੈਂਧ੍ਰੂਹਰਸਮੈਤੋਜੋਂਹ
ਰਿਸਮੈ।।ਤੁਮਹੁਕਰੋਦ੍ਵਿਜਪ੍ਰਨਤਿਪ੍ਰਜਨਨਹਿਤੁਧ੍ਰੂਹੈਂਹਰਸਮੈ।।੧੦੧।।ਦੋਹ ੦
।। ।।ਬਾਨ੍ਹਵਬਸੁਬਰਘਸਥਹਨਕੀਬਕਨਿਜਕਰਪਬਾਤ।।ਨ੍ਰਿਗਸਨਰਵੈ ੧੮

CC-0 Punjab University Chandigarh. An eGangotri-Vaidika Bharara Initiative

ਨਿਰੈਨਜੋਭੁਜੇਕਰਤਅਰਜਾਤਾ॥੧॥ਦ੍ਵਾਰਕੇਸਜੋਦ੍ਵਾਰਿਕਾਬਾਸਿਨਦ੍ਵਾਰਕ ੧੮੧
ਖੇਸਾ॥ਸਬਹਨਦੈਉਪਦੇਸਕਿਜਨਿਜਬਰਖੇਸਸਬੇਸਾ॥੧੦੪॥ ॥ਪਦ
ਰਾਗਆਸਾਵਰੀ॥ ॥ਕਬਹੂੰਬ੍ਰਜਮੈਂਬ੍ਰਜੇਰਾਜਗਏ॥ਬ੍ਰਜਬੀਥਨਕੇਬ੍ਰਜ
ਭਾਵਿਭੂਖੇ॥ਗਨਗੋਪਨਗੋਪਨਸੋਂਸੁਮਿਲੇ॥ਪਿਤੁਮਾਇਕੇਪਾਇਨਪ
ਇਲੇ॥੧੦੬॥ਉਤਕੰਠਿਨਕੇਕਲਕੰਠਲਗੇ॥ਪਿਤਮਾਤਪਿਪਰਮ
ਪਸੋਦਪਗੇ॥ਪਰਮਾਸਿਖਪੂਰਿਪ੍ਰਸਿਨਕਰੇ॥ਨਿਜਨੈਨਨਨੀਰਨਿਛ
ਨਕਰੇ॥੧੦੭॥ਬ੍ਰਜਬਿੰਪਨਬੇਦਿਅਨੇਕਿਭੂਖੇ॥ਲਖਪੇਮਨਿਕੇਸੁਪ੍ਰ
ਨਮਲਖੇ॥ਸਖਭਾਵਿਨਸੋਂਸਖਭਾਵਕਰੇ॥ਸੁਖਹਾਸਬਿਲਾਸਨਭੂਰਿਭ
ਰੇ॥੧੦੮॥ਪੁਨਿਪੂਛਿਅਨਾਮਜਛੇਮਲਿਧੋ॥ਹਰਿਕੈਕੁਬਜੇਹੁੰਹਰਿਕੇ
ਕੁਧਿਯੋ॥ਪੁਨਿਬੈਰਿਬਰੂਥਬਿਨਾਸਨਕੀ॥ਸੁਖਥਾਂਇਦਈਸੁਖਬਾਸਨ

CC-0 Punjab University Chandigarh. An eGangotri-Vaidika Bharara Initiative

ਕੀ॥੧੦੬॥ਪੁਨਿਗੋਪਿਗੁਪਾਲਕੇਪ੍ਰੇਮਈ॥ਲਖਿਕਾਮਨਿਕਾਮਪ੍ਰਸਿਨਭੁ
ਈ॥ਬ੍ਰਿਜਕੀ॥ਬ੍ਰਿਜਤ੍ਯਾਪੁਨਿਪ੍ਰਾਛਿਤ੍ਯਪਨੀ॥ਬ੍ਰਿਜਪ੍ਰੇਮਮਨੀਬਹੁਬਾਤਭੁਨੀ
॥੧੦੭॥ਬ੍ਰਿਜਮੈਬ੍ਰਿਜਪਾਨਪਗੋਕਿਲਕੋਨਹਿਤਾਗਥਿਨਆਨਖਗੋਖਿ
ਨਤੋ॥ਬ੍ਰਿਜਕੇਬ੍ਰਿਜਬਾਗਬਿਲਾਸਨਕੀ॥ਪੁਨਿਪ੍ਰੇਮਪਗੋਪਰਿਹਾਸਨਿਕੀ
॥੧੦੮॥ਪਰਿਰੰਭਨਨੈਨਨਿਹਾਰਨਕੀ॥ਗਤਿਗਰਬ੍ਯਾਬਿਦਾਰਨਿਬਾਰਨ
ਕੀ॥ਕਰਿਕੇਮੁਖਿਰੋਇਉਠੀਸਬਗੀ॥ਜਨੁਬਾਦਰਕੀਬਰਖਾਬਰਗੀ॥
॥੧੦੯॥ਬ੍ਰਿਜਕੇਬ੍ਰਿਜਦੇਸੁਸਿਦੇਸਭਯੋ॥ਬਲਰਾਮਕਰੀਸੁਖਧਾਮਸਬੇ
॥ਪ੍ਰਾਨਿਰਾਮਰਮੇਰਸਰਾਸਤਹਾਂ॥ਸਖੁਪੀਸਖੁਆਪਨਆਸਮਹਾਂ॥੧੦੯॥
॥ ॥ਇਤਿਸ੍ਰੀਮ੍ਰਿਦਸਮੇਉਤਾਰਧੇਸਰਬਸ੍ਰੀਕੀਤੇਹ੍ਰਿਪਦਾਯਿਕ ਤ੍ਰਿਤੀਯਪਦ
ਮਾਲਾ॥ ੩॥ਪਦਮਅਪਰਰਾਗਸਮੂਪਾਤ॥ ॥ਨਾਮਟਾਰੁਨੀਬਰੁਨਪਠਈ

CC-0 Punjab University Chandigarh. An eGangotri-Vaidika Bharara Initiative

।ਮਸ੍ਰਮਸ੍ਰਧੀਮਸ੍ਰਹਿਤਹਿਤਆਈ।।ਕੁਜਕੋਟਰਤੇਕਢਿਕਲਜਾਨੀ।।ਕ
ਰਿਖਨਸਖਸੁਰਭ੍ਰਿਤਸਰਸਾਨੀ।। ੧।।ਤਸ੍ਰਰੀਧਗਹਿਰਾਏਤਹਾਂਗੀ।।ਸ
ਹਸੁਕਸਖਿਮਨਮੁਦਿਤਮਹਾਂਗੀਂ।।ਧੀਮਸ੍ਰਮਦਨਮਦਨਮਦਮਾਤੇ।।ਕਲ
ਕਾਮਿਨੀਕੇਲਿਕਲਰਾਤੇ।। ੨।।ਬਿਹਰਤਬਨਬਨਬਨਿਤਨਸੰਗੇ।।ਤਾਨ
ਬਿਤਾਨਗਾਨਰਸਰੰਗੇ।।ਕਰਿਕਰਿਕਾਨਨਾਦਿਕਲਕ੍ਰੀੜਾ।।ਧਰਿਹਰਿ
ਮਨਸਿਜਮਨਸਿਜਪੀੜਾ।। ੩।।ਜਬਜਲਕੇਲਿਕਰਨਮਨਭਾਗੀ।।ਤ
ਬਜਵਨਮਅਨੁਜਾਆਵਾਗੀ।।ਜਬਨਕੁਲਾਈਆਈਅਮੁਨਾ।।ਤਬਹ
ਲਕਰਿਖਿਕਰੀਜਮਨਾਮੂਨਾ।। ੪।।ਕਲੌਕੋਪਕਰਿਕਾਮਚਾਰਿਨੀ।।ਕ
ਰੈਤੋਹਿਸਤਧਾਸਿਧਾਰਿਨੀ।।ਸੁਨਿਬਲਬਚਕਟੂਕੀਪਿਤਭ੍ਰਈ।।ਜਮੁਨਾ
ਜਟਭ੍ਰਭੁਮਗਾਲਗਿਗਾਈ।। ੫।।ਕਰਿਬਹੁਬਿਧਅਸ੍ਤੁਤਿਅਨੁਰਾਗੀ।।

CC-0 Punjab University Chandigarh. An eGangotri-Vaidika Bharara Initiative

।ਦੀਨਦਈਦਾਊਤਬਡਜਾਗੀ।ਤਬਜਲਕੋਲਿਕਰੀਭੂਲਿਭੁਖਾਈ।ਨੂਵਤਿ
ਜੂਬਿਨੁਰਿਨਿਸੋਂਗਾਜਰਾਈ।੯੫।ਸੋਛਿਤਸਲਿਲਾਬਿਹਾਰਬਿਹਾਰੀ।ਨੈਨਿਕ
ਸੋਬਿਕਸੇਬਲਧਾਰੀ।ਅਸਿਤਬਸਨਭੂਖਨਭੂਲਭੁਖਾਏ।ਲਜਾਇਰਿਮਾਧਰ
ਮਾਧਹਿਰਖਾਏ।੭।ਧਹਿਰਿਸੁਧਨਅਭੂਰਨਅਭ੍ਰਿਰਾਜੇ।ਅਗਾਰਆਦਿਅਨੂ
ਲੇਪਨਭ੍ਰਾਜੇ।ਅਬਲੌਂਬਲਬਲਿਬਲਬਤਰਾਵਤਿ।ਬਹਤਿਬੱਕੁਜਸ
ਅਨੁਜਾਆਵਤਿ।੮।ਦੋਹਰਾ। ।ਇਹਿਮਬ੍ਰਜਬਨਿਤਾਬ੍ਰਜਹਬਿਰਬਿਹ
ਰਤਬਲਬਲਰਾਸ।ਭੂਏਅਗਾਨਸਾਧਰਜਸਾਧਿਸਾਧਿਸਭਸਾਧਵਸਾ
ਸਾ।੯।ਦੀਪਚਰਾਗਨੇਜਾਵਿਤੀ। ।ਬ੍ਰਜਸੇਬ੍ਰਜਨਕਿਸੋਜਬਰਾਸਾ।
।ਤੋਪਾਛੈਕੌਤੁਕਾਇਕਬਾਸਾ।ਦੇਸਕਰੂਖਨਰੇਸਅਜਾਨਾ।ਤਿਨਿਆਪਨਪੈ
ਹਰਿਕਰਿਮਾਨਾ।੧੦।ਕ੍ਰਿਤ੍ਰਿਮਰੂਪਧ੍ਰਿਸਕੋਕੀਨੋ।ਸਹਆਯੁਧਅਰਿਆਦਿ

CC-0 Punjab University Chandigarh. An eGangotri-Vaidika Bharara Initiative

ਨਦੀਨੋ ਸੁਛਨਿਮਿਲਿਮਿਲਿਅਹਿਅਅਹਾਨਾ ਕਰਿਕਰਿਕਹ੍ਯੋਤੁਰੀਤਿਭੁਗ ੧੮੩
ਤਾਨਾ॥੧੮॥ਭੁਭੁਰਹਰਨਹੇਤਅਵਤਰ੍ਯੋ॥ਨਿਜਇਛਾਂ ਆਦਿਨਿਪਬਪੁਖ
ਰ੍ਯੋ॥ਸੁਨਿਸੁਨਿਰਿਸਿਮਿ॥ਮਧੁਪਨਕੀਬਾਨੀ॥ਭੁਜੋਸੁਅਧਮਅਜਨਅਭਿਮਾਨੀ
॥੧੯॥ਪਠਨੇਦੂਤਦ੍ਵਾਰਕਾਮਾਂਹੀ॥ਲੇਜੈਦੇਸਸਰ੍ਯੋਸੁਤਹਾਂਹੀ॥ਕਹਿਸਰ
ਬੇਸਸਭੁਮੇਰਾਜੋ॥ਦਿਪਸੀਦੇਸਸੁਨਤਸਬਰਾਜੋ॥੨੦॥ਬਾਸੁਦੇਵਤੌਂਅਵਤ
ਰਿਆਯੋ॥ਏਕਹਿਅਹੂੰਹੈਆਗਾਸਰਾਯੋ॥ਤੌਮਿਥਨਾਮਅਨਾਮਧਰਾਯੋ॥ਤਿਹਿ
ਤਜਤੁਨੁਚਰੈਸੁਖਪਾਯੋ॥੨੧॥ਜੋਮਮਛਵਮਛਲੀਤਿਧਾਰੈ॥ਤਿਨੈਤਜ
ਰਿਹੌਸਰਨਚਮਾਰੈ॥ਨਾਹਿਤਦੈਮੁਹਿਆਹਵਆਈ॥ਦੇਉਛਦ੍ਮਿਤਵਛਵ
ਮਛਰਾਈ॥੨੨॥ਯੌਸੁਨਿਹਸੇਸਭਾਸਦਸਗਰੈ॥ਉਗ੍ਰਸੇਨਤੇਆਦਿਉਜ
ਗਰੈ॥ਹਾਸਬਿਲਾਸਭਏਬਹੁਭਾਂਤੀ॥ਬੋਲੇਜਦੁਪਤਿਪ੍ਰਤਿਆਰਾਤੀ॥੨੩॥

CC-0 Punjab University Chandigarh. An eGangotri-Vaidika Bharara Initiative

॥ਛਚੀਛਚਅਛੈਰੈਪੈਂਤੇਰੇ॥ਜਿਨਿਤੇਂਤੂੰਬਚਬਕਤਪਨੇਰੇ॥ਹਨਿਤੂਹਿ
ਹਠਿਸਠਸਫਜਸੂਨਨਕੀ॥ਕਰਿਹੈਂਕੰਕਗ੍ਰਿਧਬਟਗਨਕੀ॥ਛਿਨਕੂਬ
ਚਨਦੂਤਤਿਹਿੰਭੁਾਖੇ॥ਹਰਿਤਬਚਫਿਸਜਿਵਨਾਮਨਮਾਖੋ॥ਰਾਮਨੇਕਾਸੀ
ਪੁਰਿਪਰਮੇਸਾ॥ਪੈਹੰਕਪਗਖਿਖਿਝੂਜੇਸੁਖਲੇਸਾ॥੧੮॥ਅਛੋਹਿਨਿਹੂੰਦ
ਲਲੇਪਾਯੋ॥ਕਾਸਿਰੂਪਤਿਤਿਹਿਸਖਾਸੁਹਾਯੋ॥ਸੋਊਸਠਸਖਨਸਾਧਬੇਕਾ
ਰਨਾ॥ਪਠੇਜੇਸਰਬਪੇਦਲਹਯਬਾਰਨਾ॥੧੯॥ਅਛੋਹਿਨਿਡੇਸੇਨਸਹਾਈ
॥ਸਰੰਜੇਸਮਰਹਿਤਹਰਿਜੋਧਾਈ॥ਇਹਿਬਿਧਜਬਆਯੋਅਰਿਭੂਪਾ॥ਹੇ
ਰਜੋਹਰਿਸੋਹਰਿਸੇਰੂਪਾ॥੨੦॥ਸਿਖਸੁਦਰਸਨਸਾਰੰਗਸੋਹਾ॥ਖੜ੍ਹਗਸਰ
ਦਾਅਦਾਮਨਮੋਹਾ॥ਸ੍ਰੀਵਤਸਾਦਿਕਸ੍ਰੀਸੁਭਭੂਜਾ॥ਕੈਸੁਭਮਣਿਬਨਮਾ
ਲਾਬਿਰਾਜਾ॥੨੧॥ਜਜਾਮਸਰੋਜਸਰੀਰਸੁਹਾਵਨ॥ਭੁਬਜਭੁਬਜਭੂਖਨ

CC-0 Punjab University Chandigarh. An eGangotri-Vaidika Bharara Initiative

ਭੁਲਭੁਵਨਾ॥ਪੀਤ੍ਰਪੱਟਪਟਕਰਿਕਮਨੀਜਾ॥ਕ੍ਰਿਤ੍ਰਲਮਕਰਮਕਰਮਨਨੀ ੧੮੪
ਜਾ॥੨੨॥ਬੈਨਤੇਜਕਲਕੇਤੁਸੁਹਾਯੋ॥ਕ੍ਰਿਲਕਲਕ੍ਰਿਤ੍ਰੰਮਬੇਖਬਨਾਯੋ॥
ਹਰਿਹਰਾਇਹਰਿਹਸੇਹੇਰਿਤਿਹਿੰ॥ਸਤ੍ਰਸਮੂਹਨਲਿਜੇਘੇਰਿਤਿਗਿੰ॥੨੩
॥ਸੂਲਸਕ੍ਰਿਸਰਸਿਧਸਿਧਾਰੇ॥ਪਰਿਘਪ੍ਰਾਸਪੱਟਿਸਪਟੂਧਾਰੇ॥ਤੋਮਰਖ
ਡ੍ਰਗਗਾਦਾਗਦਕੀਨੋ॥ਹਰਿਪੈਅਰਿਆਤਿਸੈਰਿਸਿਭੀਨੋ॥੨੪॥ਹਰਿਤਬ
ਹਰਿਆਰਿਆਯੁਧਸਰਗਰੇ॥ਰਿਕੇਸਰਨਿਸਮਰਸਬਰਰਗਰੇ॥ਪੌਂਡ੍ਰਕਕਾਸਿ
ਕੂਪਤਿਕੀਸੈਨਾ॥ਹਨੀਗਦਾਅਸਿਅਰਿਸਰਪੈਨਾ॥੨੫॥ਜਜੋਂਜੁਰੀਤਮੇ
ਜਾਰਨਜੇਤੀ॥ਜਾਰਤਜਰਾਬ੍ਰੈਜਰਾਮਰਾਜੇਤੀ॥ਤਜੋਂਹਰਿਅਰਿਗਨਰੀ
ਜਿਗਿਰਾਏ॥ਜੇਸਰਿਸਮਰਸਾਮੁਹੇਆਏ॥੨੬॥ਪੁਨਿਅਰਿਵਰਸਰਵਰ
ਸੁਪ੍ਰਹਾਰੇ॥ਪੌਂਡ੍ਰਕਕਾਸਿਮਹਿਪਮਹਿਪਾਰੇ॥ਸਸਖਮਤ੍ਰਅਰਿਗਿੰਆਰਿਮਹੇ

CC-0 Punjab University Chandigarh. An eGangotri-Vaidika Bharara Initiative

ਸਾ॥ਕਿਰਪਾਪੁਨਿਪਾਵਨਿਪੁਰੀਪ੍ਰਵੇਸਾ॥੨੬॥ਅਹਾਂਮੁਨਿਨੀਮਿਲਿਮਿਗਲ
ਗਾਏ॥ਸੁਮਨਸਿਸੁਮਨਸਜਸਿਖਸਿਰਾਏ॥ਪੌਢ੍ਰਕਰੂਪਧਾਰਿਹਰਿਕੇਰੋ॥ਕਪ
ਟਭੁਗਵਅਪਿਹਰਿਪੁਰਹੇਰੋ॥੨੭॥ਹੁਤੇਕਾਂਸਿਪਤਿਸੁਦਨਸੁਰੱਛਨਾ॥ਸੇ
ਪਿਤੁਮਿਤ੍ਰਵਿਚਾਰਿਅਬਿਚੱਛਨਾ॥ਨਿਜਪਿਤੁਮਿਤ੍ਰਤਿਸ਼ਤ੍ਰਪਤਿਕ੍ਰਿਤਿਹੇ
ਤੁ॥ਪੂਜੇਪਰਮਪ੍ਰੇਮਬ੍ਰਿਖਕੇਤੂ॥੨੮॥ਤ੍ਰੈਪ੍ਰਸੇਨਪ੍ਰਬਟੇਪਰਮੇਸਾ॥ਬਰ
ਬਰਬਰਬੋਲੇਬਰਦੇਸਾ॥ਬੋਲੇਜੇਬਾਪਬਾਪਿਕਕੇਬਾਪਿਕਾ॥ਬਰੈਬੰਬਰ
ਦਬਰਔਰਨਅਧਿਕਾ॥੨੯॥ਕਿਹਿਹਰਕਰਅਭਿਚਾਰਬਿਧਾਨਾ॥
॥ਸੋਕਰਿਹੈਜੋਤਵਮਨਮਾਨਾ॥ਤੁੰਹਇਕਔਰਸਮਜਸੁਨਓਰਾ॥ਬਿਨ
ਬੁਮਨਿਜਬਪੈਬਰਜੋਰਾ॥੩੦॥ਸੁਨਿਤਿਨਿਕਿਯਅਭਿਚਾਰਪ੍ਰਕਾਰਾ
॥ਜਿਬਾਜੋਰਾਦ੍ਵਿਜਦੇਵਨਦੂਾਰਾ॥ਤਬਪਰਿਹੁਤਭੁਕਭੀਖਨਰੂਪਾ॥ਉ

CC-0 Punjab University Chandigarh. An eGangotri-Vaidika Bharara Initiative

ਠਜੋਰਿਕ੍ਰਿਤਤੇਕਾਲਸਰੂਪਾ॥੩੨॥ਤਤ੍ਰਭੂਤਾਸਮਸਮਸਿਖਸੁਖਕੇਸਾ॥ਕ੍ਰਿਗ
ਅੰਗਾਰਉਰਗਾ॥ਰਿਖਿਸੇਸਾ॥ਭ੍ਰਿਕੁਟਿਭੁਜਾਵਨਕ੍ਰਾਢਰਰਾਵਨਾ॥ਅਮਿ
ਤਉਰਗਆਨਨਅਰਿਡ੍ਰਾਵਨਾ॥੩੩॥ਤਿਰਾਮੜਿਸੂਲਸੂਲਅਰਿਨਾਸੀ
ਲਾਇਲਲਪਟਲੋਪਰਮਪ੍ਰਕਾਸੀ॥ਤਾਲਪ੍ਰਮਾਨਚਰਨਅਤਿਚੋਤ੍ਰਾ॥ਰਿ
ਪਤਿਪਰਤਿਪਰਤਿਨਵਖੰਡਾ॥੩੪॥ਦੋਰਿਦ੍ਰਗਰਿਕਾਦਿਕਦਿਕਚਾਰੀ॥
॥ਚਲੇਜੇਨਟਲੇਜੇਪਵਨਪਰਵਾਹੀ॥ਦੇਖਿਦ੍ਰਗਰਿਕਾਬਾਸਿਬਿਹਾਲਾ
॥ਭੁਏਭੁਏਜਨੁਪ੍ਰਲਯਅਕਾਲਾ॥੩੫॥ਅੱਛਕੇਲਿਕ੍ਰੀੜਿਤਸੀਬਿ
ਤਾ॥ਬੈਠੇਸਭੁ॥ਸਭਾਭੁਗਵਤਾ॥ਬੋਲੇਡਾਹਿਡਾਹਿਜਨਡਾਂਤਾ॥ਪ੍ਰਰੀਪ੍ਰਤ
ਪਨਉਠਿਓਉਤਪਾਤਾ॥੩੬॥ਲਖਿਭੁਜਾਬਿਕਲਸਕਲਸੁਕਲੋਕਾ॥ਬੋ
ਲੇਹਰਿਹਸਿਹਰਿਸੁਕਓਕਾ॥ਅਭੁਜਹੋਹੁਭੁਜਭੁਜੈਨਭੋਗਾ॥ਹੋਹਰਿ

CC-0 Punjab University Chandigarh. An eGangotri-Vaidika Bharara Initiative

ਰੋਂਗੁਜਣਰਹਰਖਿਰਾ॥੩੭॥ਜੌਂਬਰਬੇਸਸਬਹਿਸਮੁਝਾਈ॥ਰਿਭ੍ਰਿਤਨਾਕ੍ਰਿਤਿਸੁਖ
ਦਕੀਪਾਈ॥ਤਿਹਿਂਅਨਪਾਇਉਪਾਇਬਿਚਾਰੀ॥ਆਇਸਆਬਿਹਿੰਦਈਅਰਿ
ਸਾਰੀ॥੩੯॥ਜੋਅਰਰਾਇਅਕੋਨੇਅਰਿਛਿਰਾ॥ਕਰਿਰਵਿਪ੍ਰਬਰਪਤ੍ਰਾਪਪ੍ਰਯੋਰ
॥ਪ੍ਰਲਪਅਨਲਇਵਿਦਿਕਦਿਕਨ੍ਹਾਹਤਾ॥ਜਲਿਕ੍ਰਿਤਨਾਕਲਭੁਜੋਪਰਾਹ
ਤਾ॥੪੦॥ਜਨਂਤੇਆਜੇਜਾਇਤਹਾਂਹੀ॥ਦਕੋਸੁਸਾਰਕਸਹਿਤਸਭੁਾਗੀਂਦ
ਹਨਸੁਦੱਛਨਦੇਖਿਸੁਦਛੱਨਾ॥ਪੁਰਅਰਿਪੁਰਅਰਿਪ੍ਰਾਵਿਸਜੇਸੱਛਨਾ॥
॥੪੧॥ਪੁਰੀਪੁਰਰਿਪ੍ਰਜਾਰਿਪ੍ਰਬੰਕਾ॥ਕਰੀਛਾਰਮਾਰੁਤਿਲੈਲੰਕਾ॥ਪੁਰੀ
ਸੁਦਰਸਨਦਾਹਿਸੁਦਰਸਨਾ॥ਕਿਯੋਸੁਦਰਸਨਕ੍ਰਿਸਸੁਦਰਸਨਾ॥੪੨॥
ਸੁ ਦੋਹਾ॥ ॥ਜਹਹਰਿਸੁੰ[illegible]ਸੁਦਨਕਰਦੁਸਾਦੁਨਕਰਕੋਇ॥ਪਾਪਪ੍ਰ
ਕਰਪਰਿਹਰਿਸਕਲਲਹਿਪਰਹਰਿਪਦਸੋਇ॥੧॥ਪ੍ਰਨਤਪਗੀਛਿਤੁਸੁਛ

CC-0 Punjab University Chandigarh. An eGangotri-Vaidika Bharara Initiative

ਪੁਨਿਸ੍ਰੀਸੁਕਸੋਸਿਰਨਾਇਓ॥ਬੈਠੇਂਬਹੁਰਿਬਿਲਵੇਦਕੇਬਰਗਬਿਹਾਰਬਨਾਖ
ਜਾਇਓ॥੪੨॥੧੭॥ਪਦਰਾਗਬਿਲਾਵਲੁ॥ ॥ਕਹਿਸ੍ਰੀਸੁਕਸੁਨਸੁਮਤਿਸੁ
ਨਾਊਂ॥ਅਤਿਅਦਭੁਤਅਨੰਤਅਨੁਭਾਊ॥ਨਰਕਅਸੁਰਕਰਸਖਾਸਨੇਹੀ॥
॥ਸੁਤੇਦ੍ਰਿਢਦੁਰਮਦਦੁਰਦੇਹੀ॥੪੩॥ਬੈਦਰਜਾਤਿਮਹਿੰਦ੍ਰਬ੍ਰਾਤਾ॥ਸੋ
ਈਸੁਰਗੀਵਿਸਰਿਵਸੁਖਸਾਤਾ॥ਕਰਿਕ੍ਰਸੰਗਤਿਨਿਕ੍ਰਮਤਿਕਮਾਈ॥ਤੇਅਨ
ਭੁਲਰਾਈਨੂਲਿਭੁਲਾਈ॥੪੪॥ਨਰਕਸਿਗਿਦ੍ਰੇਨਰਕਸਮਾਨਾ॥ਬੈਰਨਰ
ਕਅਰਿਹਰਿਸੋਠਨਾ॥ਤਤੇਂਜਹਾਂਜਹਾਂਜਵਰਜਾਈ॥ਤਹਾਂਤਹਾਂਕਰੈਅਧਿਕ
ਅਧਮਾਈ॥੪੫॥ਕਹੂਪੁਰਗ੍ਰਾਮਬੂਜਨਮੈਂਜਾਈ॥ਕਰੈਤਿਨੈਲਜਲਾ
ਇਲਰਾਈ॥ਕਹੂਗਿਰਿਗੁਰੁਉਖਾਰਿਖਲਪਾਵੈ॥ਜਨਪਦਜਪਜਚੂਰਨ
ਕਰਿਵਾਵੈ॥੪੬॥ਕਹੂੰਜਲਧਿਜਲਜਾਇਉਛਾਵੈ॥ਬਿਨਦੀਪਨੈਂਪੁਲੋਕ

CC-0 Punjab University Chandigarh. An eGangotri-Vaidika Bharara Initiative

ਰਿਪਾਰੈ॥ਪਰਮਰਿਸਜਆਰਾਮਬਿਖਿਨਕੋ॥ਇਭੁਇਵਖੀਸਤਖੇਤਇਖਨ
ਕੋ॥੪੭॥ਹਵਨਹੁਤਾਸਨਬਲਨਬਿਗਾੜੈ॥ਕਰਿਮਲਮਲਿਨਮਲਿਨਕਰਿ
ਡਾਰੈ॥ਨਰਨਾਰਿਨਸ੍ਵਾਰਿਨਗਾਪਿਲੇਇ॥ਮੂੰਦਿਅਧੀਪਰਕੇਦਰਵੇਈ॥੪੮॥
॥ਇਹਿਬਿਧਿਸਬਦੇਸਨਦੁਖਦਾਈ॥ਗਿਰਿਰੈਵਤਨਿਕਟਜੋਕਹੂੰਆਈ॥
ਕਰਤਪੁਤੇਤੰਹਬਲਬਲਲਛੀਣ੍ਹਾ॥ਸੁਣਿਜਸਮਾਜਸਹਿਤਡਰਜਿਬ੍ਰਿਣ੍ਹਾ॥੪੯
ਮਗਾਏਤਰਾਗਰਿਸਜਮਚਾਤੋ॥ਬਜਤਮ੍ਰਿਦੰਗਚੰਗਰਸਰਾਤੋ॥ਜਿਮਿਅਦਰ
ਰੀਕਰਿਨਿਵਾਸਮਾਂਹੀ॥ਕਰਤਕੇਲਿਕਲਮੁਦਿਤਮਹਾਂਹੀ॥੫੦॥ਦੇਖਿਦੁ
ਸਬੰਦਰਵਤਤੰਹਆਈ॥ਲਰਾਜੋਕਰਨਚੇਚਲਚਪਲਾਈ॥ਕਿਲਕਿਲਕ੍ਹਾ
ਨਕੁਟਿਲਕਪਿਕੀਨਾ॥ਸਬਨਸੁਣਾਇਅਪਨਪੌਰੀਨਾ॥੫੧॥ਚਹਿਚਾਪ
ਲਨਚਪਲਕਪਿਕੇਰੋ॥ਹਾਸੀਪ੍ਰਿਜਲਿਕਿਜਹਾਸਪਨੇਰੋ॥ਹਾਸਤੇਬਿਹਾਰਿ

CC-0 Punjab University Chandigarh. An eGangotri-Vaidika Bharara Initiative

ਧਰਿਨਿਦ੍ਰਿਗਨਕੋ॥ਕਿਧਕਛੁਕਰਮਗੁਸਾਖਸ੍ਰਿਗਨਿਕੋ॥੫੨॥ਸੋਸਹਿ ੧੮੭
ਸਕੇਨਬਲਬਲਵਾਨਾ॥ਪ੍ਰਹਰਕੈਪਰਬਖਿਪਰੁਖਪਾਖਾਨਾ॥ਵਾਹਿਬਿਰਿਥ
ਰਬਿਦਰਧਾਯੋ॥ਬਲਮਦਕਲਸਪ੍ਰਹਿਸਿਪਟਕਾਯੋ॥੫੩॥ਬਹੁਰਿਬਿਪ੍ਰਖ
ਰੇਥਸਨਬਿਦਾਰੇ॥ਕਪਿਕ੍ਰਕਰਮਸੋਬਲਨਸਹਾਰੇ॥ਗਹਿਹਲਮੂਸਲਮਾਰ
ਨਚਾਯੋ॥ਕ੍ਰਕਪਿਕ੍ਰਬੀਰਕ੍ਰਪਨਨਿਰਬਾਹਯੋ॥੫੪॥ਸਾਲਬਿਸਾਲਉ
ਧਾਰਿਪ੍ਰਹਾਰਕੋ॥ਜੋਸਿਰਕਰਖਣਸੀਸਸਹਾਰਕੋ॥ਗਹਿਪੁਨਿਮੂਸਲਮਾਥਮੋਮ ੦
ਰਾਲਗਾਤਬਹੇਬਹੁਰੂਧਿਰਪਨਾਰਾ॥੫੫॥ਤਦਪਿਬਿਸਾਲਸਾਲਬਲ
ਉਪਰਾਪਟਕਲੇਪਟਕਜੇਬਲਕਰਿਭੂਪਰਾ॥ਕਪਿਫੁਟਪਟਪੁਨਿਆਪਰ
ਪ੍ਰਹਾਰਜੋ॥ਸੋਉਫੂਟਕਰਿਗਲਿਭੁਭੂਪਾਰਜੋ॥੫੬॥ਇਮਿਅਰਿਅਪਰਅ
ਪਰਜੁਪ੍ਰਹਾਰੇ॥ਸੋਉਬਲਮਸਲਿਮੂਸਲਮਹਿਮਾਰੇ॥ਇਮਿਸਬਬਿਧਿਪਿਨ

CC-0 Punjab University Chandigarh. An eGangotri-Vaidika Bharara Initiative

ਬਿੰਛਾ ਬਿਨ ਕੀਨਾ ॥ ਪੁਨਿ ਪ੍ਰਹਰੇ ਕਪਿ ਪਾਹਨ ਪੀਨਾ ॥੫॥ ਤੇਊ ਮੁਸਾਲਿਸਿ
ਖਾ ਕਰਿ ਡਾਰੇ ॥ ਤਬ ਕਪਿ ਭੁਜ ਸਮ ਪ੍ਰਮੁਸਟ ਪ੍ਰਹਾਰੇ ॥ ਬਲ ਅਪਿਤ ਜਿਹ ਲਮੁਸ
ਲ ਮੂਰਛਾ ॥ ਦਿਜ ਕਪਿ ਜਤੁ ਸਤ੍ਰੁ ਤਜ ਮੂਰਛਾ ॥੫੮॥ ਗਿਰ ਤਰ ਗਰੁ ਆਰਿ ਰਿ
ਕੰਪਤ ਜੈ ਭੂਮੀ ॥ ਜਸ ਜੈਜ ਲ ਬਰ ਬਹੁ ਬਰਤ ਬਰਸੀ ॥ ਤਬ ਸੁਰ ਸਿੰਧ ਸਾਡੁ
ਸ ਬਰ ਰਖੇ ॥ ਬਰਿਜਸ ਜਸ ਤਿ ਬੀਸਲ ਬਹੁ ਬਰ ਰਖੇ ॥ ਪਦੀ ਦੋਹਾ ॥ ॥
॥ ਇਹਿ ਬਿਧਿ ਬਲ ਬਲਿ ਬੈਰ ਬਿਧਿ ਬਿਬੁਧਾ ਬਿਨੁ ਤਿਨ ਤਿ ਪਾਇ ॥ ਪ੍ਰਵਿ
ਸੇ ਪੁਨਿ ਪ੍ਰਿਯ ਪ੍ਰਬਿਸ੍ਯੁ ਜਹਿੰ ਪਰਮ ਪ੍ਰਮੋਦ ਪ੍ਰਦਾਇ ॥੬੦॥ ਇਹਿ ਮੁਨਿ ਬ
ਦਿ ਬਲ ਬਲੀ ਬਲ ਬਰਨਤਿ ਬਹੁਰਿ ਬਨਾਇ ॥ ਸਜਨ ਸੁਖਦ ਦੁਰਜ
ਨ ਦੁਖਦ ਸੁਨੈ ਸੁਜਨ ਮਨ ਲਾਇ ॥੬੧॥ ਪਦ ਰਾਗ ਜੈਜਾਵੰਤੀ ॥ ॥ ਦੂਰ
ਜੋਧਨ ਦੁਪਿਤਾ ਜੁ ਲਛਮਨਾ ਜਾਂਬਵਤੀ ਸੁਤ ਜਾ ਬਹਰੀ ॥ ਸਭਾ ਸੁਧਿ ਬਰ

CC-0 Punjab University Chandigarh. An eGangotri-Vaidika Bharara Initiative

ਆਂਧੀਬਰਸੈਂਪਕਰਿਸ੍ਰਜੈਬਰਸੁਰਬਧਪਰੀ॥ਲਖਿਸੋਕੌਤੁਕਕੌਰਵਕੇਪੋਜਿ
ਨਕੇਕੌਰਵਫੈਲਲਗਾਜੋ॥ਦੇਖੈਂਦੁਰਗਬਿਨੀਤਹਰਿਅਰਭੁਕਜੋਹਰਿਗਾਰਬਹਰ
ਮਾਰਗਾਜੋ॥੬੧॥ਗਹਿਬਾਂਧੇਰੇਜਾਜਦੁਜਾਤਹਿੰਕਰਕਰਿਹੈਜਾਦਵਦਾਮੋਰੇ
॥ਜੇਹਮਰੇਪ੍ਰਭੁਆਦਤੇਂਬੌਰਾਤਭੂਪਤਿਦ੍ਵੈਭੂਸੁਖਸਬਭੋਗੇ॥ਥੀਪਜੋਥਿਲੋਕਿਥਾਲ
ਕਹਿਬਾਲਕਨੈਐਪੈਸਦਭੂਰਿਭੁਗੇ॥ਜੈਪੈਂਸਬਅਤ੍ਰਿਮਾਨਹਾਨਕਰਿਧ੍ਯਾਨ
ਜਥਾਸਿਜਮਨਕਰੋ॥੬੨॥ਜੌਬਿਚਾਰਿਅਬਿਚਾਰਿਅਵਨਿਪਤਿਅਰਭੁਕ
ਅਰਦਨਹੇਤਚਲੋ॥ਜਰਾਜਕੇਤੁਸਲਕਰਨਭੂਰਿਭੁਖਿਮਦੁਰਿਜੋਧਨ
ਦੁਰਿਦਰਲੋ॥ਆਹੁਤਹੋਰਿਹਰਖਾਹਿਜਹਾਰਿਸ੍ਰੁਤਹਰਿਸੁਤਭਾਇਭੁਪੋਸੁਠ
ਛੋਕਰਨਪ੍ਰਮੁਖਪਨ੍ਹਕਰਗਖਿਕਰਨਲੈਕਰਨਲਗੇਸਰਵਰਖਬਢੋ॥੬੩
॥ਤਿਨਿਕ੍ਰਿਤਅਤਿਸੈਸਹਿਨਸਕਜੋਸੋਸਿੰਹਸਜਾਲਿਇਵਸਾਂਬਬਲੀ॥ਸਰ

ਆਸਾਰਮ੍ਰਹਾਰਿਏਕਹੀਵਿਗਭ੍ਰਿਦੇਸਬਭ੍ਰੰਤਿਭੁਲੀ।ਚਾਰਚਾਰਸੋਂਚਾਰਥਾ
ਰਮੌਇਕਿਇਕਿਕੌਸੌਂਸਾਰਥੀਰਥੀ।ਜਹਰਤੁਰਥੀਖੇਤਿਹਗਿਸੂਤਕੀਸਭੁਨਸਰ ੦
ਹੋਸੁਕਥਕਥੀ।੮੫।ਤਬਖਿਖਿਖਲਖਟਖਟਪਟਠਠਠਹਿਟਪਟ
ਕਿਪਬਸਾਬਿਕਟਬਲੀ।ਚਾਰਨਿਚਾਰਹਨੇਹਜਚਾਰੁਜੁਗਨਿਜਵਸਾਗਧਿ
ਧਨੁਖਦਲੀ।ਬਾਂਧਿਜਾਂਬਸੁਕਸੁਤਾਸਿਗਲੇਗਾਏਗੋਗਨਿਜਨ੍ਹੈਂਬਿਜਈ।ਇ
ਤਸੁਗਰਿਖਿਡੇਂਸੁਨੀਸਾਡੂਤਨਸਾਂਬਬਿਬਿਧਨਬਾਤਨਈ।੮੬।ਕੁਪਿਤਕੈ
ਰਵਨਪ੍ਰਤਿਇੰਜਵੁਪਤਿਜਿਬੈਦਮਨਉਦਮਨਕਖੋ।ਜਦਵਕੈਰਵਕਲ
ਹਨਕਲਲੈਹਜਹਥਿਚਾਰਥਲਉਰਜੁਧਲਕੋ।ਤਿਹਿੰਕਾਰਨਕਗਿਤਿਨੈ
ਨਿਵਾਰਨਆਪਹਿਬ੍ਰਾਹਨਨਵਾਰਗਏ।ਬਰਿਸਿਦਨਸੇਸਜੀਦਨਪੇਚਾਹਿ
ਸੀਦਨਸੁਮਤਿਸੁਸੰਗਾਲਏ।੮੭।ਤਹਾਂਜਾਇਉਤਰੇਉਪਬਨਮੋਉਧੰਦ

CC-0 Punjab University Chandigarh. An eGangotri-Vaidika Bharara Initiative

ਉਨਪੈਪਠੇਦੂਤੇ॥ਜਾਇਤ੍ਰਿਮਿਲੇਅੰਬਿਕਾਸੁਤਸੋਂਸਹਭੀਖਮਦ੍ਰੋਨਾਦਿਨਤੇ॥ਬਹੁ ੧੮੯
ਰਿਖਦ੍ਵਜੋਬਲਦੇਵਸਮਾਗਮਸੁਨਤਸਗਲਸਨਿਦ੍ਰਭੁਏ॥ਲੇਲੇਬ੍ਰਤੇਦ੍ਰਭ੍ਰਾਤ
ਤੀਭ੍ਰਤੇਟਨਹਿਤਦੁਰਜੋਧਨ ਆਦਿਗਏ॥੯੯॥ਆਇਮਿਲੇਬਲਬਾਲਿਹਿ
ਖਿਲਾਅਤਜਿਪਰਮਪ੍ਰੇਮਪਾਗਿਪਗਾਪਰਰੇ॥ਪੂਛਿਪਰਸਪਰਕੁਸਲਕੁਸਲਹਿ
ਧਿਬੋਲੇਬਲਭੁਲਭ੍ਰਾਦ੍ਰਭੁਰੇ॥ਉਗ੍ਰਸੇਨਅਤਿਉਗ੍ਰਸੇਨਅਵਨੀਸਈਸਆ
ਇਸਜੁਕਰੀ॥ਸੁਨੈਸੁਸਾਵਧਾਨਹ੍ਵੈਸਗਰੇਸੇਵੈਸਾਦਰਸੀਸਧਰੀ॥੧੦੦॥ਤੁਮ
ਬਹੁਮਿਲਿਅਧਰਮਕਰਪਰਮੀ॥ਇਕਲੇਬਾਲਜੁਬਾਂਧਿਲਿਯੋ॥ਜੋਹਮਸਰ
ਖੇਸੁਬੀਰੁਸਜਨੇਹਨਿਬਾਹਨਹੇਤਨਕੋਪਕਿਯੋ॥ਹੈਅਬਉਚਿਤਤੁਮੈਤਜਿਦ੍ਵਹਿ
ਤਸੁਬਾਲਸਬਾਲਪਠਾਇਦਿਯੋ॥ਜਾਬਿਧਕੇਬਲਬਚਨਸੁਨਤਕਿਜਕੌਰਵਕੁ
ਮਤਿਨਕੁਪਿਤਭਯੋ॥੧੦੧॥ਬੋਲੇਅਧੋਬਿਚਿਤ੍ਰਕਾਲਗਤਿਚਢਤਉਪਾਲਤ

CC-0 Punjab University Chandigarh. An eGangotri-Vaidika Bharara Initiative

ਸੀਸਜਵਾਂ।ਜਾਦਵਦ੍ਰਉਜੜਗਏਪੇਤੁਕਮਰਚਲਾਦਨਲਾਗੇਮੈਂਇਅਹਾਂ।ਬਹੇ
ਬਨਾਏਹਮਹੀਨੇਅਬਹਮਹੀਸੋਂਅਭਿਮਾਨਭੁਰੇ।ਜਨੇਂਪਜਪਜਾਏਫੂਲਿਫ
ਨਿਨਕੋਫਨਫੈਲਾਇਫੁਕਾਰਫਰੇ।੧੧।ਅਬਲੋਇਨਿਪੇਛੁਏਛਅਦਨ
ਛਿਨਮੇਛਤਛਮਾਰਿਹਰੇ।ਅਬਲੇਹੈਂਸਬਛੀਨਛਾਨਿਸੁਮਹਾਨਅਜਾਨ
ਜੁਜਾਨਪਰੇ।ਜਨਅਬਿਪ੍ਰਧਨਅਦਉਨੈਂਪਅਥੱਪਬਰਨਪੌਂਬਕਤਭੁਏ।
।ਮਹਾਮੂਢਨਹਿਲਖੀਗੁਰਗਤਿਬਲਕੀਉਠਿਉਠਿਗੇਹਗਏ।੧੨।ਇ
ਮਿਦੁਸਨਕੀਚੇਖਦੂਸਤਾਬਲਬਾਲਿਸਬਤ੍ਰਗੁਨਭੁਏ।ਸੁਨਿਅਦਰ
ਜਬਚਬਿਹਸਤਬੋਲੇਲਖੈਖਲਨਕੇਖੋਤੁਨਏ।ਜੋਧਨਾਇਮਦਅੰਤਮਦਿ
ਮਤਿਮਾਨਤਨਹਿਤੇਆਨਅਗੇ।ਤਿਨਕੋਦੂਖਨਜਾਮਨਦੀਨਗੀਜਬਾਪਸੁਨ
ਕੇਸਕੁਟਲਹੋ।੧੩।ਇਨਕੇਹਿਤਹਿਤੋਹੈਂਆਏਕਾਰਿਕੇਪਸਮਨਜਦੁਰਜਨ

CC-0 Punjab University Chandigarh. An eGangotri-Vaidika Bharara Initiative

ਕੋਤਿਤੇਏਕੋਰਦ੍ਰੁਰਕਲਹਿਪ੍ਰਿਜਕਿਜਹੈਂਦੁਰਬਚਭੁਾਂਜਨਸੋ।ਤਾਂਤੇਹਰਿਹ ੧੯
ਰਿਜਨਨਿੰਦਕਰੈਨਗਿਬਿੰਦਕਸੁਖਬਿਦੂਕਕੈ।।ਜਿਨਪ੍ਰਭੁਨੇਉਪਾਨਤ
ਸੋਔਆਪਬਨੇਸਿਰਜੇਸਠਤੇ।।੭੪।।ਇਨਦੁਸਨਕੇਦੁਸਬਚਨਏਅਬ
ਸੋਪੈਨਹਿਜਾਤਸਹੇ।।ਤਾਂਤੇਂਕਰੌਂਅਕੋਰਦੁਅਵਨਿਨਜਾਂਤੇਂਇਨਕੀਅਸਿਰ
ਹੋ।ਯੌਂਕਹਿਗਹਿਹਲਉਠੇਨੇਹਲੀ।ਜਿਹਿਹੇਰਿਹਲੀਝੇਲੇਕਬਲੀ।।ਹ
ਲਅਗ੍ਰਉਖਾਰੀਨਗਰੀਸਾਰੀਲਗੇਬ੍ਰਿੰਦਾਵਨਰੀਗਬਲੀ।।੭੫।।ਤਾਂਤੇਨਿ
ਪੁਰਤਨਿਰਖਿਨਗਰਨਗਜਾਐਂਨਿਪਟਨਰਾਧਮਭੀਤਭਏ।ਤਬਸਬ
ਸਮਾਜਸਹਪੂਰਸਿਕਰ ਖਣਕਰਸਿਕਰਖਣਸਰਨਗਏ।ਸਹਸੁਕਸੁ
ਤੁਸਾਂਬਸਨਮੁਖਕਰਿਕਹਤਸਰਨਗਤਪਾਹਿਪ੍ਰਭੋ।ਤੁਮਸਬਕੇਕਰਤਾ
ਭੁਰਤਾਹਰਤਾਹੌਨਿਤਨਿਰਮਲਨਜਾਇਨਭੋ।।੭੬।।ਹਮਅਭਿਮਤਅਨਰੀ

ਸਰਨਤਿਹਾਰੀਰਾਖੋਬਿਰਦਬਿਚਾਰਿਹਰੇ।ਇਮਿਆਰਤਬਾਨੀਨਤਿਨ
ਤਿਸਾਨੀਸੁਨਿਸੁਖਦਾਨੀਅਭੁਜਕਰੇ।ਤਬਦਰਹਿੰਦਾਰਦੂਰਜੋਧਨਦਾ
ਇਜਦੂਰਲਭੁਦੂਤਿਦੂਰਦਾਇਦਿਜੋ।ਤਬਬ੍ਰਿਤਿਤੈਪਾਇਹਰਖਾਇਰਾਮਸਰ
ਸੁਦਸਬਾਮਬਰਧਾਮਗਏ।।੧੭।।੧ਈਾਦੋ੪।। ।।ਮੰਗਲਰੂਪਪਰਮਪਰਮਭੁ
ਏਪੁਰਮੇਪੁਰਮਾਪਾਏ।ਕੁਭੁਪੁਰਕੇਬ੍ਰਿਤਾਂਤਬਲਬਦੇਭੁਏਜਾਭੁਏ।।੧੮
।।ਅਬਲੌਬਲਬਲਦਨਬਲਬਰਨਤਬਾਰਨਪੂਰ।ਸੁਰਸਬਿਦਿਕਨੂ
ਬਿਰਹੋਜੋਜੋਦੀਸਤਸਸਦਨਸੂਰ।੧੯।।ਪਦਰਾਗਰਾਮਕਲੀ।। ਪਨ
ਰਦਮੁਨਿਸੁਨੀਨਰਕਨਸਨਕਬਿਨਰਕਨਾਸਨਾਰਿਨਿਕਰਬਰੇਸੁਖ
ਦਾਇਕਾਇਕਮਾਂਹੀ।ਅਚਰਜਏਹੈਹੇਰਨਹਿਤਆਏਹਰਿਪਰਮਪੁਰੀ
ਹੇਰਿਪੁਰੀਪਰਮਾਹਿਜਹਰਖੇਸੁਮਹਾਂਹੀ।ਪ੍ਰਫੁਲਿਤਬਨਬਾਗਰਾਗਰ

CC-0 Punjab University Chandigarh. An eGangotri-Vaidika Bharara Initiative

ਗੇਖਟਪਦਖਗਕਰਤਕਅਨਨਾਦਨਵਲਨਿਤਪ੍ਰਤਿਮੁਦਮਾਤੇ।ਸਰ ੧੯੧
ਸਗਸਿਜਸਿਪਨਸਨਿਸੁਰਭਿਤ[illegible]ਅਸਰਸਸਾਰਸਹੈਸਗਦਿਸਕੁ
ਨਿਸਬਦਸੁਭ੍ਰਸੁਹਾਤੇ।੭੯।ਸੀਦਿਰਨਵਲਾਖਨਵਲਨਵਲਾਅ
ਬਲਾਨਬਾਲਿਤਫਟਿਕਪੁਰਟਪਟਿਤਰੀਅਜਰਤਨਰਜਤਰਜੋ।ਅ
ਰਕਤਅਨਿਮੰਜੁਮਹਾਂਅਹਾਰਜਤਰਜਾਪਬਚਤ੍ਰਰਆਪਨਅਨੂਪਸਾਲ ੦
ਸੁਭ੍ਰਸਜੋ।ਸਭ੍ਰਾਸੌਰਸਦਨਸਦਾਸੁਰਭਿਸਲਿਲਸੀਂਚਿਤਸਬਬੀਥਿਬਰ
ਬਜਾਰਬਾਰਪੂਪਯੁਜਧਾਰੀ।ਭਾਸੇਸੀਂਅੰਤਰਪੁਰਅੰਤਰਪੁਰਅੰਦਿ ਤ
ਤਅਮਰੇਸਥੇਸਬਿਸ੍ਵਕਰਮਕਲਾਨਾਜੰਹਨਜਾਰੀ।੮੦।ਸੋਗਹਿਰੀਂਸ
ਰਸਸਦਨਸੋਰਤਸੁਖਸਦਨਸਦਾਸੋਭ੍ਰਾਸੁਭ੍ਰਸਦਨਸਸਿਸੁਬਦਨਿਸਰ
ਸੁਹਾਏ।ਤਿਨਮੈਡੇਏਕਮਾਂਹਿਪ੍ਰਵਿਸੇਨਾਰਦਮੁਨੀਸਜਐਸੁਰਥੀਸਸਹ

CC-0 Punjab University Chandigarh. An eGangotri-Vaidika Bharara Initiative

ਸਮੈਭੁਗਾਸਰਸਾਣੋ॥ਬਿਦ੍ਰੁਮਆਨਿਖੰਡੁਖਜਾਤਿਇੰਦ੍ਰਨੀਲਭੀਤਿਭਾਤਿ
ਮੁਕ੍ਤਆਨਿਮਾਲਬਾਲਿਤਬਰਬਿਤਾਨਤਨੋ॥ਆਸਨਪਰਜੰਕਮਹਾਆਨਿ
ਬਿਰਚਿਤਬੈਕਜਹਾਸੁਵ੍ਰਨਦੁਤਿਦਾਸਿਦਾਸਮਨਿਸੁਵ੍ਰਨਸਾਨੋ॥੮੧
॥ਰਤਨਦੀਪਦੀਪਤਦੁਤਿਧ੍ਰਸੁਧ੍ਰੂਤਧਾਮਧੂਮਧੂਪਜਲਦਜਾਨਿਜ
ਹਾਨਦਤਮੁਦਿਤਮੋਰ॥ਤਾਮੈਂਗਿਖਿਰਾਇਜਾਇਜੋਏਜਦੁਰਾਇਰਾਇਨਿ
ਜਮਮਾਨਗੁਨਨਿਧਾਨਰਾਨਿਸਹਕਿਸੋਰ॥ਰੁਕਮਰਤਨਰਚਿਤਦੰ
ਡਮੀਂਤ੍ਰਿਤਚਲਚਾਰੁਚਮਰਚੰਡਿਕਾਚਰਕਾਸਿਚਹੂੰਓਰਦਬਦਨਜਾਕੇ
॥ਦੇਖਦੇਵਰਿਖਿਹਿਦੇਵਦੇਵਦੌਰਿਦੂਗਰਿਗੀਪੈਬੰਦਨਕਰਿਜਜਾਸੁਬਿਨ
ਤਬਿਨਤਬਿਰਦਬਾਕੋ॥੮੨॥ਪ੍ਰਾਨਿਸਾਦਰਸਦਨਲ੍ਯਾਇਬੈਠਸਾਬਿਧ
ਪੂਜਿਪਾਇਪਾਇਸਲਿਲਸਿਰਸਿਧਾਇਬਿਨੈਬਹੁਬਿਧਾਗੀ॥ਜਹਮੁਰਾ

CC-0 Punjab University Chandigarh. An eGangotri-Vaidika Bharara Initiative

ਰਿਸਚਾਚਾਰਨਾਰਦਮੁਨਿਮਨਿਨਿਹਾਰਿਬਿਦਾਭੁਏਬਾਰਬਾਰਬਾਦਿਬਦਿ
ਬਲਿਹਾਰੀ॥ਪ੍ਰਵਿਸੇਪੁਨਿਅਪਰਹਰਮਹੇਰਨ਼ਪਰਮੇਸਮਰਮਲਖੇਏ
ਨਆਛਿਸੰਗਆਂਛਿਕੇਲਿਰਤੋ॥ਪ੍ਰਿਜਸਖਉਧੱਵਜਸਮੇਤਲਖਿਰਿਖਿਉਂ
ਧਵਜਸਮੇਤਉਠੇਲੁਠੇਪਾਇਨਪੈਪਰਮਪਰੇਮਮਾਤੋ॥੮੩॥ਕਰਿਪਰਿਕ੍ਰ
ਜਨਸੁਜਾਨਪੂਛਤਇਵਦ੍ਵੈਅਜਾਨਮੁਨਿਮਹਾਨੀਖਮਾਖ੍ਯਾਨਿਕਹਿਯੈ
ਕਥਆਏ॥ਪਰਿਪੂਰਨਆਪਹਮਅਪੂਰਨਕਰਿਸਕੈਕਹਾਂਕਹਿਤਬਾਪਿ
ਕਛੂਕਕਬੌਜਨਅਜਗਸੁਹਾਏ॥ਸੁਨਿਬਿਸਮਿਤਦ੍ਵੈਮੁਨੀਸਦੈਅਸੀਸਅ
ਨਤਰਾਏਤਹਾਂਲਖੇਲੋਕਾਲਿਯੇਲਾਲਤਲਖਲਾਲੈਂ॥ਗਾਏਅਨਤ
ਤਹਾਂਅਨੰਤਉਦੰਤਸੁਸਨਨਲਖੇਅਨਤਭੂਰਿਭੋਜਨਭੂੰਚਾਵਤਾਦ੍ਵਿਜ
ਜਾਲੈਂ॥੮੪॥ਕਹੂੰਭਜਤਭੋਜਨਕਹੂੰਸਿਪਜਾਕਹੂੰਕਰਤਭੁਜਨਕਹੂੰਖ

ਤ੍ਰਗਾਚਰਮਚਰਿਤ੍ਰਕਰਤਰਥਗਜਬਾਜੀ॥ਉਧਿਪੱਧਵਾਦਿਸੀਤ੍ਰਿਨਸਨਮੈਤ੍ਰਕ
ਰਤਕਹੂੰਕਹੂੰਜਲਜ੍ਹੀਤ੍ਰਾਕਹੂੰਕਰਤਬਾਰਮੁਖੀਬਾਜੀ॥ਕਹੂੰਕਰਤਗਾਇ
ਧਨਕਹੂੰਸੁਨਤਪ੍ਰਿਜਸ੍ਰਵਨਕਹੂੰਹਾਸਨਕਥਾਚ੍ਹਾਨਕਹੂੰਧਰਮਧਾਰੀ॥ਅ
ਰਥਕਾਅਕਥਾਕਹੂੰਧਰਤਧਜਾਨਧਬਾਕਹੂੰਕਰਤਸੇਵਜਥਾਕਹੂੰਭੂਪੁ
ਭੂਪੁਗਿਰਿਧਾਰੀ॥੮੫॥ਕਹੂੰਕਰਤਾਬਿਗ੍ਰਹਕਹੂੰਸੀਧਿਕਹੂੰਅਨੁਗ੍ਰਹ
ਕਹੂੰਸੁਤਸੁਤਾਕਰਗ੍ਰਹਕਹੂੰਉਤਮਸਵਉਨਕੇਰੋ॥ਦ੍ਰਿਸਾਇਸਕਰਤਕਹੂੰ
ਮੁਰਤਕਹੂੰਮੁਰਤਕੇਮਾਰਤਮ੍ਰਿਗਾਮਾਭੂਤਇਵਹੇਰਕਹੂੰਅਹੇਰੋ॥ਬਿਹਰ
ਤਕਹੂੰਭੂਮ੍ਰਬੇਖਪੂਰਬਿਹਰਾਮਨਿਵਿਸੇਖਪੋਖਪੋਖਗਿਖਅਸੇਖ
ਬੇਖਨਿਬਿਸਮਾਨੋ॥ਹਸੋਖਲਖਲਾਇਖਜਾਲਖਜਾਲੀਕੇਪਾਇ
ਖਜਾਲਤਾਹੀਕੇਗਾਇਖਜਾਲਖਜਾਲਹੀਸਿਧਾਨੋ॥੮੬॥ਜਾਬਿ

CC-0 Punjab University Chandigarh. An eGangotri-Vaidika Bharara Initiative

ਧਕੇਹਰਿਕੇਕਲਕਰਮਪਰਮਸਰਮਦੈਨਹਰਮਹਰਮਸਾਂਹਿਨਵਲ
ਨਰਮਸਰਮਸਾਨੇ॥ਦੇਖਤਮਨੁਜਜਾਤਨਸੇਅਹੈਂਅਮਨੁਜਾਤਨਸੇ
ਸਬਹੀਮਨੁਜਾਤਨਕੇਪਾਤਕਹਨਮਾਨੇ॥ਕਲਾਸਹਸਅਸ੍ਵਆਧਿਕ
ਜਤਸਤਸਤਭ੍ਰਾਮਆਦਿਅੰਗਨਾਅਨੰਗਸੇਨਸਾਰਿਸਸੁਰਸਸੇਵੀ॥
॥ਸਾਧੂਤੇਸਸੁਜਸਸੁਜਨਸੁਨਿਭੁਰਿਅਨੁਮੋਦਨਕਰਿਲੈਹੈਭੁਕ੍ਤਭ
ਗਵਤਪਦਭੁਗਵਤਪਦਦੇਵੀ॥੮੭॥ਦੋਹਾ॥ ॥ਅਬਸ੍ਰੀਸੁਕਸ੍ਰੀ
ਕ੍ਰਿਸਨਕੇਪ੍ਰਾਤਪ੍ਰਾਭ੍ਰਿਤਿਕ੍ਰਿਤਕਰਮਾ॥ਬਰਨਤਬਸੁਮਤਿਈਸਪ੍ਰਾਤਿਥੀ
ਸਜੁਅਸਨਅਧਰਮਾ॥੨੦॥ਪਦਰਾਗਭੈਰੋ॥ ॥ਅਰੁਨਉਦੈਅ
ਰੁਨਚੂੜਚੁਹਕਨਜਬਲਾਗੇ॥ਦੇਤਗਾਰਿਨਾਰਿਙ੍ਵਾਰਿਤਿਨੈਬਾਰ
ਬਾਰਾਬਿਰਹਆਤੁਰਦ੍ਵੈਚਾਤੁਰਸੋਕ੍ਰਿਸਨਕੰਠਲਾਗੇ॥ਬੋਲਤਖਗਾਬ੍ਰਿ

CC-0 Punjab University Chandigarh. An eGangotri-Vaidika Bharara Initiative

ਦਬ੍ਰਿਦਬੀਦਿਬ੍ਰਿਦਾਇਵ੍ਰਮਲਿਦਮਠਕਤਮੰਦਾਰਮਰੁਤਮੰਹਿਕ੍ਰਿਨ
ਰਾਜੋ।ਜਾਰੋਪਪਨਸਜਾਮਕਾਮਕੋਟਿਕਆਭਿਰਾਮਤੈਬੇਤਜਾਗਿਸੋਨ
ਧਾਮਪਗਸਿਬਾਗਿਬ੍ਰਿਸਿਬਿਰਾਜੋ।੮੮।ਧਰਜੋਧਜਾਨਸਾਵਧਾਨ
ਨਿਜਸ੍ਰੂਰੂਪਸਬ੍ਰਿਖਾਨਿਪ੍ਰਕ੍ਰਿਤਿਪਾਰਸਾਰਜ੍ਰਪੰਜੋਤਿਜ੍ਰਕੁਜੋਈ।
।ਏਕਏਵਅੰਨਜਹੀਨਨਿਜਾਬਿਤਿਦਲਿਦੋਖਦੀਨਬੂਮਨਾਮਸ
ਤਜਕਾਮਸਤਚਿਤਸੁਖਸੋਈ।ਅਬਸਨਾਨਮੰਧਜਾਦਿਕਨਿਤਜਗ੍ਰਿ
ਤਨਸਾਧਿਸਕਲਕਰਿਹੁਤਾਸਹਵਨਜਪਜੋਜਪਹਰਧਾਰਿਮੌਨਾ।
।ਅਰਕਉਦਜਗੇਰਿਭੂਪਸ਼੍ਰਾਨਨਾਮਕਰਮਕਜੋਤਰਪਨਪ੍ਰਾਨਿਆ
ਮਰਆਦਿਅਰਚੇਭੁਵਭੌਨਾ।੮੯।ਬਹੁਰਿਬਿਪ੍ਰਬਰਬ੍ਰਲਾਇਸਧ
ਬਿਧਿਸੁੰਦਰਸਜਾਇਆਦਿਦਾਨਦਏਪਾਇਜਿਹਿਂਅਘਘਾਏ।ਬਹੁਰਿ

CC-0 Punjab University Chandigarh. An eGangotri-Vaidika Bharara Initiative

ਬਿਬੁਧਧਿੑਪਬਾਇਭੂਰੁਬੋਸੁਰਖੂਜਪਾਇਅੰਗਲਪੂਦਾਇਵੂਦਜਪ ੧੯੮
ਗਜਿਹਿਜਸਿਰਾਇ।ਪੁਨਿਨਿਜਸ੍ਰਿੰਗਾਰਚਾਰੁਭੂਖਨਪਟਬਗਬਿ
ਧਾਰਸੁਭੁਸੁਰੀਧਸੁਰਾਸੁਧਾਰਿਸਾਰਸਾਰਸਾਜੇ।ਬਹੁਰਿਆਜਦਰ
ਸਨਕਰਿਦਰਸਨਆਦਰਸਕਰੈਜੋਬ੍ਰਿਖਦ੍ਵਿਜਦੇਵਦਰਸਪਰਸਿ
ਪ੍ਰਾਨਿਬਿਰਾਜੇ।੯੦।ਸੁਕਸੁਰੀਧਅੰਗਰਾਗਨਾਰਾਬੇਲਦਲਨ
ਵੇਲਮਹਿਸੁਰਮਿੜਾਇਦਿਨਦੇਅੰਗੀਕ੍ਰਿਤਕੀਨੋ।ਤੌਲੈਸਾਰਥੀਸ
ਰਸੁਦਿਦਨਲਨਾਜੋਸਜਾਇਸਿਪ੍ਰਸੁਗਲਆਦਿਅਮਲਜੁਰੋਜ
ਹੰਜਵੀਨੋ।ਊਧੋਵਸਾਤ੍ਰਕਿਸਮੇਤਚਲੇਚਢਿਖਗੇਸਕੇਤੁਊ
ਦਨਅਦ੍ਰਿਇਵ੍ਰਾਦਿਨੇਸਸੋਹਤਸਰਿਬੇਸਾ।ਅੰਤਹਪੁਰਗਤਿਜਾਬਿ
ਲੋਕਿਬਿਰਹਿਬਿਵਸਾਬਿਕਲਭੁਈਤਨੁਤੇਰਹਿਗਈਲੰਈਮਨਗ

CC-0 Punjab University Chandigarh. An eGangotri-Vaidika Bharara Initiative

ਤਿਥਰਥੇਸਾ।੯੦।ਪ੍ਰਵਿਸੇਜਦੁਜੂਥਸਹਿਤਸਭ੍ਰਾਸੁਭ੍ਰਸੁਧਰਮਸਭਾਮੈਂਜਦੁਪ੍ਰ
ਵਿਸ਼ਨਲਹਿਂਨਹਿਖੁਭ੍ਰਗੀਮਦੋਸਦਹਈ।ਥੈਠਿਬ੍ਰਿਸ਼੍ਨਿਸਿੰਹਨਕੋਸੀਅਕਿਸਰਬੇ
ਸਸਜੋਨੇਨਜੋਂਨਿਸੇਸਪ੍ਰਰਨਉਭ੍ਰਪ੍ਰਰਕਮੇਅਹਈ।ਤਹਾਂਆਇਹਿਸਕਲਰਹਾ
ਸਕੋਥਿਲਾਸਨਸੋਂਅਪਨਾਸਨਕਿਜਪ੍ਰਸੰਨਨਰਤਕਿਪ੍ਰਲਿਨਾਂਚੀ।ਰਿਗਰਿਗ
ਕੋਮਿਦਰਿਗਮੁਰਜਥੇਨੁਚਰਗਆਦਿਬਾਜਨੇਬਜਾਇਰਾਇਮਹਾਮੋਦਮਾਰੀ।੯੧
॥ਮਾਗਧਔਬੰਦਿਬ੍ਰਿੰਦਸੂਤਪ੍ਰਤਸੁਜਸਪਢੇਬਿਪ੍ਰਬ੍ਰਿੰਦਦਬ੍ਰਿੰਦਦੀਬ੍ਰਿੰਦਕਥਾਕਥ
ਨਵੀਨੇ।ਤਿਹਿਂਅਵਸਰਆਯੋਤਹਂਪ੍ਰਭੁਦ੍ਵਾਰਿਕਅਪੂਰਬਬਾਤਿਹਿਂਪ੍ਰਤੀਹਾਰਦ੍ਵਾ
ਰਦ੍ਵਾਰਕੇਸਦਰਸਦੀਨੋ।ਤਿਹਿਂਨਰਕਰਜੋਰਿਕਰਿਪ੍ਰਨਮਸਜਨਾਅਪਨਹਿਂ
ਪਨੋ।ਜਰਾਸੰਧਜਿਤਛਿਤੀਸਤੋਸਤਾਪਗਾਏਨੇਨਹਿਤਿਹਿਸਰਨਭੁਏਭੂ
ਪਤਿਦਿਗਾਥਿਨੈਮਾਂਸ਼ਤਿਨੈਸਰਨਿਸਾਪਿਬਾਂਧਿਦੀਹਦੁਖਦਿਖਾਏ।੯੨॥

CC-0 Punjab University Chandigarh. An eGangotri-Vaidika Bharara Initiative

॥ਸਹਸਬੀਸਬਸੁਮਤੀਸਸਚੀਸਸਚੀਸਸ੍ਵੈਅਨੀਸਨਾਇਸੀਸਾਬਿਸੇਬੀਸਸਰਨ ੧੯੫
ਤਕੀਤੇਗੀ॥ਸਰਨਸੋਕਹਰਨਸੁਨੇਚਰਨਤਬਤ੍ਰਿਲੋਕਨਾਥਤੋਬਿਨਾਤ੍ਰਿਲੋ
ਕਨਾਥਨਾਥਤਾਨਹੋਗੀ॥ਤਾਤੇਹਮ੍ਵੈਅਨਾਥਤਜਿਅਨਾਥਆਨਨਾਥਨਾਥ
ਨਾਥਨਾਥਤਹੈਨਾਥਿਤਤਵਪਾਹੀ॥ਹਮਗੀਗੀਕਰਮਰੇਖਬਨੀਮਗਧਮ
ਗਿਪਥੇਖਤਾਤੇਕਰਮੋਚਨਗਜਮੋਚਨਪਰਿਪਾਹੀ॥੬੪॥ਜੌਨਿਵੇਦਦੂਤ
ਕੇਨ੍ਰਿਵੇਦਸ਼ੂਤਬਚਨਬਦਤਵੇਦਗਿਖਿਨ੍ਰਿਦੇਵਦੇਵਦਰਸਨਹਿਤਆ
ਏਪਿੰਗਜਟਾਜੂਟਧਾਰਿਦਿਨਕਰਸ਼ਿਵਦੁਤਿਅਪਾਰਹਾਰਿਨਿਹਾਰਿਉ
ਠਿਜੂਹਾਰਿਸਭ੍ਰਾਸਾਧਿਸਿਰਾਏ॥ਸਾਬਾਧਿਅਰਚਿਆਸਨਦੈਬੋਲੇਬਚਾਬਿ
ਮਲਬਿਮਲਾਬਿਹਰਨਜੁਤਿਹਾਰੋਸਬਪੂਜਾਹਿਂਪ੍ਰਿਜਪੂਦਾਏ॥ਬਿਦਿਤ
ਬਿਸ੍ਵਬਿੱਤਜੁਤੁਮਤਾਤੇਹਮਪੂਛਤਹੈਂਪਾਂਵਵਥਿਤਾਂਤਵੈਂਜੁਗਮਗੋਪਿਪਾਤਾ॥

CC-0 Punjab University Chandigarh. An eGangotri-Vaidika Bharara Initiative

ਝੀ॥੯੫॥ਸੁਨਿਮੁਨੀਸਈਸਬਚਨਇਵਅਨੀਸਰਚਨਰਚਨਾਬਿਸੀਮ
ਤਯੋਂਬਿਸਾਮਿਤ੍ਰਯੋਂਬੋਲੋਜੋਬ੍ਰਿਤਧਾਰੀ॥ਯੈਅਜਾਨਸੋਸੁਜਾਨਜੂਝਤਹੌਮਹਿ
ਮਹਾਨਬ੍ਰਿਤਤੌਨਹਿਮਨੌਮਹਾਨਤਾਤਿਹਾਰੀ॥ਤਵਪਿਨਗਬਿਰੰਬਨਅ
ਵਿਲਿਬਨਕਰਿਬ੍ਰਿਤਤੌਸੁਨੌਰੀਤਿਪ੍ਰੀਤਿਪੰਭੁਸੁਵਨਕੀਸੁਹਾਈ॥ਤੁਮ
ਰੋਈਜਜਨਜਰਗਜਰਾਜਜਰਗਜਰਾਜਸੂਪਜਜਨਰੂਪਕਰਜੋਚਹ
ਤਇਹੈਉਰਜੂਆਈ॥੯੬॥ਤਹਾਂਚਲਿਨਆਪਹੁਚਿਕੋਬਨੈਗੋਬਰੇਸ
ਜਹਾਂਆਇਹੈਸੁਰੇਸਔਨਰੇਸਦਰਸਿਬਾਰੇ॥ਜਾਸੁਸ੍ਰਵਨਕਥਨਧਜਾਨ
ਕਰਤਹਰਤਅਘਮਹਾਨਥਾਨਕਰਤਦਰਸਤਾਸੁਦਰਸਪਰਸਪਜਾਰੇ॥
॥ਜਾਸੁਸ੍ਰਵਨਕਥਨਧਜਾਨਕਰਤਹਰਤਅਘਮਹਾਨਥਾਨਕਰਤਦ
ਰਸਤਾਸੁਦਰਸਪਰਸਪਜਾਰੇ॥ਜਾਸੁਸੁਜਸਗਾਨਮਹਾਮੰਗਲਦਸਹਿ

CC-0 Punjab University Chandigarh. An eGangotri-Vaidika Bharara Initiative

ਗਾਬਿਤਜਤੀਨਲੋਕਪਾਵਨਪਗਪਾਵਨਜਲਜਾਂਕੋ॥ਮੰਦਾਕਿਨਿਊ ੧੯੬
ਪਰਔਅਧੋਭੋਗਵਤੀਮਤੀਗੀਗਾਥਸੁਮਤੀਬਹਤਿਬਹਤਿਬਿਰਦਬਾਂ
ਕੋ॥੬੭॥੨੧॥ਦੋਹਰਾ॥ ॥ਉਭੁਜਓਰਹਰਿਗਮਨਕੋਭੋਇਓਸਿਅਵਸਰ
ਆਇ॥ਤਹਾਂਚਹਨੇਨਹਿਜਗਜਨਕੇਜਦੁਨਜੋਧਕੇਚਾਇ॥੧॥ਤਬਉਧਵ
ਸੋਕਹਜੋਹਰਿਤੁਹਿਮਾਰਚਖੁਚਾਰੁ॥ਜਹਾਂਜੋਗਜਾਨੇਹਮੇਬਦਸੁਬਿਚਾਰਿ
ਬਿਚਾਰੁ॥੨॥ਪਦਰਾਗਬਿਲਾਵਲੁ॥ ॥ਸੁਨਿਉਧਵਉਧਵਹਰਿਬਾਨੀ
॥ਬੋਲੇਅਤਿਉਧਵਉਰਆਨੀ॥ਜਦੁਗਨਜਦੁਮਨਿਮਤਸੁਬਿਚਾਰੀ॥
॥ਬਦਜੋਸੁਬਰਨਉਤੈਅਨੁਸਾਰੀ॥ਵੰਦੀਜੋਮੁਨਿਨਾਰਦਬਚਨਬਿ
ਸਾਰਦਾ॥ਬਦਜੋਬਿਸਾਰਦਸੋਇਓਬਿਸਾਰਦਾ॥ਰਾਜਸੁਪਾਬਿਨਰਾਜਾਬਿਸੁ
ਦਨਾ॥ਹੋਤਨਕਛੂਕੁਰਾਜਾਬਿਸੁਦਨਾ॥ਸਹਿਪਸਬਨਸੋਂਸਾਗਧਸਬਨਾ॥

CC-0 Punjab University Chandigarh. An eGangotri-Vaidika Bharara Initiative

ਦ੍ਰੋਹਸੁਗ੍ਰੀਵਸੁਨੈਅਸ੍ਰੁਮਬਨਾ।ਤਾਤੇਉਭੈਅਰਥਸੁਭਕਾਰੀ।ਦ੍ਰੋਹੈਜਰਾਸਗਮਨ
ਸੁਭਕਾਰੀ।।੧੦੧।।ਤਹੰਪੁਨਿਔਰਏਕਸੁਨਿਲੀਜੈ।ਹੋਇਨਿਮ੍ਰਧਰਮਬਾਧ
ਬਲੀਜੈ।ਨਰਾਜੁਤਬਲਬਲੀਸੁਥਾ।ਤਾਹਿਗਾਬਲੀਬਲੀਏਵਥਾਮਾ
।।੧੦੨।।ਤਾਸਮਬਲਬਲਿਭੀਮਬਿਨਾਹੀ।ਔਰਨਬਲਿਬਲਿਭੀਮਬਿਨ
ਹੀ।ਭੀਮਦ੍ਰਿਦਮੇਜੀਤਓਜੈਹੈ।ਬਿਨਾਦ੍ਰਿਜਰੰਭਨਜੀਤਓਜੈਹੈ।।੧੦੩।।
।ਭੀਮਭੀਖਮਾਂਗੈਦ੍ਰਿਜਬਨਿਕੈ।ਤਵਸਹਾਇਏਐਹਹਰਿਹਨਿਕੈ।ਜਗ
ਕਲਕਾਜਕਮਨਕਰਨੀਜਾ।ਗਾਵਤਿਹੇਤਵਨਸਨ੍ਰਿਪਤੀਜਾ।।੧੦੪।।
।ਪਤਿਧਾਰੇਹਰਿਮੋਚਨਕਰਿਹੈਂ।ਨਿਜਬਰਬਿਰਦਾਬਿਰੋਚਨਕਰਿਹੈ
।ਨਕ੍ਰਚਕ੍ਰਹਨਿਨਾਗਨਿਕਾਰੋ।ਜੈਜੈਪਿਤਮਾਤਬਿਬਿਧਬਿਦਾਰੋ।।੧੦
੫।।ਜੈਜੈਗਾਨਰੋਪਿਜਨਕਜਾ।ਜਨਾਏ।ਸੁਨਿਗਾਨਚਰਨਸਰਨਜੋਆਏ।

CC-0 Punjab University Chandigarh. An eGangotri-Vaidika Bharara Initiative

॥ਇਤੀਸ੍ਰੀਭਾਗਵਤਿਗ੍ਰਾਨਿਰ੍ਬਾਨਗਜਨਗੀਤਾ॥ਭਾਖਾਪ੍ਰਭਾਰਜਾਭੁਖੀਥਿਤੀਤਾ॥੧੦॥ ੧੯
ਦਾਤਾਤੇਂਕ੍ਰਤੁਕੁਲਕਲਾਕ੍ਰਿਤਿਬਾਗੀ॥ਦ੍ਵੈਤਭ੍ਰਮਬਿਭ੍ਰਮਭਜਪਾਗੀ॥ਸ੍ਰਾਨਿਉ
ਪਦਬਚਉਪੰਦਵਿਚਾਈ॥ਹਰਖੇਬਿਖਿਜਨੁਨੁਤਜਨੁਰਾਈ॥੧੧॥ਕਰੀ
ਪਰੇਸਪਜਨਤਪਾਗੀ॥ਤਬਸਬਾਬਿਧਿਸਜਿਜੇਨਾਸਾਗੀ॥ਸਿਕਰਖਣ
ਹਿੰਰਾਖਿਰਖਵਾਰੀ॥ਸਹਪ੍ਰਿਜਸਰੇਸਰਨਸੁਭਸਾਰੀ॥੧੦੮॥ ॥ਇ
ਤਿਸ੍ਰੀਮਦਸਮਉਤਰਾਰਧਸਾਰਜੇਗੀਤੇਚਤੁਰਬੀਧਦਮਾਲ੍ਹਾ॥੪॥ ॥ਕ੍ਰੀ
ਨੇਸਾਦਰਸੁਰਰਿਖਿਬਿਦਾ॥ਰਾਏਰਾਵਤਭੁਨਗਾਨਬਧੁਬਿਦਾ॥ਕ੍ਰਿਪਨ
ਅਭੈਦੈਦੂਤਪਠਾਯੋ॥ਦਾਲਿਤੈਦੁਖਦਾਹਿਕਹਿਸਮੁਝਾਯੋ॥੧॥ਦਯੋਸਿਦੇ
ਸਨਰੇਸਨਜਾਈ॥ਸੁਨਿਹਰਖੇਹਰਿਹੇਰਿਸਹਾਈ॥ਤਬਸਭਸਹਸਰਬੇ
ਸਸਿਧਾਰੇ॥ਨਾਂਘਤਦੇਸਨਦੀਨਦਨਾਰੇ॥੨॥ਸੁਰਪਪ੍ਰਸਥਪਹੁਚੇਪਰ

CC-0 Punjab University Chandigarh. An eGangotri-Vaidika Bharara Initiative

ਮੇਸਾ॥ਸੁਨਿਸਨੇਹਸੁਚਿਸਨੌਜੇਨਰੇਸਾ॥ਮਹਿਸੁਰਸੁਰਿਦਸਮਾਜਸਮੇਤਾ॥
॥ਲਖੁਦਸਬਦਸਹਸਰਜੌਸਚੇਤਾ॥੩॥ਮਿਲਜੌਆਇਅਵਨਹਿਅਵਨੀ
ਸਾ॥ਮਿਲਤਪ੍ਰਾਨਪ੍ਰਾਨਨਇਵਦੀਸਾ॥ਪੁਨਿਪੁਨਿਪ੍ਰਜਪਰਪ੍ਰਨਪ੍ਰਤੀ
ਤਾ॥ਕਰਤਅਲਿੰਗਨਇੰਗਨਗੀਤਾ॥੪॥ਮਿਲਜੌਮਾਤੁਲੇਜਹਿਪੁਨਿਭੂ
ਮਾ॥ਕਰਿਪਰਪ੍ਰੇਮਅਨੇਮਅਭੂਮਾ॥ਜਸਅਰਜੁਨਅਰਜੁਨਮਤਿਭੀਨੇ
॥ਮਿਲੇਪ੍ਰਭੁੰਧਪ੍ਰੇਮਪਨਪੀਨੇ॥੫॥ਅਰਜੁਨਆਲਿੰਗਨਅਭਿਵਾਦ
ਨਾ॥ਜਸਮਨਕਿਯੋਸਬਸਮਨਬਿਖਾਦਨਾ॥ਬੰਦੇਬੰਦਨੀਜਬਿਪ੍ਰਾਦੀ॥ਸੰ ੦
ਨੇਮਾਨਨੀਜਮਹਦਾਦੀ॥੬॥ਆਗਧਸੁਤਪੂਤਜਸਗਾਵੈਂ॥ਬਿਦਿਬ੍ਰਿਦਬ
ਦਿਖਿਰਦਬਰਦਾਵੈਂ॥ਸਿੰਖਅਸੰਖਸੁਭਟਸੂਨਸਜੋਂ॥ਬੀਨਾਬੇਨੁਬ੍ਰਿੰਦ
ਬਜੁਬਾਜੈਂ॥੭॥ਪਨਵਪਟਹਪਟਲੀਪਟੁਧੌਖਾ॥ਮੁਰਜਮਿਦੰਗਰੇਗਾ

CC-0 Punjab University Chandigarh. An eGangotri-Vaidika Bharara Initiative

ਰਵਿਚੋਖਾ॥ਬਿਖਬਦੰਤਿਬੇਦਬਰਬਾਨੀ॥ਸੁਨਿਜੈਜੈਜਨਨੂਬਨਠਨੀ ੧੯੮
॥੮॥ਸ੍ਰੀਮਧਿਜਪੁਰਪ੍ਰਵੇਸਪ੍ਰਭੁਕੀਨੋ॥ਚਾਰੁਚਮਤ੍ਰਾਕ੍ਰਿਤਚਹੁਚਕ
ਚੀਨੋ॥ਪੁਰਛਬਿਨਹਿਕਥਿਆਨੁਭਵਆਵੈ॥ਤਦਪਿਤਨਕਤਿਗਿਤ
ਗਕਿਸੁਨਾਵੈ॥੯॥ਪਚਅਪਰਰਾਗਪੂਰਥਾ॥ ॥ਸ੍ਰੀਸਿਰੂਅੰਤਮਤੀਗ
ਮਦਆਮੋਦਮੋਦਮਹਾਮਛੰਨੋ॥ਧੁਜਾਤਿਧੁਜਾਧੂਵਧਾਮਪ੍ਰਤਿਤਪਨੀ
ਜਤੋਰਨਛਬਿਬਛੰਨੋ॥ਪ੍ਰਤਿਪੌਰਿਠੌਰਹਿਠੌਰਮੰਗਲਕਲਸਕਲ
ਸਭੂਕੂਜਰੀ॥ਬਰਬਸਨਭੂਖਨਬ੍ਰਿਤਬਿਭੂਖਨਜੂਵਤਿਜੁਵਜਹਠ ੦
ਜਹੀਂ॥੧੦॥ਦੀਪਾਵਲੀਦੀਪਤਿਦਿਪਤਾਗਿਹਜਾਲਜਾਲਨਮੇਂਜ
ਗਾਂ॥ਜਗਾਮਗਾਤਧੂਪਨਧੂਮਧਾਵਤਮਨਧੂਪਨਧੂਮਤ੍ਰਨਮਗਾਂ॥ਪ੍ਰ
ਤਿਬਿਹਪਤਾਕਾਪਾਂਤਿਕਲਕਲਧੁਤਕਲਿਤਸੁਹਾਵਹੀ॥ਉਚਰੀਅ

CC-0 Punjab University Chandigarh. An eGangotri-Vaidika Bharara Initiative

ਯਾਪਰਸਤੁਯਾਣਤੁਗਤਿਜਛੁਯਾਛਬਿਛੁਵਗੀ॥੧੧॥ਤ੍ਰਾਪੁਰਖ੍ਹੁਦੇਸ
ਪਰੇਸਪਰੀਖਿਪ੍ਰਮੋਦਪੁਰਖ੍ਹਮਦਾਪਗੀਂ॥ਨਰਨੈਨਉਡਸਟ੍ਰਦੇਨਲੀਕ
ਜਨੈਨਰੇਰਨਮਗਲਭਗੀ॥ਗਿਹਕਰਮਤਕਿਨਿਪ੍ਰਿਜਨਕਰਮਤਕਿਨਿਖਿਜ
ਪਰਮਪ੍ਰੇਮਮਹਾਮਢੀ॥ਸਬਸਜਾਮਸੁੰਦਰਕਰਚਾਰਿਹਿੰਹੇਰਨਿਰਰਖਰਿ
ਜਹਰਮਨਰਢੀ॥੧੨॥ਮਨਭੂਲਿਬਰਖਤਿਭੂਲਅਤਿਅਨੁਕੂਲ
ਆਨੰਦਮੂਲਪੋ॥ਮਨਸੋਂਲਵਾਦ੍ਰਤਿਗਲੇਂਪੂਛਤਿਕੁਸਲਦ੍ਰਿਗਸੈਂਕ
ਨਸਥੈ॥ਹਰਿਪਤਨਿਪਕਰਨਿਪੋਖਿਪਰਮਪ੍ਰਮੋਦਪਾਇਕੈਂਅਗੀ॥
॥ਇਨਕੌਨਕਰਮਕਰੇਕਮਨਪਾਜੋਕਮਾਨਿਜਿਨਤੇਂਰਚੀ॥੧੩॥ਪ੍ਰ
ਰਲੋਕਸਬਅਵ੍ਰਲੋਕਿਆਵਨਪਰਮਪਾਵਨਪਾਇਕੋ॥ਲੇਲੇਮਿਲੇ
ਮੰਗਲਮਹਾਮੰਗਲਮਹਾਮਜਕਾਇਜੋ॥ਅੰਤਹਪੂਰਨਆਨੰਦਦੇਮੀ

CC-0 Punjab University Chandigarh. An eGangotri-Vaidika Bharara Initiative

ਤਹਪੂਰਨਪਾਇਸੋਹਰੀ॥ਤਹਾਂਵਾਸਿਜਨਨਹੁਲਾਸਰਿਪੁਪੁਨਿਪ੍ਰਬ ੧੯੯
ਪਰਮਪ੍ਰਮੁਦਭੁਗੀ॥੧੪॥ਆਈਉਮਗਿਆਨੰਦਕੰਦਾਹਿਲੇਲਪਕਿ
ਗਲਲਾਇਕੈ॥ਆਨੰਦਅੰਬੁਧਿਮਗਨਭਈਜਜੋਂਰੰਕਨੌਨਿਧਿਪਾ
ਇਕੈ॥ਪਿਤੁਸੁਸਾਸਹਰ੍ਯਾਬ੍ਰਤਿਜਨਕੇਜਗਜਿਜਨਪਗਬੰਦਨਕ
ਰਿਝ੍ਯੋਪਾਇਸੁਭੁਜ੍ਯਾਆਂਇਪ੍ਰਿਯਪਦਬੀਦਿਉਰਆਨੰਦਭੁਰੇ॥੧੫॥
॥ਕ੍ਰਿਸ੍ਨਾਕਰੈਕਲਾਕ੍ਰਿਸ੍ਨਪਤਨੀਪ੍ਰਗ੍ਯਜਨੀਪ੍ਰਿਯਪਲੋ॥ਸੋਰਭੁਸ
ਬਸਨਸ੍ਰਗਾਦਿਸੋਭਿਤਅੰਗਨਾਦਿਸੁਰੰਗਾਰਲੋ॥ਨ੍ਰਿਪਧਰਮਸੁਤਹਰ
ਸਰਮਦੈਹਰਿਸਰਮਦੈਰਾਖਤਭੁਏ॥ਸਹਸੈਨਸਾਨੁਗਸੁਤਿਜਸੈਤਤਸ
ਜਿਸਨੇਹਨਏਨਏ॥੧੬॥੨॥ਦੋਹਰਾ॥ ॥ਕਿਤਕਮਾਸਰਸਰਾਸਤਹਾਂਬ
ਸੇਸੁਜਨਸੁਖਦੈਨ॥ਚਢਿਬਾਹਨਬਿਹਰਤਬਿਪਿਨਸਸਖਸਸੈਨਸਰੈ

CC-0 Punjab University Chandigarh. An eGangotri-Vaidika Bharara Initiative

ਨਾ॥੧॥ਪਦਰਾਗਕਾਫੀ॥ ॥ਏਕਸਮੈਸਹਸਕਲਸਮਾਜਾ॥ਧਰਮਰਾ
ਜਸੁਤੁਸਭਾਸਤੁਜਾ॥ਹਰਿਹਿੰਹੇਰਿਬੋਲਨੋਬਿਨਤੀਕਰਿ॥ਸੁਨੋਕਮਨ
ਨਮਮਮਨਬਾਛਿਤਬਰ॥੧੭॥ਰਾਜਸੂਜਸਜਿਮਖਮੁਨਿਮਾਨਾ॥ਤੁ
੩ ਨੌਥਿਬੁਤਿਭੁਵਾਦੈਂਭਰਾਦਨਾ॥ਤਵਪਦਪਾਦੁਕਜੇਜਨਨਜਨਗੀ॥ਜੇਪ੍ਰ
ਨਿਤੇਈਂਭੁੰਭੁਜਨਜਜਨਰੀ॥੧੮॥ਤੇਭੁੰਭੁੰਭੁੰਜਨਕਰਿਭੂਰੀ॥ਲਹੈਪਰ
ਮਪਦਤਵਧਿਪ੍ਰਜਮੂਰੀ॥ਤਵਪਦਪੰਕਜਪ੍ਰਜਕਜੋਈਂ॥ਜਿਨਪ੍ਰਨਿਤਿ
ਨਕੀਸਰਨਨਸੋਈ॥੧੯॥ਤਿਨਿਦੇਖੁਨਕੀਦਸਾਦਿਖਾਵੈ॥ਨਿਜ
ਜਨਕਾਨਰਿਜਰਾਸਿਜਰਾਵੈ॥ਜਦਪਿਤੁਮੈਸਬਮੈਸਮਭਾਊ॥ਤਦ
ਪਿਸਾਧੁਸੁਰਸਰਿਸਸੁਭਾਊ॥੨੦॥ਜੋਸੁਨਿਹਰਿਨਰਵਰਵਰਬਾ
ਨੀ॥ਕਹਨੋਕਰੌਕੀਗਤਿਕਲਜਾਨੀ॥ਹਮਸਬਕਰਹਿਤਕਰਛਿਤਸੋਈ।

CC-0 Punjab University Chandigarh. An eGangotri-Vaidika Bharara Initiative

।।ਸੁਰਮੁਨਿਸੁਜਨਨਿਜਿਪਾਵਨਜੋਈ।।੨੧।।ਕਰੌਂਤੁਰਤਤਤੇਤਪਜਾਰੀ ੨੦੦
।।ਸਖਾਬਿਧਸਬਸੁਭੁਸਾਮਸਵਾਰੀ।।ਭੁਵਨਪਭੁਵਭੁਵਭਾਵਨਭ੍ਰਾਤਾ
।।ਤਵਤੇਬਿਜਯਜਬੀਰਬਿਖਯਾਤਾ।।੨੨।।ਹੌਂਪੁਨਿਅਜਿਤਜਿਤਜੋਤੈਜੋ
ਈ।।ਮਮਜਨਕੇਨਜਿਤੈਜਗਕੋਈ।।ਭੁਵਨਭਾਰਤੀਭਗਵਤਕੇਰੀ।।ਸੁਨਿ
ਕ੍ਰਿਪਾਰਖਜੋਹਿਯਹਿਤਹੇਰੀ।।੨੩।।ਤਬਭੇਜੇਭੂਜੈਹਿਤਭ੍ਰਾਤਾ।।ਆਏ
ਜੀਤਿਜਗਤਿਪਤਿਜਾਤਾ।।ਲਜਾਏਧਨਧਨਿਧਨਦਸਮਾਨਾ।।ਆਰਿ
ਅਜਾਤਅਰਚਨਅਧਿਕਾਨਾ।।੨੪।।ਅਜਿਤਜਰਾਸੁਤਸੁਨਿਨ੍ਰਿਪਸੋ
ਚਾ।।ਉਚਰਜੋਅਜਿਤਉਪਾਇਅਪੋਚਾ।।ਜੋਉਧਵਉਧਵਕ੍ਰਿਤਭਾਖਾ
।।ਸਜਨਸੁਮਜਨਅਘਅਭਿਲਾਖਾ।।੨੫।।ਭੀਮਭੀਮਅਰਜਨਸ
ਰਅਰਜੁਨ।।ਕਿਯੋਸੁਬੇਸਰਸਾ।।ਸੁਰਸਰਜਨਾ।।ਗਿਰਿਬ੍ਰਜਵਾਏਭੂਏ

CC-0 Punjab University Chandigarh. An eGangotri-Vaidika Bharara Initiative

ਨਦਰੂਪਾ।ਜਾਚਹੋਜੇਜਾਇਜਰਾਜਨਿਭੂਪਾ।੨੬।ਅਦ੍ਰਨਿਪਅਤਿਬਿ
ਅਰਬਿਅਤਿਆਏ।ਦੇਹੁਦਾਨਸਨਮਾਨਿਸੁਹਾਏ।ਜੇਤੇਸੇਵਕਿਨਦਾਨਿ
ਦਯਾਲਾ।ਤਿਨ੍ਹੈਅਦੇਜਨਤਨਧਨਮਾਲਾ।੨੭।ਬਿਤਬਯੁਬਾਸਬਿ
ਨਾਸਿਬਿਲੋਕੀ।ਲਹੈਨਜਸਕ੍ਵਅਨਾਸਿਅਸੋਕੀ।ਸੋਨਰਨਿੰਦਜਮੰ
ਦਮਤਿਮਾਨੋ।ਤਾਸੁਸੁਜਸਅਜਾਇਜਗਜਾਨੋ।੨੮।ਰੀਤਿਦੇਵਬ
ਲਿਹਰਿਚੰਦ੍ਰਾਦੀ।ਤਜਿਸਬਭੁਏਸੁਜਸਸੇਪਾਦੀ।ਤੇਸੇਇਭੁਵਜਸ
ਜਗਜਾਗਿਜੈਹੈ।ਹਮੈਨਿਦੇਵਦਾਨਜੋਦੈਹੈ।੨੯।ਰਹਿਨਿਪਚਤੁਰ
ਚਿਤੁਲਖਿਪਾਏ।ਛਿਤਿਸੁਰਛਦਮਛਿਤਿਛਿਪਿਛਾਏ।ਤਦਪਿਧ
ਰਮਬਿਤਧਰਮਬਿਚਾਰੀ।ਦਾਨਦੈਨਕੀਉਰਅਵਧਾਰੀ।੩੦।ਬਲਿ
ਬਲਿਛਲਿਹਰਿਥਿੰਡਬਿਚਾਰਜੋ।ਅਤਿਉਦਾਰਬਰਬਚਨਉਚਾਰ ੨੦

CC-0 Punjab University Chandigarh. An eGangotri-Vaidika Bharara Initiative

ਜੋਸ੍ਯਾਬਦੋਬਿਪ੍ਰਬਰਬਾਂਛਿਤਦੈਹੌ॥ਜਾਚਤਸਿਰਅਪਿਸਿਰਨਨਦੈਹੌਂ॥੩
੧॥ਸੁਨਿਮਾਗਧਬਚਬੋਲੇਮਾਧਵਾ॥ਦ੍ਵਿਜਰੂਪਧੈਰੇਗਮੈਛਮਾਧਵਾ॥ਹਮਰ
ਜਨਰਾਜੇਨਜਨਾਬਿਪ੍ਰਾ॥ਪ੍ਰਤਿਸੁਤਪਾਲਹੁਛਿਤਿਪਤਿਛਿਪ੍ਰਾ॥੩੨
॥ਸੁਨਿਨ੍ਰਿਪਹਸਜੋਕਹ੍ਯੋਤੁਮਕੋਰੋ॥ਕਪਟਰੂਦੇਵਖਨੇਬਪੁਜੋਰੋ॥ਸੁ
ਨਿਨ੍ਰਿਪਬਚਨਬਿਗਸਿਹਰਿਬੋਲੇ॥ਜਰਾਸੈਂਭੀਮਭੀਮਬਲਜੋਲੇ॥੩
੩॥ਜਹਿਅਰਜਨਅਰਜੁਨਅਭਿਧਾਨਾ॥ਹੈਂਹਰਿਤੌਅਰਿਜੋਜਗ
ਜਾਨਾ॥ਸੁਨਿਹਰਿਬਚਬਿਹਸ੍ਯੋਮਗਧੇਸਾ॥ਬੋਲ੍ਯੋਅਰੇਮੰਦਮੂਰ
ਖੇਸਾ॥੩੪॥ਕੈਤਵਕਿਤਵਰਾਜੋਨਹਿਤੇਰੋ॥ਭੁਜੋਜਦਪਿਜਦੁਕੁਲਬ
ਉਜੇਰੋ॥ਤਦਪਿਜੁਧਿਜੋਦਲਸੋਦੈਹੋ॥ਬਚਨਬਿਤਥਨਅਜਾਸਜ
ਗਲੈਹੌ॥੩੫॥ਤਉਨਤੋਹਿਭੀਰੁਸੋਂਭਿਰਿਹੌਂ॥ਬਿਜਯਅਸਮਬਲਸੋ

CC-0 Punjab University Chandigarh. An eGangotri-Vaidika Bharara Initiative

ਨਬਿਹਰਿਹੋਐਂਭੀਮਤੁਲਜਨਬਜਬਲਬ੍ਯਪਦਾਨਾ॥ਜਾਸੋਮਮਸਮਸਮਰ
ਸੁਹਾਨਾ॥੩੬॥ਜੌਂਗਹਿਰਿਵਾਦਾ॥ਭੁਭੁਬਿਚੈਂਭੀਮੋ॥ਕਰੀਦੂਸਰੀਨਿਜਕ
ਰਭੀਮੋ॥ਨਿਕਰਿਨਗਰਬਾਹਰਿਸਮਬਲਮੋ॥ਭ੍ਰਿਰੋਊਂਭ੍ਰੋਭੁਟਸਮਭੂ
ਜਬਲਮੋ॥੩੭॥ਮੰਡਲਚਿੜਬਿਚਿੜਨਚਰਹੀ॥ਦਹਨਬਾਏਂਨਟ
ਜਾਏਂਨਟਰਹੀ॥ਰਟਚਟਰਵ੍ਯਪਾਵਿਪਤਨ੍ਯਕਾਰਾ॥ਹੋਤਦੀਓਇਟ
ਟੈਤਪ੍ਰਹਾਰਾ॥੩੮॥ਬਾਹੁਬੇਗਐਂਗਐਂਗਨਮਾਹੀ॥ਲਗਤਗਦਾਦੂ
ਟੂਕਉਠਾਹੀ॥ਜਨੇਕਰਿਕੋਪਕਰੀਕਰਧਾਰੈ॥ਪ੍ਰਹਰਿਅਰਕਨਾਰਿ
ਨਕਰਿਰਿਡਾਰੈ॥੩੯॥ਗਦਾਹੀਨਭੁਏਹੀਨਨਬੀਰਾ॥ਕਰਤਪ੍ਰਹਰਨ
ਕਰਨਿਰਨਧੀਰਾ॥ਮੁਸਟਿਪ੍ਰਮਕਰਤਲਕਟੂਟਨਾ॥ਪਦਿਪ੍ਰਪਾਤਤੇਪ
ਭੁਖਪ੍ਰਮਾਨਾ॥੪੦॥ਸਮਸਿੰਘਾਬਲਓਜਉਜਾਗੇ॥ਕਰਤਸਮਰਨ

CC-0 Punjab University Chandigarh. An eGangotri-Vaidika Bharara Initiative

ਪਰਸਪਰਹਾਰੇ॥ਬਾਰਬੀਸਬਾਸਰਥਿਅਬੀਤੇ॥ਇਵਜੁਧੁਦੁਵਨਨਿ
ਸਿਰਹੈਸਪ੍ਰੀਤੇ॥੪੧॥ਕਬਹੁੰਬ੍ਰਿਕੋਦਰਦਾਸੋਦਰਪ੍ਰਤਿ॥ਕਹੀਨਰਹੀ
ਕਹੀਨਰਹੀਸਤ੍ਰਿਮੋਮੈਅਤਿ॥ਜਰਾਸੁਤਿਤਜੀਤਤੇਨਹਿਜਾਈ॥ਸ੍ਰ
ਨ ਲਿਜਨਾਰਦਸੰਕ੍ਰਿਜਨਾਈ॥੪੨॥ਜਰਾਸੁਤਨਜੀਵਨਅਰਿਕੇਰੋ॥ਜਾ
ਨਤਹਰਿਨਅਪਰਨਰਹੇਰੋ॥ਸਮਰਸਮੈਸਿਰਗਾਸਮੁਝਾਈ॥ਗਹਿਤਰੁ
ਡਾਰਿਪਾਰਿਦਿਧਰਾਈ॥੪੩॥ਸੋਲਖਿਭੀਮਭੀਮਭੁਜਕਾਰੀ॥ਅਰਿਕੀ
ਦੇਹਦਾਰਿਮਹਿਮਾਰੀ॥ਹਾਹਾਕਾਰਭਯੋਭੂਇਭਾਰੀ॥ਮਗਧਮਹੀਸਮ
ਰਨਮਨਧਾਰੀ॥੪੪॥ਅਰਜੁਨਅਰਜੁਨਸਖਸੁਖਸਾਨੋ॥ਭੀਮਹਿਤੇ
ਟਿਹਿਜੇਹਰਖਾਨੋ॥ਸਤ੍ਰੁਸੁਵਨਸਹਿਦੇਵਸੁਜਾਨਾ॥ਕਿਜਤਿਹਿਅਭਿ
ਖਿੰਚਨਭਗਵਾਨਾ॥੪੫॥ਦੋਹਰਾ॥ ॥ਨਰਪਤਿਨਿਕਰਨਿਰੁੱਧਜੇਕਰੇ

CC-0 Punjab University Chandigarh. An eGangotri-Vaidika Bharara Initiative

ਜੁੰਧਮੈਜੀਤ੍ਯੋ॥ਮਾਂਗਧਨੈਮੋਚਨਕਿਜੇਤੇਹਰਿਹਰਿਆਰਿਬੀਤਿ॥੧॥
॥ਪਦਰਾਗਧਨਾਸਰੀ॥ ॥ਗਿਰਿਤ੍ਰੈਨਿਤੇਛੌਲਿਪਨਿਕਰਿਤੇਨਿਕ
ਰਿਜਬਬਾਹਰਿਭੁਏ॥ਤਨੁਮਲਿਨਮਲਿਨਨਿਰੋਲਦੁਖਿਤਅਤੇਲਤੋ
ਕਨਲੀਖਲਏ॥ਛੁਤਛਾਮਬਦਨਬਿਰਾਮਾਤਿਨਕੋਮਨਾਮਪਲਾੜ੍ਹਕ
ਪਬਿਪਰੇ॥ਪਟਪਿਯਰਪਰਸ੍ਰੀਬਤਬਰਬਾਰਿਜਾਬਿਲੋਚਨਉਰਅਰੇ
ਖੁਧ੍ਯਾ॥ਸ੍ਰੀਦਰਬਦਨਭ੍ਰਿਕੁਲਕਪੋਲਨਿਮਕਰਮਕਰਨਿਞਲਮਲੋ॥ਸਿਰਕ
ਲਕਿਰੀਟਮੁਕਟਕਠਾਕਲਿਤਕੰਕਨਕਰਭੁਲੋ॥ਕਰਕੰਜਕਟਿਕਟਿਸੂਤ
ਮੰਜੁਬਿਸਾਲਮਾਲਬਨੀਬਨੀ॥ਭੁਜਚਾਰਿਧਾਰਿਸੁਸੰਖਸਾਰਸਗਦਾਆ
ਰਿਗਦਆਰਿਅਨੀ॥ ੪੭ ॥ਇਮਿਪੇਖਿਪ੍ਰਭੁਹਿਪ੍ਰਸੰਨਹ੍ਵੈਪਰਪ੍ਰੇਮਮਗਿ
ਪਾਇਨਪਰੇ॥ਪ੍ਰਿਯਚਰਸਤੇਂਵੁਖਦਰਸਦਹਿਬੋਲੇਬਚਨਭ੍ਰਾਇਨਭ

CC-0 Punjab University Chandigarh. An eGangotri-Vaidika Bharara Initiative

ਰੋ॥ਹੇਦੇਵਦੇਵਪਰੇਸਪਰਮਪ੍ਰਪੰਨਿਆਰਤਿਹਰਹਰੋ॥ਤ੍ਰਹਿਪ੍ਰਨਹਪ੍ਰਨ
ਹਪ੍ਰਨਾ॥ਪ੍ਰਭੋਪ੍ਰਪਾਹਿਪਰਮਆਪਦਵਪਰੋ॥੪੮॥ਮਗਧੇਸਕੋਨਹਿਦੇਸਕ
ਰੁਨਾਕੋਸਤ੍ਰਮਕਰੁਨਾਕਰੀ॥ਜਹਰਾਜਮਦਅੰਧਰਾਨਕੋਮਦਅੰਧਤਾ
ਜੁਹਰੇਹਰੀ॥ਨਰਪਤ੍ਰਦ੍ਰਰਮਦਨਧੰਨਰਨਮ੍ਰਣਸ੍ਰੇਯਸਕੀਪਰੋ॥ਤ
ਵਸੋਹਮਾਯਾਅੰਧਦ੍ਰੈਅਸ੍ਰਵਨਮੇਧ੍ਰਵਮਤਿਧਰੋ॥੪੯॥ਮ੍ਰਿਗਤ੍ਰਿਸਨਕੇ
ਮ੍ਰਿਗਾਮ੍ਰਢਜੋਜਲਜਾਨਿਜਲਤਨਤਿਹਿਜਗੋਤ੍ਰਜੋਨਰਨਰੋਤਰਨੀ
ਰਮਤਿਮਾਯਾਹਿਅਮਾਯਾਮਜਲਹੈ॥ਹਮਦ੍ਰਹਰੇਸ੍ਰੀਮਦਖਿਨਸ੍ਰਤ੍ਰਿ
ਸਦ੍ਰਸਭ੍ਰਏਪ੍ਰਰਾ॥ਪਾਤਨਪਰਸਪਰਕਰਤਪ੍ਰਹਰਤਪ੍ਰਜਹਿਧਰਿਨਿਰ
ਦਯਸ੍ਰਰਾ॥੪੦॥ਤਵਕਾਲਕਾਜਹਿਨਹਿਗਨੋਜੋਭ੍ਰਨੋਭ੍ਰਯਦਾਇ
ਕਸਥੈ॥ਤ੍ਰਾਨੈਹਰੇਸਬਸ੍ਰਖਹਰੇਜਬਤਵਭ੍ਰਜਨਭ੍ਰਾਜੋਤਬੈ॥ਤਾਤੇਨਅਬ

CC-0 Punjab University Chandigarh. An eGangotri-Vaidika Bharara Initiative

ਤਜਿਤਦਭੁਜਨਭੁੰਦੈਭੁਦਨਭੂਭੁਜਭੁਯੋ॥ਪੁਨਿਦੇਹਹੂਗਦਦਗੋਹਨੇਹਨਨ
ਕਭੂੰਨਹਿਨਿਤਨਸੋ॥੫੧॥ਤਿੰਹਿਹੇਤਹਰਿਆਪਹਿਅਨੁਗ੍ਰਹਕਰਿਇਹੈਬਰ
ਦੀਜਿਯੋ॥ਤੁਮਰੇਭੁਜਨਭੂਲੇਨਭੁਗਵਨਨਜਗਤਜੌਲੌਜੀਜਿਯੋ॥ਸ੍ਰੀ
ਕ੍ਰਿਸ਼ਨਕਮਨਨਮੋਨਮੋਬਸੁਦੇਵਸੁਵਨਨਮੋਨਮੋ॥ਪ੍ਰਮੇਸਪ੍ਰਨਤਕਲੇਸ
ਹਰਗੋਬਿੰਦਦਬੰਦਨਨਮੋਨਮੋ॥੫੨॥ਇਹਿਭਾਂਤਿਭੂਪਨਿਭਗਤਿਭ੍ਰਿਤਭ
ਰਤਿਭੁਗਵਤਪ੍ਰਤਿਭਨੀ॥ਸੁਨਿਦੈਪ੍ਰਸੰਨਪ੍ਰਪੰਨਪਾਲਕ੍ਰਿਪਾਲਬੋਲੇ
ਬ੍ਰਜਧਨੀ॥ਮਮਭਗਤਿਭਾਈਜੋਤੁਮੈਸੋਭੂਪਭਾਂਤਿਭਲੀਲਗੋ॥ਤੁਮਸਤਜੀ
ਸੀਹੌਸਬੇਜੁਪ੍ਰਭੂਤੂਉਨਮਾਦਕਕਗੋ॥੫੩॥ਹੌਂਜਨਦੁਖਐਬੇਨੁਰਾਵਨ
ਨਰਕਆਦਿਅਨੇਕਹੀ॥ਕਿਲਕਰੋਭ੍ਰਿਸਿਤਭੁਰਸੀਮਦਦੈਅਮਿਤਅਬਿ
ਬੇਕਹੀ॥ਜੋਜਾਨਿਸੁਨੈਸੁਜਾਨਤਜਿਅਭਿਮਾਨਤੁਮਤਨੁਆਦਿਕੋ॥ਮਮ

CC-0 Punjab University Chandigarh. An eGangotri-Vaidika Bharara Initiative

ਜਜਨਜਗਜਨਸੋਂਕਰੈਪਾਲਨਪ੍ਰਜਾਧਰਮਾਦਿਕੋ॥੫੫॥ਮਨਕੋਮਨ
ਨਸੋਂਮਾਂਹਿਕਾਰਿਤਨੁਅੰਤਸਮਪਦਪਾਇਓ॥ਇਮਿਬਾਦਿਬਹੁਰਿਸਧਦੇਵ
ਸੋਂਸਨਮਾਨਕਮਨਕਰਾਇਓ॥ਅਵਨਿਪਉਚਿਤਬਰਬਸਨਭੂਖਨਭੂ ੦
ਜਭੁਵਨਪਠੈਦਏ॥ਹਰਿਸੁਜਸਗਾਵਤਸੁਨਤਸਦਾਮਨਸਕਲਸੁਕਸ
ਚਮਨਗਏ॥੫੬॥ਦੋਹਾ॥ ॥ਤਬਬਾਮਨੇਗਜਰਾਜਗਤਿਪ੍ਰਿਯਪੂਰ
ਪ੍ਰਤਿਪ੍ਰਿਯਪਾਇ॥ਨ੍ਰਿਪਾਗਿਬਿਜੈਸਗਾਬਿਜੈਸਖਾਬਿਜੈਸੁਨਾਈਆਇ॥
॥੫੭॥ਧਰਮਰਾਇਸੁਨਿਮਰਮਜੋਂਸਰਮਸਨੇਸਤ੍ਰਾਇ॥ਹਰਿਅਨੁਕਪਨ
ਕਲਨਕਰਿਹਰਖੇਆਂਸਅਤ੍ਰਾਇ॥੫੮॥੨੪॥ਪਦਰਾਗਜੈਨਾਦਿਤੀ॥
॥ ॥ਜਰਾਸੁਵਨਕੌਸਮਨਸੁਹਾਯੋ॥ਧਰਮਸੁਵਨਸੁਚਸੋਚਾਸਿਰਾਜੋ॥
॥ਸੋਅਨੁਭਾਵਅਜਨਕੋਜਾਨੀ॥ਸ੍ਰੈਬਿਨੀਤਬੋਲੇਜੋਬਰਬਾਨੀ॥੫੭॥ਸੁ

CC-0 Punjab University Chandigarh. An eGangotri-Vaidika Bharara Initiative

ਨੈਸਰਬਸ੍ਵਾਮਿਨਕੇਸ੍ਵਾਮੀ।ਜਾਕੇਅਜਅਰੀਸਅਨੁਰਾਗਾਮੀ।।ਸੋਮਮਅ
ਨੁਸਾਸਨਅਨੁਸਾਰੀ।ਜਾਂਤੇਹੋਹਰਿਹਸੀਹਮਾਰੀ।।੫੮।।ਜਦਪਿਅਹਰ
ਅਨੁਰਾਗਤਿਤੁਹਿਤ੍ਵਾਵੈ।ਹਮੇਤਚਾਪਿਲਾਜਅਤਿਆਵੈ।।ਸੁਨਿਹਰਿਹਸਿ
ਬੋਲੇਸੁਨਿਰਾਜਾ।।ਮੁਨਿਵਰਬਰਨਕਰੋਕਲਕਾਜਾ।।੫੯।।ਸੁਨਿਬਰੇ
ਸਬਰਾਬਿਪ੍ਰਬੁਲਾਏ।ਬ੍ਰਹਮਰਾਜਰਿਖਿਸੁਨਿਸਬਆਏ।।ਬਨਾਸਬਸਿ
ਸਟਪਰਾਸਰਪਾਵਨ।।ਕਿਨ੍ਰਕਵਖਕਸਜਪਕਿਯਆਵਨ।।੬੦।।ਬਾਮਦੇ
ਵਬਿਸ੍ਵਤਵੈਸੰਪਾਯਨਾ।ਸੁਮਤਿਸੁਮੰਤਸੁਮੰਤ੍ਰਪਰਾਯਨਾ।ਭੁਰਦ੍ਵਾਜਾਬ੍ਰਿਗੁ
ਭਾਵਨਰਾਮਾ।।ਅਸਿਤਅਥਰਬਆਸੁਰੀਨਾਮਾ।।੬੧।।
।।ਬੀਤਿਹੋੜਬਰਬਿਸ੍ਵਾਮਿਤ੍ਰਾ।।ਬੀਰਸੇਨ
ਬਦਿਬਚਨਬਿਚਿਤ੍ਰਾ।ਗੌਤਮਗਾਰਗਾਧੌਮਜਾਧਿਤਿਪਰਤਾ।।

CC-0 Punjab University Chandigarh. An eGangotri-Vaidika Bharara Initiative

ਕ੍ਰਤੁਅਕ੍ਰਿਤਯੁਨਤ੍ਰਿਤਤਾਮਤਰਤਾ॥੯੨॥ਅਸੁੰਛਿਦੇਮੈਤ੍ਰੇਜਮਹਾਨਾ॥ਚਰ
ਵਨਚਤੁਰਪ੍ਰਨਿਪੇਲਯ੍ਰਮਾਨਾ॥ਇਨਤੇਆਦਿਕਔਰਅਨੇਕਾ॥ਬਰੇਬਿਪ੍ਰ
ਬਰਬਿਮਲਬਿਬੇਕਾ॥੯੩॥ਭੀਖਮਾਦਿਕੌਰਵਗਕਰਾਏ॥ਅਪਰਅਪਰ
ਅਵਨਿਪਆਪਿਆਏ॥ਤਬੈਹੋਮਹਲਕਲਕਰਧਰਿਕੈਂ॥ਸਧਮਹਿਮਾਤਿ
ਸੁਰਬਰਖਨਕਰਿਕੈਂ॥੯੪॥ਨਰਦੇਵਹਿਦੀਛਦੈਦੀਨੀ॥ਸਗਰਿਸਾਮ
ਸੁਵਰਨਸਜਿਕੀਨੀ॥ਕਪਤਿਕੁਬੇਰਨਬੇਕ੍ਰਤੁਜੈਸੋ॥ਭਏਜਾਮੇਸਬ
ਬੈਭਵਦੇਸੋ॥੯੫॥ਲੋਕਪ੍ਰਸਿੱਧਸਗਨਰੀਪਰਬਾ॥ਆਏਅਜਾਸਿਵ
ਵਿਸੁਰਸਰਬਾ॥ਪੇਖਤਪੰਡੁਪੁਤ੍ਰਮਖਮਹਿਮਾ॥ਸਬਕੀਭਈਸੰਦਮੁਖ
ਮਹਿਮਾ॥੯੬॥ਭਏਬਿਸਮਿਤਬਿਲੋਕਿਬਿਬੁਧੇਸਾ॥ਪਰਖਓਪਰਗਿਪ੍ਰ
ਜਤਮਪਰਮੇਸਾ॥ਹਰਿਪ੍ਰਿਜਪਰਮਪਰਖਿਆਰਿਖਿਰਾਜਨਾ॥ਜਨਪ

CC-0 Punjab University Chandigarh. An eGangotri-Vaidika Bharara Initiative

ਗਿੰਜਾਜਨੋਸੁਮਖਸੁਖਾਜਨ॥੬੭॥ਸੋਮਅਤ੍ਰਿਸਵਨਅਵਸਰਆਜੋਤ
ਬਨ੍ਹਿਪਖ੍ਰੁਜਨਸਾਜਸਜਾਜੋ॥ਭ੍ਰਜੈਸੀਦੇਹਸਦਸਜਨਆਂਗੀ॥ਖ੍ਰੁਜਨਪਾ
ਭ੍ਰਖ੍ਰਬਮਕੋਆਗੀ॥੬੮॥ਸਬਸੁਮਤਿਨਨਿਦੇਹਸਿਰਾਜੋ॥ਤਬਸਰਦੇਵ
ਦੇਵਦਿਖਰਾਜੋ॥ਅਚਰਜੁਤਅਤ੍ਰਿਪਨੁਆਗਮਰਾਜੋ॥ਬ੍ਰਿਖਪਬਰਨ
ਬਰਿਬੇਦਬਤਾਜੋ॥੬੯॥ਸਰਬਦੇਵਮਜਦੀਨਦਯਾਲਾ॥ਜਜਨਜੋ
ਜੋਜੋਜਦੁਖਲਾ॥ਸੁਨਿਸਹਦੇਵਸੁਬਚਸਰਦੇਵਾ॥ਸਰਮਹਿਦੇਵਸੁ
ਦਿਤਮਹਿਦੇਵਾ॥੭੦॥ਧਰਨਿਗਗਨਪਨਿਪਨਿਪ੍ਰਨਿਧਾਈ॥ਜੋਇ
ਜਨੇਸਜਜੇਜਦੁਰਾਈ॥ਬਿਬਿਧਬਸਨਭੂਖਨਭੂਲਭੂਜੋ॥ਹਰਿਹਰ
ਹਰਜੈਜੈਰਵਰਾਜੇ॥੭੧॥ਨਮੋਨਾਦਨਾਦਿਤਨਭੁਧਰਨੀ॥ਸੁਮਨਸਬ੍ਰਿ
ਸ੍ਰਿਸਰੀਸਮਸਰਨੀ॥ਪਰਮਪ੍ਰੇਮਦਸਧਨਮਨਛਾਜੋ॥ਸੋਸਠਸਿਸੁਮ

CC-0 Punjab University Chandigarh. An eGangotri-Vaidika Bharara Initiative

ਲੈਨਸੁਹਾਯੋ॥੧੨॥ਸੁਨਿਬ੍ਰਿਜਨਾਰਿਕ੍ਰਿਸ਼ਨਅਹਿਨਾਂਸ਼ੀ॥ਭ੍ਰਯੋਮੰਨ੍ਰਾਮੀ
ਤ੍ਰਿਤਸੁਮਹਾਸ਼ੀ॥ਉਠਿਆਸਨਤੇਅਮਿਤਅਮਰਖੀ॥ਬੋਲ੍ਯੋਬਚਨਬਿਖ
ਮਾਬਿਖਬਰਖੀ॥੧੩॥ਭ੍ਰਜਾਉਠਾਇਉਦੋਤਅਭਾਗਾ॥ਪ੍ਰਭੁਹਿੰਪਰੁਖਬਚ
ਪ੍ਰਹਰਨਲਾਗਾ॥ਕਾਲਦੁਰਭੁਜਪਸਤਿਸ੍ਰੁਤਿਗਾਯੋ॥ਜਿਨਬ੍ਰਪਾਖ੍ਰਿਪਨ
ਬੋਧਬ੍ਰਿਤਾਯੋ॥੧੪॥ਬਾਲ੍ਯਬਚਨਸੁਨਿਬ੍ਰੁੱਧਿਬਿਨਾਸੀ॥ਪਾੜ੍ਹਅਪਾਰ
ਪ੍ਰਤੀਤਨਭਾਸੀ॥ਤਪਬਿਦ੍ਯਾਬ੍ਰਤਬ੍ਰਿਤਬਿਰਾਜੀ॥ਬ੍ਰਹਮਬ੍ਰਹਮਬਿਦਅ
ਮਦਅਮਾਨੀ॥੧੫॥ਪਰਮਪੂਜਨਪਰਮਰਿਖਿਪ੍ਰਧਾਨਾ॥ਦ੍ਵਮਲਜਗਤਜਿ
ਨਕਰਜਸਜਾਨਾ॥ਤਜਿਤਜਿਤਿਨੈਤਪਾਇਬਿਹੀਨਾ॥ਪੂਜਨਾਰਿਕ੍ਰਿਸ਼ਨਕੁਲ
ਧੰਸਨਕੀਨਾ॥੧੬॥ਜਿਨੌਕਾਕਹਿੰਕੂਤਭਾਗਭ੍ਰਗਾਯੋ॥ਤਿਬਾਅਸਿਤਅਰ
ਚਨਅਨਭਾਯੋ॥ਬਰਨਾਸ੍ਰਮਕੁਲਬਿਗਤਅਭੀਰਾ॥ਸਰਬਧਰਮਸ੍ਰ

CC-0 Punjab University Chandigarh. An eGangotri-Vaidika Bharara Initiative

ਰਉਂਸਨਧੀਰਾ॥੭੭॥ਭੈਰਵਗਤਿਬਿਨਗੁਨਗਨਜੋਈ॥ਪੂਜਨਪਾਵ
ਰਨਪਰਖਓਸੋਈ॥ਕੁਲਜਜਾਤਿਜਿਨਕੌਸਬਸਾਧੋਜੋ॥ਅਰਚਨੀ
ਧਅਮਿਤਿਨਤਿਹਿਬਾਪਜੋ॥੭੮॥ਜੋਨਿਤਬਿਬਾਪਾਨਰਤਰਹਈ
ਕਿਮਿਅਭਿਅਰਚਨਅਰੁੱਸਅਹਈ॥ਤਜਾਗਾਸੁਦੇਸਕੁਦੇਸਾਨਿਵ
ਸੀ॥ਦਸਨੁਦੂਰਗਾਰਤਿਪੂਜਾਪ੍ਰਨਾਸੀ॥੭੯॥ਇਹਿਬਿਧਿਕੇਬਹੁ
ਬਚਨਅਭੁਤਾ॥ਬੋਲਤਜੋਹਰਿਗਿਹਿਅਭੁਗਾਅਭੁਤਾ॥ਸੁਨਿਸੁਨਛੂਤਿ
ਤਭਏਭੁਗਵਾਨਾ॥ਸੁਨਿਸੁਨਸਿਵਸੁਨਸਿਪਸਮਾਨਾ॥੮੦॥
॥ਸੁਨਤਿਸਭਾਸਦਸ੍ਰੀਪਤਿਨਿੰਦਾ॥ਕਾਨਿਪਧਾਇਧਾਇਗਏਬਿੰ
ਦਾ॥ਨਿੰਦਾਭੁਗਵਤਭਗਵਤਜਨਕੀ॥ਸੁਨਤਸਰੈਂਸਿਤਿਨਰਨਰ
ਕਨਕੀ॥੮੧॥ਪੰਡੁਪੁਤਬਪਗਮਪ੍ਰਕੋਪੋ॥ਅਪਬਨਿਪਨਅ

CC-0 Punjab University Chandigarh. An eGangotri-Vaidika Bharara Initiative

ਪਿਆਨ੍ਹਧਰਿਓ।ਚੇਦਿਪਹਨਨਹੇਤਸਬਧਾਏ।ਤਿਹੂੰਸੰਭ੍ਰਾਰਸਿ
ਤਸਸ੍ਰੂਊਠਾਏ।੮੨।ਨਰਹਰਿਨ੍ਰਿਪਨਨਿਵਾਰਨਕਰਿਕੈਂ।ਲਿਯ
ਅਰਿਸੋਂਅਰਿਕੈ।ਸਿਰਹਰਿਕੈ।ਜੈਜੈਸਬਦਸਰਬੋਸਬਲੋਕਨਾਰ
ਗਿਸਿਸੁਪਾਲਕਾਲਅਵਲੋਕਨਾ।੮੩।ਤਾਸੁਤੇਜਪ੍ਰਵਿਸ੍ਯੋਪ੍ਰਭੂ
ਤਨਮੋਂ।ਤਹ੍ਰਿਤਤੇਜਜਨੋਂਸੈਂਪਨਪਨਮੋ।ਤਿਹਿਹੇਰਤਹਰਹਰੇ
ਕਾਨੇ।ਵਤਮਲਬੈਰਿਅਜਨਨਜਿਪਜਾਨੇ।੮੪।ਤਬਆਨਿਦਊਰੇ
ਸਬਓਰਾ।ਨ੍ਰਿਪਦਿਜਦਾਨਦ੍ਵਿਜਾਨਨਬੋਰਾ।ਪੁਨਿਅਵਭ੍ਰਿਥਸਨ
ਨਨ੍ਰਿਪਕੀਨੋ।ਸਾਦਰਸਬਹਿੰਸਬੈਸੁਖਦੀਨੋ।੮੫।ਕਰਿਕੂਤੁਕ
ਜਕੋਊਕਅਹਰਹਿਕੈ।ਹਰਿਊਗਏਗ੍ਰਿਹਨ੍ਰਿਪਨਤਿਲਕਿਕੈਂ।ਸ੍ਰੀ
ਸੁਕਕਪੈਕੰਕਜ੍ਯੋਇਤਿਹਾਸਾ।ਵਿਪ੍ਰਬਚਨਹਰਿਅਨੁਗਾਬਿਨਾ

CC-0 Punjab University Chandigarh. An eGangotri-Vaidika Bharara Initiative

ਸਾਤੀਨਜਨਮਪਾਛੈਪੁਨਿਪਾਵਨ॥ਨਿਜਪ੍ਰਭੁਪਰਪਦਵਪਾ
ਵਨਪਾਵਨ॥੮੬॥ਰਾਜਸੂਜਮਖਹੇਜੋਜੋਜਨ॥ਭੂਏਸਬਸੁਖੀ
ਬਿਨਦੂਰਜੋਧਨ॥ਸੋਨਸਹਸਕਨੈਸ੍ਰੀਸੁਸਢੀਤਾ॥ਪਾਂਡੂਸੁਤਨਕੀ
ਸੁਰਗੁਰਕੀਤਾ॥੮੭॥ਦੋਹਾ॥ ॥ਕ੍ਰਿਸ੍ਨਕਰਨਕਮਲੀਜਕੁਲ
ਕਹੋਨੇਜੂਕ੍ਰਤੁਤ੍ਰਿਤਿਆਦਿ॥ਸੁਨੈਪਢੈਜੋਪਾਇਹੈਪ੍ਰਭੁਪਦਧ
ਕ੍ਰਿਤਿਪਰਾਇ॥੧॥ਜਹਸੁਕਥਾਸੁਨਿਸ੍ਰੀਸੁਕਹਿਪ੍ਰਨਿਪੂਛੋ
ਨਰਰਾਇ॥ਕ੍ਰਤੁਕਲਮੇਕਾਰਨਕਹੋਂਕਸੋਕੋਪੈਜੋਕੁਰੁਰਾਇ॥੮
੨॥ ॥ ॥ ॥
॥ ॥ਪਦਰਾਗ੍ਰਪੂਰਬੀ॥ ॥ਸੁਨਿਸੁਕਕਹੈਮਹਾਮਖਮਾਹੀ॥
॥ਸਬਬਾਂਧਵਅਧਿਕਾਰਿਜਆਹੀ॥ਭੀਮਮਹਾਨਸਕੇਅ

CC-0 Punjab University Chandigarh. An eGangotri-Vaidika Bharara Initiative

ਅਧਿਕਾਰੀ॥ਭੁਜੇਸੁਦ੍ਰਿੜਜੇਧਨਧਨਧਾਰੀ॥੮੯॥ਪਰਮ੍ਰਜਨਸਾਧਕਸ
ਹਰੇਵਾ॥ਨਲਸਕਲਸਾਮਗ੍ਰਿਸੁਦੇਵਾ॥ਸਤਸੇਵਨਅਰਜੁਨਅਧਿਕਾ
ਰੀ॥ਸ੍ਰੀਸਸੇਵਪਗਧੋਵਨਧਾਰੀ॥੯੦॥ਦ੍ਰੁਪਦਪ੍ਰਿਤਿਪਰੁਸਨਪ੍ਰਤਿਪਾਲਾ
॥ਦਾਨਕਰਨਮੇਕਰਨਕ੍ਰਿਪਾਲਾ॥ਸਾਤਜਕਬਿਦੁਰਆਦਿਜੇਨਾ॥ਕ੍ਰਤੁ
ਮੇਕਿਯੇਕਰਮਕ੍ਰਿਤਨਾਨਾ॥੯੧॥ਇਹਿਪ੍ਰਕਾਰਕ੍ਰਤੁਵਰਕਰਰਾਜਾ॥ਪੁਨਿ
ਅਵਭ੍ਰਿਥਹਿਤਸਾਜਿਸਮਾਜਾ॥ਗਮਨੇਸੁਰਸਰਿਸਬਨਸਮੇਤਾ॥ਕਹਜੇਨ
ਗਾਜੇਭੁਜੇਸੁਖਜੇਤਾ॥੯੨॥ਦੁੰਦਭਿਸਿਖੀਮ੍ਰਿਦੰਗਮਹਾਨਾ॥ਬਾਜੇਬਾਜੇ
ਬਿਬਿਧਬਿਧਾਨਾ॥ਨਾਚਤਨਟੀਜਟੀਗੁਨਰੂਪਾ॥ਗੁਨਗਨਗਾਵਤ
ਗਾਨਅਨੂਪਾ॥੯੩॥ਬੀਨਾਬੇਨੁਤਾਲਤਲਤਾਰਾ॥ਸਰੋਜੇਸਰਬਾਲੈਂ
ਸਭ੍ਰਸੁਸਾਰਾ॥ਧ੍ਵਜਪਤਾਕਚਜਚਰਚਿਤਛਿੜਾ॥ਰਾਜਤਰਥਗਜਬ

CC-0 Punjab University Chandigarh. An eGangotri-Vaidika Bharara Initiative

ਜਿਬਿਚਿਤ੍ਰ॥੯੪॥ਭੂਟਭੂਖਨਭੂਖਿਤਭਲਿਭਾਂਤੀ॥ਜਨੁਬਹੁਬਨੀਬ
ਸੰਤਬਰਾਤੀ॥ਕੁਰੂਕੈਕਯਕੋਸਲਕਿਬੋਜਾ॥ਚਲੇਕਰਤਕੀਂਪਤਭੂਤੇ
ਜਾ॥੯੫॥ਕਰਤਾਦਿਕ੍ਰਸੂਤਿਪੋਖਘਨੇਰੇ॥ਗਾਵਤਭੂਾਨਗਾਇਕਬ
ਹੁਕੇਰੇ॥ਬਰਸਤਸੁਮਨਸਸੁਮਨਸਸਗਰੇ॥ਸਿਸਬਹੁਰਾਰਨਬਗਰਨ
ਬਗਰੇ॥੯੬॥ਬਸਨਬਿਭੂਖਨਭੂਖਿਤਭਾਮਾ॥ਸਿਰਿਤਿਰਸਰੋਰਸਰ
ਸਧਾਮਾ॥ਲਿਪਤਿਰਿਦਨਬੰਦਨਰੌਰੀ॥ਬਿਲਸਤਿਬਿਬਿਧਬਿਲਾਸ
ਨਥੋਰੀ॥੯੭॥ਹੋਰੀਇਵਬਰਸਤਿਬਰਜੋਰੀ॥ਪਿਚਕਾਰਿਨਝਾਰਿਨ
ਰੰਗਰੋਰੀ॥ਜੋਹਸਪਤਨਿਆਸਪਤਨਰਾਜਾ॥ਕ੍ਰਿਜਨਕਲਿਤਕ੍ਰਤੂ
ਰਾਜਿਵਰਾਜਾ॥੯੮॥ਸਬਿਧਸਨਾਨਸੁਰਸਰਿਤਕੀਨਾ॥ਭੇਦਿਵਿਦੂ
ਦੁਭਿਨਾਦਨਵੀਨਾ॥ਪੁਹੁਪਪ੍ਰਵਰਖਬਹੁਰਿਬਹੁਬਰਖੀ॥ਭਇਦੇਵ

CC-0 Punjab University Chandigarh. An eGangotri-Vaidika Bharara Initiative

ਗਿਖਿਪਿਤਰਘੁਹਰਖੀ॥੯੯॥ਸਬਨਸਨਾਨਸਨਰਵਰਕੀਨੋ॥ਮਹਾ
ਦੋਖਦਲਦਾਲਿਦਾਲਿਦੀਨੋ॥ਪੁਨਿਨਰਮਨਿਨਵਬਸਨਬਿਧਾਰੀ
॥ਦੀਨੇਦਾਨਭੂਸੁਰਨਿਭਾਰੀ॥੧੦੦॥ਜੇਜੇਜੂਰੇਜਾਗਮੇਨਨਾ॥ਦੈਦੈਸਬ
ਨਾਥਿਬਿਧਿਪਾਂਯਪਧਨਾ॥ਬਿਦਾਕੀਯੋਨ੍ਰਿਪੁਨੀਤਿਨਿਧਾਨਾ॥ਸਬਬਿਧਿਸ
ਥਰਰਬਰਿਸਨਮਾਨਾ॥੧੦੧॥ਭੂਵਨਬਸਨਭੂਖਨਭੂਲਭੂਨੋ॥ਗਏਭੂ
ਵਨਭੂਪਾਲਸਭੁਜਨੋ॥ਸਬਨਰਨਾਰਿਸਾਰਸੁੱਖਸਾਨੋ॥ਕੁਤੁਕਲਕੀਰ
ਤਿਕਾਰਿਨਅਘਾਨੋ॥੧੦੨॥ਧਰਮਸੁਵਨਕਰਿਕਰਮਮਹਾਨਾ॥ਭੁਜੇ
ਮੁਦਿਤਭਾਵਿਤਭਗਵਾਨਾ॥ਇਕਸਮੇਸੁਰੇਸਸਰਸਾਈ॥ਭੂਪਤਿਬਿਭੁ
ਵਭਵਾਦਿਕਭੁਾਈ॥੧੦੩॥ਅੰਤਹਪੁਰਅਨਿਤਸ੍ਰੀਸਾਨਾ॥ਦੇਖਤਦੂਰ
ਜੋਧਨਦੂਖਮਾਨਾ॥ਮਜਸਗਜਿਤਸੁਭਸਭਾ॥ਸਭਾਜਾ॥ਧਰਮਸੁਵਨ

CC-0 Punjab University Chandigarh. An eGangotri-Vaidika Bharara Initiative

ਸਿਮ੍ਰਾਟ ਸੁਰਾਜਾ॥੧੦੪॥ਭ੍ਰਾਤਬਿਭ੍ਰਾਦਿਸਜਭੁਗਾਦਨਾ॥ਅਵਨਿਪਅਖ
ਰਾਅਪਰੀਮਿਤ੍ਰਸਜਨਾ॥ਸੁਵਰਨਦੂਰਨੀਸਿਧਾਸਨਸੋਰਾ॥ਜਗਿਜਗਜਨ
ਕਨੋਤਿ ਜੁਤਜੋਰਾ॥੧੦੫॥ਤੁਰੰਗਤਿਰਿਸਮੈਸੁਜੋਧਨਆਜੋ॥ਬਰਖਰਖ
ਫੁਰਾਖਿਧਤੀਖਿਸਿਆਜੋ॥ਤੁਰੰਗਅਜਮਾਜਾਮੈਰਭ੍ਰਮਾਜੋ॥ਬਲਹਿਜ
ਨਿ ਜਲ ਚੈ ਲਭਿਚਾਜੋ॥੧੦੬॥ਜਲਹਿਜਾਨਿਬਲਿਵਿਦਾਗਿਰਿਗ
ਯੋ॥ਹੇਰਿਹਾਸਅਤਿਭੀਮਹਿਭੁਜੋ॥ਤਾਸੁਹਾਸਲੀਖਸਬਹੰਸਿਧਰੋ॥
॥ਅਜਾਅਨੁਮਤਿ ਟਾਰਿਉਨਟਰੋ॥੧੦੭॥ਸੋਬ੍ਰੀੜਿਤਹ੍ਵੈਬਦਨਨਿਵਾਰੀ
॥ਫਿਰਿਕਰਿਰੋਚਪਿਚਪਲਚਲਾਈ॥ਸੋਲੀਖਭੂਪਭ੍ਰੀਮਤਭੂਏਭ
ਰੀ॥ਹਰਿਚੁਪਭੁਏਭ੍ਰੀਮਤੁਰਹਾਰੀ॥੧੦੮॥ ॥ਇਤਿਸ੍ਰੀਮੰਦਸਮੇਉ
ਤਰਾਰਧਸਾਰਸੰਗੀਤਪੰਚਮੀਪਦਮਾਲਾ॥੫॥ਵੋਹਾ॥ ॥ਐਰੰਏ

CC-0 Punjab University Chandigarh. An eGangotri-Vaidika Bharara Initiative

ਕਆਪਾਰਿਕੈਅਦ੍ਭੁਤਔਰਚਰਿਤ੍ਰਾ॥ਸੁਨੌਸੁਮਤਿਸਾਦਰਸੋਈਸਾਲਨਸਾ
ਵ੍ਹਿਆਮਿਤ੍ਰਾ॥੧॥ਸੌਖਾਸਾਲ੍ਵਸਿਸੁਪਾਲਕੇਸਖਜਪਾਲਬੇਹੇਤ॥ਕ੍ਰਿਤਪ੍ਰਤਿ
ਗ੍ਯਭੁਜਦੂਨਬਿਨਕਰੌਂਅਖਿਲਖਿਤਿਖੇਤ॥੨॥ਪਦਰਾਗਮਾਰੂ॥
॥ਤਾਹਿਤਪਸੁਪਸੁਪਤਿਆਰਾਧਕਾਭੋਇਕਮੁਸਿਖਾਕਨਿਤਖਾਦਕਾਸੀ
ਬਤਅੰਤਅੰਤਕ੍ਰਿਤਆਯੋ॥ਬਦ੍ਯੋਬਰਜਬਰਜੋਜਿਜਨਜਾਯੋ॥ਸੁਰਨ
ਰਅਸੁਰਅਬੇਧਾਬਿਮਨਾ॥ਬਿਜ੍ਞਿਬਿਭੀਖਨਦੀਜਿਯਦਨਾ॥ਸੁਨਿਸਿਵ
ਸੈਭੁਸਿਗ੍ਰਸੁਜਸਜਾਯੋ॥ਤਿਹਿੰਮਯਦਾਨਵਦ੍ਵਾਰਦਿਵਾਯੋ॥੩॥ਕਾਮਗਾਮੂ
ਰਪਾਇਪੁਲਕਾਜੋ॥ਦਾਨਵਦ੍ਵੈਰਿਦ੍ਵਾਰਕਾਆਯੋ॥ਸੇਨਸਮੂਹਸਮੇਤਸੁਰ
ਕੀ॥ਭੁਗਵਤਭੁਵਨਭੁਯਦਭੋਭਾਗੀ॥੪॥ਕਰਿਧ੍ਯਾਮਸਾਨਘੋਰਿਘਬ
ਰਾਈ॥ਪੁਰੀਪਰੇਸਪਰਮਪ੍ਰਤਪਾਈ॥ਸਤ੍ਰੁਸਿਲਾਸਰਸਾਰਅਪਾਰਾ॥

CC-0 Punjab University Chandigarh. An eGangotri-Vaidika Bharara Initiative

ਬਹੁਬਿਧਿਬਿਰਖੇਬਾਗਹਿਬਾਗਾ॥੪॥ਪਰਮਪ੍ਰਤਾਪ੍ਰਭੁਪ੍ਰਜਾਪ੍ਰਿਜਪਰਖੀ॥
ਰੁਕਮਿਨਿਸੁਤਵੈਅਭੁਜਅਮਰਖੀ॥ਚਢਿਸੁਭਸਜਿਚਨਸਮਰਥਿਸਿਧਾਏ
॥ਜਨੁਜਮਿਪਪਸਰਿਪਸਹਾਯੇ॥੫॥ਸਹਸਾਤਜਕਿਸਬਸਾਜੂਤਸਿਖਾ
॥ਸਰੇਸਮਰਸਜਿਸਸੂਸਰੇਖਾ॥ਸਾਜੂਤਸਾਜੂਸਮਰਥਸਿਤਸੋਹਾਵੇ
ਵਅਟੇਵਜੋਗਜਿਮਿਜੋਹਾ॥੬॥ਤਬਪ੍ਰਦਯੁਮਨਿਤਮਨਜਾਂਈ॥ਅਰਿ
ਮਾਯਾਉਰਅਸੂਉਰਾਈ॥ਪੰਚਿਪੰਚਪ੍ਰਨਿਪਤਿਪ੍ਰਚਾਰੇ॥ਪ੍ਰਤਿਨੀਪਾ
ਲਸਾਲ੍ਹਤਨੁਤਾਰੇ॥੭॥ਸਤਸਰਸਾਰਸਾਲ੍ਹਉਰਸਾਲਾ॥ਇਕਇਕਸੌਂ
ਸੇਨਾਜਨਜਾਲਾ॥ਦਿਸਦਸਸੈਂਸਾਲੇਸਾਰਥਿਬਰਨਾ॥ਤੀਨਤੀਨਸੈਂਬੇ
ਧੇਬਾਹਨਾ॥੮॥ਇਕਲਕਰਮਰੁਕਮਿਨਿਸੁਤਕੋ॥ਸੁਰਸਰਾਹਤਸਬਬਿ
ਭਉਤਕੋ॥ਮਾਯਾਮਯਮਜਰਚਿਤਵਿਮਾਨਾ॥ਕਹੂੰਏਕਕਹੂੰਨਿਰਖਿਯ

CC-0 Punjab University Chandigarh. An eGangotri-Vaidika Bharara Initiative

ਨਾਨਾ॥ ਦੀ॥ ਕਬਹੂੰਕ ਨਭ ਕਬਹੂੰਕ ਭੂਤਲ ਮੈਂ॥ ਕਬਹੂੰਕ ਗਿਰਿ ਸਿਰ ਕਬ
ਹੂੰਕ ਜਲ ਮੈਂ॥ ਸੌ ਭ੍ਰ ਸੁ ਚਕ੍ਰ ਅਲਾਤ ਸਮਾਨਾ॥ ਭ੍ਰਮਤ ਭੂਰਿ ਗਤਿ ਜਾਤ ਨ
ਜਾਨਾ॥੧੦॥ ਤਿਹਿ ਜਹੰ ਜਹੰ ਲੇਵਤ ਜਦੁਬੀਰਾ॥ ਤੌਂਹ ਤਹੰ ਤਾਕ੍ਰਤ ਤੀਖਨ
ਤੀਰਾ॥ ਸਾਤ੍ਰੂਤ ਸਰਨ ਸਿਧ੍ਯ ਸੋਂ ਸਾਨਾ॥ ਭ੍ਰਪੇ ਭੂਰਿ ਬਿਬੇਹਾਲ ਬਿਮਾਨਾ॥੧੧
॥ ਸਾਲ੍ਵ ਸੇਨ ਪਤਿ ਸਤ੍ਰ ਸਮੂਹਾ॥ ਹਨਿ ਕਿਯੋ ਬਿਕਲ ਜਦਪਿ ਜਦੁ ਜੂਹਾ॥
॥ ਤਦਪਿ ਨ ਤਜਿ ਰਨ ਅਵਨਿ ਸਿਧਾਰੇ॥ ਉਤ੍ਤਮ ਲੋਕ ਜੀਤ ਨ ਜਸ ਵਾਰੇ॥
੧੨॥ ਸਾਲ੍ਵ ਸਚਿਵ ਸੈਰਕੋ ਵਿਭੂਮਾਨਾ॥ ਹਰਿ ਤਤ ਤਾਹਿ ਦਿਯੇ ਦੁਖ ਨਾਨ
॥ ਸੋ ਰਿਸਾਇ ਹਰਿ ਸੁਤ ਪੈ ਧਾਯੋ॥ ਗਿਰਿ ਗੁਰੁ ਗਦਾ ਪ੍ਰਹਰਿ ਮੁਰਛਾਯੋ॥੧
੩॥ ਤਿਹਿ ਸਾਰਥਿ ਸਾਰਾਰਥ ਖੇਤਾ॥ ਲੇ ਗੌ ਤਜਿ ਰੋਸ ਮਰਸ ਰੇਤਾ॥ ਮੂਰ
ਛਿ ਮਹੂਰਤ ਪੁਨਿ ਜਬ ਜਾਗ੍ਯੋ॥ ਬੋਲ੍ਯੋ ਸਾਰਥਿ ਸੋਂ ਰਿਸਿ ਰਾਗ੍ਯੋ॥੧੪

CC-0 Punjab University Chandigarh. An eGangotri-Vaidika Bharara Initiative

॥ਸੁਤਅਪੂਤਕਿਜੈਤੈਂਕਰਮਾ॥ਜੁਪਜਹਿਜਾਨਨਜਦੁਜਨਿਧਰਮਾ॥ਕਲਕੁ
ਲਮੇਕਲਿਕਮੁਹਿਦੀਨੋ॥ਤੈਂਅਪਸਰਨਸੁਰਨਤੇਕੀਨੋ॥੧੬॥ਕਹਿਹੈਂਕਹਾਜੁ
ਜਨਕਹਿੰਜਾਈ॥ਹਸਿਹੈਹੈਰਿਭੁਲੈਤੂਜਾਈ॥ਸੁਨਿਸਾਗਰਥਿਸੁਕਸਮਜਸੁਛਾਜੇ
॥ਰਥਿਰਨਨਾਦਪਾਦਿਸੁਤਿਰਾਜੋ॥੧੭॥ਦੋਹਰਾ॥ ॥ਸੁਨਿਸੁਰਪਟਕਰਿਆ
ਰਮਨਤਨਿਖਟਪਟਥਰਥੀਰ॥ਹੈਸਨਪਸੁਤਹਿਕਹ੍ਯੋਮੁਹਿਕਰਦੂਰਅਰਿਤੀ
ਰ॥੧੮॥੨੧॥ਪਦਰਾਗੁਪੁਰਬੀ॥ ॥ਸੁਨਤਰਿਸੁਤਸਪਦਿਤਹਲਾਜੋ॥ਜ
ਦੁਮਨ ਹੰਦਿਉਮਾਨਰਨਛਾਯੋ॥ਕਰਤਧਮਨਨਿਜਪ੍ਰਜਾਨਿਨਿਹਾਰੀ॥ਪ੍ਰਤਿਹਤਕਿ
ਧਜਰਸਾਰਪ੍ਰਹਾਰੀ॥੧੯॥ਬੇਦਬਾਨਬਰਬਾਹਨਸਾਲੋ॥ਦ੍ਵੈਸੋਂਕੇਤੁਕਾਰਸ
ਕਪਾਲੋ॥ਇਕਸਰਸੋਂਅਰਿਅਰਿਸੀਸਗਿਰਾਯੋ॥ਸੀਰਿਨਸੇਨਸਮੂਹ
ਸਿਰਾਯੋ॥੨੦॥ਸਾਤੂਤਸਾਲ੍ਰਸਮਰਾਇਹਿਭਾਤੀ॥ਭਯੋਭੂਰਿਤਰਿਕੇਨਦਰ

CC-0 Punjab University Chandigarh. An eGangotri-Vaidika Bharara Initiative

ਤ੍ਰੀ।ਤਬਅਜਇੰਦ੍ਰਪ੍ਰਸਥਤੇਆਏ।ਜਿਦ੍ਵਜਨੀਅੰਤਨਿਪਟਪਥਪਾਏ।।੨੧ ੨੧੨
।ਹੇਰਤੇਆਇਸੰਭੁਪਤਿਸੰਗਾ।ਪ੍ਰਵਿਸੇਸਮਰਸਪਦਿਸਤਸੰਗਾ।ਲੀਖ
ਸੁਕਸੇਨਸਾਲ੍ਹਸਰਸਾਲੀ।ਹਨੀਸੜ੍ਹਪੇਸਾਰਸਰਾਲੀ।।੨੨।।ਕਰਿਪਨ੍ਹਪਸਨ
ਨ੍ਰਸਨਤਨ੍ਹਥੇਪਾ।ਕਿਜਗੁਰੁਗਾਏਸੰਭੁਸਤਤ੍ਰੇਦਾ।ਤਬਗਹਿਗਦਾਅਸੁਰ
ਅਭ੍ਰਆਏ।ਅਜਅਰਿਹਰਿਅਰਿਸੋਂਅਰਿਧਾਏ।।੨੩।।ਸਹਬ੍ਰਿਕਲਕਿ
ਕੀਟਕੈਕਾਟੇ।ਗਿਰਤੇਬ੍ਰਿੜਬਿਪਥੁਜਥਿਪਾਟੇ।ਹਾਹਾਕਰਤਸਭੁਸ
ਬਭ੍ਰਾਗੇ।ਜੇਅਰਿਅਧਰਅਸੁਰਅਨੁਰਾਗੇ।।੨੪।।ਦੋਹਾ।। ।ਸੰਭੁਸਹਿ
ਤਲੀਖਸੰਭੁਪਤਿਸਮਨਰਮਨਹਰਿਹਾਥ।ਦਿਵਿਦੀਰਘਵ੍ਰਿਦ੍ਰਭਿਥਜੀ
ਸਰਹਰਿਬ੍ਰਾਨਗਨਗਾਥ।।੧।।ਪੌਂਡ੍ਰਕਪੁਨਿਸਿਸੁਪਾਲਸਰਸਾਲ੍ਹਸਥਾਪ
ਨਪਾਲ।ਦੰਤਬਕੜਦੋਂਰਜੇਥਗੁਰਿਹਰਿਪੇਖ੍ਰਿਪਤਕਰਾਲ।।੨।।੨੫।।ਪ

CC-0 Punjab University Chandigarh. An eGangotri-Vaidika Bharara Initiative

ਦਰਾਗਪੂਰਬੀ॥ ॥ਬਿਨੁਬਾਹਨੀਬਿਨੁਬਾਹਪਾਜੈਕੁਤਲਕੈਪਿਠਕਰ
ਬਲੀ॥ਗੁਰੁਪਦਾਗਾਰਿਗੁਰੁਗਾਦਾਰਾਜਗੁਰੁਅਦਾਆਜੈਰਨਬਲੀ॥
॥ਹਰਿਹੇਰਿਆਵਤਉਤਰਿਪਰਪਰਿਗਾਦਾਆਰਿਅਤਿਮੁਖਅਗੋ॥ਬੋ
ਲੇਬਧਾਈਆਜਤੂਮਮਣ੍ਹਸਿਪਾਇਆਜੋਅਗੋ॥੨੯॥ਤੂੰਮਿਤ੍ਰਆ
ਤਿਨੂਭ੍ਰਾਤਹਮਰੇਦ੍ਰੋਹਮੈਹਤਿਬੇਚਰੋ॥ਤਿਹਿਹੇਤਹਨਿਹੈਂਤੂਹਿਨੀਮਿਤ੍ਰਨ
ਕੈਜਬਾਮੁਹਿਰਿਨਰਹੈ॥ਤੂਬੈਰਿਬਾਂਧਵਰੂਪਹਮਰੇਦੇਹਮੈਂਜਿਮਿਗੁਰਗ
ਦਾ॥ਤੁੰਤੇਂਉਚਿਤਹੈਹਨਨਤੇਰੋਪ੍ਰਹਰਿਪਾਵਿਸੀਗੁਰੁਗਦਾ॥੨੭॥ਜੈਹੂੰ
ਸਬਚਬਰਿਦੂਸ੍ਰਹਰਿਜੈਗਰਿਜਿਕੈਹਰਿਸਿਰਤਦਾ॥ਪ੍ਰਹਰੀਗਾਦ
ਸੋਸਹਿਗਾਦਾਗ੍ਰਜਹਨੀਅਰਿਉਰੂਊਰੂਗਾਦਾ॥ਹਰਿਕੀਗਾਦਾਲਾਗਿ
ਧੂੰਅਦਾਪ੍ਰਨਿਇਕਪਦਾਅਿਪਨਹਿਚਲੈ॥ਜਬਐਪ੍ਰਤਜੈਠਤ੍ਰਿਗਾਤ

CC-0 Punjab University Chandigarh. An eGangotri-Vaidika Bharara Initiative

ਏਕੁਲੈਂਭੂਰਜਰਲਜੋ॥੨ ਦਾਤਬਜੋਤਿਤਤਤਨਤੇਂਨਿਕਰਿਬਸੁਦੇਵ
ਤਤਤਨਮੇਂਰਲੀ॥ਸਿਸੁਪਾਲਇਵਲਖਿਲੋਕਅਚਰਜਭੁਏਗਰਿਲੀ
ਲਾਲਲੀ॥ਬਹੁਰਜੋਬਿਦੂਰਬਤਾਸੁਸੇਦਰਗਹਿਰਿਹਤਨਹਿਤਅਜੋ॥ਨਿ ਇ
ਜਰਕ੍ਰਸੇਤਾਵਕ੍ਰਕੇਜਦੁਸੱਕ੍ਰਸੀਸਉਤ੍ਰਾਇਜੋ॥੨ ਦੀਸ਼ੀਮਸੋਭਸੋਭ
ਪਦੋਤਵਕੜਸਕ੍ਰਾਤਧਾਤਭੁਏਜਬੋ॥ਜੁਰਸਿਧੰਮੁਨਿਗੀਧਰਬਅਪ
ਸਰਆਦਿਆਏਸਬਤਬੋ॥ਸਬਭਾਂਤਿਸਬਨਸੁਸੇਵਕੀਸੁਤਦੇਵਕੀਬ
ਸੁਦੇਵਕੀ॥ਨੁਤਿਨਤਿਬਿਤਾਂਨਨਿਤਨਗਾਨਫ਼ੁਸਮਨਸਾਨਨਸੇਵਕੀ
॥੩੦॥ਉਪਗੀਜੇਮਨਾਬਿਜਜਾਬਿਜਪਸਖਬਿਨਾਜਿਬ੍ਰਿਜਿਬਰਨਬ
ਨੋ॥ਦ੍ਰਾਵਾਵਤੀਉਜਵਵਤੀਪ੍ਰਵਿਸੇਸਬੋ॥ਸਿਵਸੁਖਸਨੋ॥ਜੋਗੀਸਸ਼ੀ
ਸਨਈਸਸਬਜਗਦੀਸਸੋਸੀ॥ਕ੍ਰਿਸਨੋ॥ਜਿਤਨਜਾਤਿਤੇਂਨਾਂਰੇਸਤ

CC-0 Punjab University Chandigarh. An eGangotri-Vaidika Bharara Initiative

ਤੁਸਤਤਦਪਿਸੁਜਨਸਤ੍ਰਿਸਨਹੋ॥੩੧॥ਪਾਨਸਜਾਮਕੀਸੁਕਥਾਕਹੀਅਬ
ਰਾਮਕੀਂਕਛੁਇਕਸੁਨੋ॥ਕੁਰੁਪਾਂਡਵਨਕੇਜਬਪਰਸਪਰਜੁੱਧਕੇਉਦੱਮ
ਗੁਨੋ॥ਮਧਨਸਬਢੋਂਮਿਸਤੀਰਥਨਕੇਕਰਿਕਢੇਕਲਗਏਹਸੋਂ॥ਪ੍ਰਥਮੈਪ੍ਰਭ
ਸਪ੍ਰਮੱਜਿਤਰਪੇਸੁਰਪਿਤਰਬਿਧਿਨੇਹਸੋਂ॥੩੨॥ਪੁਨਿਸਰਸੁਤੀਖੇਤਿਸ੍ਰੋਤ
ਗਮਨੇਬਿਪ੍ਰਬ੍ਰਿੰਦਸਮੇਤੁਗੀਂਤੀਰਥਪ੍ਰਿਥੂਦਕਬਿੰਦੁਸਰਤ੍ਰਿਤਕੂਪਕਰ
ਤੁਸਹੇਤਹੀ॥ਕਿਜਪ੍ਰਾਨਿਸੁਦਰਸਨਦਰਸਬਹੁਰਿਬਿਸਾਲਬਦ੍ਰਮਸਰ
ਸਿਸਰੋ॥ਪ੍ਰਾਨਿਚਕ੍ਰਤੀਰਥਸਰਸੁਤੀਪ੍ਰਾਚੀਮੁਦਿਤਮੱਜਨਕਰੋ॥੩੩॥
॥ਸੂਰਜਸੁਤਾਸੁਰਸਰੀਤੀਰਹਿੰਤੀਰਕੀਤੀਰਥਤਤੀ॥ਸੁਨਿਮੱਜਿਨੈਮਿ
ਖਬਨਰਾਇਜਹੰਕਰਤਾਬਿਧਿਮਖਕ੍ਰਿਤਿਸਤੀ॥ਤਹੰਦੇਖਿਦੀਰਘਪਾਸ
ਤ੍ਰਿਤਿਨੈਸਮਗਰਿਸਬਬਸਾਦਰਮਿਲੇ॥ਪਰਿਵਾਰਸਹਪ੍ਰਜਨਪਰਿਰਹ

CC-0 Punjab University Chandigarh. An eGangotri-Vaidika Bharara Initiative

ਪ੍ਰਿਯਪਗਮਪਰਕਬਿਖਿਲੋ॥੩੪॥ਪੁਨਿਰੋਮਹਰਖਨਸੂਤਬੈਠੋਉਰਾਂਅ ੦੨੧੪
ਸਨਪੈਲਖਨੋ॥ਤਿਨਿਰਾਮਕੋਨਪ੍ਰਨਾਮਕੀਨੋ ਨਾਹਿਨਿਜਆਸਨਨਖ
ਲੋ॥ਤਬਕੇਪਾਬਿਵਸਾਬਿਲੋਪਮਤਿਕਰਿਤਾਸੁਬਹੁਨਿੰਦਨਕਿਯੋ॥ਦ੍ਵੈਨੀਚ
ਜਾਤਿਦ੍ਵਿਜਾਤਜਾਤਨਤੇਅਧਿਕਇਤਿਨਿਪਟਲਿਜੋ॥੩੫॥ਤਾਹਿਤਹਤ
ਨੇਕਜੇਗਾਪਿਵ੍ਰਿਤਅਧਿਜੁਅਭਿਮਾਨੀਅਹੈ॥ਜੋਕਹਿਕਰਾਬਕੂਸਾਦਾ
ਸੋਹਤਕਿਯੋਭ੍ਰਾਵੀਬਾਸਿਟਹੈ॥ਹਾਹੇਤਿਬਚਿਬਚਿਬਿਖਬਰਬਲਬਲੀ
ਸੈਂਬੋਲੇਤਬੈ॥ਯਹਆਪਪਰਮਅਧਰਮਕੀਨੋਜਦਪਿਹੋਇਸ੍ਵਰਅਭੁ
॥੩੬॥ਹਮਸਬਨਨੈਮਿਲਿਜਾਹਿਦੀਨੋਬ੍ਰਮਆਸਨਆਪਹੀ॥ਆ
ਰੋਰਜਆਜੁਅਖੇਦਈਜੋਲੋਂਨਸਭਸਮਾਪਹੀ॥ਤੁਮਦ੍ਵੈਅਜਾਨਸੁਜਾਨ
ਕੀਨੋਬ੍ਰਮਬਧਾਇਵਅਧ੍ਯਮਹਾ॥ਤੁਮਹੇਜਦਪਿਨੋਗੋਸਾਇਨਪੈਨਿਗਮ

CC-0 Punjab University Chandigarh. An eGangotri-Vaidika Bharara Initiative

ਨਿਗ੍ਰਾਮਨਹੂੰਨਰਹਾ॥੪੭॥ਤੈਹੂੰਉਚਿਤਤੈਪ੍ਰਭੂਨਕੇਆਪਿਲੋਕਸੀਰਘੁਗਮਤ
ਕ੍ਰਿਤੀ॥ਤਾਤੇਂਤੁਮਹਿਤਜਨੀਯੇਨਹਿਜਰਘੂਸਬਧਾਅਪਨਿਸਕ੍ਰਤੀ॥ਸੁਨਿ
ਸੈਨਕਾਦਿਕਮੁਨਿਬਿਨੈਵ੍ਰਿਥਿਬਿਨੈਬ੍ਰਿਤਬੋਲੇਤਬੈ॥ਹੈਂਲੋਕਕਰੂਨਾਹੇਤੁਕਹਿਤੇ
ਕਹੈਕ੍ਰਿਤਗੱਜਨੁਮੁਹਿਆਬੈ॥੪੮॥ਜੋਕਹੈਂਜਾਹਿਨਿਵਾਇਦੀਰਘਆਜੁਟੇ
ਤਾਤ੍ਰਿਸਕਹੈਂ॥ਨਿਜਸਾਕ੍ਰਿਤੇਜੋਔਰਆਇਸਕਛੁਕਰੈਜੇਈਸਿਰਧਰੈ॥
॥ਸੁਨਿਬਲਬਚਨਬੋਲੇਬਿਤੁਧਨਜੋਐਅਸ੍ਰਐਬਲਰਾਵਰੈ॥ਹਮ
ਰੇਬਚਨਨਹਿਬਿਤਬਰੇਇਸੁਕਰਮਸਰਮਕਰਨਕਰੈ॥੪੯॥ਸੁਨਿਮੁ
ਤ ਨਿਬਚਨਬਲਬਦਨੇਸੁਆਤਮਾਸ੍ਰਤਿਭੁਾਖਿਯੋ॥ਤਾਤੇਂਕਿਜੈਮੈਂਤਾਸੁਸੁਤ
ਤਾਤ੍ਰਿਸਜੂਤੁਮਆਤਿਲਾਖਯੋ॥ਜੋਕਹਿਕਯੋਕੈਂਕਰਜਅਪਨੋਔਰਊਕ
ਛੁਮੁਹਿਕਹੋ॥ਔਬ੍ਰਮਬਧਬਿਨਜਾਨਕੀਏਨਿਸ੍ਰਿਤਿਕਹੋ॥ਜੋਨਿਗਿਬਿਧਿਲ

CC-0 Punjab University Chandigarh. An eGangotri-Vaidika Bharara Initiative

ਹੈ॥੪੦॥ਸੁਨਿਰਾਮਬਚਮੁਨਿਰਾਜਬੋਲੇਕਾਮਇਕਹਮਰੋਜੋਹੈਕੋਹੁਤੇ ੨੧੫
ਇਲ੍ਵਲਨਾਮਦਾਨਵਤਾਸੁਸੁਤਬਲ੍ਵਲਅਹੈ॥ਸੋਸਤ੍ਰੁਹਮਰੇਸਤ੍ਰਸਾਲਤ
ਜਤ੍ਰਤਤ੍ਰਕਰੈਹਰੈ॥ਤਾਪਾਪ੍ਰਿਤ੍ਰਸੰਤਾਪਹਮਰੈਂਹਰਿਕਰੈਸੁਕੇਹਰੈ॥੪੧
॥ਦੋਹਾ॥ ॥ਤ੍ਰਬਸਬਭ੍ਰਾਰਤਭੂਮਿਕੇਕਰਿਤੀਰਥਕਰਿਪ੍ਰੀਤਿ॥ਦ੍ਵੈਹੋਨਿਕਮ
ਲਸਮਲਤੇਂ[illegible]ਮਾਸਮਾਸਮੇਂਮੀਤ॥੪੨॥ਪਦਰਾਗਧਨਾਸਰੀ॥ ॥ਸੁਨਿ
ਮੁਨਿਬਰਬਰਬਚਬਰਬਰਦੇਸਾ॥ਭ੍ਰਿਤ੍ਯਸੈਨਪਰਮਪਰਮੇਸਾ॥ਤਦਲਖਿਪ
ਰਬਖਰਬਖਲਆਯੋ॥ਭੀਮਭੁਜਦਬਹੁਬਾਤਬਨਾਯੋ॥੪੩॥ਮਲਮੂਤ੍ਰ
ਦਿਅਮੇਧਅਮੇਧਾ॥ਬਰਖਤਭੁਜੇਦੂਸ੍ਵਰਮੇਧਾ॥ਤ੍ਰਿਕਾਸਬ੍ਰਿਸੂਲਸੂਲਿ
ਸਮਚੀਸਾ॥ਅਤਿਤਨੁਜਨੁਅੰਜਨਅਗਾਈਸਾ॥੪੪॥ਤ੍ਰਪ੍ਰਤਾਮ੍ਰਸਮਸਿ
ਰਮੁਖਕੇਸਾ॥ਭ੍ਰਿਕੁਟੀਭੁਜਦਭ੍ਰਪੀਕਰਤੇਸਾ॥ਹੇਰਿਹਲੀਹਲਮੁਸਲਨ

CC-0 Punjab University Chandigarh. An eGangotri-Vaidika Bharara Initiative

ਕਾਰੇਸਿਮਿਰਤਖੇਮਸਪ੍ਰੇਮਪਧਾਰੇ॥੪੫॥ਹਲਤੇਖੇਂਚਿਖਚਰਖ
ਲਲੀਨੋ॥ਹਨਿਮੂਸਰਊਸਰਸਮਕੀਨੋ॥ਬਲ੍ਹਲਬਧਾਬਿਲੋਕਿਧ
ਲਿਲਿਨਦੇਵਾ॥ਬੋਲੇਜੈਜੈਜੈਬਲਦੇਵਾ॥੪੬॥ਕਰਿਨੁਤਿਨਤਿ
ਆਸਿਖਸੁਖਸਾਨੋ॥ਬਿਬੁਧਪਬਸਨਅਭਰਨਸਨਮਾਨੋ॥ਅਬ
ਆਇਸਅਨੁਅਨਤਸਿਧਾਰੇ॥ਕੌਸਕਿਸਰਿਅਨੁਸਰਿਸੁਭਸਾਰੇ
॥੪੭॥ਪੁਨਿਮਾਨਸਸਰਸਰਜੂਸਾਰੀ॥ਪਹੂਚੇਮੁਨਿਪੂਜਾਰਾਧਿ
ਜਕਾਰੀ॥ਤਹੰਕਰਿਦਾਨਸਨਾਨਸਿਧਾਏ॥ਪੁਨਿਮੁਨੀਤਪੁਲਹਾ
ਸ੍ਰਮਆਏ॥੪੮॥ਪਰਸਿਗੋਮਤੀਕੌਤਕਿਗਮਨੋ॥ਬਹੁਰਿਬਿਪਾਸ
ਸੋਨਨਦਨਮਨੋ॥ਗਜਾਪਰਸਿਪੁਨਿਪਿਤਰਪ੍ਰਤੋਖੋ॥ਗੀਰਸਿ
ਗਿਸਾਗਰਪੁਨਿਪੋਖੋ॥੪੯॥ਪੁਨਿਪੁਰਪਾਤਨਪਰਬਤਪਰਸੋ॥ਪ

CC-0 Punjab University Chandigarh. An eGangotri-Vaidika Bharara Initiative

ਰਸੁਰਾਮਸੁਪ੍ਰਨਾਮਪ੍ਰਦਰਸਨੋ॥ਗੋਦਾਵਰੀਗਏਪੁਨਿਥੇਨਾ॥ਪੰ
ਪਾਭ੍ਰੀਮਰਥੀਪਤਿਸੇਨਾ॥੪੯॥ਪਰਬਸਿਸਪਾਦਿਸ੍ਰੀਸੈਲਸਿਧਾਰੇ
॥ਕ੍ਰਾਵਿਤ੍ਰਪ੍ਰੈਨਜਦ੍ਰਪੁਨਿਪਗਾਪਾਰੇਗੋਥੈਂਕਟਨਾਥਨਾਮਨਰਕਾਰੀ॥
॥ਤਰਾਂਥਿਲੋਕੇਥਰਥਨਵਾਰੀ॥੫੦॥ਕਾਮਕੋਸਨੀਪੁਰਿਪੁਨਿਪੇ
ਖੀ॥ਪੁਨਿਕਾਂਚੀਪ੍ਰਿਜਪੁਰੀਪਰੇਖੀ॥ਅਥਸ੍ਰੀਰੰਗਕਲਿਤਕਾਵੇ
ਰੀ॥ਜਹਾਂਸੈਨਿਰਿਤਸਤਤਹਰਿਰੇਰੀ॥੫੧॥ਪੁਨਿਰਿਖਭਾਦ੍ਰਿਛੇ
ਤ੍ਰਛ੍ਰਥਿਛ੍ਰਜੋ॥ਸਹਮਥੁਰਾਦੱਛਿਨਦਰਸਾਜੋ॥ਪੁਨਿਮਰਸਜੇਪਰ
ਪ੍ਰੀਨਜਪ੍ਰਦਾਇਕਾ॥ਸੇਤੁਸਮੁੰਦ੍ਰਮਹਾਅਘਘਾਇਕਾ॥੫੨॥ਤਰੰਮਾ
ਸੁਰਨਜਹਾਸਦਸਸੁਰਭੀ॥ਦਸ਼ੀਦਾਨਿਥਾਲਿਥਲਦਲਿਦੁਰਭੀ॥
॥ਕ੍ਰਿਤਮਾਲਾਆਲਮਲਹਰਨੀ॥ਪਰਸੀਤਾਮ੍ਰਪਰਨਿਪੁਨਿਸਰ

CC-0 Punjab University Chandigarh. An eGangotri-Vaidika Bharara Initiative

ਨੀ।।੫੩।।ਅਲਜਮਹਾਚਲ੍ਯਪੁਨਿਚਲਿਆਏ।।ਤੁੰਹਪ੍ਯਰਿਜਾਲਿ
ਮੁਨਿਪਰਸਨਪਾਏ।।ਕਰਿਪ੍ਰਨਾਮਪ੍ਰਿਜਆਸਿਖਪਾਈ।।ਦੇਂਛਿਨ
ਉਦਧਿਪਰਜੋਪੁਨਿਧਾਈ।।੫੪।।ਤੰਹਕੈਨਜਾਬ੍ਰਿਦਦਰਗਾਦਰ
ਸੀ।।ਭੁਏਮੁਨਿਸਰਅਪਸਰਸਰਪਰਸੀ।।ਤੰਹਅਪਿਦਈਦਸਦ
ਸਸਤਰਾਈ।।ਜਾਤਟਗਰਿਸੈਨਿਹਿਤਸਦਾਈ।।੫੫।।ਕੇਰਲ
ਦੇਸਤ੍ਰਿਗਰਤਨਿਹਾਰੇ।।ਬਲਗਿਰਿਸਗੋਕਰਨਪਧਾਰੇ।।ਬਹੁਰਿਦੇ
ਵਿਦੈਪਾਜਨਿਦੇਖੀ।।ਤਪਨਾਰਕਪ੍ਰਤਿਮਾਮੁਨਿਪੇਖੀ।।੫੬।।ਤਾਪਿ
ਪਿਓਸਨਿਓਨਿਰਬਿਧਜਾ।।ਪਰਸੀਪੁਨਿਏਡਟਿਨਿੜਿਬਿਧਜਾ।।
।।ਪੁਨਿਪਰਸਨਦੇਵਕਬਨਕੀਨਾ।।ਰੇਵਾਮਾਹਿਖਸਤੀਪ੍ਰਬਿਪੀਨ
।।੫੭।।ਪਰਸੀਪ੍ਰਨਿਮਨਤੀਰਥਭਾਏ।।ਆਦਿਪ੍ਰਥਿਵੀਪ੍ਰਭਾਸਪ੍ਰ

CC-0 Punjab University Chandigarh. An eGangotri-Vaidika Bharara Initiative

ਨਿਆਏਤੋਤੰਹਿਪਨਿਕਰਨਿਧਨਸੁਨਿਲੀਨਾ॥ਲਖਜੋਭਾਰਥੁ ੨੧੭
ਗਰਿਹਰਿਚੀਨਾ॥੫੭॥ਭੀਮਭੀਮਦੁਰਜੋਧਨਦੋਊ॥ਗਦਾਦਿਅਰਦ
ਮਣ੍ਹਿਸੁਨਿਸੋਊ॥ਤਿਨ੍ਹਜੈਨਿਦਾਰਨਨਿਤਗਿਤਵਾਰੇ॥ਦੈਬਲਬਲੀਬਿਨ
ਸਨਪਧਾਰੇ॥੫੮॥ਅਜਨਅਜਨਅਰਿਅਰਜੁਨਆਰੀ॥ਕਰਿਆਤਿ
ਦਾਰਨਜੁਧਬਿਖਾਰੀ॥ਜਾਨਿਨਜਾਤਕਹਾਂਕਰਿਗੈਅਬ॥ਜਾਭੂਮਤੇਭੂ
ਮਿਅਭੁਨਭੁਏਸਬ॥੫੯॥ਦੇਖੇਦੋਊਦੁਸਹਦੁਖਦਾਏ॥ਗਦਾਪ੍ਰ
ਹਰਨਪਰਸਪਰਪਾਏ॥ਤਿਨੈਤਗਰਕਰਿਬੋਲੇਬਲਦੇਵਾ॥ਸਮਬਰ
ਸਤਜਸੁਨੈਨਰਦੇਵਾ॥੬੦॥ਭੁਮਸਮਬੀਰਜਬੀਰਜੁਦੋਊ॥ਜਾਤੇਜ ਬ
ਈਅਜਈਨਕੋਊ॥ਇਕਬਲਇਕਬਿਦਿਆਅਧਿਕਾਈ॥ਤਾਤੇਤੰਨੌ
ਅਫਲਜੁਲਰਾਈ॥੬੧॥ਸੁਨਿਬਲਬਚਨਨਜੁਗਨਜੁਗਗੋਰੇ

CC-0 Punjab University Chandigarh. An eGangotri-Vaidika Bharara Initiative

ਉਦ੍ਰਭ੍ਰਿਕ੍ਰਦ੍ਰਸ੍ਰਫ੍ਰਿਤਿਦਹੋ॥ਦ੍ਰਿਸ਼ਦਿਸ੍ਰਗਤਿਦਾਉਚਦਜਾਲਾ॥ਗਏਜ
ਦੂਲਾਲਿਪੁਰੀਜਦੂਲਾਲਾ॥੯੨॥ਮਿਲਿਸਬਸਿਖਧਿਕਸਨਮਾਨੇ॥
॥ਪੇਖਤਪਰਮਪ੍ਰੇਮਖਲਕਾਨੇ॥ਗਿਹਿਕਛੁਦਿਨਨੈਮਿਖਬਨਗਏ॥
॥ਤਿੰਹਮਿਲਿਮੁਨਿਨਕਰਤਸੁਤੁਭੁਏ॥੯੩॥ਸਾਬਿਧਿਸਅੰਗਮਤ੍ਰਸਭਮ
ਧਨੋ॥ਸਤ੍ਰਅੰਗਾਈਸੂਰਆਰਾਧਨੋ॥ਦ੍ਵਿਜਨਦਾਨਬਿਰਾਂਨਬਿਬਾਰਨੇ
॥ਜਿਹਿੰਲਹਿਅਗਜਗਅਜਾਅਦਧਾਰਨੋ॥੯੪॥ਅਥਅਵਦ੍ਰਿਥ
ਸਨਾਨਸਨਿਸੋਹੇ॥ਸਤਿਜਸਸੁਠਿਦਸਸੁਜਨਸੁਜੋਹੇ॥ਬਹੁਰਿਬਸਨ
ਭੂਖਨਭੂਲਭੂਜਨੋ॥ਜਿਮਿਨਿਸਕਰਨਿਜਕਰਨਿਬਿਰਜਨੋ॥੯੫॥ਦੋ
ਹਰਾ॥ ॥ਚਰਿਤਅਨੰਤਅਨੰਤਕੇਜਾ॥ਬਿਧਿਕੇਜਿਹਿਜੋਇ॥ਜਿਹਨਭੂ
ਲੈਸੁਨੈਗੁਨੈਅਤਿਅਨੰਤਪ੍ਰਿਜਹੋਇ॥੯੬॥ਸੁਨਿਬਰਬਚਨਸੁਨੀ

CC-0 Punjab University Chandigarh. An eGangotri-Vaidika Bharara Initiative

ਸਕੇਬਸੁਮਤੀ॥ਬਸੁਮਤੀਸੋ॥ਬੋਲੈਜੋਬਹੁਰਿਬ੍ਰਜੇਸਕੇਬਦੋਖਿਰਾਗਬਿ ੨੧੮
ਦੀਸਾ॥੯੪॥੩੦॥ਪਦਰਾਗਧਨਾਸਰੀ॥ ॥ਹਰਿਸਤਕਥਾਸੁਨਿਕੈ
ਨਸਤਜੁਨਸਤਤਸਤਸ੍ਰਵਨਨਧਰੈ॥ਸੋਈਗਿਰਜੁਗਾਵਤਭੂਨਰ॥
ਨਨਕਰਸੋਜੁਕਿਕਰਤਕਰੈਂ॥ਚਿਤਸੋਜੁਚਿਤਨਕਰੈਚਿੰਤਾਮਨਿਜੁਸ
ਚਰਾਚਰਚਰੈ॥ਸਿਰਸੋਜੁਹਰਿਹਰਿਜਨਨਵੈਦ੍ਰਿਗਸੋਜੁਦੇਖਤ੍ਰੈ
ਛੂਰੈ॥੯॥ਤੇਐਰਾਐਰਾਅਭੂਰਜੇਪਦਕੰਜਕੰਜੁਸਦਾਭੂਨੌ॥ਜੋ
ਸੁਨਿਸੁਮਤਿਬਸੁਮਤਿਪਬਚਰਬਰਬਜਾਸਸੁਤਸੁਮਿਰਤਅਜੈ॥ਬੋਲੇ
ਬਚਨਬਰਗਬਿਸ੍ਰਰਾਤਾ॥ਗਿਜਿਸ੍ਰਜਾਨਿਜਾਤਹਿਤਧੋ॥ਸੁਨਿਕ੍ਰਿਸ੍ਨਰੁ
ਰੁਕੁਲਾਕ੍ਰਿਸ੍ਨਗੁਰੁਕੁਲਕੇਸਖਾਇਕਹੋਸਦੈ॥੯੬॥ਬਰਬ੍ਰਮਸੁਤ
ਬਰਬ੍ਰਮਸਕ੍ਰਸੁਬਿਰਕ੍ਤਿਸਕ੍ਰਸਮੀਚਮੀ॥ਗਿਰਹਆਸ੍ਰਮੀਤਪਆ

CC-0 Punjab University Chandigarh. An eGangotri-Vaidika Bharara Initiative

ਸ੍ਰਮੀਐਨਾਰਿਉਦਿਜਮਆਸ੍ਰਮੀ॥ਸੁਕੂਚੈਲਗੈਲਜੁਬਾਅਸੇਛੂ
ਤਛਾਮਛਾਮਨਿਕਾਮਹੀ॥ਪਤਿਦੇਵਤਾ॥ਪਤਿਦੇਵਤਾਸੇਕਥਹੁੰਕਹਿ
ਨੀਕਛੂਰਹੀ॥੭੦॥ਦਾਰਿਦਦਲਿਤਕੈਪਨਕਲਿਤਤਨੀਵਕਲਿਤ
ਬੋਲੀਅਹੋ॥ਤੁਮਰੇਸਖਾਸ੍ਰੀਪਤਿਪਰਮਬੰਧੁਐਨਾ॥ਪਾਲਯਪੰਨਜੋ॥ਤਿਨ
ਕੇਨਗੌਰੇਜਾ॥ਹੁਕਜੇਂਜੇਜਨਨਕੀਜਾਨਤ॥ਜਿਤੀ॥ਤੁਹਿਦੈਂਹਿਗੇਰੂਤਚ
ਨਿਦੈਪਤਿਦੇਖਿਦੂਖਸੰਪਤਿਕਿਤੀ॥੭੧॥ਅਬਢੂਗਰਿਕਾਐਂਦਿਪਤਿਚੀ
ਨਜਾਲਦਾਸਨਕੋਅਧਾ॥ਭੂਬਦੇਤਆਪਨਪੌਅਪੀਤੈਅਪਰਕੀਕ
ਹਿਜੇਕਥਾ॥ਇਹਿਭਾਂਤਿਭੂਸੁਰਭਾਰਜਾਕੀਭੂ॥ਰਿਭਾਰਤਿਜਬਸੁਨੀ॥
ਤਬਲਭੁਉਤੰਮਦਰਸਉਤੰਮਸੁਜਸਕੋਈਐਮਨਭੁਨੀ॥੭੧॥ਨਿਜਮਰ
ਰਾਮਨਹਿਤਕਿਜੇਜਬਤਬਤੀਜੇਸੋਤਿਨਿਕੈਭੁਨੀ॥ਕਛੂਭੇਟਭਾਵਨਿ

CC-0 Punjab University Chandigarh. An eGangotri-Vaidika Bharara Initiative

ਭੁਵਨਮੇਂਜੋਹੈਤੁਦੇਮੁਹਿਭੁਣਿਅਨੀ॥ਤਿਨਿਜਾਚਿਚਾਰਿਕਹੂੰਮਾਗਿ
ਕਛੂਕਹਿਦਿਰਵਾਬੀਲਦੇਈ॥ਜੇਚੀਰਜੀਰਨਮੇਜਤਨਕਰਿਜਕਰਿਕ
ਗਿਪਿਜਕਰਿਦਈ॥੭੨॥ਜੋਲੈਚਲੋਜੋਚਿਤਾਂਚਕਿਤੀਪ੍ਰਜਚਰਨਾਂ
ਹਨਚਾਹਸੋ॥ਹੌਂਦੀਨਦੀਨਮਲੀਨਕਜੋਕਰਿਗੋਇਹੈਨਿਰਬਾਹਸੋ॥ਜ
ਬਲੰਘਜੋਬਿਭੁਤਿਭਿਰਬਾਬਿਨਾਂਤਬਡਾਗਿਰਿਰਉਭੁਉਰਦਾਜੋ॥ਸੋਰਹਸਾ
ਸਸੁਭੁਹਰਮਅਹਰਿਕੇਹੋਰਿਹਿਜਰਗਧਿਤਭੁਜੋ॥੭੩॥ਤਬਕਰਿਧਿਬੇ
ਕਸੁਏਕਅਦ੍ਭੁਤਪੇਖਿਪ੍ਰਭਿਸੋਤਹਤਬੈ॥ਜਹਾਂਹਜਾਤਥੇਮਅਥੇਮਅਜਕ
ਰਿਖੇਮਖਾਨਿਖੁਲੀਸਬੈ॥ਤਿਰਿਗੇਰਿਗਹਰਿਰਖੇਹਸੇਹੋਹੇਹਮਾਰੋਗਿਪ
ਸਖਾ॥ਕਹਿਬਾਦਿਬੈਕਪਲੀਕਤੇਭੁਰਿਅੰਕਰੈਕਰਿਦੈਰਖ੍ਯਾ॥੭੪॥ਸ
ਖਅੀਗਕੇਸੁੰਭੁਸਿਗਤੇਹਰਿਅੀਗਅੀਗਉਤਿਗਜੋ॥ਤੇਰਿਬਾਰਿਗਅਭੁ

CC-0 Punjab University Chandigarh. An eGangotri-Vaidika Bharara Initiative

ਗਭ੍ਰੀਜੇਰਹੇਦੇਖਤਦੈਗਜੋ॥ਭ੍ਰਏਅਤਿਅਧੀਰਸਨੀਰਿਣਫ੍ਰਿਗਲਖਿਕੈ
ਰਤਾਸਖਧੀਰਕੀ॥ਧਰਿਧੀਰਧਾਰਿਧਲੇਗਏਪ੍ਰੁਜਾਕਰੀਦ੍ਰਿਜਧੀਰ
ਕੀ॥੧੬॥ਤਿਹਿੰਪਾਇਤੀਰਥਪਾਇਤੀਰਥਤੀਰਥਜਕੋਸਿਰਧਰ੍ਯੋ॥
॥ਕ੍ਰਿਕ੍ਰਮਾਮਗਰਸ੍ਰੀਖੰਡਸੌਰਭ੍ਰਮੁਭਜਸਖਾਸਿੰਚਜਲਕਰ੍ਯੋ॥ਦੈਦੀਪ
ਦ੍ਯਾਅਨਿਧੂਪਕਰ੍ਯਾਮਨਿਪੂਰਾਧਾਨਨਿਧਿੰਪਜਬਕਰ੍ਯੋ॥ਤਨੁਛਾਮਆਲਿਨ
ਕੁਚੈਲਸ੍ਰੀਛਵਿਬਿਛੈਲਚਾਮਰਪਰਿਚਰ੍ਯੋ॥੧੭॥ਅਵਸੁਤਾਧਿਗਤ
ਬਿਭੂਤਿਬਸਨਬਿਸੂਤਗਰਿਸਬਭੂਤਿਨੋ॥ਪ੍ਰਜਾਪਧਿਖਿਬਿਸਮੈਹਰ
ਖਖਸਿਭੁਏਅੰਤਰਪੁਰਗਜੋ॥ਪੰਚਮਹਾਮਛਿਨਾਡੀਧਾਰਿਦੂਰਖਲ
ਦੀਨਅਧਮਅਭੁਲਾਇਨੋ॥ਇਨਕੋਕੈਲਪ੍ਰੀਬ੍ਯਪੁਰਾਕਰੋਜਿਹਿਲੋਗਲੇ
ਹਰਿਲਾਇਨੋ॥੧੮॥ਇਹਿਭਾਂਤਿਸਖਜਿਸਭਾਨਿਪ੍ਰਨਿਭਾਵਭੁਲਕਥ ੦

CC-0 Punjab University Chandigarh. An eGangotri-Vaidika Bharara Initiative

ਭਾਖਤਭਏ॥ਸੁਨਸਖਜਬੈਗੁਰੂਬੋਹਤੇਤੁਮਦੈਬਿਦਾਨਿਜਗਿਹਗਏ॥
॥ਤਬਨਿਜਸਰਿਸਗੁਨਰੂਪਕੁਲਲਕਲਕੈਜਬਾਖਜਾਹੀਨਦਾ॥ਸੁਨਿ
ਦ੍ਵਿਜਬਚੀਖਜਾਹੀਖਚੀਹੇਰਿਤਊਨਤੁਹਿਲਾਗੀਹਦਾ॥੭੯॥ਤਿਤੋਸੁਜ
ਨਦੈਰਿਗਹਿਅਪਤਿੰਗਤਿਹਿਤਰਲਤ੍ਰਿਅਤਜੋ॥ਪ੍ਰਾਕ੍ਰਿਤੀਜੇਨਿਜਗਤਗ
ਤੁਮਅਜਿਹੀਮਨੁਨਨਸੀਗ੍ਰਹਸਜੋਂ॥ਗੁਰੁਬਾਸਬਾਸਬਿਲਾਸਕੀਬੋਤੋਤੁ
ਬਿਸਰੀਨਹਿਤੁਮੈ॥ਜਨਨਜਾਨਿਜਾਨਨਜੋਗਜਿਨਤੇਜਾਤਤਰਿਡੀਛ
ਨਤੇ॥੮੦॥ਗੁਰੁਤੀਨਿਭੂਤਿਭੁਨੇਭੁਵਨਭੁਜਨੀਪਭੁਵਦਨੁਖਿ
ਅਹੋ॥ਭੁਜਨੀਪਤਰਊਪਨੈਨਪੂਰਭੁਜਨੀਪਤਮਜੋਤਮਦਹੋ॥ਸੋਗ
ਜਾਨਪੂਰਗੁਰੁਮੋਸਮਾਨਨਆਨਤਾਸਮਮਾਨਿਯੋ॥ਗੁਰੁਤਮਬਰਨਤੇਤ
ਮਤਰੈਤੇਈਸੁਮਤਿਤਮਜਨਜਾਨਿਯੋ॥੮੧॥ਹੌਜਰਗਜਜਪਤਪਜੋਗ

CC-0 Punjab University Chandigarh. An eGangotri-Vaidika Bharara Initiative

ਤੇਂਗੀਸ੍ਰੋਨਜੋਗੁਰੁਸੇਵੰਤੋਂ॥ਤਾਤੇਂਨਤਿਨਸਮਮੋਹੀਖ੍ਰਜਜੋਗੁਰੁਚਰਨ
ਸੁਭੁਸੇਵਤੋ॥ਸੁਨੁਸਖਾਸੋਸੁਧਾਹੈਨਜਬਹਮਤੁਮਬਸੇਗੁਰੁਗੇਹਮੋਂ॥
ਗੁਰੁਦ੍ਵਾਰਪਠਏਦਾਬੁਲੇਜਾਗਾਏਸਨੇਸਨੇਹਮੋਂ॥੮੨॥ਪ੍ਰਵਿਸੋਬਿ
ਪੁਲਬਨਾਬਿਨਬਰਖਾਰਿਤੁਬਰਖਬਾਤਬਢੇਅਹਾ॥ਘਨਗਰਜ
ਤਰਜਤੜਿਤਤਰਲਤਬਤਰਨਿਅਧਿਅਬਜੇਅਹਾ॥ਤਾਮਘੋਰਤੇ
ਜਲਜੋਰਸੋਥਲਉਚਨੀਚਨਲਖਿਪਰੈਂ॥ਦੀਸਤਦਿਸਾਪੂਰਬਨਪ
ਰਬੁਰਮੇਪਰਸਪਰਕਰਧਰੈਂ॥੮੩॥ਭੀਜੇਬਸਨਕੰਪਤਦਸਨਬਰਬ
ਰਕਰਤਕਾਂਏਨਿਸਾ॥ਗੁਰੁਢੂੰਢਿਸੋਦੀਪਜਿਲਵੇਲਖਿਸੂਰਸੋਦੀ
ਪਨਿਦਿਸਾ॥ਸਦਰਗੁਰੂਸਾਦਰਸਨਿਸਨੇਹਸਰਾਹਿਸਿਖਜਪਨੋਸਰੀ
ਦੀਨੇਦਯਾਕਰਿਵਰਮਨੇਰਥਾਸਿੱਧਸਗਬਿਦ੍ਯਾਵਹੀ॥੮੪॥ ੨੨

CC-0 Punjab University Chandigarh. An eGangotri-Vaidika Bharara Initiative

॥ਜਾਭੁੰਗਤਿਕੇਬਹੁਬਤਖਾਤਸੁਹਾਤਸ੍ਰੀਗੁਰੁਗਿਰਤੁਥੋਤ੍ਰਖੂਰੂ ੨੨੧
ਕਿਰਗਿਸੁਖਭੂਰਿਭੁਰਿਸਬਗੁਭੁਚਜਾਲੇਦਜਾਦਥੋ॥ਜਦ੍ਰੂਦੇਵ੍ਰਕੇ
ਥੇਬਰਬਚੰਨੇਮਹਿਦੇਵਸੁਨਿਸੁਖਸੋਸੰਨਨੋਬੋਲੇਨੇਕਹਸੋਹਿਨੀਮ
ਲੋਨੋਮੋਹਨਸੁਸੁਖਜਿਹਿਸਖਭੂਨਨੋ॥੨੫॥ਦੋਹਰਾ॥ ॥ਜਾਸੁਬਮੁਖ ਸਵਾ॥
ਬਰਬੇਚਮਜਸਬਸੇਜਸਸੁਦੀਤਾਸੁਬਾਸਗੁਰੁਬਾਸਕਰਿਪੰਢ
ਨਪਰਮਇਕਛਦਾ॥ਥੀਮਜਦੂਬਗਦ੍ਰਿਜਬਰਦੂਹੁੰਨਬਟੇਥਿਥਿ
ਧਥਿਧਥੈਨਾ॥ਬਹੁਗਿਥਿਗਸਿਥੋਲੇਬਕਟਦੈਨਚਤੁਰਚਿਤਚੈਨਾ॥੩
੧॥੨੬॥ਰਾਗਾਪਦਕਾਫੀ॥ ॥ਲਜਾਏਜੋਭੁੇਰਭੁਲੀਭੁਵਨਤੇਭੁ
ਟਆਸੁਕਰੌਨਕਲੋਂ॥ਜ੍ਰਮਭੁਰਿਆਪਿਆਰਪੇਭੁਗਤਾਤਿਹਿੰਭੁਰਿਭੁ
ਰਿਲੌਏਂਜੁਹੌਂ॥ਅਰਪੇਅਭੁਕੂੰਜੁਭੁਰਿਆਪਿਸੁਨਸੁਹਿਤਨਕੌਤੋਥਿਨ

CC-0 Punjab University Chandigarh. An eGangotri-Vaidika Bharara Initiative

ਕਰੈ।।ਚਲਤੁਫੂਲਫਲਜਲਅਲਪਪਾਈ।ਪਾਸਰਿਪਤ੍ਰਭੁਗਤਿਬ੍ਰਿਤਸੁ
ਹਿਤੁਕੈ।।੮੭।।ਇਹਿਬਿਧਿਭਾਂਤਿਤਪੁਕਰਤਭਾਰਤਸੁਨਿਸਕਚਭਏਦੇਵਪਹਿਦ
ਈ।।ਵਹਿਰਿਚੀਥਰੀਚਿਰਵਾਨਕੀਚਿਰਵਾਨਦੇਵਪਿੰਨਹਿੱਤਈ।।ਤ
ਥਕੀਨਦਾ।।ਕਿਦਦਾ।।ਕਿਦੇਵਸੁਕਾਂਖਤੇਕਰਥਨਕਰੀ।।ਜਹਪਰਮਸ਼੍ਰੀ
ਤਨਨਸੂਹਿਸਖੇਕਹਿਭੁਕਿਸੂਠੀਸ਼੍ਰੀਸੁਖਭੁਕੀ।।੮੮।।ਤਿਹਿਚਾਂਥਿਚ
ਇਲਚਰੀਚਾਂਥਨਿਦੂਸਰੀਸੋਸ਼੍ਰੀਰਾਹੀਂ।।ਕਹਿਉਚਿਤਏਤੀਪੀਤੂਸੇਤੂ
ਕਹਿਮੈਂਦੂਚਹਿਜੈਲਹੀ।।ਇਹਿਬਿਧਿਭਾਂਤਿਕਹਿਬਹੁਬਾਤਪਰਿਰਾਈਰਾਤਿ
ਤਥਜਦੂਰਾਤਨੋ।।ਤੁਜਾਣਿਇਤੁਜਨਕੁਰਿਸਖਹਿਸੁਖੇਨਰਾਖਜੋਰਾਤਸੇ
।।੮੯।।ਤਿਹਿਜ੍ਰਿਰਗਾਸੋਸੁਖਸਮਾਇਓਸੈਂਪੋਸਰਵਰੀਸੁਤੁਸੇਜਸੋ।।ਤੁਇਤੁ
ਰਸੁਨਿਖਗਸੋਰਜਗੋਜਗਰਿਆ।।ਰਨਿਤੇਜਸੋ।।ਤਯਕਿਧਾਥਿਚਾਂਗਹਿ

CC-0 Punjab University Chandigarh. An eGangotri-Vaidika Bharara Initiative

ਗਰਿਸ਼ਿਖਦਾਕਰਿਅਨੁਗ੍ਰਹਮਨ ਨਤਿਨੀਤੋਸੋਂ॥ ਨਿਜਗੇਹਗਏਜੋਬਿਦੇਹਇਵ
ਬ੍ਰੈਸਰਾਸਗਨੀਧ੍ਰਜਪੀੜਿਤਸੋ॥ ੨੦॥ ਸ਼ੁਅੰਨਜਤਾਪਰਸ਼੍ਰਮਕੀਪੇਖੀਪ੍ਰਕ
ਟੇਐਂਆਜਿਗੀ॥ ਹੌਂਵੰਬਰਬੈਰਕਲੰਕਭੁਗਿਲਿਜਐਕਸੀਸਸਭੁਾਜਿਗੀ
॥ ਬੈਠਾਇਸੀਪ੍ਰਿਜਪਲੰਗਪੇਸੀਕਰਥਨਜਬੀਜਤਿਭੁਈ॥ ਅਸਰਰ
ਨਚਾਪਨਪ੍ਰਭੁਖਸੇਵਾਸੀਸਸੀਕਰਕਰਿਲਈ॥ ੨੧॥ ਦ੍ਵਿਜਦੇਵਦੇ
ਵਨਦੇਵਨੋ ਦ੍ਵਿਜਦੇਵਪਨਦਰਸੈਦਯੋ॥ ਜਿਹਿਪਦਪਦਮਪਦਮ
ਜਪ੍ਰਬ੍ਰਿਤਿਪੂਜਤ ਸੁਮਸਪੂਜਕਭੁਜੋ॥ ਸੁਖਸ੍ਵਰਗਅਪਵਰਗਾਦਿਸ
ਪਕਸੁਪਦਸੇਵਨਸਾਜਕੋ॥ ਤਿਨਿਸੁਹਿਜੁਨਰਿਧਨਕਨਦਿਜੋਸੁਪਭ
ਦਕ੍ਰਿਪਾਪ੍ਰਕਾਸਕੋ॥ ੨੨॥ ਅਤਿਅਧਨਪਹਲਹਿਸੁਧਨਸਰਭੁਜਿਸ
ਦਭੁਜਨਤੇਭ੍ਰੂਲਿਹੈ॥ ਇਮਿਸਮੁਝਿਸੁਹਿਸੰਪਦਨਦੀਜੋਅਨਮਾਲਿਨਕ

CC-0 Punjab University Chandigarh. An eGangotri-Vaidika Bharara Initiative

ਰਿਧਾਲਿਹੋ॥ਇਹਿਬ੍ਰਿਤਾਂਤਿਚਿਤਨਕਰਤਮਗਪ੍ਰਿਯਪ੍ਰੇਮਪਗਿਗਿਰਹ
ਆਇਓ॥ਨੈਨਨਰੇਰਤਹੀਰਹਿਓਨਧ੍ਰਮਨਕਛੁਤਹਾਂਪਾਇਓ॥੭੩॥
॥ਸਬਓਰਸੂਕਸਸੀਸਿਖੀਸਮਬਰਗਬਿਮਾਨਬਿਰਾਜਹੀ॥ਉਤਬਨਕਉ
ਪਬਨਬਾਨਿੱਬਿਬਿਧਬਹੁਬਿੰਹਗਾਤ੍ਰਨਿਭੁਲਬ੍ਰਾਜਹੀ॥ਬਿਕਾਸਿਤਰ
ਮੁਦਕਮਾਰਕਜਉਤ੍ਰਪਲਆਲਿਨਸਰਸੋਹਨੋ॥ਨਵਨਾਰਿਸੁੰਦਰਿ
ਸਾਰਸ੍ਵਗਿਨਿਹਾਰਿਮੁਨਿਮਨਮੋਹਨੋ॥੭੪॥ਸੁਨਿਹਾਰਿਦ੍ਵਿਜਮਤਿਸ
ਰਦਾਰੁਚਰਿੜਚਿੜ੍ਹਿਤਸੋਰਹਯੋ॥ਜਹਕੈਨਬਲਪ੍ਰਨਿਕੈਨਕੋਉ
ਨਬੁਦਨਲਦੁਲਹਯੋ॥ਇਹਿਬ੍ਰਿਤਾਂਤਿਬਰਤਬਿਚਾਰਜੌਲੌਨਾਰਿਨਰਹਿ
ਰਜਰਛੁਬੀ॥ਮਿਲਿਲੈਨਆਇਦ੍ਵਿਜਵਰਹਿੰਕਰਿਗਾਨਬਾਦਨਬੁ
ਨਿਛਬੀ॥੭੫॥ਦ੍ਵਿਜਪਤਨਿਆਪਿਪ੍ਰਿਯਪਤਿਰਿੰਪਰਖਿਪ੍ਰਮੋਦ

CC-0 Punjab University Chandigarh. An eGangotri-Vaidika Bharara Initiative

ਪ੍ਰੇਮਪਰਮਪਗੀ।ਤਿਤਬਨਿਕਰਿਤੰਹਤੇਤਿਜਨਿਕਰਨੂੰਤਰੂਪਰਿਗਨਿ ੨੨੩
ਰੰਗਮਰੀ।ਉਤਿਕੰਠਗਾਦਗਾਦਕੰਠਦ੍ਵੈਪ੍ਰਿਯਕੰਠਮਨਹੀਸੋਂਮਿਲੀ॥
।ਪ੍ਰਨਿਪੀਜਿਪ੍ਰਜਨਪਰਮਕਰਿਥਿਰਤੀਜਸ੍ਵਾਗਿਨਸੋਹਿਲੀ॥੯੬॥
।ਲੇਗਈਭੁਤਿਰਭੁਵਨਭੁਮਿਨਿਭੁਵਨਗਿਭੁਵਨਭੁਰੀ।ਸੁਥਿਸੇ
ਕਿਥਸੁਮਤਿਸੁਰਭੁਜੋਥਿਸੀਮਤਿਤਨੁਕਰੀ।ਮਨਿਧੰਭ੍ਰਿਮੰਤ੍ਰਿਤਖੰਭੁਵਨ
ਸੇਭੁਵਨਖੰਭੁਵਭੁਵਨੇ।ਪਜਫੇਨਸਮਸਨੋਂ।ਸੁਭੁਗਮਜਨੀਜਧ
ਰਨਸੁਹਾਵਨੇ।੯੭।ਅਸਾਪਦੀਆਸਨਅਮਲੀ।ਦ੍ਰੁਮਜੁਥਿਸ੍ਤਰ
ਥਿਸ੍ਤਰੇ।ਮ੍ਰਕ੍ਰਾਥਿਤਾਨਥਿਤਾਨਤਾਨਿਉਤਾਨਕਰਹੀਰਾਜਰੋ।ਚਲਚ
ਰੁਚਾਮਰਚਿਦਸੇਥਰ।ਥਿਜਨਥਿਦ੍ਰਤਸੇਥਨੇ।ਅਤਿਅੰਛਫਟਿਕਨ
ਕੇਫਥੇਸੁਦਿਦਾਰਗਨਮਨਿਗਨਸਨੇ।੯੮।ਰਮਨੀਰਤਨਦੀਪਤਿ

CC-0 Punjab University Chandigarh. An eGangotri-Vaidika Bharara Initiative

ਦਿਪਤਿਜੰਹਰਤਨਦੀਪਨਦੀਪਤੀ॥ਅਸਭ੍ਰਵਨਭ੍ਰਵਨਪ੍ਰਭ੍ਰਵਨਭ੍ਰਾਭੇਜ
ਨਸੁਮਨਰੰਜਨਨਰਤੀ॥ਪ੍ਰਭੁੰਗਤਿਜਬਸੀਪਤਿਸਮ੍ਰਿਧਿਬਿਭੋਕਿਬਿਪ੍ਰਅਹੋ
ਤੁਕੀ॥ਮਨਐਵਿਚਾਰਤਭ੍ਰੁਭ੍ਰੁਈਜਹਹਗਿਕ੍ਰਿਪਾਨਿਰਹੇਤੁਕੀ॥ਦੀਨ
ਹਿਹੇਤੁਔਰਅਹੈਇਹਾਂਮਮਰੰਕਕੋਸੁਖਬਿਕਕੋ॥ਦੁਰਭਾਗਸਦੀਨਨਕੋਨ੍ਰ
ਦਾਨੌਦੀਨਥੀਸੁਖਿਥੰਕਸੋ॥ਬਰਬਦਨਤੇਬਿਨਬਚਨਬਿਤਰਤਬਿਬਿ
ਧਸੀਪਤਮਮਸਖਾ॥ਪਰਜੈਨਜਨਜਾਇਪ੍ਰਪੰਨਪਾਲਨਪਰਮਜਾ[illegible]ਕੋ
ਪ੍ਰਿਜਪਖਾ॥੧੦॥ਜਿਜਰੱਤਦਾਨਮਹਾਨਅਪਿਤਿਹਿਅਨੁਸਮਾਨਸੁਆ
ਨਈ॥ਅਨੁਅਧਿਅਨੁਗਅਰਪਿਤਅਹੋਅਗਪਤਿਪ੍ਰਮਾਨਪ੍ਰਮਾਨਈ॥
॥ਮਮਸੁਸਿਧਿਪ੍ਰਭੁਕਸੁਪ੍ਰਭੁਕਰੀਪ੍ਰਭੁਪ੍ਰਿਥੁਕਪਤਿਤੇਸੀਪਦਾ॥ਜਿਨਿਦ
ਈਡਾਕੀਭ੍ਰਕੁਟਿਸੋਕੌਬਦਤੁਕਬਦੋਸਦਾ॥੧੧॥ਜੇਤਾਸੁਭ੍ਰਕੁਟਿਪ੍ਰਸ

CC-0 Punjab University Chandigarh. An eGangotri-Vaidika Bharata Initiative

ਕੁਸਜੰਨਸਿਗਾਤਿਨਕਰਅਪਿਤਧਾ॥ਨਿਜਜਨਨਹਿਨਹਿਰਬਿਰੇਤਸਿਪਤ
ਦੇਤਿਜੋਪਾਤਨਪਥਾ॥ਤਾਹੇਤੁਮੋਮੈਂਬੁਧਿਭਾਵਅਸਾਵਭਾਵਨਕਰਿਹ
ਗੀ॥ਦਸ਼ੀ ਸਿਪਦਾਸਿਮਿਤਿਪ੍ਰਦਾਜਿਨਿਕੌਨਕੀਨਰੂਗਤਿਕਰੀ॥੧੦੨॥
॥ਦੋਹਾ॥ ॥ਜਾਬਿਧਾਬਿਬਿਧਾਬਿਚਾਰਉਰਕਰਿਧਰਿਧਰਿਗਗਿਧਿਆ
ਨਾਸਿਪਤੁਮੈਂਲਿਪਤਨਭੋਦੇਪਤਿਪ੍ਰੇਮਪ੍ਰਧਾਨਾ॥੧॥ਬਿਧੋਬਿਮੁਖਦੈਸੁਤਿਜ
ਸਹਹਰਿਜਨਮੁਖਸਬਜਾਮ॥ਸਿਪਦਪ੍ਰਦਕੀਸਿਪਦਾਸਮੁਝਿਜਨਜੋਮੁਖਸ
ਜਾਮ॥੩੨॥੧੦੩॥ਬਿਪ੍ਰਬਛਲਤਾਬ੍ਰਜਪਕੀਪਦੈਸਨੇਜਨਜੋਸ਼ਿਧਾ
ਸ਼ਿਪ੍ਰਤਿਪਰਮੇਸਕੀਪਰਪਦਪਾਵੈਸੋਇ॥ਸ੍ਰੀਦਾਮੈਸ੍ਰੀਦਾਮਦੇਪਹਿਰਿਸੁ
ਜਸਸ੍ਰੀਦਾਮ॥ਸ੍ਰੀਦਾਮਾਦਿਕਸਖਨਪ੍ਰਨਿਭ੍ਰਮੇਸੀਨਸ੍ਰੀਦਾਮ॥੧੦੪॥
॥ਪਦਰਾਗਬਿਲਾਵਲ॥ ॥ਅਥਇਕਸਮਜਸੂਰਸਿਗਨਨਾਭੁਜੇਸ

CC-0 Punjab University Chandigarh. An eGangotri-Vaidika Bharara Initiative

ਮਗਧਗ੍ਰਾਸਗ੍ਰਾਤਿਗਾਹਨਾ॥ਸੋਲਖਿਲਖਿਲਖਲਖਨਰਨਾਰੀ॥ਸਿਰਬੇ
ਕੂਰਤੀਰਖਤਮਤਾਰੀ॥੧੦੫॥ਜਾਦਵਨ੍ਰਿਪਜਨਰਾਨ੍ਰਗਿਆਏ॥ਉਗ੍ਰਸੇਨ
ਸਹਸੇਨਸੁਹਾਏ॥ਸਾਮਜਾਮਨੀਦਨਸਮ੍ਰਿਸਵਾਰੀ॥ਸਜਿਸਜਿਸਰਕਸਬੇ
ਸੁਖਸਰੀ॥੧੦੬॥ਬਿਬਿਧਬਸਨਇਦ੍ਰਾਬਿਭੁਖਬਿਰਾਜੇ॥ਭਾਂਤਿਭਾਂਤਿਭੁ
ਖਨਭੁਲਭ੍ਰਾਜੇ॥ਠਾਮਵ੍ਰਿਦਨਮੇਗੁਹਿਰਚਿਰਨਾਏ॥ਜਿਨੈਪਰਸੁਪਰਪਰਸਿ
ਸਿ ਰਾਏ॥੧੦੭॥ਬਿਤਰੇਬਿਪ੍ਰਨਬਹੁਬਸੁਬਾਸਾ॥ਸਜਿਦਨਜਾਮਜਸੁਰਭਿਸੁਪ
ਸਾ॥ਬਾਹਨਬਹੁਬਰਬਸਨਸੁਹਾਏ॥ਰਿਮਜਰਤਨਦਰਿਹਿਤਰਖਾਏ॥
॥੧੦੮॥ ॥ਇਤਿਸ੍ਰੀਅੱਦਸਮੋਤੱਰਾਰਧਸਾਰਸੰਗੀਤੇਖਸ਼ੀਖਦਸਾਲਾ॥੬
॥ ॥ਭੋਜਨਭੁਸੁਰਕ੍ਰਬਿਭੁਜਾਏ॥ਉਨਆਇਸਮਨੁਆਪਅਘਾਏ॥ਬੈ
ਠਬਿਬਿਧਬਿੰਦਪਿਬਰਛਾਜਾ॥ਸਹਸਮਜਸਜਿਸਾਜਸੁਹਾਜਾ॥੧॥ਤ

CC-0 Punjab University Chandigarh. An eGangotri-Vaidika Bharara Initiative

ਤੰਆਏਅਨੁਥੀਧਿਅਨੇਕਾ॥ਅਤਿਅਨੁਰਾਗਿਇਕਤੇਇਕਾ॥ਕੌਸਲਕੁਰੂਕੇ
ਕਜਕਿਥੇਕਾ॥ਕੇਰਲਕ੍ਰਿਤਆਦਿਅਤਿਓਜਾ॥੨॥ਅਵਨਿਪਅਪਰ
ਅਪਰਮਿਤਆਏ॥ਨਿਜਨਿਜਨੇਹਨੀਰਨਿਧਿਰਾਏ॥ਨੰਦਆਦਿਆਨੰਦ
ਨਿਦਾਨਾ॥ਗੋਪਗੋਪਿਅਧਿਆਏਨਾਨਾ॥੩॥ਅਲੇਪਰਸਪਰਅਤਿਉਤ
ਕੰਠਾ॥ਰਾਹਬਗਰਿਰਗਾਦਿਰਾਦਰਗਾਦਕੰਠਾ॥ਨੈਨਨਲਿਨਨੀਰਨਿ
ਅਨੁਵਾਏ॥ਪੁਲਕਿਪੁਲਕਿਪ੍ਰਮੋਦਪਰਪਾਏ॥੪॥ਪਾਇਪਰਸਪਰਬ
ਰਮਾਨੰਦਾ॥ਬੈਠੇਬਿਗਸਿਬਿਗਸਿਬਹੁਬਿੰਦਾ॥ਕੁਸਲਪਰਸਪਰਬੂਝਿ
ਪੁਨਿਪੂਛੀ॥ਪਰਗੇਪਰਸਪਰਪ੍ਰੀਤਿਅਛੂਛੀ॥੫॥ਸਬਨਰਨਾਰਿਨੇਹ
ਨਦੂਨਾਥੋ॥ਕਰਤਕ੍ਰਿਸਨਕੇਕਥਨਸਨਾਥੋ॥ਪ੍ਰਿਥਾਪੇਖਿਪ੍ਰਭੁਭਾਗਿਨੀ
ਭ੍ਰਾਤਾ॥ਤਿਨਕੇਤਨਜਤੇਮਤਤਮਾਤਾ॥੬॥ਭ੍ਰਾਤਭ੍ਰਾਰਜਾਭੁਵਭ੍ਰਰਾਦਿ

CC-0 Punjab University Chandigarh. An eGangotri-Vaidika Bharara Initiative

ਤਾਸੋਕਸਿਰਾਇਸਿਨੀਸੁਖਸੰਤਾ॥ਬਹੁਰਿਬਚੀਬਸੁਦੇਵਹਿਬਾਨੀ॥ਤੁ
ਮੇਭ੍ਰਾਤਹੌਂਭੁਲੀਭੂਲਨੀ॥੮॥ਆਪਦਵਿਧਅਧਾਇਨ੍ਹੁਆਏ॥ਸੇਤਨਤਿ
ਨਿਤੁਮਤਨਕਤਨਾਏ॥ਚਿਸਨਤਨਕੈਤਹਾਂਤਿਹਾਰੋ॥ਜੇਰੇਈਭ੍ਰਾਤਨੇਭ੍ਰਾਤਾਜੁ
ਭ੍ਰਾਰੋ॥ਦਾਸੁਨਿਬਸੁਦੇਵਬਚੀਬਰਬਾਨੀ॥ਚਾਹਿਜਨਅੰਬਅਸੁਜਾਅ
ਨੀ॥ਹਮਪੈਹਮਰਿਉਹੋਸਰਿਰਾਨੀ॥ਉਚ੍ਹੇਜੋਦੈਵਦਿਨਦਿਨਦੁਖਦਾਨੀ॥
॥੯॥ਈਸਅਧੀਨਅਨੀਸਅਤੀਵਾ॥ਜੇਜੇਜਗਤਜਗਤਮੇਜੀਵਾ॥
॥ਕਿਸਕੂਰਕਰੈਦਕਬ੍ਰਿਤਕਾਕੋ॥ਬਨੋਨਬਿਬਧਾਬਜੁਹਬਰਬਾਂਕੋ॥੧੦॥
॥ਅਬਾਂਹਿਈਜਿਨੇਅਪਨੇਅਪਨੋ॥ਓਕਨਿਓਕਾਨਿਕਿਜੇਅਕਪਨੋਤ
ਤੇਦੋਸਦੈਵਕੇਦੀਜੈ॥ਹਮਪੈਕੋਪਨਕਿੰਚਿਤਕੀਜੈ॥੧੧॥ਇਮਿਸੁਨਿ
ਭ੍ਰਾਤਭ੍ਰਾਰਤੀਭੁਗਨੀ॥ਭੁਈਅਭੈਨੁਭੂਰਿਭੈਭੁਗਨੀ॥ਤਬਬਸੁਦੇਵ

CC-0 Punjab University Chandigarh. An eGangotri-Vaidika Bharara Initiative

ਨ੍ਰਿਦੇਵਰੂਆਏ॥ਦੈਆਦਰਅਤਿਅਰਘਦੀਅਪਾਏ॥੧੨॥ਤੋਦਾਮੋਦਰ ੨੨੬
ਦਰਸਨਦੇਖੀ॥ਭਏਪ੍ਰਮੋਦਪਰਮਪ੍ਰਿਯਪੇਖੀ॥ਰਾਮਾਸਨਾਮਅਪਿਸਬਸਨ
ਮਾਨੇ॥ਪਾਇਪਰਮਪ੍ਰਭੁਜਨਪੁਲਕਾਨੇ॥੧੩॥ਸਬਸਦ੍ਰਤਨਸਰਾਹਿਸਿ
ਹਾਨੇ॥ਜਿਨਕੇਅਜਨਸਜਨਜਿਯਜਾਨੇ॥ਸਿਕਰੇਸੁਨੇਬ੍ਰਜਪਜਦੁਰਾ
॥ਸਹਸੁਕਸੁਤਸੁਕਸੁਤਿਜਸਮੂਰਾ॥੧੪॥ਲਦੇਲਦਾਏਆਏਤਹਵਾ
॥ਜਾਦਵਰੂਬਰੂਰੋਹੈਜਹੰਵਾਂ॥ਜਦੁਰੂਬਨਜਬਬ੍ਰਜਪਬਿਲੋਕੇ॥ਉਠੇ
ਅਖਿਲਅਨੰਦਅਤੋਕੇ॥੧੫॥ਮਿਲੇਪਰਸਪਰਪਰਮਪ੍ਰੇਮਸੋਂ॥ਨਿਪਟ
ਨੇਹਨਹਿਨਿਪਟਿਨੇਮਸੋਂ॥ਲਹਿਬਸੁਦੇਵਗਾਢਗਲਲਾਏ॥ਦ੍ਰਿਗ
ਨਬਿਰਹਬਹੁਬਾਰਿਬਹਾਏ॥੧੬॥ਰਾਮਾਸਨਾਮਪਿਤਮਾਇਨਪਾਇਨ
॥ਪਰੇਭੁਰੇਅੰਕਨਭਰਿਭਾਇਨ॥ਪ੍ਰੇਮਪ੍ਰਮੋਦਪ੍ਰਵਾਹਪ੍ਰਵਹੋ॥ਗਾਦ

CC-0 Punjab University Chandigarh. An eGangotri-Vaidika Bharara Initiative

ਗਾਦਰਗਲਨਗਾਦਨਰੁਕਿਰਹੇ॥੧੭॥ਲਹਿਨਿਦਨਿਦਨਿਦਆਨਿਦੇਰਾਜ
ਸੁਮਾਤਿਮਤਿਦੁਖਲਿਕਰਨਿਕਿਦੇ॥ਪੁਨਿਰਿਗਹਿਨਿਦੇਵਕਿਬ੍ਰਜਦੇਵੀ॥ਮਿ
ਲਿਮਿਲਿਭੁਈਮਹਾਂਮੁਦਦੇਵੀ॥੧੮॥ਬਹੁਬਰਨੀਬ੍ਰਜਰਾਨਿਬਰਾਈ
॥ਭੁਈਜੋਨੋਸੁੰਕਸੁਦਨਨਸੁਖਦਾਈ॥ਪੁਨਿਸ੍ਰੀਕ੍ਰਿਸਨਸਖਨਸੁਖਸਾਰੇ
ਮਿਲਿਮਿਲਿਬਿਰਹਬਿਖਾਦਬਿਦਾਰੇ॥੧੯॥ਬ੍ਰਜਰਮਨੀਬ੍ਰਜਰਮਨ
ਹਿਹੇਰੀ॥ਭੁਈਜੋਮੈਂਡਨੋਂਨਭੁਲੈਮਤਿਮੇਰੀ॥ਜੋਪਿਯਪੇਖਤਿਪਲਕਨਕੇ
ਰੀ॥ਕਲਪੈਂਕਲਪਦਿਨਨਕੀਦੇਰੀ॥੨੦॥ਜੋਬਿਧਿਪਲਕਕਰਨਕੋ
ਕਾਰਨ॥ਦੇਤਿਗਾਰਿਤਬਤਾਇਹਜਾਰਨ॥ਤੇਪ੍ਰਿਯਪੇਖਿਪਰਮਾਪ੍ਰਿਯਪ
ਗੀ॥ਦ੍ਰਿਗਮਗਧਰਿਉਰਅਤਿਅਨੁਰਾਗੀ॥੨੧॥ਹਰਿਹੂਹੇਰਿਤਿਨਕ
ਰਪਰਪ੍ਰੇਮਾ॥ਮਿਲਿਬਲਰਹਿਕਰਿਦਈਸਖੇਮਾ॥ਤੇਤਿਹਿੰਪਦਪਦਮਨ

CC-0 Punjab University Chandigarh. An eGangotri-Vaidika Bharara Initiative

ਪਰਪ੍ਰੀਤੀ॥ਅੰਗਿਭੁਈਸਬਸਮਜਸਪ੍ਰੀਤੀ॥੨੨॥ਪ੍ਰਿਜਪਦਪਰਮਪਾ
ਇਪ੍ਰਨਿਰੌਰਾ॥ਭੁਈਸਕਲਸੰਤਨਸਿਰਮੌਰਾ॥੨੨॥ਦੋਹਰਾ॥ ॥ਜਾਬ੍ਰਿਧ
ਬ੍ਰਜਬਨਿਤਾਨਕੇਬ੍ਰਜਬਰਬ੍ਰਿਜਿਨਬਿਦਾਰਿ॥ਪੁਨਿਪਾਂਡਵਪਰਿਪ੍ਰਜਨ ਸ
ਪ੍ਰਤਿਪਚਰੇਪਨਜਪ੍ਰਚਾਰਿ॥ਪ੍ਰਛਿਛੇਮਸਪ੍ਰੇਮਬਸੁਨਤਸਨੇਸੁਖਸੀਪਾ॥ਬੇ
ਕ ਲੇਤਦੀਕਿਕਰਨਕੌਹਾਅਛੇਮਦਆਧਾ॥੨੩॥੩੩॥ਪਦਰਾਗਕਲ੍ਯਾਨ
॥ ॥ਤਵਪ੍ਰਜਸਸੁੰਧਸੁਧਾਸਦਾਗਿਜੋਮ੍ਰਦਨਪੁਟਪੀਵਤਰਹੈ॥ਸਿਵਸੰਤਸ
ਤਮੁਖਸ੍ਰਵਤਸਿਵਤਿਨਕੇਨਕਬਹੁੰਅਸਿਵਅਹੈ॥ਤੁਮਪ੍ਰਕ੍ਰਿਤਿਪਰਪਰਮੇਸ
ਪਰਮਾਨੰਦਪਰਮਾਕੰਦਹੈ॥ਨਿਜਨਿਗਮਮਾਰਗ॥ਅਵਨਹਿਤਅਵਤਰੇਅਵ
ਨਿਆਦਿਹੈ॥੨੪॥ਪ੍ਰਿਜਪਰਮਹੰਸਨਕੇਪਰਮਗਤਿਪੁਨਤਰਮਤੁਮਕੌਕੰਕ
ਸੰਤਵਾਮਹਾਅੰਗਲਮਜੁਮੁਰਤਿਮਨਸਿਕਰਿਤਸਤੇਤਰੈ॥ਇਹਿਭਾਤਿਭਗ

CC-0 Punjab University Chandigarh. An eGangotri-Vaidika Bharara Initiative

ਦਨਕੀਕਰੈਂਨਰਕ੍ਹਿਪਤਿਨਿਕਰਿਰਹੁਤੀਨਤੀ॥ਤਿਗਿੰਸਮੇਜਦ੍ਰੁਕੈਰਵ੍ਹਤਿ
ਜਨਕੇਕਢੇਜੇਕਲਲਕੈਤਕਅਤੀ॥੨੫॥ਪ੍ਰਿਛਤਿਪਰੇਸ੍ਵਰਪਤਨਿਪ੍ਰਬ
ਗਹ੍ਰਿਹੈਪਰੀਪ੍ਰਮ੍ਰਦਿਤਭੁਈ॥ਰੁਕਮਿਨਿਪ੍ਰਮ੍ਰਖਤ੍ਰੁਮਕਰੈਂਕਿਮਾਕਿਮਥ
ਜਾਗਿਖ੍ਰਨਪਲਲਾਲਈ॥ਸੁਨਤ੍ਰਪਦ੍ਰਹਿਤਾਬਚਾਖਿਚਕਭੁਸੁਤਾਸ
ਕੀਪਕਥਾਕਹੀ॥ਮੁਹਿਦੈਨਹਿਤ॥ਸਿਸੁਪਾਲਕੋਜਨਪਾਲਜਾਲਨੁਰੇਜ
ਹੀ॥੨੬॥ਤੁਹਆਇਤਿਨਸਿਰਪਾਇਦੈਹਗਇਦਆਬਿਨਤੇਹੋਰਗੀ॥ਜ
ਨੈਸੁਤਾਕੇਪਾਇਕੀਅਨਪਾਇਅਰਚਾਸੇਬਗੀ॥ਮੁਨਿਸਤਜਭੁਆਕੇ
ਭੁਨੀਮਮਤਾਤਭ੍ਰਤਾਬਿਨਾਸਤੋਂ॥ਅਰਪਜੋਅਜਾਹਿਮਾਭਿਸਾਪਤਿਨਿਪੋਪੇ
ਸੁਮਨਿਸੁਪ੍ਰਕਾਸਤੋਂ॥੨੭॥ਤਿਹਿੰਡਾਸਤੇਮਮਤਾਤਮੁਹਿਦੈਦਜੇਰੇਵਕਿਤ
ਤਕੋਂ॥ਮੁਨਿਜਾਂਬਵਤਿਬੋਲੀਲਕੋਮਮਤਾਤੜੈਨਵਰਾਤਨੋ॥ਜਿਜਜਾ

CC-0 Punjab University Chandigarh. An eGangotri-Vaidika Bharara Initiative

ਜਿਨਾਨਾਕਿਜਾਨਿਨਿਜਪਤਿਮਾਨਿਅਤਿਸਨਮਾਨਦੇਵੈ॥ਭੁਜੇਸੁਮਨਸੁਮ
ਨਿਸਮੇਤੁਮੋਸੀਦਾਸਿਕਾਬੇਦਾਨਦੇਵੈ॥੨੮॥ਕਾਲਿੰਦ੍ਰੀਕਹਿਓਤਪਕਰਤਿਰੀ ਸੁ
ਕਾਮਨਾਜਾਕੀਕਰੈ॥ਤਿਹਿਥੀਚਕ੍ਰਿਸਖਕਰਪਕਰਿਕਰਿਲੀਅਵਕ
ਨੀਪਰੈ॥ਬਾਦਿਮੈਤੁਬਿੰਦਾਰਿਰਅਨਿਦਾਬੁਕੀਅਨੀਇਵਿਯੌਂਥਰੀਅਮਭੂ
ਤਸਹਾਨ੍ਹਿਪਜਾਤਨੀਤਿਸੁਪਦਬਮਲਕਿੰਕਰਿਕਰੀ॥੨੯॥ਸਤਜਾਕੀ
ਸ ਸਿਤਸੀਂਗਸਾਤਸੁਸੈਰਕੁਭੁਜਾਦਨਾ॥ਬਰਬੀਰਬੀਰਨਪਰਧਾਤਿਸਤ
ਖਿਤਸੁਕ੍ਰਿਤਬਸਕ੍ਰਿਤਿਪਨਾ॥ਤਿਹਿਆਪਰਕੇਊਨਕਰਿਸਕੇਬਹੁਬਕੇ
ਅਦਨਿਧਆਹਿਕੈ॥ਤਹਾਆਇਕੈਜਦੁਰਾਇਕਾਰਿਬਸਾਧਿਸਅਨੁਰਾਗਿ
ਲਈਬੁਲਾਇਕੈ॥੩੦॥ਭੁਜੰਗ॥ਭੁਨੇਮਮਬਾਪਨੇਹੈਆਪਹੀਅਰਪਨਕ
ਰੀ॥ਜਾਕੈਸੁਤਾਂਕੀਭਈਚਾਹੈਕਲਕੇਟਿਕਕਿੰਕਰੀ॥ਮਿਲਛਮਨ ੦

CC-0 Punjab University Chandigarh. An eGangotri-Vaidika Bharara Initiative

ਸੁਭਲਛਮਨਾਬੋਲੀਦ੍ਰੁਪਦਦੁਹਿਤਾਪ੍ਰਤੀ॥ਜਿਮਿਤਵਬਿਵਾਹਭਯੋ
ਸਤੀਨਭੁਜੈੜਬੇਸਨਕੀਗਾਥੀ॥੩੧॥ਅਸਮਤਤਾਤਤ੍ਰੂਤਿਹਿੰਭ੍ਰਾਤਿਬਿਰਚ
ਜੇਤੁਰੰਕਹੁਕਾਬਿਸੇਖਹੋਂ॥ਨਹਿਕਾਹੂਛਿਤਿਪਾੜਿਤੇਤੋਂਛਿਤ੍ਰੌਜੋਬਿਨਛ
ਦਮਨਰਹਰਿਬਿਧੇਖਸੋ॥ਤਾਹੇਤਤੇਤਾਕੋਦਸ਼ੈਰੰਡਾਤਨੇਤਤਕਾਲਹੀਂ॥
॥ਦਾਸ਼ਿਜਦਿਖੋਹੁਰਦਾ॥ਰਿਤੁਰਲਭੁਦ੍ਰੁਪਦਦਾ॥ਰਿਦਦਾ॥ਲਹੀ॥੩੨॥
॥ਯਾਭ੍ਰਾਂਤਿਭ੍ਰਸ਼ੀਹਮਦਾਸਿਕਾਯਾਦੀਨਦਰਦੁਖਦਾਰਕੀ॥ਜਹਅਹੇ
ਆਤਮਰਾਮਜਨਦਜਪਿਤਦੀਪਸਬਕੀਸਾਰਕੀ॥ਅਹਿਖੀਕਹੈਂਅਹਿਖੀ
ਸਕਰਿਮਹਿਸੁਦਨਹਨਿਹਮਾਜਿਨਿਦਰੀ॥ਤਾਦਰਨਰਜਭੁਜਿਹਮਹਿ
ਖੋਸਬਭ੍ਰਾਤ੍ਰਿਮਾਤ੍ਰਿਨਆਦਰੀਂ॥੩੩॥ਦੋਹਾ॥ ॥ਜੋਰਜਬ੍ਰਜਬਨਿਤਾ
ਨਿਚਰੀਖਾਨਿਖੁ...ਦਯਤਨੀਨਾਬੋਨ...ਕਨਿਰੋਧਨਿਦਰੀਸੋਹਮਸ

CC-0 Punjab University Chandigarh. An eGangotri Vaidika Bharata Initiative

ਰਛਾਸਕੀਨਾ॥ਇਮਿਸੁਨਿਬਚਹਰਿਪ੍ਰਿਜਨਕੇਪ੍ਰੇਮਪ੍ਰਮੋਦਪ੍ਰਧਾਨਾ॥
॥ਪ੍ਰਿਥਾਦ੍ਰੋਪਦੀਆਦਿਅਤਿਅਤਿਭੁਈਆਨੰਦਨਿਧਾਨਾ॥੩੪॥ਧਦ
ਰਾਬਾਪੂਰਬੀ॥ ॥ਤਬਗੀਤਰੰਗਸੁਰਰਿਖਿਸਬਆਏ॥ਬਲਹਰਿਦਰਸਧ
ਰਜਰਜਛਾਏ॥ਕਨਾਸਥਸਿਸਥਾਮਦੇਵਾਦੀ॥ਨਾਰਦਚਜਵਨਆਸਿਤ
ਅਬਿਬਾਦੀ॥੩੫॥ਦੇਵਲਵਿਸ੍ਵਾਮਿਤ੍ਰਮਹਾਨਾ॥ਸਤਾਨੰਦਗੋਤਮਗੁਨ
ਵਾਨਾ॥ਭੁਰਦ੍ਵਾਜਔਭ੍ਰਿਗੁਵਰਰਾਮਾ॥ਜਿਸਜਸਹਸਸਹਸਬਸੁਭੁਸਾਮਾ
॥੩੬॥ਭ੍ਰਿਗੁਗਾਲਬਰੁਭੁਔਔਰਿਰਾ॥ਕਸਨਪਪ੍ਰਨਿਪ੍ਰਲਸੁਨਾ॥
ਤਿਸਿਰਾ॥ਮ੍ਰਨਿਮਿਕਿਣਸੁਤਅੜਿਅਗਾਸ੍ਤੁ॥ਵ੍ਰਿਤਝਿਤਏਕਤਅਤਿਮ
ਤਿਸਸ੍ਤੁ॥੩੭॥ਜਾਗਜਵਲਕਆਦਿਕਅਭਿਰਾਮਾ॥ਆਵਤਲਖੇ
ਸਬਲਪਧਨਸਜਾਮਾ॥ਉਠਿਆਦਰਦੇਅਰਚਨਕੀਨੋ॥ਬੋਲੇਹਰਿ

CC-0 Punjab University Chandigarh. An eGangotri-Vaidika Bharara Initiative

ਲਖਿ ਸੁਖ ਆਸੀਨੋ ॥੩੮॥ ਸਕਲ ਸਭੁ ਕੇਸੁ ਨਤ ਸੁਜਾਨਾ ॥ ਅਜਾਨਹਿ ਸ
ਫਲ ਜਨਨ ਅਜ ਰਾਜਾਨਾ ॥ ਅਮਰ ਅਲਭੁ ਨੇਰੋ ਸੁਰ ਦਰਸਨਾ ॥ ਪਾਏ
ਸੁਨਿ ਸੰ ਨਜ ਦਪ ਰਾਪ ਰਸਨਾ ॥੩੯॥ ਤੀਰਥ ਜੇ ਜਲ ਮਜਨ ਰਾਜਨੋ
॥ ਜਨੇ ਰਿਖ ਦਾਰਿਦ ਦਰਸਾਨੋ ॥ ਤੇਨਤ ਬਾਤ ਰੈਂਤ ਤੁਕਾਲਾ ॥ ਨਥਾ ਸੇਤ
ਵੈਦ ਰਸ ਦਪਾਲਾ ॥੪੦॥ ਸਸਿ ਸੂਰ ਦਿਵ ਸੁਰ ਸਤ ਸੇਵਾ ॥ ਅਸਿਨ ਅਸ
ਨਿਅ ਧਨ ਸਸਤ ਸੇਵਾ ॥ ਜੋ ਜਨ ਨਤ ਨਮੋ ਕਰੈ ਅਹਿਤਾ ॥ ਤਨ ਪਾਵਕ
ਮੈਂ ਮਤਾ ਵਿਤਾ ॥੪੧॥ ਤੀਰਥ ਬ੍ਰੋਧਿ ਜਲ ਨਮੋਂ ਜਾਹੀ ॥ ਨਹਿ ਸੰਤ ਨਮੋ
ਤੀਨੇ ਤਾਹੀ ॥ ਸੋਨ ਰਵਰ ਅਪਿ ਰੋਖ ਰਬਾਜੋ ॥ ਹਰਿ ਰਿਬਰ ਸੁਨਿ ਮੁਨਿ ਰਾ
ਨਬਿ ਸਮਾਜੋ ॥੪੨॥ ਚਿਰ ਬਿਚਾਰ ਬਿਸਮੈ ਬਿਸਰਾਜੋ ॥ ਜਰਾਜਨ ਮੈਗ
ਤਮਾ ਇਸਿ ਰਾਜੋ ॥ ਪਨਿ ਪ੍ਰਭੁ ਪਤਿ ਬੇਲੇ ਸਭ ਬੇਨਾ ॥ ਅਦਭੁਤ ਬਾਤਿਤ

CC-0 Punjab University Chandigarh. An eGangotri Vaidika Bhandara Initiative

ਵਨੀਰਜਨੈਨਾ॥੪੩॥ਹਮਬਰ੍ਹਾਬਿਦੁਖਬਿਬੇਕਕਹਾਦੈਂਤਵਿਆਧਾਮੇ ੨੩੦
ਗਿਨਿਨਾਥਿਨਾਦੈਂ।ਉਤਪਤਿਪਾਲਨਪ੍ਰਲਯਪ੍ਰਭੁਤਾਨਾ॥ਕਰਿਬਹੁਬਰੈਨ
ਬੀਧਾਬਿਧਾਨਾ॥੪੪॥ਸਾਮਦਾਸਮਦਨਿਜਸਮਜਸੈਭ੍ਰਾਰਨਾ॥ਲੇਤਅਨੇਕ
ਅਵਨਿਅਵਤਾਰਨਾ॥ਬ੍ਰਮਬੱਛੋਤਧਬਿਸ੍ਰਬਿਬਾਰਕਾ॥ਤਾਸੁਬ੍ਰਮਕੁਲ
ਬਿਦਿਤਬਿਧਾਰਕਾ॥੪੫॥ਤਾਹਿਤਤਾਹਿਤ੍ਰਹਿਤਤੁਮਹੀ॥ਤਨਤਤਾਸੁ
ਨਤਿਨਤਿਉਰਭੁਮਹੀ॥ਤਾਹੀਤੇਬ੍ਰਮਨਿਨਸਿਰੋਮਨਿ॥ਤੁਹਿਸਿਸਾਤਸ
ਤਸ੍ਹਾਂਤਿਸੁਮਨੋਰਾਨਾ॥੪੬॥ਆਨਸੁਫਲਨਰਗਜਨਅਹਮਾਰੋ॥ਤ੍ਰਿਗਾਦਿ
ਦਜਾਤਪਸੈਜੁਤਸਾਰੋ॥ਤਦਦਰਸਨਪ੍ਰਿਯਪਗਸਨਪਾਏ॥ਜੇਸਬਸ੍ਰੇਯਸ
ਰਸੁਤਿਗਾਏ॥੪੭॥ਜੋਮੋਕ੍ਰਿਸਨਕਮਨੀਯਜੋਕ੍ਰਿਪਾਲਾ॥ਜੋਅਕੁਠਗ
ਜਾਨਗੋਪਾਲਾ॥ਕਰਿਕਿਜਨੋਰਾਮਾਜਮਾਗਿਆਹੀ॥ਛਾਨੀਨਿਜਮਹਿ

CC-0 Punjab University Chandigarh. An eGangotri-Vaidika Bharara Initiative

ਸਾਮਹਿਸਾਹੀ॥੪੮॥ਤਾਤੇਤੁਹਿਨਤਰਕਿਸਕਰੋਊ॥ਜਦੁਆਪਿਪ੍ਰਭਜੇਜਗਈਸ
ਨਿਦਿਨਜੋਊ॥ਸੁਪਤਪ੍ਰਭੂਖਜਿਸਿਸੁਕਅਗਣਾਨੌ॥ਤਿਸਿਤੁਹਿਜਾਨਨ
ਜੀਵਜਹਾਨੌ॥੪੯॥ਸੌਤਵਚਨਸੁਨਿਅਧਿਗਿਆਨਕੋ॥ਹਰਤਾਕਰਤਾਜਪ
ਜੋਗਨਕੋ॥ਧਨਨਿਪਜਤੀਰਥਤਮਜੈਸੀ॥ਦਰਸਪਰਸਤਾਰਤਤਮਤੇ
ਸੀ॥੫੦॥ਕਮਪੈਕਰਿਕਰੁਨਾਕਰੁਨੇਸਾ॥ਤੰਗਰੀਦੇਉਪ੍ਰਭੂਬ੍ਰਿਭੁਵਨੇਸਾ॥ਜੋ
ਭੁਨਿਸੁਨਿਨਗਮਨਨਮਨਕੀਨਾ॥ਤਬਬਸੁਦੇਵਬਿਸਨੇਬ੍ਰਿਤਬੀਨਾ॥੫੧॥
॥ਕਰਿਬਿਦਨਬੋਲੇਬਰਬਚਨਾ॥ਬ੍ਰਹਮਬਿਪਕਰਿਬਰਬਿਸਨੈਬਿਰਚਨ ੦
॥ਸੋਮੁਨਿਸਨਿਪ੍ਰਛਿੰਤੁਮਪਾਹੀ॥ਜਜੋਕਰਿਕਰਮਕਰਮਕਟਿਜਾਹੀ॥੫੨
॥ਜੌਬਸੁਦੇਵਬਚਨਸੁਨਿਕਾਨਾ॥ਮੁਨਿਨਮਹਾਅਚਰਜਉਰਆਨਾ॥
॥ਤਬਨਾਰਦਬੋਲੇਮੁਸਕਨਾਈ॥ਨਹਿਅਚਰਜਸਾਨੌਮੁਨਿਰਾਈ॥੫ ੨੩

CC-0 Punjab University Chandigarh. An eGangotri-Vaidika Bharara Initiative

੩॥ਅਜਹਿਜਾਨਿਨਿਜਨਾਸਿਸੁਬਸੁਦੇਵਾ॥ਬੂਝਤਤੁਮੈਸੇਜਸੁਖਸੇਵਾ॥
॥ਅਤਿਪਰਚੈਪਰਿਭੁਵਣਾਕਾਰਨ॥ਹੋਤਕਥਿਨਕੀਨੈਨਿਰਧਾਰਨ॥੫
੪॥ਜਨੇਜਨਸੁਵਰਤਾਣਿਨੀਤਵਧਾਸੀ॥ਸਰਤਿਸੁਪਾਂਹਿਤਅਨਅਥਰਾ
ਸੀ॥ਸੁਨਿਨਾਰਦਸਾਰਦਮੁਨਿਸਾਰਦਾ॥ਬੋਲੇਪ੍ਰਤਿਬਸੁਦੇਵਬਿਸਾਰਦ
॥੫੫॥ਕਰਮਅਕਰਮਕ੍ਰਿਤਨਕਰਿਸੋਈ॥ਹਰਿਹਿਤਜਕਸਜਨਨਜ
ਗਜੋਈ॥ਜਵੈਸਜੂਸੇਪਕਸੁਖਦਾਈ॥ਦਰਸਨੇਸੁਗਮਜੋਗਜਗਜਾਈ
॥੫੬॥ਜਹਸੁਭੁਸੁਪਬਰਿਗਸੁਬਹਿੰਗਾ॥ਜੋਸੁਕਲਾਥਿੰਤਗਵਿਸਤਸ
ਜਾ॥ਤੀਨਈਖਨਾਸੁਤਾਥਿਤਲੋਕਾ॥ਏਪ੍ਰਤਿਪਾਂਛਿਪਰਮਪਰਲੋ
ਕਾ॥੫੭॥ਤਿਨ੍ਹੈਤਜਾਰਿਗਾਹਰਿਤਤਪਰਿਣੂੰਹੈ॥ਸੋਪਰਮੇਸਪਰਮਪਦਪੈ
ਹੈ॥ਬਰਿਤਿਜਤਨਜਈਖਨਾਤਜਾਗੋ॥ਜਜਨਦਾਨਕਰਿਥਿਤਥੈਰ ੦

CC-0 Punjab University Chandigarh. An eGangotri-Vaidika Bharara Initiative

ਰੈ॥੫੮॥ਨਾਸਿਥਿਲੋਕਿਲੋਕਤ੍ਰਿਖਤਜਾਈ॥ਤਬਬ੍ਰਜਨੀਪਬ੍ਰਰਾਵਤ
ਥਿੰਬ੍ਰਜਾਈ॥ਪੁਨਿਬਿਨਤੀਨੀਪਤਬਰਿਖਿਦੇਵਾ॥ਤਿਨੈਂਜਗੈਨੂਲੋਹ
ਰਿਦੇਵਾ॥੫੯॥ਅਥਅਪਜਾਂਨਤਨਜਤੇਤਰਾਈ॥ਤਿਨਾਥਿਨਨਰਨ
ਨਰਕਾਨਿਸੂਰਾਈ॥ਪਿਤੁਰਿਖਿਰਿਨਤੇਭ੍ਰਏਥਿਬਾਕੀ॥ਤੁਮਬਸੁਦੇਵਦੇ
ਵਰਿਨਬਾਕੀ॥੬੦॥ਤਾਹਿਸੁਮਖਤੇਮੋਚਨਕਰਿਕੈਂ॥ਹੋਹੁਅਕਰਮ
ਕਰਮਪਰਿਹਰਿਕੈਂ॥ਪੂਰਬਤੈਂਜਨਭ੍ਰਜੇਭ੍ਰਰਾਵਤਾ॥ਤਤੇਭ੍ਰਏਸੁਵਨ
ਸੀਕਿਤਾ॥੬੧॥ਸੁਨਿਮੁਨਿਬਚਬਸੁਦੇਵਉਦਾਰਾ॥ਕ੍ਰਤੁਆਰੰਭਕਿ
ਯੋਅਤਿਭਾਰਾ॥ਤੇਈਵਰੇਰਿਤ੍ਵਿਕਰਿਖਿਰਾਈ॥ਤਿਨੀਮਖਿਕ੍ਰਤੁਕਲ
ਕਿਤਜਕਰਾਈ॥੬੨॥ਦੀਛਿਤਭ੍ਰਏਜਬੈਬਸੁਦੇਵਾ॥ਸਬਸਾਤ੍ਵਤਨ
ਸਨੀਸੁਭ੍ਰਸੇ [illegible] ਪਰਿਰੇਚਾਰੁਚਾ

CC-0 Punjab University Chandigarh. An eGangotri Vaidika Bharata Initiative

ਸ਼ਿਚਿਤ੍ਰਚੋਖੋ॥੬੩॥ਨ੍ਰਿਪਨਿਕਰਜਿਨਦ੍ਰਬੇਖਬਨਾਏ॥ਸੁਤਿਜਨਸ
ਰਿਤ੍ਰਛਕੇਛਬਿਛਾਏ॥ਮੰਗਲਮੋਦਮਹਾਂਮਹਿਮਾਹੀ॥ਭ੍ਰਏਭੂਰਿਜੇ
ਭੂਨੇਨਜਾਹੀ॥੬੪॥ਤਰਿਬਲੈਂਭੂਪਟਭੂਖਨਭ੍ਰਾਜੇ॥ਨਿਕ੍ਰੌਬੰਲੋਕਤ
ਭੂਖਨਭ੍ਰਾਜੇ॥ਬਾਜਨਬਿਬਿਧਿਪਬਨੇਬਹੂੰਰੰਗੀ॥ਨਟਨਰਤਕਿਨਾਚ
ਤਿਨਵਰਿਰੰਗੀ॥੬੫॥ਕਰਤਰਾਗਭ੍ਰਾਨਿਰਾਨਰੀਧਰਬਾਸਬਾਬਿ
ਧਿਸਬਨਸਜੇਸੁਭ੍ਰਸਰਬਾਤਬਾਕਿਜਾਗਿਸਿਨਸੌਰਿਸ੍ਰਭ੍ਰਿਸੇਕਾ॥ਪਤ
ਨਿਆਸ੍ਵਦਸਸਰਸਾਬਿਬੇਕਾ॥੬੬॥ਰਿਤ੍ਰਿਕਤਿਰਿਸਸਦਸਜਸੁਹਾਏ॥ਰਿ
ਮਜਰਤਨਪਟਭੂਖਨਭ੍ਰਾਏ॥ਜਨੋਸਤਭ੍ਰਭ੍ਰਸਤਛਿਤਭ੍ਰਭ੍ਰਮਾਹੀ॥ਸਮ
ਸਕਲਸਜੀਸੁਸ਼ਿੰਗਾਰੀ॥੬੭॥ਰਾਮਸਜਾਮਸੁਤਸੁਤਿਜਸੁਹਾਏ॥ਸਬ
ਬਿਧਿਸੁਭ੍ਰਟਸੁਸਾਜਸਜਾਏ॥ਅਗਿਨਿਹੋਤ੍ਰਆਦਿਕਜੁਪ੍ਰਕਾਰਾ॥ਕਰਿ

CC-0 Punjab University Chandigarh. An eGangotri-Vaidika Bharara Initiative

ਸਬਬਿਧਿਸੁਭੁਸਭਸੁਧਾਰਾ॥੮॥ਅਖਧ੍ਰਜਪੂਰਨਕਰਿਧਿਤ੍ਰਪ੍ਰਬਨ
॥ਕਰੇਦੋਛਿਨਦੋਹਿਜਪੂਰਨਪ੍ਰਭੁਖਿਤਭੂਸੁਰਸਹਿਤਸੁਜਾਨ॥ਕਿਧ
ਪੁਨਿਅਵਭ੍ਰਿਥਅਭਿਧਸਨਾਨਾ॥੯॥ਸਹਸਮਾਨਦ੍ਰਵਕਾਮਨਹਾਏ
ਸ ॥ਬਿਨਸੁਕ੍ਰਤੁਸਮਸੁਕ੍ਰਿਤਕਮਾਏ॥ਪੁਨਿਪਟਭੂਖਨਪਹਿਰਿਸੁਹਾਏ॥
॥ਦਿਨਦੀਨਨਪਟਭੂਖਨਭੂਖੇ॥੧੦॥ਸਬਬਿਧਿਸਬਸੀਬੀਧਿਸਿਰਾ
ਏ॥ਜਹਿਸੁਮਨੋਰਥਮੰਨਨਮਾਏ॥ਨ੍ਰਿਪਨਕੁਕਾਜਅੰਧਬਹਿਰਾਦੀ
॥ਕਿਧੌਸੁਖੀਸਬਭੈਅਸਨਾਦੀ॥੧੧॥ਦੇਸਦੇਸਕੇਦੇਸਪਜੇਤੇ॥ਬਿਪ੍ਰਸ
ਦਸਜਸੁਰਾਦਿਸਮੇਤੇ॥ਭਏਬਿਦਾਸਬਧਿਦਾਨਿਬੇਰੀ॥ਗਏਕਰਤ
ਕੀਰਤਿਕ੍ਰਤੁਕੇਰੀ॥੧੨॥ਨ੍ਰਿਦਾਰਿਕਨਿਜਸਦਨਸਿਧਾਰੇ॥ਦੈਸਨਨੇ
ਨਹਰਿਹਿੰਹਿਤਵਾਰੇ॥ਸੰਕ੍ਰਤੁਅਧਿਸਥਸਹਰਿਸੁਹਾਏ॥ਪਰਖਿਬ

CC-0 Panjab University Chandigarh. An eGangotri Vaidika Bharati Initiative

ਰਖਰਿਤੁਸਾਰਗਸਿਧਾਏ॥੧੩॥ਦੋਹ॰॥ ॥ਆਇਗਿਰੇਗਨਿਜਨੇਹੋਸੰਗੋ
ਰਿਗੋਹਿਸੰਗੀਰਾਭੁਨੀਜੁਤੀਰਥਬ੍ਰਹਮਿਸੈਂਭੁਈਭ੍ਰਾਵਤਿਨਭੀਤਾ॥ਕੁ
ਜੋਏ ਤੀਰਥਤਟਕਰੈਂਸੁਖੀਸੁਹ੍ਰਿਦਸੀਧਾਂਤਾ॥ਤਜੋਗੀਅਜਅਥਕਰਤਤਤ
ਮਾਤਾਹਿਦੈਂਮ੍ਰਿਤਤਾਤਾ॥੧੪॥੩੫॥ਪਦਰਾਗਪੂਰਬੀ॥ ॥ਏਕਬੇਰਬ
ਲਖ੍ਰਿਤਗਰਿਮ੍ਰਿਤੁਪਦਬੰਦਨਕੀਨੋ॥ਸੋਥਿਲੋਕਿਬਸੁਦੇਵਬਰੋਤਬ
ਬਚਨਨਵੀਨੋ॥ਅਗੇਕ੍ਰਿਸ੍ਨਬਲਦੇਵਦੇਵਤੁਮਸਤਜਸਨਤਨਾ॥ਸੁਨੇ
ਮੁਨੀਸਮੁਖਨਤੇਪੁਰਖਪ੍ਰਧਾਨਪੁਰਾਤਨਾ॥੧੫॥ਜਾਮੇਜਾਤੇਜਾਕਰਿਜਾ
ਕਰਜਾਹਿਤਜੋਹੈ॥ਜਾਪ੍ਰਕਾਰਜਿਹਿਸਮੈਸਕਲਸੈਸਾਰਜੁਸੋਹੈ॥ਜੋਸ
ਬਤੁਮਰੀਤੁਮਸੋਦੂਸਰਦੀਸਤਨਾਹੀ॥ਉਤਪਤਿਪਾਲਨਚਾਲਨ
ਸਾਲਨਸਬਤੁਮਮਾਹੀ॥੧੬॥ਪ੍ਰਾਨਪ੍ਰਾਨਮਨਿਪ੍ਰਾਨਪ੍ਰਾਨਤੁਮਪ੍ਰਾਨਪਿ

CC-0 Punjab University Chandigarh. An eGangotri-Vaidika Bharara Initiative

ਪਾਰੋ।ਜਾਸਿਸਿਔਸੁਰਖਿਭ੍ਰਾਵਸੁਖਿਸੁਰੀਆਦਿਉਜਨਜਾਰੋ।ਭ੍ਰੂਪਰਸਰਪਰ
ਰੀਮਨੁਜੀਵਨਜੀਵਨਜੋਏ।ੳਜਸੌਹੈਬਲਆਦਿਅੰਜਨਨ੍ਰਮਪਦ
ਨਹਿਪੋਏ।੧੧।ਦਸਾਦਿਸਅਜਅਵਕਾਸਅਭਿਧਆਪਹਿਅਭਿਰ
ਜੋ।ਸਭ੍ਰਭੁਦਸ੍ਹੈਜਾਤਿਭੁੰਤਿਕਭ੍ਰਾਵਨਿਭ੍ਰਾਜੋ।ਕਰਨਨਕੇਤੁਮਕਰਨਕਭੁ
ਨਤਿਨਕੇਪੁਨਿਦੇਵਾ।ਭ੍ਰੱਧਿਪ੍ਰਬੋਧਕਤੁਮਹਿਤੁਮਹਿਬੋਧਕਭ੍ਰਧਿਦੇਵਾ
।੧੨।ਧਾਸਬਤਰੂਨਕੇਆਦਿਤਰੂਤੁਮਹੀਤਾਮਤ੍ਰਾਸੀ।ਸਤ੍ਰਾਦਿਕਗੁਨਸ੍ਵਿੱ
ਤਿਨਕੇਤੁਮਪਰਮਪ੍ਰਕਾਸੀ।ਸਬਕੇਸਰਜਕਸ੍ਰੁਜੀਸ੍ਰਜੀਸਬਤੇਪ੍ਰਾਨਿਨ
ਜਾਗੋ।ਤੁਮਹੀਮਾਯਾਮੋਹਤਤੁਮ੍ਹੈਨਜਾਨਤਜਾਗੇ।੧੩।ਭ੍ਰੂਰਿਭ੍ਰਾਰਜਤੇ
ਭੁਗਾਵਨਭੁਵਮੇਨਰਭੁਵਪਾਯੋ।ਐਮਾਮਿਥਜਾਮਾਨਮਗਨਮਨਤੁਮਬਿ
ਸਰਾਯੋ।ਤੁਮਨ[illegible]ਭਵਕੋਸ੍ਰਾਮੀ।ਪ੍ਰਗਟੇਛਿਤਿ

CC-0 Punjab University Chandigarh. An eGangotri Vaidika Bharata Initiative

ਮੋਛਿਤਿਭ੍ਰਗਛਿਤਿਪਤਿਛਲਿਛਿਤਿਕਾਮੀ॥੮੦॥ਤਾਤੇਤੰਤ੍ਰਪਦਵੀ
ਕਜਪੰਕਜ੍ਹਪ੍ਰਨਤਪਹਾਰੀ॥ਤਾਕੀਸਰਨਸਮ੍ਹਾਰੈਜੋਹੈਅਬਲੌਹੋਸੀਸਾ
ਰੀ॥ਜਿਨਮਾਸਮੋਤ੍ਰਮਹੀਜ੍ਹੇਕਹਜੋਹੋਹੈਂਪਰਮੇਸਾ॥ਤ੍ਰਮਰੇਗ੍ਰਿਹਅਵਤ
ਰ੍ਹਲੋਆਇਧਾਰਿਨਰਬਰਬੇਸਾ॥੮੧॥ਤਾਤੇਂਅਬਮਮਹਰੋਸਰਨਦੈ
ਸੀਸ਼ਿਤ੍ਰਸੁਲ੍ਹਾ॥ਸੁਨਿਹਰਿਹੂੰਕਛੂਕਹੇਬਚਨਪਿਤ੍ਰਮਾਤਅਨੁਕੂਲਾ॥ ਜੇਰ
।ਸਿਸੁਨਿਭ੍ਰਾਨਿਬਸੁਦੇਵਸਕਲਸੰਦੇਹਸਿਰਾਏ॥ਹਰਹਰਮੇਹਰਿਹੇ
ਰਿਹਿਜਰਾਹਰਖਾਏ॥੮੨॥ਅਬਦੇਵਕੀਦੇਵਕੀਬਾਤੇਂਸੁਨਿਬਿਸ
ਮਾਏ॥ਸੁਕਰਗੁਰੁਕੇਸੁਤਸੀਮਤਸੁਤੌਨ੍ਰਤਨ੍ਹੀਲੈਲਜਾਈ॥ਕੀਸਕਟ
ਨਾਕ੍ਰਿਤਸੁਤਨਸੁਮਿਤਿਸੁਤਜਨਸੁਖਸੋਚੀ॥ਬਟੀਬਿਨੈਬਹੁਬਾਨਿਸੁ
ਨਤਹਰਿਹੂੰਹਿਜਰੋਚੀ॥੮੩॥ਰਾਮਸਨਾਮਦੋਊਸਰੇਸੁਤਲਸੁਕਸ

CC-0 Punjab University Chandigarh. An eGangotri-Vaidika Bharara Initiative

ਕ੍ਰਿਸਨਤਾਂਈ॥ਬਲਿਬਲਿਬਿਲੋਕਿਹਰਿਬਲਬਲਿਬਲਿਹੂੰਗਜੋਖਿਕਾਈ
॥ਉਠਿਆਸਨਤੇਆਇਅਵਨਿਪੇਖਕੈਜੋਪ੍ਰਨਤਭੋ॥ਪਰਮਪ੍ਰੇਮਪਾਗਿਗੂ
ਪੁਨਿ ਨੈਂਪ੍ਰਭੁਪੀਤੇਮਅਤਿਹੂੰ॥੮੬॥ਪ੍ਰਿਜਪਦਪਦਮਪਖਾਰਿਪਰਮਪਾਵਨਪ
ਯਪੀਜੋ॥ਪਦਮਜਾਦਿਪਾਵਨਜੋਨਿਜਬਪੁਪਾਵਨਕੀਯੋ॥ਸਬਸਾਮ
ਗ੍ਰਿਸਮੇਤਸਮਰਪਨਸਾਜਿਸਿਰਨਾਯੋ॥ਸਕਲਸਮਾਜਸਹਿਤਸੁਮਸਵੀਰਸ
ਮਰਪਿਸਿਹਾਨੋ॥੮੭॥ਪ੍ਰੇਮਪਗਨਜੋਪਰਾਨਪਕਰਿਪ੍ਰਫੁਲਿਤਪਲ
ਕਾਲੀ॥ਗਦਗਦਬਾਲਗਿਰਗਦਤਿਗਦਾਗੁਜਪ੍ਰਤਿਮਤਿਸਾਲੀ॥
॥ਨਮੋਅਨੰਤਬਿਰੰਤਾਕ੍ਰਿਸਨਕਲਕਲਿਮਲਹਾਰੀ॥ਨਮੋਮਹੇਸ੍ਵਰਸਾਖ
ਜਨੇਗਾਬਿਰਾਜਾਨਬਿਹਾਰੀ॥੮੮॥ਨਮੋਬ੍ਰਮਬ੍ਰਮੰਨਿਜਪਰਾਤਮਅ
ਤਮਤਾਰਕਾਦਰਸਨਦਰਲਬਗਮੇਗਮੇਸਜੁਰਜਤਮਪਾਕਰਾ॥ਦਿਤਿ

CC-0 Punjab University Chandigarh. An eGangotri-Vaidika Bharara Initiative

ਜਟਨੁਜਰੀਪਰਬਸਿਪੱਧਿਬਿਟਜਾਯਰਚਾਰਨਾ।ਰੱਛਸਜਟਿਛੇਧਿਸਾਰਬੂ
ਤਪ੍ਰਮਥਤੁਪ੍ਰਪਾਰਨਾ।੮੭।ਏਸਬਬੱਧਪਾਬਿਰੋਧਆਪਮੋਅਹੈਅਸੇਸਾਂ।
।ਜਾਤੇਤੁਮਹੋਸਤੁਬਿਸੁੰਧਸਰੀ।ਰਿਸੁਟੇਸਗਾ।ਸੋਹਮਐਸੇਅਧਮਜਿਨੈਤੁਮ
ਟਰਸਨਟੀਨੋ।ਤਵਕਰੁਨਕੇਕਾਰਨਕਲਨਨਕਬਿਨਹੁਕੀਨੋ।ਅਸੁਰ
ਅਸੁਰਧਨਪਲੇਤੁਮੁਜਨੇਸੁਟਧਟਧਾਵੈਂ।ਤਜੋਂਗਤ੍ਰਿਕਸੁਰਆਦਿਸੁਸੋਹਿ
ਨਸਪਾਰਿਸਿਧਾਵੈ।ਤਾਤੇਂਤੁਮਹੀਲੀਲਾਲਲਿਤਨਲਖਿਸਕਕੋਊ।ਜਟ
ਪਿਜੋਰਾਜਨੇਗੀਸਜਗਤਜੁਜਗਤਗਤਿਜੋਊ।੮੮।ਤਾਤੇਦੈਸੁਪ੍ਰਸਿਨ
ਪ੍ਰਭੁਮੁਹਿਜਹਤੁਤਟੀਜੈ।ਕਹਿਜੋਂਸਰਨਸਰਨਤੇਸਰਨਤਿਹਾਰੀਲੀ
ਜੈ।ਅਧਿਕੂਪਸਮਗੇਹਨੇਹਤਾਕੋਤਮਟਾਸੀ।ਗਤ੍ਰਿਹਿਤਜਿਰੋਤਰੁਨਤਰ
ਟਾਤਵਸਖਾਸਧਾਸੀ।੮੯।ਸੁਨਿਬਲਿਬਚਨਬਿਗਸਿਬੋਲੇਹਰਿਸੁਨਿ

CC-0 Punjab University Chandigarh. An eGangotri-Vaidika Bharara Initiative

ਅਸੁਰੇਸਾਧਸੁਨਿਮਰੀਚਿਕੇਤਨਜਹੁਤੇਤੈਤੇਸੁਰਥੇਸਾ।ਤੇਦੁਹਿਤਾਰਤ
ਦੇਖਿਬਿਧਿਹਿੰਬਿਹਸੇਬਿਧਿਪ੍ਰੇਰੇ।ਤਾਅਧਤੇਭਏਅਸੁਰਸੁਵਨਅ
ਸੁਰਾਧਿਪਕੇਰੇ।। ੨੧।।ਪਦਅਪਰਰਾਗਬਧਨਾਸਰੀ।। ।ਤੇਛੈਰੀਅਅ
ਮਾਹਾਨੇਮਮਮਾਇਉਦਰਮੇਆਂਨੇ।ਕਿਸਕਦਨਕੀਨੋਤਿਨਕੇਤੇਅਘਤੇਪੈ
ਪਹਿਚਾਨੇ।ਸੋਮਮਮਾਇਹਾਇਕਹਿਤਿਨਕਰਕਬਡਿਸੋਚਦਿਨਰਾਤੀ।।
।ਤ੍ਰੈਲੋਜਾਇਦਿਬਾਇਮਾਇਰੋਕਰਿਹੈਸੁਗਤਸੁਰਾਤੀ।। ੨੨।।ਜੋਸੁਨਿ
ਦਿਜੇਦੇਤਪਤਿਨੇਤੇਲੇਜਦੁਪਤਿਪੁਰਿਆਏ।ਤਿਨ੍ਹੈਦੇਖਿਦੇਵਕੀਦੇਵ
ਕੀਮਾਜਾਸੋਹਬਢਾਏ।ਅਤਿਸੁਖਪਾਇਲਾਇਉਰਲੀਨੇਸੁਧਿਜਸਿਰਨ
ਸਿਜਰਾਈ।ਪ੍ਰੀਤਿਪਲੁਤਪਜੇਦਪਜਪਜਾਏਪਰਸਿਪ੍ਰਿਜਨਪੁਲਕ
ਈ।। ੨੩।।ਪੀ [illegible] ਕੇ।ਤਿਸੀਤਸੀਪਰਕੋ।ਬੈਦ
CC-0 Panjab University Chandigarh. An eGangotri-Vadika Bharat Initiative

ਮਾਤਪਿਤਭ੍ਰਾਤਨਗਾਮਨੇਪਾਏਪੂਰਸੁਰਦ੍ਵਾਰਕੋ।ਭੁਏਬਿਸੀਮਿਤਬਿਲੋ ੨੩੬
ਕਿਧੂਨਥਰਕੀਸਕਲਲੋਕਲਕਰਨੀ॥ਇਮਿਅਦ੍ਭੁਤਜਦੁਰਤਨਾ
ਗੀਕੀਕੀਰਤਿਕਬਿਨਬਿਥਰਨੀ॥੮੪॥ਦੋਹਾ॥ ॥ਜਗਸ੍ਰੀਸੁਕਸ੍ਰੀ
ਕ੍ਰਿਸ਼ਨਕੀਕੀਰਤਿਅਤਿਕਮਨੀਯ॥ਕਹੀਕਹੈਕਾਨਨਕਰੈਸੁਨਰਲੋਪ
ਚ੍ਯਹੀਯ॥੮੫॥ਪ੍ਰਿਯਪੁਨਿਪੂਛਤਸ੍ਰੀਸੁਕਰਿਸਥਕੇਸੁਨੇਬਿਦਾਗ॥ਭੁਗਨਿ
ਸੁਭਦ੍ਰਾਕ੍ਰਿਸ਼ਨਕੀਤਾਕੋਕਹੋਨਕਾਹੂ॥੮੬॥੩੬॥ਪਦਰਾਗਕਲ੍ਯਾਨ
॥ ॥ਸੁਨਿਸੁਕਕਹੈਸੁਨੋਨਰਨਾਹਾ॥ਜਨੋਭੁਜਨੇਭਦ੍ਰਸੁਭਦ੍ਰਾਸੁਜਾਹਾ॥
॥ਅਰਜੁਨਅਟਤਅਵਨਿਤੀਰਥਗਨਾ॥ਪਹੁਚਿਪ੍ਰਭਾਸਪਰੀਸੁਨਿਸੋ
ਨਨਾ॥੮੭॥ਦੈਨਸੁਭਦ੍ਰਾਭਗਿਨਿਸੁਭਦ੍ਰਾ॥ਦੁਰਜੋਧਨਹਿੰਹਤਬ
ਲਭਦ੍ਰਾ॥ਆਨਮਹਾਜਨਕੀਨਵਿਮਰਜੀ॥ਸੋਸੁਨਿਭੁਜੋਬਿਕੈਥਰਗ

CC-0 Punjab University Chandigarh. An eGangotri-Vaidika Bharara Initiative

ਰਜੀ॥ ੯੭॥ ਦ੍ਰੋਹਿ ਵਿਕ੍ਰਤ ਬਹੀ ਤੇ ਹੰਆ ਜੋ॥ ਨੁਰ ਜਨ ਨੂ ਥਨ ਜਾਨਨ ਪਾਏ
॥ ਪੁਰ ਬਾਹਰ ਜਨੁ ਬਿਮਲ ਬਲ ਚੀਨੋ॥ ਬਰਖਾ ਆਸ ਬਾਸ ਤੰਹ ਕੀਨੋ॥
॥ ੯੮॥ ਜਤੀ ਜਿਨਾ ਗਿਆਨ ਨਨ ਜਿਜ ਜਾਨ ਜੋ॥ ਸਬ ਲਸ ਭੁਗਾਜਿ ਸਘਨ
ਸਨਮਾਨਨੋ॥ ਏਕ ਬੇਰ ਬਲ ਨ ਜੇਤ ਨਿ ਹੇਰਾ ਪਲ ਜਾਏ ਨੀ ਰਨਿ ਲਜ
ਨਿਜ ਓਰਾ॥ ੯੯॥ ਭ੍ਰਿਰਿ ਭ੍ਰਾਂਦ ਭ੍ਰਬਿ ਤ੍ਰਿ ਛੂੰ ਭ੍ਰਜਾ ਜੋ॥ ਤੁੰਹ ਲਾਗਿ ਹਿਲ
ਹਿਲ ਪਕਲ ਭੁਜਾਂ ਜੋ॥ ਸੋ ਉਭ੍ਰ ਲਿਭ੍ਰਾਂਤਿ ਭ੍ਰਾਂਦ ਭ੍ਰ ਬਿਭ੍ਰੀ ਨੀ॥ ਦੇਉ ਨਾੜ੍ਹ
ਬਾਨ ਤ੍ਰਿਬਿ ਦੈਵੀ ਨੀ॥ ੧੦੦॥ ਦੇਉ ਨ ਪ੍ਰੀਤਿ ਪਰਸਪਰ ਕੀਨੀ॥ ਦੇਉ ਨ
ਬਿਹਾਸਿ ਬਲੈ ਪਾਲੀ ਨੀ॥ ਜਬ ਜਾਇ ਜਾਇ ਜਾਇ ਨਿਜ ਬੈਠੇ॥ ਮਨ ਮੋਹਨ
ਮਨ ਇਹ ਜਿਸ ਐਚੇ॥ ੧੦੧॥ ਜਤੀ ਜਤਨ ਜੇਹ ਨ ਜਿਸ ਲਾਗੋ॥ ਕਲਨ
ਪਰਤ ਪਲ ਮ... ਕੋ ... ਏਕ ਬੰਧੁ ਏਹ ਸਾਤ੍ਰਾ ਜਿਸ ਜਨਾਈ॥ ਲਿਰ

CC-0 Punjab University Chandigarh. An eGangotri Initiative

ਖਿਸੁਨਿਕਰਿਨਗਰਬਤੇਆਈ॥੧੦੨॥ਤਬਅਰਜੁਨਅਜਅਨੁਮਤਿਪਾ
ਈਅਸਰਬਬਸਪਾਰਿਛੇਗਜੋਉਤ੍ਰਾਈ॥ਰਥਵਰਿਤੇਸੁਪ੍ਰਾਰਿਪ੍ਰਾਗੇ॥ਧਨੁਰ
ਰਧਰਿਮਰਸੀਧਪਜਿਾਰੇ॥੧੦੩॥ਸੁਨਿਨਿਕਾਅਬਲਰਾਅਭਿਸਾਏ॥ਗਰਿ
ਪਰਾਪਰਿਕਰਿਜੋਰਿਜੁਰਾਏ॥ਤਬਬਹੁਦਾਇਜਦੈਸੁਪਠਾਏ॥ਲਹਿਬਰ
ਬਧੂਬਿਹਾਸਿਧਿਗਸਾਏ॥੧੦੪॥ਬਿਜੈਬਲਬਾਹਿਨਿਬਜਾਹਨੁਗਾਜੋ॥
॥ਸੁਨਿਪਾਛਿਪਾਵੈਜਨਮਅਨਕੁਜੋ॥ਬਸਤਿਬਿਦੇਹਬਸਤਿਦ੍ਵਿਜਏਕਾ॥
॥ਛਿਜਸਾਭੁਸਭੁਸਬਿਬੇਕਾ॥੧੦੫॥ਗਿਹਆਸ੍ਰਮੀਅਨੀਤਅਨੇਕਾ॥
॥ਨਿਬਹਤਦੇਵਦੇਤਤੇਦੇਗਾ॥ਤਿਹਿਜਨਪਦਜਨਪਤਿਜਨਗਾਜਾਨਾ॥
॥ਜਨਕਬੀਸਿਧਹੁਲੋਸ੍ਰਬਖਾਨਾ॥੧੦੫॥ਉਭਯਅਜਨਨਿਪ੍ਰਜਸਨ
ਨਸਨੇਹੀ॥ਦ੍ਵਿਜਸੁਤਦੇਵਾਨਿਦੇਵਬਿਦੇਗੀ॥ਤਿਨਮੇਵਬੇਪ੍ਰਸਿਨਪਕੇਸਾ

CC-0 Punjab University Chandigarh. An eGangotri-Vaidika Bharara Initiative

॥ਗਏ ਚੜ੍ਹਿ ਸਜੀ ਦਲ ਤਿਨ ਕੇ ਦੇਸਾ॥੧੦੭॥ ਅਸਿਤ ਅਸਿਤ ਆਭੂਨਿ
ਮਹਾ ਆਨੰਦੀ॥ ਲਿਯੇ ਸੰਗ ਬਹੁ ਰਿਖਿ ਰਿਖਿ ਬਾਂਦੀ॥ ਮਗ ਜਨ ਨਪ ਚਰਨ
ਲਪ ਚਖਿ ਪ੍ਰਜਾ ਪੂਜੋ॥ ਭੂਰਿ ਰਹਿ ਰਿਭਾਵਨ ਭਾਵਨ ਦੂਜੋ॥੧੦੮॥ ॥ਇ
ਤਿ ਸ੍ਰੀ ਮੱਦ੍ਰਸਤੋ ਤਰਾਰਧ ਸਾਰ ਸੰਗੀਤੇ ਸਪ੍ਤਮਿ ਪਦ ਮਾਲਾ॥੭॥ ॥ਇ
ਥਿਪ ਦੇਸ ਨਰੇਸ਼ ਤਮ ਗਾਂਗੀ॥ ਜਜਤ ਸਬਲ ਅਨੋਦ ਮਹਾਂਗੀ॥ ਗਏ ਲ
ਨਜਨ ਕਜਨ ਕਜਨ ਪਦਮੋਂ॥ ਸੁਨਿ ਦ੍ਰਿਜਾ ਛਿਤਿ ਪਛਿ ਕੋਟ ਦਮ ਦ
ਮੋ॥੧॥ ਆਏ ਪਰਮ ਪ੍ਰੇਮ ਪੁਲਕਾਨੋ॥ ਹੇਰਿ ਹਰਿ ਗਿਰਿ ਹਿਜ ਹੋਸ ਰਠਾਨੇ
ਕਰਿ ਪ੍ਰਨਾਮ ਪੂਜਨ ਪ੍ਰਿਯ ਪਾਗੋ॥ ਦੇਖਿ ਦੋਊ ਦਸ ਗੁਨ ਅਨੁਰਾਗੋ॥੨
॥ਥਿਬਨਥਿਨੈ ਬਹੁ ਬਿਧਿ ਬਿਸੁਾਰੀ॥ ਨਿਜ ਨਿਜ ਨਿਲਯ ਨਯਨ
ਹਿਤੁ ਨਾਰੀ॥ ਉਤਿ ਲੈ ਬਹੁ ਰੂਪ ਨਬ ਰਾਣਾ॥ ਉਤੈ ਰੂਪ ਭਏ ਊਭੈ ਅਜ

CC-0 Punjab University Chandigarh. An eGangotri-Vaidika Bharata Initiative

ਨਾ।੩।।ਦ੍ਰਗਨਗ੍ਰਿਹਨਗਾਮਨੇਸਮੁਨੀਸਾ।ਅਚਰਜਜੋਬਾਨੂਗਤਜਗ ੨੩੮
ਦੀਸਾ।ਅਸ਼ੇਜਨਕਜਨਕਜਗਜਾਨੋ।ਸੁਬਿਹਗਸਧਿਧਿਸਗਿਸਿਨਸ
ਨਮਾਨੋ।੪।।ਪਦਪਖਾਰਿਪਾਵਨਪਜਪਾਏ।ਸਹਪਰਿਵਾਰਪਗਸਿਖ
ਲਕਾਏ।ਸੁਪਦੀਪਨੈਬੇਦਬੇਦਾਬਿਧਿ।ਪੁਨਜੋਨੈਪਰਪ੍ਰੇਮਪਰਮਨਿ
ਧਿ।।੫।।ਹਰਿਪਦਪੰਕਜਅੰਕਜੁਧਾਰਿਕੈ।ਬੋਲੇਜੋਬਚਨਬਿਨੈਬਹੁਰ
ਰਿਕੈ।ਸੁਨੋਸ੍ਵਾਮਿਤੁਮਸਬਕੇਸ੍ਵਾਮੀ।ਹਮਜੋਅਧਮਨਕੇਗ੍ਰਿਹਗਾਮੀ।।
।੬।।ਭੂਏਭੂਰਤਿਅਪਨੀਸਾਂਚੀ।ਕਰਨਜੁਬੇਦਬਦਨਨਿਜਬਾਂਚੀ
।।ਪ੍ਰਜਏਕਾਂਤਿਭੁਕਤੇਨਾਹੀ।ਸੁਰਿਸ੍ਰੀਅਜਅਨਿਤਅਪਿਆਹੀ।੭।।
।।ਇਹਿਬਿਧਿਜਾਨਨਹਾਰਜੁਹੋਈ।ਤਵਪਦਪਦਮਕਿਪਰਿਹਰਿਸੋ
ਈ।ਤਵਅਵਤਾਰਤਾਰਜਿਸਾਗਰ।ਜਸਬਿਤਾਨਜਨਨਬਿਦਾਰ

CC-0 Punjab University Chandigarh. An eGangotri-Vaidika Bharara Initiative

੮॥ਨਮੋਨਮੋਬ੍ਰਹਮਾਦਿਕਨਬੁਧਿਬ੍ਰਿਜਨਾ॥ਕ੍ਰਿਸਨਕ੍ਰਿਪਾਲਕ੍ਰਿਪਾਲਜਨਰੰਜਨ
ਨਾ॥ਨਰਾਜਨਨਰਸਖਸੁਖਖਾਨੀ॥ਦ੍ਵੈਕਛੁਦਿਵਸਦਰਸਰਸਦਾਨੀ
॥ਦੀਸਾਧੁਸਮਾਜਸਮੇਤਸੁਜਾਨਾ॥ਰਹੇਕਰੈਨਿਮਿਕੁਲਕਰਜਾਨਾ॥
ਸੁਨਿਬਹੁਲਾਸੁਬਚਨਬਹੁਲਾਸਾ॥ਰਹੇਕਛੁਦਿਨਪਰਿਹਰਿਬਿਆਸੂ
ਲਾਸਾ॥੧੦॥ਜਬਸੁਤਦੇਵਦੇਵਪ੍ਰਿਜਪਾਏ॥ਸੁਨੌਸੁਜਨੌਂਤਿਨਲਲਕਿ
ਲਡਾਏ॥ਪ੍ਰੀਤਮਪਰਮਜਨਕਜਿਮਿਜਾਨੇ॥ਸਹਸਹਿਸੁਰਸਾਦਰਸਨ
ਮਾਨੇ॥੧੧॥ਨਿਜਸੁਖਸਨਸੇਂਬੀਜਨਕਰਿਕੈ॥ਨਾਚੌਨਿਪਟਲੋ
ਭੁਰਬੁਰਿਕੈ॥ਪ੍ਰਨਿਤਿਨਬ੍ਰਿਜਿਨਬਿਗਾਸਿਬੈਠਾਏ॥ਸਪਤਨਿਪਰਾਪ
ਖਾਰਿਪ੍ਰਿਜਪਾਏ॥੧੨॥ਅੰਧ੍ਰਿਅਤ੍ਰਿਆਭਿਸਿਚਨਕਰਿਕੈ॥ਤਿਜੇਸ
ਤਿਜਸੁਤਬੰਧੁਪਿਆਰਿਕੈ॥ਅਰਪਮਸਾਦਿਦੇਏਨਿਰਮਲਨੀਰਾ॥ਬ੍ਰਿਦਿ

CC-0. Panjab University Chandigarh. An eGangotri Vaidika Bharata Initiative

ਸੁਰਭਿਮਿ੍ਦੁਆਮਲੁਭੂਮੀਰਾ॥੧੩॥ਜਲਜੰਤੁਲਸਿ੍ਦਲਦਰਭੁਸੁਹਾ
ਏ॥ਅਰਪੇਸੁਕਲਸਦੰਜਸੁਹਾਏ॥ਕਿਜਪ੍ਰਨਿਨਿਜਮਨਅਸਅਨੁਮ
ਨਾ॥ਜਹਦੁਰਲਭੁਦਰਬਸਨਦਰਸਨਾ॥੧੪॥ਆਲਜਅੰਪ੍ਰਭੁਪਪਰਿ
ਪਤਿਤਾ॥ਭੁਜੇਪਗਸਿਪਦਪਾਂਸੁਅਪਤਿਤਾ॥ਮਮਅਸਪੁੰਨਿਜਪ੍ਰਭੁਦਵਨ
ਕੋਊ॥ਜਰਿਰਰਿਪਰਪਰਸਨਫਲਸੋਊ॥੧੫॥ਕਰਿਆਤਿਥਜਤ
ਬਜਤੇਤੋਖੇ॥ਬੈਠਿਬਹੁਰਿਬੋਲੇਬਰਚਰਚੋਖੇ॥ਤਿਜਸੁਤਸੁਜਨਸਹਿ
ਰਸੁਖਸਾਨਾ॥ਗਹਿਪ੍ਰਭੁਪਦਪੰਕਜਨਿਪਜਪਾਨਾ॥੧੬॥ਸੁਨੋਸੁਜਾਮਿਤੁ
ਮਦਰਸਨਦੀਨੋ॥ਅਜਆਦਿਜਬਡੇਜਗਕੀਨੋ॥ਅਬਲੋਭੁਟਕਿ
ਭੁਟਕਿਹਮਭੂਲੇ॥ਦ੍ਰਿਪਨਸਕਿਸਮੀਸ੍ਰਿਤਿਸਰਸੂਲੇ॥੧੭॥ਅਬਤੁਮ
ਅਧਮਭੂਪਾਰਿਆਈ॥ਜੋਮੇਜਮੇਤਾਤੇਤੁਮਤਾਈ॥ਜੋਰਗਜਾਨਗਤਪਾਰ

CC-0 Punjab University Chandigarh. An eGangotri-Vaidika Bharara Initiative

ਗਾਪਾਰਬਾ॥ਅਰਿਗਜਨਦੈਨਮਹਾਮਿਤ੍ਰਿਮਾਰਬਾ॥੧੮॥ਗਾਵਤਸੁਨਤ
ਸੁਨਸਜਨਜੇਈ॥ਪ੍ਰਜਤਪ੍ਨਅਤਿਮਤਿਰਤਿਭੁਈ॥ਤੇਤਅਤਾਤਕਾਲ
ਤਰਿਜਾਂਗੀ॥ਤਵਪਦਪਦਅਪਰਸਿਪਰਛਾਗੀ॥੧੯॥ਨ੍ਰਿਗਾਦਨਭੁ
ਗਾਵਨਭ੍ਰਿਤਜਾਭ੍ਰਿਤਨਭੁਵਦੀਯਾ॥ਗਾਅਤਵਕੌਨਰਕਛੁਕਰਨੀਯਾ
॥ਸੁਨਿਪ੍ਰਭੁਪ੍ਨਤਪਾਲਹ੍ਰਿਜਬਾਨੀ॥ਬੋਲੇਪਕਰਿਪਾਨਿਪ੍ਰਿਯਪਾ
ਨੀ॥੨੦॥ਸੁਨਸੁਜਾਨਏਮੁਨੀਮਹਾਨਾ॥ਫਿਰਤਕਰਤਬ੍ਰਮਤਿਨਕਾ
ਜਾਨਾ॥ਇਨਕੇਪਦਰਜਪਾਵਨਪਾਵਨ॥ਤੀਰਥਤਤਿਕੇਉਦ੍ਰਿਰਤਵ
ਗਾਵਨ॥੨੧॥ਤੀਰਥਤਤੀਨਤਤਛਿਨਤਾਵੈ॥ਏਤਾਵੈਤਤਛਿਨ
ਜਿਹਿਤਾਵੈ॥ਸਰਬਥਥੇਚਮਜਾਥਿਪ੍ਰਥਿਚਾਵੈ॥ਸਬਸੁਰਮਜਮਅਸੁਤਨੁ
ਸੁਧਾਵੈ॥੨੨॥ਅਸਿਹ੍ਰਿਨਤੋਨਕਿਰਿਜਾਬ੍ਰਿਪ੍ਰਜਾਵੈ॥ਜਗਮਅਮਤ

CC-0. Punjab University Chandigarh. An eGangotri-Vartika Bharata Initiative

ਨਿਸਾਚਿਤਨਿਰਧਾਰੈ।ਤੁਤੇਬ੍ਰਹਮਨਬ੍ਰਹਮਰਿਖਿਜਨਕੋ।ਕਰਮਅਰਚਨਮ
ਮਸਮਾਗਿਆਨਿਖਿਨਕੋ।੨੩।ਦੋਹਰਾ॥ ॥ਸ਼੍ਰੀਮਸੁਨਿਹਰਿਬਚਬਿਪ੍ਰਬਰ
ਬਿਪ੍ਰਬਰਨਹਰਿਮਾਨ॥ਪੁਨਿਸਪ੍ਰੇਮਪੂਜੇਧਨੇਜਥਾਤੇਬੁਗਵਾਨ॥
ਖਿਹਿਬਿਧਿਨਿਜਜੁਗਤੁਕ੍ਰਤੁਜਿਤੁਕ੍ਰਤੁਕ੍ਰਤੁਗਵਾਨ॥ਕਰਿਸਤਪਾਬ
ਉਪਦੇਸਪੁਨਿਰਾਖੇਸੁਸਦਨਸੁਜਾਨ॥੨੪॥੩੧॥ ਧਰਸਮਸੂਉੱਤ
ਰਅਰਧਰਗਤਅਤਿਉਤੰਰਅਧਜਾਦਾ।ਸੁਤਿਨੁਤਿਤਿਹਿਦਜਾਖਜਾਬ
ਦੈਂਬਦਨਦਸਕਦਨਧਨਾਖਿ।੧।ਪਦਰਾਗਕਲਜਾਨਾ। ।ਸ੍ਰੀਸੁਕ
ਸੋਪ੍ਰਛਤਪੁਨਿਰਾਜਾ॥ਸਿਸਜਸਮਨਕਰੈਂਮੁਨਿਰਾਜਾ॥ਅਰਜੁਨਅਗੋਚ
ਬ੍ਰਹਮਜੁਬਤਾਯੋ।ਪੁਨਿਸਤਅਸਤਅਤੀਤਸੁਨਾਯੋ।੨੫।ਤਾਮੇਸੂਤਿਕਿ
ਜਿਕਰੈਂਪ੍ਰਚਾਰਾ॥ਜਿਨਕੀਗਤਿਬ੍ਰਾਨਗਨਅਨੁਸਾਰਾ।ਸੁਨਿਮੁਨਿਮਾਨਿ

CC-0 Punjab University Chandigarh. An eGangotri-Vaidika Bharara Initiative

ਕਹਿਸੁਨੁਮਨੁਜੈਸਾ॥ਜਬਸਬਬਿਧਿਸਿਸਜੀਸਠਬੇਸਾ॥੨੬॥ਤਬਮਤਿ
ਮਨਇੰਦ੍ਰਿਯਅਸੁਕੀਨੋ॥ਹਿਤਪੁਰਖਾਰਥਪ੍ਰਭੁਖਨਦੀਨੋ॥ਜਹਤਵਸ
ਮਪ੍ਰਸ੍ਨੋਤਰਰੂਪਾ॥ਬ੍ਰਹਮਉਪਨਿਖਦਨਾਮਅਨੂਪਾ॥੨੭॥ਪੂਰਬਪੂਰਬ
ਬ੍ਰਹਮਨਿਨਪ੍ਰਮਾਨੀ॥ਅਬਤੂਜੁਗਹੈਲਹੈਸੁਖਖਾਨੀ॥ਯਾਮੈਂਇਕਗਾਥ
ਕ੍ਹਨਿਗਾਊਂ॥ਜਾਮੈਸਬਸ੍ਰੁਤਿਸਾਰਸੁਣਾਊਂ॥੨੮॥ਨਾਰਦਨਾਰਾਯਣਸੰ
ਬਾਦਾ॥ਸੁਨਤਸਮਨਹ੍ਵੈਸੁਮਨਬਿਬਾਦਾ॥ਏਕਬੇਰਨਾਰਦਨਾਰਾਯਨ
॥ਆਸ੍ਰਮਗਏਪ੍ਰੇਮਪਾਰਾਯਨ॥੨੯॥ਜਹੰਨਾਰਾਯਨਨਰਨਬੇਸਾਯਨ
॥ਧਰਮਸਸਮਤਪਤਪ੍ਰਾਯਨ॥ਗ੍ਯਾਮਕਲਾਪਮੁਨੀਸਕਲਾਪਾ॥ਤਿ
ਨਜਹਸੋਹਸਕਲਾਕਲਾਪਾ॥੩੦॥ਇਹਿਪ੍ਰਸ੍ਨਪ੍ਰਭੁਛਨੋਤਿਤਿਨਿਤਾਰੀ॥
ਭੁਗਵਤਭੁਨੋਮੁਨੀਸਨਮਾਂਹੀ॥ਸੁਨਸ੍ਯਾਪਿਭੂਦਪੂਰਬਥਾਤਾ॥ਭ ੨੪

CC-0 Punjab University Chandigarh. An eGangotri-Vaidika Bharara Initiative

ਛੀਜਨਲੋਕਵਿਖੇਬਿਖਜਾਤਾ॥੩੧॥ਬ੍ਰੰਮਸਤਜਤਤੰਹਅਤਿਜੋਮੁਨੀਸਨ ੨੪੧
॥ਜੇਤੰਹਤੁਤੇਉਰਧਰੇਤਸਗਨਾ॥ਤ੍ਰਿਤਬਸੇਤਸੁਰੀਪਸੁਦਰਸਨਾ॥ਗ
ਯੇਤੁਤੇਤਿਹਿਪਤਿਪਗਪਰਸਨਾ॥੩੨॥ਬ੍ਰਮਬਾਦਤਤੰਹਭੁਜੇਭੁਲੇਰੀ
॥ਸ੍ਰੁਤਿਗਨਗਾਵਤਿਤੇਹੈਜੀਮਿਜੇਰੀ॥ਤੰਹਅਪਿਪਾਇਏਹੈਪ੍ਰਸੂਨਭੁਲਭੁਜੋ॥
॥ਤੈਸੋਪ੍ਰਤਿਭ੍ਰਿਜਪੁਛਿਸੁਲਖੋ॥੩੩॥ਜਦਪਿਸਕਲਸੁਤਤਪਸਮਸੀ
ਲਾ॥ਤਦਪਿਕਰੀਪ੍ਰਸੂਤਰਲੀਲਾ॥ਤੰਹਭੁਏਅਪਰਪਰਮਰਿਖਿਪ੍ਰੰ
ਛਕ॥ਸਬਨਸੁਸਜੇਸਨੈਦਨਸਿੰਛਕ॥੩੪॥ਸੋਬੋਲੇਸਹਸਾਤ੍ਰਿਸਨ
ਤਨਾ॥ਸੋਏਸਬਸੀਸਿਤਿਕਰਿਸਾਤਨਾ॥ਸੈਨਅੰਤਸੁਤਿਸੰਤਸੁਦਾਮਾਂ॥
ਲਕੋਜਗਾਵਨਕਾਲਿਗੁਨਰਾਮਾ॥੩੫॥ਜਿਮਿਸੋਦਤਸਿਮ੍ਰਾਨਾਥਿਸ
ਗਰੋ॥ਬੀਦਿਆਦਿਗੁਨਪ੍ਰਿਦਉਜਰਾਰੋ॥ਆਨਜਗਾਵਤਜਾਨਿਪਭ੍ਰ

CC-0 Punjab University Chandigarh. An eGangotri-Vaidika Bharara Initiative

ਤ੍ਰਾਕਰਿਗੁਨਗਾਨਸੁਜਾਨਸੁਹਾਤਾ॥੩੬॥ਪਦਾਅਪਰਰਾਗਪ੍ਰਭਾਤੀ
ਸ੍ਤੁਤਿਬਚਨ॥ ॥ਜੈਜੈਅਜਿਤਜਾਗੋਅਦਨਜਨਅਬਨਸੇਵਨਕੋਸਮੈ
॥ਜਾਗਿਕੈਅਜਾਹਿੰਜਏਅਹੋਗੁਨਦੋਖਹਿਤਧ੍ਰਿਤਜਾਸੋ॥ਤੁਮਸੁਤਹ
ਸਿੰਧਸੁਭਗਸੁਭਗਅਗਨਗਅਜਗਜਾਤੇਜਗੌ॥ਕਹੁਅਜਅਜਾਖਿ
ਨਅਜਾਖਿਹਰਤਖੇਦਭੁਨਤਭੁਦਤਭੁਗੋਂ॥੩੭॥ਤੁਮਹੀਜਗਤਦ੍ਵੈਜਕ
ਤਜਗਤਮਿਦਾਰਿਜਾਏਪਟਆਦਿਤ੍ਰੈ॥ਤੁਮਆਦਿਅੰਤਅਜੇਸਕੇਤ
ਵਖਪੁਅਨੰਤਅਨਾਦਿਗੋਂ॥ਤਾਹੇਤਸਤਸ੍ਤੁਤਿਗਨਗੁਨਤਗੁਨਗਨ
ਤਿਹਾਰੇਹੀਸਦਾ॥ਖਦ੍ਰਾਦਿਧੇਦੀਨੇਹੁੰਪਗੀਪ੍ਰਥਿਵੀਨੋਤਿਥ੍ਰਬਕਡਣ
॥੩੮॥ਤ੍ਰਿਭੁਵਨਅਧਿਪਅਪ੍ਰਅਖਿਲਹਰਤਦਅਸਪਅਧਿਪਿਗੁਕ
ਲਕਬਾਤਹੜ੍ਹੈਮਗਨਸਿਤਾਪਤਜਾਗਤਸੁਮਤਿਪਥਿਕਗੁਭਵਪਥਾ॥

CC-0 Punjab University Chandigarh. An eGangotri-Vaidika Bharara Initiative

ਤਹਂਪੁਨਿਪ੍ਰਗਟਤਵਧਾਂਮਜੋਨਿਜਧਾਮਕਾਲਕਲਨਹੈਗੋ॥ਜੇਪਾਇਪਰ ੨੪੨
ਮਨੀਦਰੀਦਨਕਜੋਨਿਕੈਦਨਦੁਖਕਰੈ॥੩੯॥ਤਵਧਿਬਿਮੁਖਜੇਜੀਵਤਅ
ਜੀਵਤਅਸਕ੍ਰਿਤਿਤਿਸ਼ਿਵਲੋਕਤਹੈਂਤਵਮਕ੍ਰਿਤੇਅਹਮਾਦਿਜਗਉਤਪਾਰ
ਨਾਦਿਸਚੇਤਹੈਂਤੂਮਕੋਸਅੰਨਜਮਧਾਰਿਮੈਸਬਭੀਤਪੁਰਖਮਕਰਹੈ।
।ਸਤਅਸਤਪਰਤੂਮਤੋਅਸਤਤਿਨਿਮੈਤੂਮਹਿਸਤਸਾਰਹੈ॥੪੦॥ਕੋਊਹਿ
ਸਿਅਛਿਮਅਕ੍ਰਿਸ੍ਰਿਉਦਰਾਥਿਸਿਟਤੁਵਤਨੁਧਜਾਵਹੀਂ॥ਆਵੁਨੀਅਤਿਧ ਸੁ
ਮੁਨੀਸ੍ਰਿਦੈਸੂਰਤਵਉਪਾਸਨਪਾਵਹੀਂ॥ਤਾਧ੍ਰਿਦੈਸਰਤਸਤਾਸਿਰਾਸਾਰਿਸਿ
ਰੋਮਨਿਜ੍ਵਾਸਿਰਜਰੀਣਤਵਧਾਮਜੋਸਿਰਅਭ੍ਰਿਸਰੀਜਿਹਿਲਹਿਨਲਹਿ
ਸੈਸ੍ਰਿਤਿਸਰੀ॥੪੧॥ਨਿਜਾਕ੍ਰਿਤਬਿਬਿਧਬਪੁਬਨੂਹਾਬਿਰਅਛੂਹ
ਤੁਮਪ੍ਰਵਿਸੇਹਰੋ॥ਲਪ੍ਰਮਧੰਨਦੀਹਨਮੇਮਬੋਲਪ੍ਰਮਧਜਦੀਹਹਿਲਾਖ

CC-0 Punjab University Chandigarh. An eGangotri-Vaidika Bharara Initiative

ਪਰੇ॥ਅਬਵਿਤਥਤੇਤਨੂੰਤੇਮਤਿਨਮੇਤਵਹਿਤਨੂੰਅਵਿਤਥਅਹੈ॥ਤਿਹਿ
ਜਹੈਂਥਿਮਲਮਤੀਅਤੀਤਅਤੀਤਜਗਤਰਤੀਂਰਹੈਂ॥੪੨॥ਤਵਪ੍ਰਿਤਤੁ
ਰਨਮੇਂਪੂਰਬਪੂਰਨਜੀਵਨਾਮਨੂੰਜਾਨਿਯੋ॥ਸੁਅਨਿਤਸਬਿਨੁਤੁਮਤਿਗ
ਰੋਅਸਬੰਧਬਖਾਨਿਯੋ॥ਤਿਹਿਬਿਧਿਵਰਨਹਿਤਬਿਨੁਖਤਵਅਰਥ
ਸੁਰਅੰਧਪਤੁਜੋ॥ਜੋਨਿਰਾਮਕਪਾਰਿਕੋਰਨਕਮਨੀਜਕਥਹੂੰਨਤੇ
ਤੁਜੋ॥੪੩॥ਦੂਰਗਮਨੂੰਤੁਮਰਤਤੂੰਤਿਹਿਸੁਰਾਮਤੂੰਹੇਤਨੂੰਤਨੂੰਪਬੋ॥ਤਿ
ਨਕੇਜੂਚਰਿਤਸੁਧਾਸਰਿਤਪਤਿਤਹਪਾਮੱਜਨਜਿਨਕਰੇ॥ਸੁਕਸਰਗਮ
ਗਤਿਤਭਰਗਸੁਖਅਪਵਰਗਅਧਿਨਹਿਤੇਰਹੇ॥ਤਵਪਦਸਰੋਜਸੁ
ਸੀਵਿਅਸਿਗਿਸਬਸਿਗਨਰਹੇ॥੪੪॥ਤਵਜੇਵਲਾਇਕਜਹਕੁਲਾ
ਇਕਮਨਸੁਦ੍ਰਿਤਿਪਜਵਤਚਰੈਂ॥ਪਨਿਤਵਸੁਰੂਪਸਦਾਇਸਬਧਿਧਅ

CC-0 Punjab University Chandigarh. An eGangotri-Vaidika Bharara Initiative

ਨੁਬਾਅਭਿਮਤਅਨੁਸਰੈ॥ਐਸੇਸੁਅਵਸਰਪਾਇਕੈਜੇਅਨੁਪਾਇਕੈਪਾਇ
ਨਤਵਭੁਜੈਂ॥ਤੇਅਹੋਅਸਤਉਪਾਸਨਤੇਅਸਤਪਨਅਪਨੋਸਜੈਂ॥੪੫
॥ਜੇਜੋਵਿਜਨਅਨਅਭੁਤਇਹਿਤ੍ਰਿਜਗੀਤਿਜਗਤਿਜਾਵਹੀਂ॥ਤਹਨਤਤ
ਵਅਰਿਤੁਰਤਜੇਤਦਕਰਅਰਨਰਨਪਾਂਵਹੀ॥ਬੁਜਭੁਅਮਭੁਵਤਭੁਜੀ
ਗਭੁਜਭੁਜਭੁਜਿਭੁਈਜੁਭੁਵਅਈ॥ਤਿਮਿਹਮਹੁੰਤਿਨਿਸਮਭੁਵ
ਭੁਜਿਭੁਵਰੀਪ੍ਰਕਜਭੁਮਰੀਭੁਈ॥੪੬॥ਹੇਹਰੇਪੁਰਬਪੂਰਭੁਖਤੁਹਿ
ਕਿਮਿਅਵਰਜਨਿਜਨਜਾਨਈ॥ਭੁਜੋਆਦਿਰਿਖਿਤੋਤੇਤਵਨਭੁਈ
ਸ੍ਰਿਸ੍ਰਿਦੇਵਦੂਉਮਈ॥ਜਬਸਾਸ੍ਤ੍ਰਸਹਤਵਸੈਨਭੋਤਬਅਸਤਔਸਤ
ਨਹਿਰਹੇ॥ਜਹਕਾਲਕੋਅਧਿਕਾਲਭੋਤਹਔਰਕੋਜੁਰਹੇਅਹੋ॥੪੭
॥ਤਵਭੁਕ੍ਰਿਬਿਨਜੇਸਾਸ੍ਤ੍ਰਕਰਤਾਤੇਪਿਭ੍ਰਾਂਤਭੁਏਸਹੀ॥ਕੋਊਅਸਤ

CC-0 Punjab University Chandigarh. An eGangotri-Vaidika Bharara Initiative

ਕੀਓਤਪਤਿਮੁਕਤਿਕੋਊਸਤਬਿਸਸਬਖਾਨਹੀ॥ਆਤਮਾਬ੍ਰਿਬੇਕਕੋਊਕ
ਰੈਕੋਊਕਰਮਫਲਆਬਿਚਭਬੁਨੈ॥ਆਤਮਾਤ੍ਰਿਗੁਨੀਅਬੇਧਤੇਸੁਨ
ਬੇਧਬਪੁਤ੍ਰੋਮੈਬਨੈ॥੪੮॥ਜਗਤ੍ਰਿਗੁਨਜਗਮਾਇਆਅਥੀਸਹਮਨੀਮ
ਖਾਕੇਉਕਰੀਂ॥ਜੇਤਤ੍ਰਿਬਿਤਤਵਹੇਤੁਤਾਤੇਤਤ੍ਰਤਵਤਨੁਗੀਲਹੈਂ॥ਜਨੇਕ
ਨਕਤੇਕੀਬਨਿਕਟਕਕੁੰਤਲਕਮਾਨਿਕਿਕਨਕਛੈ॥ਤਿਨਕੋਕਨਕ
ਹੀਕਲਨਕਰਤਜੁਕਨਕਕਾਮੁਕਮੁਚਮਛੇ॥੪੯॥ਜੇਜਨਬਵਤਭਾ
ਵਨਭੁਰੇਭੁਵਤੇਤਰੇਭੁਵਤਾਹਰੋਤੁਵਪਗਮਪਚਪਾਵਨਚਛੋਸਿਗਨਿ
ਕਿਤਿਨਿਜਪਾਵਨਕਰੋ॥ਜੇਤਵਾਬਿਸੁਖਆਤਿਬਿਵੁਖਆਪਿਬਾਂਧੇਵਿ
ਨੈਪਸੁਇਵਗਿਰਾ॥ਤਵਪੇਮਿਲੇਔਰਨਤਕੈਂਤਵਾਬਿਸੁਖਨਹਿਆਪ
ਹੁੰਤਿਰਾ॥੫੦॥ਬਿਨਕਰਨਤ੍ਰਮਕੁਲਕਰਨਕੋਕਰਨੀਧਕਾਮਨਕੋਕ

CC-0 Punjab University Chandigarh. An eGangotri-Vaidika Bharara Initiative

ਹੌ।।ਸੁਰਬਲੀਲੇਤਬਲੀਬਲਿਨਤੇਬਲੀਤ੍ਰਅਤਿਨਿਤੇਂਹਰੌ।।ਜਲੋਮਿ ੨੪੪
ਰੁਲਾਮਿਲਖਖੰਡਖਸਮਾਹਿਦੇਤਤਕੋਤ੍ਰਮਤੇਰਰੋਂ।।ਜਾਤੇਂਜੁਤ੍ਰਅਗੀਬਿ
ਸ੍ਰਾਸ੍ਤਿਕਸਬਾਬਿਸ੍ਦਅਧਿਕਾਰੀਕਰੋ।।੫੧।।ਬਿਹਰੌਅਨਾਟੁਰਿਜਬ
ਅਜਨਅਰਾਜਗਤਬੈਜਰਾਜਗਾਮਹੌ।।ਨਿਜਨਿਜਨਿਮਿੱਤਨਤੇਤ
ਹੰਤਹਿਸਬਲਿਮਿਤਜਤਨੁਖਰੌਂ।।ਤ੍ਰਮਪਰਸਪਰਨਹਿਪਰਸਪਰਤ੍ਰਸ
ਕਹੁਕਹੂਕੋਊਲਖਿਪਰੋ।।ਆਕਾਸਇਵਅਮਲਾਤਮਾਮਨਬਨਿਅ
ਗਾਮਅਹੰਹਰੋ।।੫੨।।ਜੈਜੀਵਸਗਰੇਸਰਬਗਤਬਤਦਨਸਾਸਨ
ਤਾਬਨੈ।।ਜੇਜਾਸੁਜੈਨਜਨਿਜਾਮਨਤਾਸੁਸੁਸੇਨਸਮਤਾ।।ਮੇਸਨੈਂ।।ਤਾਤੇਅ
ਸਮਸੇਸਾਸਨਤਾ।।ਸਮਮਾਹਿਸਾ।।ਸਕਤਾ।।ਸਰੀ।।ਸਮਜਾਨਜੋਸੁਅਨਾਨਜ
ਤੇਜਾਨਮਤਿਦੁਰਮਤਿਕਹੀ।।੫੩।।ਉਤਪਤਿਪ੍ਰਲਿਤਿਔਪੁਰਖਕੀਨ

CC-0 Punjab University Chandigarh. An eGangotri-Vaidika Bharara Initiative

ਥਨੈਜੁਜਾਨਤੇਂਅਜਉਭ੍ਰੈ॥ਜੁਤਜੁਗਲਕੋਜਗਨੀਵਤਾ॥ਜਲਤੇਜਥਾ
ਬੁਦਬੁਦਉਤ੍ਰਪਤੈ॥ਜੇਪ੍ਰਾਨਿਨਨਨਾਮਗੁਨਗਨਸਹਸ੍ਰਭੁਮਹੀਸੋਮਿ
ਲੈ॥ਜਨੋਸਰਿਤਸਬਸਾਗਰਸਲਿਲਸਬਰਸਨਥਾਮਤ੍ਰ॥ਪਿਭਿ
ਲੈ॥੫੪॥ਨਰਨਿਕਰਤਦ੍ਰਮਾਜਾ॥ਮੁਖਿਤਲੀਖਸੁਮਤਿਸਘਤਾਨਿ
ਤੁਹਿਬੁਜੈ॥ਤਵਾਬ੍ਰਿਕ੍ਰਾਇਅਭੁਜਸੁਬੁਕ੍ਰਮੇਸੁਅਭਕ੍ਰਮੇਭਦਭੁਜਸ
ਜੈਂ॥ਜੇਮਨਤਰਨਤਰਤੁਰਗਕੋਅਸੁਕਰਨਜੀ॥ਤਿਜਿਤਜੇਚਰਗੈਂ॥ਤ
ਜਿਗੁਰੁਚਰਨਤੇਕਰਨਪਰਖਿਨਥਾਨਿਕਾਇਦ੍ਰਥਾਗਿਪਿਥਗੈ॥੫੫
॥ਜਿਹਿਸੁਖਸਰਨਤਦ੍ਰਸਰਨਲੀ॥ਤਿਹਿਆਨਚਾਹਨਚਿਤਚਢੀ
॥ਤੁਵਾਬਿਮੁਖਸੁਖਕਬਹੂੰਨਲਹੈ॥ਜਿਨਕੀਜਗਾਤਗਤਿਮਤਿਮਢੀ॥
॥ਤਵਭਕ੍ਰਕਰਤੀਰਥਨਤੀਰਥਤੇਪਤੀਰਥਤਟਚਰੈਂ॥ਇਕਥ
॥ਤਵਭਕ੍ਰ

CC-0 Punjab University Chandigarh. An eGangotri-Vaidika Bharara Initiative

ਰਤਵਸੁਖਸਾਰਕਜਗਿਸੁਅਸਾਰਸੀਸ੍ਰਿਤਸਿਤਹਹੈਂ॥੫੯॥ਜਤਤੋਊ ੨੪੫
ਰਛੋਜਨਗਸਤਸੁਜਹਮਤਡਰਕਹਤਹਿਜਆਨਿਯੋ॥ਦੂਜਾਭ੍ਰਿਰ ੦
ਰਊਜਾਕੇਕਹੂੰਨਸਿਖਾਉਭ੍ਰੈਨੁਕਜਾਨਿਯੋ॥ਦੂਜਦੁਗਾਬਹਿਤਜਾਰ
ਕਲੁਅਚਾਰਜਸੁਅਧਪਰਿਪਰਾਕੈਹੈਂ॥ਬਹੁਬ੍ਰਿੰਤਿਬਿਤਤਦੁਭਾਰਤੀ
ਭ੍ਰਮਕਰਮਸੁਛਨਸੋਧਹੈਂ॥੬੦॥ਨਪ੍ਰਪੰਚਜਹਤੂਰਬਹੁਤੇਪਾਛੇਨ
ਪ੍ਰਨਿਸਤਹੋਇਹੈ॥ਜਹਬੀਚਰਗਿਤੋਸੋਲਸਜੇਨੁਆਨਿਤਨਾਨਿਤਜਨ
ਸੋਇਹੈ॥ਜਾਹੇਤੁਭੂਖਨਕਨਕਆਦਿਕਉਪਾਸਉਰਉਪਸੋਜਹੈ॥ਸੋ
ਮਨਬਿਲਾਸਜੁਸਤਜਸਮੁਝੈਸੋਅਬੁਧਅਨੁਸੋਜਹੈ॥੬੧॥ਜਹ
ਮਰਤਮਾਯਾਸੋਮਿਲਜੋਨਿਜਰੂਪਤਾਗਮਨਬਿਹੀਨਭੋ॥ਤੁਸਤੋਅਜਾ
ਤਜਿਕੈਅਜਨਿਜਆਸਐਸਜਅਹੀਨਭੋ॥ਜੋਜਤੀਨਿਜਮਨਜਾਤ

CC-0 Punjab University Chandigarh. An eGangotri-Vaidika Bharara Initiative

ਜੋਮਨਜਾਤਨਜਾਨਉਪਮੈਤਿਪ੍ਰਨਤ੍ਰਿਪਤਭਗਵਾਨਤ੍ਰਿਪਨਾਤ੍ਰਿ
ਤੰਤੁਕੀਟਕਥਾਸਿਪਹੈਅਪਨਿਤਦਅਵਗਮੀਤਵਦਤੋਂਦੁਖਸੁਖਲ
ਤਿਨਦੁਖਸੁਖਸੋਜਨੌਤਿਵਗੀਤਗੁਨਗਨਗਾਇਸੁਨਿਜਨਜਾ
ਇਤਵਗਤਿਸ੍ਰੁਤਿਭੁਨੌਤਵਦੇਵਏਵਨਅੰਤਪਾਵਤਤਮਹੂਤੇਸੋਇ
ਹੇਰਹੋ॥ਜਿਹਿਅੰਤਅੰਤਰਆਮਿਤਤੁਹਿਸ੍ਰੁਤਿਸਤਥਦੈਤਿਅਤਤਹਰੇ
॥੬੦॥ਭੁਨਨਾਰਦਹਿਭੁਗਵਾਨਜਹਸ੍ਰੁਤਿਨੁਤਿਸਨੰਦਨਮੁਨਿਕਰੀ
॥ਸੁਨਥਿਪਿਸੁਵਨਮੁਨਿਮਨਿਨਮਹਨੇਸੁਮੁਨਿਸ੍ਰਾਵਕਸੁਚਿਸਹੀ॥
॥ਜਹਸਕਲਸ੍ਰੁਤਿਸਤਸਾਰਬ੍ਰਹਮਰੂਮਾਰਤੁਹਿਜੁਸੁਨਾਇਓ॥ਸਿਸਾ
ਰਿਨਰਸਿਸਾਰਹਰਉਰਧਾਰਿਥਿਹਰਸੁਹਾਇਓ॥੬੧॥ਸੁਨਿਹਰਿਥਿ
ਸਾਰਦਬਚਨਨਾਰਦਸਾਰਦਾਸਾਰਦਥੰਦੀ॥ਭੁਗਵਾਨੌਸੋਸਤਾਚਿਤੌਂ

CC-0 Punjab University Chandigarh. An eGangotri-Vaidika Bharara Initiative

ਮੋਜਿਹਿਅਸਲਕੀਗਤਿਕੁਲਗਈ॥ਇਮਿਆਦਿਮੁਨਿਹਿੰਪੁਨਾਮ
ਕਰਿਸਤਮਿਸਿਜਰਤ੍ਰਾਸਮੇਤਹੀ॥ਨਾਰਦਬਿਸਾਰਦਗਏਸਾਰਦਅਮ
ਜਲਕਆਸ੍ਰਮਜਹੀ॥ਦ੍ਰਤ॥ਤਰਜਾਇਪ੍ਰੂਜਨਪਾਇਹਿਪਰਰਖਾਇ
ਪਰਗਾਥਾਗਈ॥ਤਵਪ੍ਰਸ੍ਰਪੁਰਕਕਜੋਜੀਮਿਸ੍ਰਤਿਅਗੁਨਮੇਮ
ਨਗਤਿਥਈ॥ਜੋਆਦਿਜਗਾਦੁਰਪਾਇਕਰਪੁਨਿਜੀਵਗਨਜੀਵ
ਨਅਹੈ॥ਜਿਹਿਪਾਇਅਜਾਥਿਹਾਇਨਰਤਰਿਜਾਇਨਿਤਪਜਾਇਪਦ
ਲੈ॥ਦ੍ਰੜਾ॥ਦੋਹਰਾ॥ ॥ਜਾਬਿਧਬੇਦਨੁਤੀਨੁਤੀਮੈਨੁਮਤੀਅਨੁਸਾਰਿ॥
॥ਤੁਕਕਛੁਕਲਹੈਜਹਾਂਲੀਜੈਸੁਧਾਰਸੁਧਾਰਿ॥ਪੁਨਿਪੂਛਤਨਿਧਸੀ
ਸੁਕਹਿਸਿੰਵਜੋਸਿਵਤਾਹੀਨਾ॥ਤਿਹਿੰਭੁਜਿਧਨਪਤਿਹੋਤਜਨਨਾਹਿ
ਸੀਪਤਿਤਿਹਿੰਪ੍ਰਬੀਨ॥੬੪॥ਤ ਧਾ ਪਦਰਾਗਾਕਨੇਭੋ॥ ॥ਮਨਿਸੁਕਥੇ

CC-0 Punjab University Chandigarh. An eGangotri-Vaidika Bharara Initiative

ਲੇਦੀਨਦਯਾਲਾ॥ਜਾਸੈਂਹੈਕਛੂਭੇਦਭੁਆਲਾ॥ਦੇਵਸਿਵਾਦਿੜਿ
ਗੁਨਮਯਮਾਨੋ॥ਹਰਿਹੀਨਿਰਗੁਨਨਿਰਾਮਯਮਾਨੋ॥੮੫॥ਭੁਜਿਸ
ਗੁਨਹਿਸਗੁਨਹਿਨਰਦੇਹੈਂ॥ਨਿਰਗੁਨਭੁਜਿਨਿਰਗੁਨਪਦਪੈਹੈ॥ਯ
ਸੇਤੇਰਪਿਤਾਮਹਿਪੂਛੀ॥ਕ੍ਰਿਸਨਸੁਕਥਾਕਹੀਛੇਲਛੂਛੀ॥੮੬॥ਯਾਨ
ਜਨਪੈਹੈਂਕਰੁਨਾਕਰਊਂ॥ਭਾਪਨਹਰੈਂਹਰੈਂਗੀਹਰਊਂ॥ਤਬਲੀਖਿ
ਪਨਪਿਪਨਤੁਲਭਾਗੀ॥ਸਬਜਨਗਨਤਿਹਿੰਤਜੈਤਹਾਂਗੀ॥੮੭॥
॥ਥਿਤਬਥਿਤਉਦਜਮਟ੍ਰੈਜਬਹੀਂ॥ਸਰੈਸੰਤਸੰਗਤਿਤਜਿਸਬਹੀ॥
॥ਤਬਕਰਿਗ੍ਰਿਪਾਕਰਾਛਨਿਹਾਰੋ॥ਭੁਵਅਪਾਰਤੇਂਪਾਰਹਿਪਾਰੋ॥੮
੮॥ਦੁਰਾਰਾਧਨਮੁਹਿਜਗਜਨਜਾਨੋ॥ਤਾਤੇਂਰਤਤੋਖਨਤੇਮਾਨੋ॥ਤਿਨ
ਤੇਬਰਬਰਿਬਰੁਅਭਿਮਾਨੀ॥ਹੋਇਹੋਹਿਂਬਰਦਨਦੁਖਦਾਨੀ॥੮੯

CC-0 Punjab University Chandigarh. An eGangotri-Vaidika Bharara Initiative

॥ਸ੍ਰੀਸੁਕਉਵਾਚ॥ ॥ਸਾਪਪ੍ਰਸਾਦਸਮਰਥਸੁਰੇਸਾ॥ਹਰਬਿਰਿਰਹਰਿਆ
ਹੈਨਰੇਸਾ॥ਤਿਹਪ੍ਰਸਾਦਸਾਪਦਤਤਕਾਲਾ॥ਬਿਧਿਰਚਨਹਿਹਰਿਦੀਨ
ਦਯਾਲਾ॥੧੦॥ਜਾਮੈਂਹੈਕੋਊਕਥਾਪੁਰਾਨੀ॥ਬਰਨੈਹਰਬਰਦੈਂਦੁਖ
ਦਾਨੀ॥ਭੂਯੋਅਸੁਰਕੋਊਇਕਬ੍ਰਿਕਨਾਮਾ॥ਸਕੁਨਿਅਸੁਰਸੁਤਅਤਿ
ਮਤਿਬਾਮਾ॥੧੧॥ਪ੍ਰੂਛਤਭੁਯੋਸੁਰਰਿਖਿਹਿਸੋਈ॥ਕੋੜਿਦੇਵਮੇਤੂਤ
ਭੂਤਹੋਈ॥ਆਸੁਤੋਖਤਿਨਿਗਿਰਿਸਹਿੰਗਾਜੋ॥ਰੋਖਤੋਖਜਗਛਿਨ
ਛਿਨਛਾਜੋ॥੧੨॥ਸ੍ਰਵਭੁਜਬੀਸਸਹਸਬਸਿਭੁਜੋ॥ਦੈਬਰਅਤੁਲ
ਅਤੁਲਦੁਖਲਯੋ॥ਸੁਨਿਨਾਰਦਸਾਰਦਅਸੁਰੇਸਾ॥ਗਯੋਗਿਰੀਸ
ਗਿਰੀਸਸੁਦੇਸਾ॥੧੩॥ਉਗਉਪਾਸਨਕਰਿਮਨਦਵਨਾ॥ਕਰਿਸੁਕਾ
ਇਕ੍ਰਵਨਾਕ੍ਰਿਤਹਵਨਾ॥ਖਟਦਿਨਖਟਮੁਖਪਿਤੁਪਨਪਾਗੋ॥ਦਿਕਸਾ

CC-0 Punjab University Chandigarh. An eGangotri-Vaidika Bharara Initiative

ਤੁਮਸਾਤਨਸਿਰਲਾਗੋ॥੧੪॥ਤਿਬਧੁਸੀਦਿਖ੍ਰਗਟੇਖ੍ਰਬਤ੍ਰਿਗਾ॥ਬਰ
ਜੌਗੋਬ੍ਰਿਕਹਿੰਬ੍ਰਿਕਨਬਰਅੰਗਾ॥ਬਰਦਬਰਦਬਾਹਨਖ੍ਹਨਿਬੋਲੋ॥ਬ
ਰਘਰਬਰਜਘਠਜੁਮੋਸੌਂਲੋ॥੧੫॥ਬੋਲਨੋਬਰਦਬਰਦਬਰਬਰਤ੍ਰੂ
॥ਮਰੈਸੁਜਵਜਾ॥ਸਿਰਕਰਕਰਊਾ॥ਇੰਮਿਸੁਨਿਰੁਦ੍ਰਰੁਦ੍ਰਮਤਿਬਾਨੀ॥
॥ਦ੍ਰੈਬਹੁਬਿਮਨਬਨੈਬਰਦਾਨੀ॥੧੬॥ਲਹਿਬੁਰਅਹਿਇਵਆਸਿ
ਪਅਧਾਯੋ॥ਹਰਹਰਿਹਰਗਿਜਰਨਿਲੁਭਾਯੋ॥ਬਰਪਰਖਨ
ਜਗਕਰਖਨਗੀਪਗ॥ਆਦਤਲਹਿਭੁਦਭੁਗੋਭੀਤਿਭਗ॥੧੭॥
॥ਪਰੌਸੁਪ੍ਰਿਅਰਿਪ੍ਰਰਅਰਿਪਾਛੈ॥ਇਹਿਹਰਿਇਹਿਹਰਿਹੈਂਤਿਪ
ਆਛੈ॥ਇਹੈਬੀਚਾਰਿਸੁਰਾਰਿਸੁਰਾਰੀ॥੧੮॥ਭੁਗੋਜਾਤਬਧਪਗ
ਜੋਪ੍ਰਕਾਰੀ॥੧੯॥ਦਿਗਦਿਗਦੂਰਕਾੜ੍ਹਿਗਦੌਰਾਏ॥ਕਹੂੰਅਰਿਅਰਿ

CC-0 Punjab University Chandigarh. An eGangotri-Vaidika Bharara Initiative

ਉਪਚਾਰਨਪਾਏ॥ਸਬਦ੍ਵਿਜਪਾਲਨਪਾਲਨਹਾਰੋ॥ਹੂਏਹਰਖਹਿਏਰਤ
ਰਿਜਹਾਰੋ॥੭੯॥ਤਬਖਰਗਹਰਿਹਰਹਰਕੀਆਸਾ॥ਗਏਮਨੋਹਰਹ
ਰਿਕੀਆਸਾ॥ਤਹੰਬੈਕੁੰਠਬਿਲਾਸਿਬਰੇਸਾ॥ਦੇਖੇਦੁਖਗਿਰਿਜੁਤਗਿ
ਰਿਜੇਸਾ॥੮੦॥ਤਬਪ੍ਰਭੁਪਨਿਪਾਲਕਪਰਦੇਵਾ॥ਜਗਦੇਸਜਨਸਰਨਾਗਤ
ਸੇਵਾ॥ਬਨਿਬਟੂਰੂਪਅਨੂਪਅਨੇਖਾ॥ਗਏਜਾਤਜਹੰਅਸੁਰਸਰੇਖ
॥੮੧॥ਬੋਲੇਬਚਨਬਿਹਸਿਬਰਬੇਸਾ॥ਭੋਭੋਸਾਕੁਨੇਜਅਸੁਰੇਸਾ॥
ਕਹਾਂਚਲਨੇਬਜਾਕੁਲਕੀਨਾਂਈ॥ਪ੍ਰਿਜਤਨੁਪਰਮਪਰਿਸ੍ਰਮਦਾਈ॥
॥੮੨॥ਕਾਰਜਕੌਨਕਹੈਕਿਨਮੋਹੀ॥ਸ੍ਵਰੂਪਪਰਕੌਤੁਕਧਿਨਤੋਹੀ
॥ਸੁਧਾਸਰਿਸਸਰਬੇਸ੍ਵਰਬਾਨੀ॥ਸੁਨਿਬ੍ਰਿਕਬੀਬੀਬਾਤਬਖਾਨੀ॥੮੩
॥ਸੁਨਿਬ੍ਰਿਕਬਚਬੋਲੇਬਨਵਾਰੀ॥ਅਹੋਅਸੁਰਬਰਬਰਫਜਰਬਾਬਿਰਾ

CC-0 Punjab University Chandigarh. An eGangotri-Vaidika Bharara Initiative

ਰੀ॥ਅਬਸਿਵਰਹ੍ਯੋਨਸਿਵ੍ਯਅਪਿਸਾਢਾ॥ਦੇਖਸਾਪਦੈਕਿਯੋਪਿ
ਸਾਢਾ॥੮੪॥ਤੂ॥ਤੇਂਤੂ॥ਹਿਤਿਬਿੰਬਚਬਿਜ੍ਯਾਸੀ॥ਹੇਰਤਹਮੈਹੋਤਹੈਹਾ
ਸੀ॥ਤੂਨਿਜਸਿਗਨਿਧਾਇਨਿਜਹ॥ਬਾਣਕਰਕਿਨਨਿਰਨੈਨੈਰਿਤ
ਨਾਥਾ॥੮੫॥ਹੂੰਹੈਬੀਪਜਬਚਨਜੋਤਗਸੂ॥ਤੌਤੂਤਗਸੂਨਾਸਕਰਿਆ
ਸੂ॥ਸੁਨਿਮੋਹਗਨਿਮਾਯਾਬਨੂਬਾਨੀ॥ਕਿਯਤੂਬਅਸੁਰਜੁਸਿਰਸੂਕ
ਪਾਨੀ॥੮੬॥ਕਰਤਖੇਮਖਲਲਖਰਖਧਜਿਖਾਯੋ॥ਖਗਜਲਜੈਜੈਰਵਜ
ਗਜਜਾਯੋ॥ਸੁਮਨਸਸੁਮਨਸਸੁਮਨਸਬਰਖੋ॥ਹਰਿਹਰਿਹਾਨਹੇਰਿ
ਹਰਿਹਰਖੋ॥੮੭॥ਬੋਲੇਬਿਖਬਾਹਨਸਨਬੈਨਾ॥ਨਿਜਅਪਧਾਅਧੀ
ਗਯੋਅਧਿਐਨਾ॥ਕੋਊਪਕਾਰਿਨਕੋਅਪਕਾਰੀ॥ਖਗੇਖੇਮਖਲਲਖੋ
ਟਖਿਲਾਰੀ॥੮੮॥ਦੋਹਾ॥ ॥ਸਕ੍ਰਿਅਨੀਤਅਨਿਡਕੋਮਿਟ੍ਯੋਚਰਨਸੁਰ

CC-0 Punjab University Chandigarh. An eGangotri-Vaidika Bharara Initiative

ਰਿਤ੍ਰਾ॥ਭ੍ਰਿਤੁਨੈਸੁਨੈਜੋਹਨੈਹਰਿਤਾਕੇਅਖਿਲਆਤਿੜਾਤੀਜੇਵੇਮੋਏਦੇਵਕੋ
ਮਹਤੁਮਹਤੁਮਹਨੀਜਾ॥ਸ੍ਰੀਸੁਕਸੁਤਿਸਿਧਾਂਤਸਿਤਕਥਤਕਥਾਕਥਨੀਜ
॥੮੯॥੩੯॥ਪਦਰਾਗਸੋਰਠਾ॥ ॥ਤੁਟਸਰਸੁਗੀਸਤ੍ਰਸੁਭਸਾਜੀ॥ਰਿ
ਮਨਰਿਖੀਸਨਰਾਜੀਰਾਜੀ॥ਤਿਹਤਬਭੁਜੋਖਿਤਰਕਬਿਧਾਨਾ॥ਕੇਤ੍ਰਿਅ
ਧੀਸਨਮਧਿਅਧਿਕਾਨਾ॥੯੦॥ਤਾਨਿਰਧਾਰਨਹਿਤਮਤਿਬਾਮਾ॥ਧਰੇ
ਪਰੇਸਪ੍ਰਤ੍ਰਿਤ੍ਰਿਬ੍ਰਾਨਾਮਾ॥ਰਾਜੇਪ੍ਰਬਮਧਿਪਤੁਸਭ੍ਰਾਸਭ੍ਰਾਗਾ॥ਨਹਿਤਿਰਿਪ੍ਰ
ਨਤਿਪ੍ਰਨੁਤ੍ਰਿਪਨਪਾਗਾ॥੯੧॥ਸਤ੍ਰਸਮੀਛਿਨਸਤ੍ਰਮੁਨੀਸਾ॥ਜੇਸ
ਤ੍ਰਲਿਤ[illegible]ਜੇਜਗਦੀਸਾ॥ਤਬਹੀਤ੍ਰਾਹਿਤਜਾਗਗਿਤਤਕਾਲਾ॥ਸਰਨੇ
ਸੁਸਪਾਚਿਸਿਵਾਪਤਿਸਾਲਾ॥੯੨॥ਸੋਦਰਸਸੁਸ੍ਰਿਸਹਿਤਸਿਵਧਾ
ਯੋ॥ਰਾਜੇਮਾਲਿਨਤ੍ਰਮੁਹਿਨਸੁਹਾਯੋ॥ਸੁਨਤਸੁਮੰਨ੍ਰਸਮੰਨ੍ਰਭੁਜੇ

CC-0 Punjab University Chandigarh. An eGangotri-Vaidika Bharara Initiative

ਤਥਾਸਹਜਸਮਨਸਿਤਸੂਲਲ੍ਹਪੋਜਵ੍ਰ॥੨੩॥ਤਬਬਿਗਿਠਿਜਾਗਿ
ਰਿਜੇਸਰੋਵ੍ਰਬਿਗ॥ਲਿੱਜੋਸਿਰਾਇਸੁਨਾਇਸਰਸਾਗਿਗ॥ਤ੍ਰਬਥੈ
ਕੈਠਬਿਪ੍ਰਬਰਗਮਨਾ॥ਲਗਿਸੋਇਸ੍ਰੀਉਰਸ੍ਰੀਰਮਨਾ॥੨੪॥ਪਰਾਪ੍ਰ
ਹਾਰਉਰਪ੍ਰਭੂਉਰਪਾਰਾ॥ਉਠਿਹਰਿਗੇਰਿਹਰਖਹਿਯਧਾਰਾ॥ਪ੍ਰਥਮ
ਪ੍ਰਨਾਮਿਪ੍ਰਜਾਸਹਕੀਨਾ॥ਸ੍ਵਾਗਤਪ੍ਰਸ਼੍ਨਿਪ੍ਰਜਾਸਨਦੀਨਾ॥੨੫॥
॥ਬੋਲੇਬਚੁਬਿਬਿਧਿਬਿਨੈਬਿਸਤਾਰੀ॥ਛਮੌਛਮਾਨਿਧਿਚੂਕਹਮਾਰੀ॥ਅਨ
ਜਾਨਤਅਪਰਾਧਜੁਹੋਈ॥ਤਾਹਿਨਤਕੈਜੋਗਜਨਜੋਈ॥੨੬॥ਅ
ਤਿਕੋਮਲਪਦਕਮਲਤਿਹਾਰੋ॥ਕੁਲਿਸਕਠੋਰਕਾਇਅਸਕਾਰੋ॥ਜੋਯ
ਚਿਹ੍ਨਜਪਦਪਦਮਪ੍ਰਭੀਨਾ॥ਗਹਿਮਰਦਨਕਰਕੈਜਨਕੀਨਾ॥੨੭
॥ਪੁਨਿਕਰਹਿਤਵਪਦਪੰਕਜਪਾਨੀ॥ਤੀਰਥਤਤਿਤੀਰਥਤਾਦਾਨੀ॥

CC-0 Punjab University Chandigarh. An eGangotri-Vaidika Bharara Initiative

ਤਾਅਪਤੋਸੋਤਨੂਅਧਿਪਾਵਨਾ।ਕਰੈਸੁਲੋਕਪਲੋਕਸੁਹਾਵਨਾ।੯੮॥
॥ਆਜਹਿਅਚਲਭੂਤਿਕਭੁਾਜਨਾ।ਭ੍ਰਿਮਅਤਨੁਤਜਿਸਮਲਸਮਾਜਨਾ॥
ਇਮਿਸੁਨਿਬ੍ਰਿਧੁਭੁਗਵਤੀਭਾਰਤੀ।ਭੁਕਜੋਭਾਵਜਿਹਿੰਭੁਨਨਭਾਰਤੀ
॥੯੯॥ਅਤਿਉਤਕੰਠਿਤਕੰਠਿਤਬੈਨਾ।ਪੁਲਕਪ੍ਰਫੁਲਨੀਰਨਚੈਨਾ ॰
॥ਸਕਜੋਸਤ੍ਰਸਤ੍ਰਪ੍ਰਭੁਖਨਪਾਹੀ।ਕਹੀਸੁਲਹੀਜੁਨੁਹੀਜਹਾਂਹੀ॥੧॰
॰॥ਸੁਨਿਸੁਨਿਮਨਿਮਨਮੁਦਿਤਮਹਾਂਈ।ਭੁਏਭੁਲੀਭੁਗਵਿਤਭੁਲਾਈ
॥ਤਜਿਸਿਸਜਸਿਸ੍ਰਪਸਤਸਾਰਾ।ਸ੍ਰੀਸਿਸਜਸੁਅੰਧਿਅਵਧਾਰਾ॥੧॰ ॰
੧॥ਜਾਤੇਸਾਂਤਿਅਭੁਪਸੂਵਧਰਮਾ।ਪ੍ਰਨਿਬੈਰਾਗਰਪਾਨੁਭੁਨਗਰਮ
॥ਅਸ੍ਰਈਸਤਾਜਸਜਰਾਜਾਤੇ।ਅਪਰਜੁਰਹੈਲਹੈਜਨਤਾਤੇ॥੧੦੨॥
ਕਜਸੁਦਿਰਜੇਦੀਨਦਯਾਲਾ।ਅਸਲਅਕਿੰਚਨਸਾਧੁਸੁਚਾਲਾ॥

CC-0 Punjab University Chandigarh. An eGangotri-Vaidika Bharara Initiative

।ਤਿਨਕੀਪਰਮਅਪਰਮਗਾਤਿਜੋਈ॥ਸ੍ਰੁਤਿਸਤ੍ਰਧ੍ਰਿਜਾਗ੍ਰਿਹਿਜੋਈ॥
॥੧੦੩॥ਜਿਸੁਸ੍ਰਿਸ਼ਟਿਸ੍ਰਦੇਵਮਹਿਦੇਵਾ॥ਜਾਕੀਕੈਸੁਮਤਿਸਤਸੇਵਾ॥ਸੋ
ਈਭੁਜਨੀਜਭੁਲੈਭੁਜਨੀਜਾ॥ਤਾਤੇਂਇਤਰਤਰਕਤਜਨੀਜਾ॥੧੦੪
॥ਇਹਿਬਿਧਿਬਿਪ੍ਰਸਾਰਸੁਤਸਬਰੋ॥ਹਰਿਸਬਸਿਸਜਹਰਿਭੁਜਿਸਦ
ਰੋ॥ਸੁਤਸੁਮਤਿਸੌਨਕਨਸੁਨਾਈ॥ਹਰਿਗੁਨਗਾਥਜ੍ਰਸੁਨਿਭੁਰੁਚਾ॥
ਈ॥੧੦੫॥ਸ੍ਰੀਸੁਕਸਾਰਸਸੁਸੁਖਸੁਧਾਸੀ॥ਭੁਵਭੁਜਭੀਤਭੀਤਿਭ੍ਰ
ਮਨਾਸੀ॥ਅਗਿਲਸੁਗਤਿਮੋਦਮਵਾਸੀ॥ਦਰਦੁਖਦਾਹਨਿਦਾਹਦਵ
ਸੀ॥੧੦੬॥ਕ੍ਰਮਤਿਕ੍ਰਤਮਹਰਕਰਕਸਕਰਸੀ॥ਕਾਮਦਕਲਪਕ
ਲਪਕੁਜਵਰਸੀ॥ਅਨਮਥਮਥਨਿਪੁਰਮਥਨਤ੍ਰਿਕਸੀ॥ਕੋਪਕਲੀ
ਕਕਦਾਨਿਕਰਖ੍ਰਿਕਸੀ॥੧੦੭॥ਲੋਭੁਲਵਾਲਾਦਨਿਸਿਚਾਨਸੀ॥ ੨੫

CC-0 Punjab University Chandigarh. An eGangotri-Vaidika Bharara Initiative

ਕਪਟਕਾਰਕਰਕਸਾਕ੍ਰਿਸਾਨਸੀ॥ਅਸਹਰਿਕਥਾਕਰਨਸੁਟਪਾੜਾਂ ੨੫੧
॥ਕਰੈਸੁਹਰੈਭੁਵਭ੍ਰਮਨਨਾਸਾ॥੧੦੮॥ ॥ਇਤਿਸ੍ਰੀਮਦਸਮੋਤੱਰਾ
ਰਥਸਾਰਸੀਗੀਤੇਅਸਟਮਿਪਦਮਾਲਾ॥ ਦੋ॥ਪਦਵਰਾਗਬਿਰਾਗ॥
॥ਸ੍ਰੀਸੁਕਸੂਕਸੇਵਕਹਿਸੁਨਾਯੋ॥ਅਪਰਅਜਨਜਸਸੁਨੋਸੁਗਾਜੋ॥
॥ਏਕਵਾਰਦ੍ਵਾਰਕਾਨਗਰਮੋ॥ਬਿਨਸਜੋਬਾਲਕਬਿਪ੍ਰਬਗਰਮੋ॥੧
॥ਜਨਮਤਮਾਤ੍ਰਮ੍ਰਿਤਕਮਹਿਦੇਵਾ॥ਲੀਖਲੇਗਯੋਦ੍ਵਾਰਨਰਦੇਵਾ॥
॥ਤੰਹਤਿਨਿਬਿਪੁਲਬਿਲਾਪਾਬਿਥਾਰੇ॥ਮਰਨੇਮੋਰਸੁਤਸਮਲਤਿਰ
ਰੇ॥੨॥ਦ੍ਵਿਜਦੇਖੀਦੁਰਮਤਿਦੁਰਭਾਗੀ॥ਪੂਰਪਪ੍ਰਜਾਪ੍ਰਲਪਤਿਤ
ਪਪਾਰੀ॥ਨ੍ਰਿਪਤਿਪਾਤਕੀਪਾਤਕਪਾਤਕਪਾਈ॥ਮੋਸੁਤਮਰਨੋਮਹ
ਤਦੁਖਦਾਈ॥੩॥ਤੈਸੇਇਵਦੂਤੀਤ੍ਰਿਤੀਅਤਿਪਾਈ॥ਬਿਪ੍ਰਬਿਲੀਪਦ

CC-0 Punjab University Chandigarh. An eGangotri-Vaidika Bharara Initiative

ਗਿਰਾਥਾਗਾਈ॥ਨਵਮੰਤਨੈਤਕਤੈਸੀਇਤੌਰਾ॥ਭੁਈਤਮੈਹੇਅਰਜੁਨਓ
ਹਠੈਰਾ॥੪॥ਸੋਸੁਨਿਬਿਪ੍ਰਬਿਲਪਾਬਿਸਾਲਾ॥ਬੋਲਜੇਬਗਾਬਿਦਰਪ
ਪ੍ਰਤਿਪਾਲਾ॥ਭੁਮਾਹਿਸੁਰਪਾਮਹੀਮਣਾਰੀ॥ਨਰਿਕੋਊਬੀਰਧੀਰਧਨੁਖ
੮ ਰੀ॥੫॥ਛਾਡਿਬੀਂਸੁਬਾਮਨਸੋਬੈਠੇ॥ਸਬਅਵਨਿਪਅੰਗਅੰਗਐਠੇ
॥ਜਨੰਕਰੋਖਿਪਜਿਨਿਜਉਰਦੁਖਦੀਨਾ॥ਤੇਨ੍ਰਿਪਨਦਇਵਕਪਟਿਕੁਬੀਨ
॥੬॥ਹੌਂਤੁਵਸੁਵਨਅਵਨਅਬਕਰਿਹੌ॥ਜੁਨਕਰਿਹੌਪਾਵਕਪਰਿਜ
ਰਿਹੌਂ॥ਬਿਜੈਬਚਨਸੁਨਿਬਿਪ੍ਰਬਿਬੇਕੀ॥ਬਦਤਅਰੇਅਰਜੁਨਅਬਿਬੇ
ਕੀ॥੭॥ਸੰਕਰਖਨਕ੍ਰਿਤਕੀਸਾਬਿਕਰਖਨਾ॥ਸੀਬਰਆਰਿਅਨਿਰੁੰਧਅ
ਪਰਖਨਾ॥ਇਕ੍ਰਮਸਕੈਂਕਰਿਕਾਰਜਜੋਊ॥ਸੋਤੋਸੋਕਰਿਹੈਕਬਕੋਊ॥੮॥
॥ਸੁਨਿਬੋਲਜੋਅਰਜੁਨਅਭਿਮਾਨੀ॥ਤੈਂਮਹਿਸੁਰਨਮਹਿਮਮਜਾਨੀ॥

CC-0 Punjab University Chandigarh. An eGangotri-Vaidika Bharara Initiative

ਅਰਜੁਨ

॥ਹੌਂਨਹਿਬਲਬਲਿਔਬਲਬੀਰਾ॥ਨਹਿਤਿਹਿਤਤਅਨਿਰੁੱਧਅਧੀਰ ੦੨੫੨
॥ਦੀਹੌਅਰਜੁਨੰਜਸਅਰਜਨਾ॥ਧਨੁਧਰਬਰਅਰਿਬਰਜਨਬਰਜ
ਨਾ॥ਮੋਚਨਤੀਰਗੜਿਲੋਚਨਤੋਖਨਾ॥ਤਵਸੁਤਰਿਤਹਿਤੀਮ੍ਰਿਤਿਸਚਮੋਖ
ਨਾ॥੧੦॥ਜੌਸੁਨਿਬਿਪ੍ਰਬਿਜੈਬਰਬਾਨੀ॥ਰਾਧੇਅਵਾਸਮਾਸਉਰਆਨੀ
॥ਪ੍ਰਿਯਾਪ੍ਰਸਵਨਸਵਨਸਖਜਨਾ॥ਸੁਵਨਅਵਨਹਿਤਅਰਜੁਨਆ
ਨਾ॥੧੧॥ਅਤਿਆਚਮਨਉਮਾਧਵਪਨਾਯੋ॥ਸਿਮਰਤਅਮਰਅਸ੍ਤ੍ਰ
ਗਨਆਯੋ॥ਸਰਧਨੁਧਾਰਿਧਨੁਧਰਨ੍ਰਪਰਿਧਗ॥ਸੁਤਿਸਦਨਸਿਰਜ
ਜੈਸਰਪੰਜਰ॥੧੨॥ਤ੍ਰੋਪ੍ਰਿਯਪ੍ਰਸਵਬਿਪ੍ਰਪਤਨੀਕੋ॥ਸੌਦੈਪਤਿਦਰ
ਸਜੈਉਨਨੀਕੋ॥ਲਖਤਹਿਲੁਪਤਲਖਜੌਸਸਰੀਰਾ॥ਲਖਿਬਿਲਖੇ
ਸੁਬਿਜੈਬਰਬੀਰਾ॥੧੩॥ਤਬਬਬਦੁਬਿਪ੍ਰਬਿਨਿੰਦਨਕੀਨਾ॥ਹਰਿਜਨ

CC-0 Punjab University Chandigarh. An eGangotri-Vaidika Bharara Initiative

ਸੁਖਦੁਖਸੁਖਦੁਖਦੀਨਾ।ਦੇਖੋਮਹਾਅੁਛਤਾਸੇਰੀ।।ਆਸਕਰੀਕਲੀਵ
ਕ੍ਰਿਤਿਕੇਰੀ।।੧੪।।ਜਾਧਿਨਸਕੇਸਾਹਿਤਪਰਵਾਰਾ।ਕਾਮਜੁਕਠਿਨ
ਕ੍ਰਿਸਨਕਰਤਾਰਾ।ਕਹੁਕਿਮਿਕਰੈਸੁਕਰਮਕਲੀਵਾ।ਧਿਗਅਰਜੁ
ਨਅਧਿਅਨੁਤਿਅਤੀਵਾ।।੧੫।।ਧਿਗਧਿਗਧਨੁਧਿਗਧਿਗਪ੍ਰਿਤ
ਧਰਮਾ।ਧਿਗਹਹਿਰਿਗਬਿਜਨਕੁਜਕਕਰਮਾ।ਸੁਨਿਦ੍ਵਿਜਕੀਦੁਸੱ
ਹਦੁਰਬਾਨੀ।।ਗਮਨਜੋਬਿਜੈਬਿਜੈਜਮਧਾਨੀ।।੧੬।।ਸੁਨਿਪ੍ਰਬਦ
ਰਪੁਰਪਾਵਕਪਵਨਾ।।ਅਖਿਲਲੋਕਪਾਲਨਗਿਹਗਵਨਾ।ਕਹੁਨਧਿ
ਪ੍ਰਪ੍ਰਜਾਗਜਬਪਾਸ਼ੀ।।ਲਰਸੇਦਹਨਤਨੁਦਹਨਰਿਪਾਸ਼ੀ।।੧੭।।ਤਬਸ੍ਰੀ
ਕ੍ਰਿਸਨਬਚਕਰਕਰਕਰਿਕਰਾ।ਕਹਜੋਦਰਸਿਤੈਦ੍ਵਿਜਜਨਿਜਨਿਜਗਾ।
।।ਜੌਕਹਿਸਖਹਿਸਖਨਸੁਖਸਾਜੀ।।ਸਜੇਸੁਰਥਸੁਰਥਮਥਬਾਜੀ।।੧੮

CC-0 Punjab University Chandigarh. An eGangotri-Vaidika Bharara Initiative

ਤਿਹਿੰਚਢਿਚਲੇਸਸਖਸੁਰਗ੍ਰੀਸਾ।ਪ੍ਰਤਜਕਰਿਕਪਤਿਪ੍ਰਤਨਕਈਸਾ
।ਸਾਗਰਸਪ੍ਤਸਜੈਲਸਦੀਪਾ।ਲੋਕਾਲੋਕਲਾਂਘਲਛਮੀਕਾ।੧੯।
।ਪ੍ਰਵਿਸੇਪਰਤਮਪਰਤਮਆਂਗੀ।ਅਡੋਲਅਗਤਿਦ੍ਵੈਆਦ੍ਜਹਾਂਹੀ।ਤਹਾਂ
ਸੁਦਰਸਨਾ।ਸਿਮਗਿਸੁਦਰਸਨਾ।ਕਿਧੋਅਗਾਸੁਰਅਗਾਸੁਦਰਸਨਾ।੨੦
।ਤਿਨਿਤਮਡੋਮਤਨਕਮੇਂਡੋਰੇ।ਜਧੋਂਰਪ੍ਰਬਰਸਰਅਸੁਰਸਰੇਰੇ।ਤਿ
ਤਿਤਮਪਾਰਅਪਾਰਪ੍ਰਕਾਸਾ।ਦੇਖੇਜੇਦੀਹਰਿਪਤਿਦਸਆਸਾ।੨੧।
।ਤੇਜਤਰੁਨਿਡਤਿਅਤਿਤਕਿਤਾਸੂ।ਮੁਦੀਆਂਖਿਅਰਜੁਨਕੀਆਸੂ
।ਅਬਅਪਾਰਅਪ੍ਰਵਿਸਿਅਪਾਰਾ।ਲਖੇਜੇਭੁਵਨਬ੍ਰਜਿਤਭੁਵਪ
ਰਾ।੨੨।ਸਨਿਮਨਿਖਚਿਤਖੰਭਿਖਿਤਿਖਾਸੀ।ਸਹਾਸੋਦਾਮਦ੍ਸੁਨਿਮਨ
ਰਾਸੀ।ਤਹਾਸਹਸਫਨਫਬੇਫਨੀਸਾ।ਫਨਫਨਮਨਿਮਨਿਦਸੋਤਿ

CC-0 Punjab University Chandigarh. An eGangotri-Vaidika Bharara Initiative

ਤਈਸਾ॥੨੩॥ਸੇਤਸੈਲਸਮਸੋਹਸਰੀਰਾ॥ਹੇਰਤਰੂਪਹਰਤਹਰਪੀ
ਰਾ॥ਤਰਕੇਤਾਸੁਅੰਕਅਬਿਨਾਸੀ॥ਸ੍ਰਿਦਰਸਨਾਸਧਨਸੁਖਰਾ
ਸੀ॥੧੪॥ਸੁਪਟਪਿਸੰਗਅਭਿਰਾਮਨਿਸੋਹੈ॥ਨੀਰਜਨੈਨਮੈਨਮਨਮੋਹੈ
॥ਬਿਕਸਿਤਬਾਰਿਜਬਦਨਬਿਰਾਜੈ॥ਕਲਕਿਰੀਟਬ੍ਰਿਤਲਭੁਲਭ੍ਰਾਜੈ
॥੧੫॥ਅਦਭੁਤਅਭਿਅਵਲੀਇਵਅਲਕੈਂ॥ਕਲਿਤਕਪੋਲਨਕੁ
ਕਿਨ੍ਹਕਿਝਲਕੈ॥ਉਰਸੀਵਸ੍ਤੁਬਿਰਾਜਤਬਾਮਾ॥ਕੰਠਕੌਸਤਭੁਲਲਿ
ਤਲਲਾਮਾ॥੨੬॥ਬਸੁਭੁਜਬਲਬਨਮਾਲਬਿਰਾਜੀ॥ਲਖਿਸ੍ਰੀ
ਲਵਸ੍ਰੀਲਲਲਨਾਲਾਜੀ॥ਪਰਮਪਾਰਖਦਪਰਬ੍ਰਿਤਪਜਾਗੇ॥ਅਰਿ
ਦਰਾਦਿਆਯੁਧਅਨਿਯਾਰੇ॥੨੭॥ਪ੍ਰਜਿਸਿਆਦਿਸਨਾਤਨਸ
ਭ੍ਰੀ॥ਸੇਵਤਿਸਤਤਸਤਤਿਸ੍ਰਨੁਸਰੀ॥ਸੋਨਿਜਰੂਪਨਿਰਖਿਨੰਦਨੰਦ

CC-0 Punjab University Chandigarh. An eGangotri-Vaidika Bharara Initiative

ਨਾ॥ਸਜਖਸਜਜੋਬੀਦਨਜਬਾਬੀਦਨਾ॥੨੮॥ਤੁਮਨਾਮਨਿਵਾਸਜੋਗਾ ੨੫੪
ਯੋ॥ਪੇਖਤਤਿਹਿਪਰਮਾਨੰਦਪਾਯੋ॥ਤੁਾਰਤਭੁਯੌਰਕਿਤਤਿਹਿਰਾਗੀ॥
॥ਕਿਯਪੁਨਿਪੁਨਿਪ੍ਰਨਾਮਕਰਿਪਾਗੀ॥੨੯॥ਬਿਬਨਾਬਿਲੋਕਿਬਿਗ
ਸਿਥਰਦੇਸਾ॥ਬੋਲੇਬਚਨਬਿਗਸਿਬਰਬੇਸਾ॥ਤੁਦਤਦਰਸਹਿਤਾਹਿ
ਜਦਾਯਾਦਾ॥ਆਨੇਮੈਦੇਬਿਬਿਧਭਾਬਿਧਾਦਾ॥੩੦॥ਅਦਨਿਅਦਨਹਿਤ
ਤੁਮਅਵਤਰੇ॥ਜੇਹੁਰਨੀਜਕਾਮਕਲਕਰੋ॥ਨਰਨਾਰਾਯਨਪੂਰਨਕ
ਮਾ॥ਤੁਮਤੁਧੰਰਹਜੋਜੁਕਿਚਿਤਕਾਮਾ॥੩੧॥ਸੇਕਰਿਣੁਟਪਟਮਾਮਤ
ਟਆਏ॥ਨਿਤਨਵਦਰਿਬਜਦਰਸਦਰਸਾਏ॥ਇਮਿਮਿਧਿਯਪਾਇਪਰੇਸਨਿ
ਦੇਸਾ॥ਐਗੀਕ੍ਰਿਤਕਰਿਹਰਿਨਰਬੇਸਾ॥੩੨॥ਤੁਮਭੁਗਵਤਰਿਕਰਿ
ਬਨੁਬੀਦਨਾ॥ਤੁਸੇਮੁਦਭੁਰਤਭੁਰਤਜਦੂਨੰਦਨਾ॥ਬਿਪ੍ਰਬਾਲਲੇਬਰਾ

CC-0 Punjab University Chandigarh. An eGangotri-Vaidika Bharara Initiative

ਰਿਬ੍ਰਜੇਸਾ।।ਪ੍ਰਵਿਸੇਧ੍ਰਿਜਪੁਰਬਰਬਰਬੇਸਾ।।ਜਥਾਬਰਨਬਜਥਾ
ਲਾਧਿਪ੍ਰਕੋ।।ਦੀਜੋਦ੍ਰਿਜਾਹਿਛਲਿਛਿਪੋਛਿਪ੍ਰਜੋ।।ਚੌਗਰਿਬਪੁਥਿ
ਧਿਬਿਸਮ੍ਰਪਦੈਨਾ।।ਚਰੇਚਰਿਤ੍ਰਚੈਨਚਿਤਚੈਨਾ।।੩੪।।ਦੋਹਰਾ।। ।।
ਕ੍ਰਿਸਨਕ੍ਰਿਸਨਤਾ।।ਕ੍ਰਿਸਨਕੀਗੋਬਿਰਧ੍ਰਜੋਹੇਰਾਨ।।ਸਬਪੌਰਖਸ੍ਰਭੁਖਾਨਕੋ
ਲਿਪੋਕ੍ਰਿਸਨਕ੍ਰਿਤਜਾਨ।।ਯਾਪ੍ਰਕਾਰਕ੍ਰਿਤਕ੍ਰਿਸਨਕੋਕ੍ਰਿਤਆਕ੍ਰਿ
ਸਨਤਾਦੇਨ।।ਗਾਵਤਸੁਨਤਸੁਨਾਵਤਿਨਸਕਲਸੁਖਦਸੁਰਪੇਨ
।।੩੫।।੪੦।।ਪਦਰਾਗਜੈਜੈਵੰਤੀ।। ।।ਮੁਨੀਮਹੀਸਸੋਬਦੀਬ
ਹੋਰਿਸ੍ਰੀਸਕੀਕਥਾ।।ਪੁਰੀਪੁਨੀਤਸਾਤੁਤੀਸੁਖੀਬਸੇਠਸੇਜਥਾ।।
।।ਸਮਸ੍ਤੁਸਿਧਦਾਸਦਾਸਮਿਧਧ੍ਰੈਰਰੀਜਹਾ।।ਸੁਬਾਮਬੇਸਬਾਂਮਕਾਮਰ ੦
ਮਿਨੀਨਿਸੀਮਹਾ।।੩੬।।ਕਰੈਸੁਕੀਦੁਕਾਰਿਕੋਲਿਦਾਮਿਨੀਨ੍ਯਮੰਕਸੀ

CC-0 Punjab University Chandigarh. An eGangotri-Vaidika Bharara Initiative

।।ਜਹਾਂਬਜਾਰਬੀਥਿਕਾਨਕੀਬਨੀਸੁਥੰਕਸੀ।।ਗਜੀਦਿਬਿੰਦਦਾਨ
ਕੀਅਸੰਦਿਰੀਧਸੋਸਨੀ।।ਸਜੇਸਿੰਗਾਰਸੂਰਸਜੇਦਨਾਰਿਸੋਬਨੀਧ
ਨੀ।।੩੭।।ਸੁਬਾਗਬਾਰਿਕਾਦਿਬਿੰਦਫੈਲਫੂਲਸੀਛਬੀ।।ਪਤਿਗ
ਭ੍ਰਿੰਗਭੂਰਿਨਾਦਨਾਦਿਤਾਛਕੀਛਬੀ।।ਤਹਾਸਹਸ੍ਰਸੋਰਹੀਸੁਅੰਗ
ਅੰਗਨਾਨਸਨੋ।।ਬਨੋਬਿਹਾਰਬਾਰਿਕੋਸੁਰਾਣਿਸਾਰਸੋਰਨੋ।।੩
ਦਾਪ੍ਰਫੁੱਲਪਦਮਆਦਿਕੇਪਰਾਗਪ੍ਰਗਧਾਇਕੈ।।ਸੁਰੀਧਸਾਰਸੋਸ
ਲੋਸਰੋਵਰੋਸੋਹਾਇਕੈ।।ਗ੍ਰਨੀਰੀਧਰਬ੍ਰਰਾਨਤਾਨਸਾਜਬਾਜਸੋਸੰ
ਨੋ।।ਸੁਬੀਰਿਸੁਤਆਰਾਧਧਾਰਿਭੂਰਿਭੁਣਿਤਿਸੋਭੁਨੋ।।੩੯।।ਸੁਰੰਗ
ਰੰਗਚਕਾਨਸੋਤਿਜਾਫਕੇਭ੍ਰਿਜੋਇਕੈ।।ਖਿਲਾਇਕੈਰਸਾਇਕੈਭਿਸ੍ਰਾਇਕੈ
ਪਜੋਇਕੈ।।ਸੁਰਾਰਕੈਸੁਲਾਗਕੇਸੁਰੰਗਰਾਬਿਗਾਰਿਗਾਕੋ।।ਛਬੇਬਿਲਾਸ

CC-0 Punjab University Chandigarh. An eGangotri-Vaidika Bharara Initiative

ਹਾਸਜੋਹੁਲਾਸਅੰਗਅੰਗਕੋ॥੪੦॥ਨਈਨਵਾਰਿਸੁਖੁਸੀਨਵਾਨਮਾਨਸੋ
ਕਰੋ॥ਬਿਹਾਰਸਾਰਕ੍ਰਿਸ੍ਨਕੋਨਿਹਾਰਿਨਾਰਿਹੀਹਰੋ॥ਬਿਹਾਰਜਾਰਬਾ
ਰਿਕੋਮੁਰਾਰਿਕੋਸੁਜੈਭੁਜੋ॥ਸੁਨੌਸੁਨੇਹਸਨਾਮਮੇਜੁਭੁਗਮਿਨੀਨਕੋਨ
ਯੋ॥੪੧॥ਸੰਜੋਗਮੋਂਵਿਜੋਗਮੇਜੁਭ੍ਰਾਵਭੁਗਮਿਨੀਨਕੋ॥ਸੁਭੂਰਿਭ੍ਰਾਵ
ਨਾਥਿਨੇਭੁਨੇਕੁਲੈਪ੍ਰਬੀਨਕੋ॥ਬਚਿਤ੍ਰਨਾਮਪ੍ਰੇਮਕੀਦਸਾਕਬੀਨ
ਸੋਕਹੀ॥ਸੁਕ੍ਰਿਸਨਕਾਮਿਨੀਨਕੋਬਿਨਾਨਆਨਮੇਲਹੀ॥੪੨॥ਪਦ
ਅਪਰਰਾਗਜੈਜੈਵੰਤੀ॥ ॥ਹਰਿਪਤਿਨੈਨ੍ਹੈਉਨਮੰਤਸੀਨਿਜਭ੍ਰਾਉਭ
ਜਿਖਰਾਆਦਿਸੋਂ॥ਤਿਨਪ੍ਰਤਿਬਚਤਿਬਹੁਬਾਤਨਿਕਪਤਿਗਾਤਲਗਿ
ਸਜਨਾਦਿਸੋ॥ਰੀਭੁਰਰਿਕਗਤਿਬਿਲਾਪਕਲੋਂਤਵਨੀਦਨੈਨਨਸੋਨ
ਹੀ॥ਸੋਸ੍ਰਜਾਮਸੇਵਤਰਾਤਮੇਹੈਂਗੁਪਤਗਾਨਤਿਗਤੀਕਹੀ॥੪੩॥ਹ

CC-0 Punjab University Chandigarh. An eGangotri-Vaidika Bharara Initiative

ਮਸਮਸਖੀਤੈਂਤੂੰਬਰਹੂੰਤਿਰਿਨੈਨਨਰਾਵਨਖਿਧੀ॥ਤਾਤੇਂਪ੍ਰਕਾਰਤਿਭੁ
ਈਆਰਤਾਇਹੈਤਾਰਤਿਕੀਬਿਧੀ॥ਚਕਈਸਖੀਸੋਂਵਤਿਨਕਜੋਰ
ਵਤਿਕਹਾਂਪਿਜਾਬਿਨਅਰੀ॥ਕਿੰਵਾਹਮਾਰੇਨਜਾਇਹਰਿਕੀਚਰ
ਤ੍ਰਿਪਰਾ॥ਸ੍ਰਗਾਸਿਰਧਰੀ॥੪੪॥ਰੇਨੀਰਨਿਧਿਨਾਹਿਨੀਂਦ੍ਰਤੂਹਿ
ਨਿਸਿਹੂੰਨਿਨਾਦ੍ਰਤੂਹੀਰਹੈ॥ਹਮਰੇਮਨਨਇਵਤਵਰਤਨਹਰਿਹਰੇ
ਹਾਂਤਿਹਿਦੁਖਦਹੈਂ॥ਰੇਚੰਦਤਵਚੰਦ੍ਰਿਕਾ॥ਚਮਕਤਨਹਿਕਹਾਭੁਜ
ਗਾਸਤੇ॥ਅਬਦਾਹਮਾਰੇਇਵਬ੍ਰਜਪਕੇਬਿਸਰਿਬਚਨਬਿਲਾਸਤੇ
॥੪੫॥ਰੇਮਲਜਆਭੂਤਮੰਦੀਮੋਤਵਤਹਖਿਗਾਰੰਜੋਕਾਮਹੈ॥ਹਰਿਬਿ
ਰਹਸਰਹਤਰੀਯਮੈਂਹਰਿਜੋਹਨਤਸਰਕਾਮਹੈ॥ਭ੍ਰਮੈਂਮਪਸ੍ਰੀਮਨਮਿ
ਭ੍ਰਮੀਮਨਮੋਹਨਾਕੋਤੁਮਹਾ॥ਹਮਨਜਾਇਅਤਿਮਤਿਬੁੱਧਪ੍ਰੇਮਪ੍ਰ

CC-0 Punjab University Chandigarh. An eGangotri-Vaidika Bharara Initiative

ਬ੍ਰਖੋਪਤਿਹਿਧਨਾਟਤਕਰਾ॥੪੬॥ਕ੍ਰਵਿਬਾਰਿਬਾਰਹਿਬਾਰਬਰਸ
ਤਸੁਮਿਰਿਬਾਰਹਿਬਾਰਰੀ॥ਤਾਤੇਲਹਨੇਹਮਸੀਗਤਾਕੋਦੂਸਹਦੂਖਦ
ਦਾਵਰੀ॥ਕਲਕੂਜਕੋਕਿਲਕੂਜਿਕਲਕਲਕਲੋਂਮਾਰੇਗਿਜਬ
ਰੋ॥ਮਿਤਜੀਵਨੀਂਬਿਕਜੀਵਨੀਤੂੰਲੇਹਿਜੋਬਰਬਰਬੋਂ॥੪੭॥
॥ਛਿਤਿਧਰਨਪਰਉਪਕਰਨਤੂੰਚੂਪਕਰਨਕਿਹਿਬਿਤਨਕਰੋ॥ਛਿ
ਤਿਧਰਨਪਰਉਰਧਰਨਿਧਾਰਿਹਮਇਵਸਰਨਉਰਜਨਬਰੋ॥ਐ
ਤੇਪਿਰਾਮਨਿਰਲੋਤਮਐਤੇਜਤਾਹਤਕਿਮਿਤਈ॥ਪ੍ਰਿਜਪ੍ਰਨਧ
ਅਵਲੋਕਨਲਹੇਬਿਨਬਿਕਲਦਾਵਿਸਹੈਛਈ॥੪੮॥ਹੇਸੈਸਹ
ਰਖਦਨੂਤਹਰਖਦਪੀਜਕੋਪਰਖੋਸਹੀ॥ਤਾਹੇਤਆਵੋਧਿਜੋਧਜ
ਕਨੁਪ੍ਰਿਜਕਥਾਜੋਪ੍ਰਿਜਕਹੀ॥ਪ੍ਰਨਿਕਹੁਕੂਸਲਚਲਨੇਹਕੀਸੁ

CC-0 Punjab University Chandigarh. An eGangotri-Vaidika Bharara Initiative

ਸਿਰਤਕਬਹੁਅਪਨੀਭੂਨੀ।ਤੌਲਜਾਉਤਾਹਿਇਤੇਰਿਤੇਸ੍ਰੀਸੇਈਕ
ਹਾਸਬਸਿਰਮਨੀ।।੪੯।।ਜਾਭ੍ਰਾਂਤਿਕੈਭੂਲਭ੍ਰਾਂਦਭ੍ਰਰਾਦਤਭ੍ਰਾਦਿਭ
ਰਾਦਤਭ੍ਰਾਮਿਨੀ।।ਕਰਿਕੈਰਾਸ਼ੀਗੋਬਿੰਦਰਾਤਗੋਬਿੰਦਰਾਤਦਿਨਜਾ
ਮਿਨੀ।ਸੁਤਮਾਤ੍ਰਜੋਮਨ੍ਰਤਿਜਨਕੇਤਤਕਾਲਆਕਰਖਨਕੈ।।ਤਿਨ
ਕੀਕਹਾਕਹਿਯੈਜਨਜਿਨਕੇਦ੍ਰਿਗਨਤੇਦਿਨਦਿਨਟਰੈ।।੫੦।।ਜੇਪਰ
ਚਰਨਨਿਤਚਰਨਚਾਂਪਨਆਦਿਚੈਪਨਿਪਰਿਚਰੈ।।ਜਿਨਕੇਜ
ਰਾਤਪਤਿਪ੍ਰੇਮਤਿਨਸਰਕੇਕਰੈ।।ਇਮਿਬੇਦਬਰਨਿਤਮਰਮਧਾਰਨ
ਜਨਉਧਾਰਨਹਿਤਹਰੀ।।ਕਰਿਕੈਦਿਖਾਯੋਗ੍ਰਿਹਨਕੋਗ੍ਰਿਹਹੀਤ੍ਰਿ
ਵਰਗਕਸੁਖਸਰੀ।।੫੧।।ਗ੍ਰਿਹਮੇਧਿਧਰਮਹਿਧਾਰਿਗ੍ਰਿਹਸਿਰਰ
ਸਰਸਜਤਤਿਜਬਰੀ।।ਤਿਨਮੈਂਜੁਅਸਮੂਲਲਾਮਬਾਮਾਬਿੰਦਰਾਤ੍ਰਿਮ

CC-0 Punjab University Chandigarh. An eGangotri-Vaidika Bharara Initiative

ਬ੍ਰਿਤ੍ਰਸੁਰਾਰਗੀ।ਦਸਦਸਤਨਜਤਿਨਮੇਜਨੇਜਗਜਨਕਜੇਜੇਜ
ਹਜਰੀ॥ਤਿਨਮੇਮਹਾਰਥਮਹਾਮਨਭੁਏਅਸਦਸਸੁਸੁਨੈਸਹੀ
॥੫੨॥ਪ੍ਰਦੁਮਨਨੌਆਨਿਰੁੱਧਦੀਪਤਿਮਾਨੁਭਾਨੁਪ੍ਰਮਾਨਿਯੌ॥
॥ਪੁਨਿਸਾਂਬਮਧੁਔਬ੍ਰਿਹਦਭਾਨੁਸੁਚਿਤ੍ਰਭਾਨੁਬਖਾਨਿਯੌ॥ਬ੍ਰਿਕ
ਅਰੁਨਪੁਖੂਰਬੇਦਭੁਜਸੁਤਦੇਵਸੁਕਬਿਸੁਨੈਦਨਾ॥ਪੁਨਿਚਿਤ੍ਰਬਾ
ਹੁਬਿਰੂਪਔਨਗੋਧਬਰਹਰਿਨੰਦਨਾ॥੫੩॥ਇਨਮੇਪ੍ਰਥਮਪ੍ਰਦੁ
ਮਨਰੁਕਮਿਨਿਸੁਵਨਪਿਤਸਮਗੁਨਿਗਾਨਯੋ॥ਤਿਨਮਾਤਭ੍ਰਾਤਸੁਤਾਬ
ਰੀਅਨਿਰੁੱਧਸੁਤਜਾਮੇਜਨਯੋ॥ਤਿਨਰੁਕਮੀਸੁਤਸੁਤਾਮੇਸੁਤਬਜੂਨ
ਭੁਜੁਜਾਇਯੋ॥ਜੂਨਮਰਯੋਮੈਸਲਮਾਰਮੇਸਮਮਾਗਨਿਰਿਬਧਪਾਇ
ਯੋ॥੫੪॥ਪ੍ਰਤਿਬਾਹੁਤਾਸੁਸੁਬਾਹੁਤਿਹਿਤਿਹਿਸਾਂਤਸੇਨਸੁਵਨਭਯੋ

CC-0 Punjab University Chandigarh. An eGangotri-Vaidika Bharara Initiative

॥ਸਤ੍ਰਸੇਨਤਾਸੁਤਤਾਸੁਕੁਲਕੇਉਨਹਿਅਧਨਅਪੂਜਜਾਨੋ॥ਕੋਊਤ੍ਰਿਅ
ਲਆਪੁਨਅਲੰਬਬਲਬ੍ਰਹਮੰਨਿਜਤਾਬਿਨਕੋਊਨਗੀ॥ਜਦੁਬੀਸਜੀ
ਨਜਪ੍ਰਮੀਸਜਨਵਾਨਕੀਨਿਰਬਾਜਨਨਰਹੂਕਗੀ॥੫੫॥ਤ੍ਰੈਕੋਟਿਆਸ੍ਰਾ
ਮੀਤਿਜਦੁਕੁਲਅਰਭੁਆਚਾਰਜਨਿਤੋ॥ਤਿਹੰਕੈਨਕਬਿਕੁਲਕਲਨ
ਕਰਿਕਿਲਕੁਲਕਹੈਜਾਦਵਜਿਤੋ॥ਜਹੰਲੱਛਲਛਨਅਪੁਤਆ
ਪੁਤਨਅਧਿਪਅਧਿਆਹੂਕਅਹੋ॥ਤਹਸੁਮਤਿਸੀਖਜਾਸਜਿਸਕੈਕੇਜ
ਚੀਪਬਦੁਬੇਦੀਟਰੋ॥੫੬॥ਜੇਰੇਵਰਾਨਟਹੂੰਦਚਾਰੁਨਮੇਂਰਨੁਜਵੀ
ਰਨਭੁਸ਼ੋ॥ਤਿਨਲਹਿਜਨਮਅਹਿਮਨੁਜਵਾਨਬਿਹਮਹਿਮਨੁਜਮਠ
ਦਨਠਏ॥ਤਿਨਕੇਹਤਨਹਿਤੁਹਰਹਰਿਤਨਹਰਿਸੁਰਨਆਇਸਰ
ਏ॥ਤਾਹੇਤੁਜਦੁਕੁਲਮੇਂਸਕਲਸੁਰਭੁਲਨਕੁਲਕਾਜਾਲਈ॥੫

CC-0 Punjab University Chandigarh. An eGangotri-Vaidika Bharara Initiative

੭॥ਤਿਨਕੇਸਤ੍ਰਾਪਿਕਏਕਕੁਲਜਿਨਕੀਨਕਲਨਾਹਰਿਕਰੀ॥ਤੇਸਕ
ਲਸਾਤ੍ਰਿਤਸੈਪ੍ਰਸਜੱਨਸਹਸ੍ਰਮਤਿਸੰਤਤਸਰੀ॥ਹਰਿਸੈਗਸੱਜਾਅਣਨਆ
ਸਨਅਸਨਆਲਾਪਾਦਿਸੈ॥ਕ੍ਰੀੜਾਸਜਨਸ੍ਰਪਿਤਨ੍ਰਤਜਨਕਰਿਭ੍ਰਮਰ॥
ਣਮਨਆਦਿਸੈ॥੫੮॥ਨਿਜਚਰਨਣਤੀਰਥਤੇਂਕਰੌਨੇਨਿਜਚਰਨਣਤੀਰਥ
ਉਨਹੀ॥ਨਿਜਠਾਰਿਗ੍ਰਿਹੋਖਿਨਕੇਦਿਯੇਸੁਸਰੂਪਸੁਖਦਅਨੂਨਹੀ॥ਸੀ
ਥਸਿਕਰੀਸਥਥਸਿਕਰੀ॥ਜਿਹਿਨਾਮਸੁਨਿਗ੍ਰਾਹਿਵਾਦਰਾਗੈ॥ਜੋਪਰ
ਨਿਪਾਰਕਪਠਮਕਗਤਿਗਿਛਿੜਕਹਾਂਕੁਭੁਰਹਗੈ॥੫੯॥ਨਿਜਜਨ
ਨਿਵਾਸੀਜਸਾਤਿਦੇਵਕਿਜਠਰਜਨਿਜਿਹਿਥਾਦਯੈ॥ਜਨੂਨੂਥਜ
ਰਿਜੂਅਧੂਰਮਹਰਗਥਿਰਚਰਥ੍ਰਿਜਨਕਰਥਾਦਯੈ॥ਸਿਦੂਹਾਂਸਥ੍ਰਿਤਥ
ਰਥਦਨਸੇਪੁਰਥੂਜਥਰਜਨੇਥਾਮਯੈ॥ਤਿਨਕੋਥਢਵਨਕਾਮਦੇ

CC-0 Punjab University Chandigarh. An eGangotri-Vaidika Bharara Initiative

ਵਸੁਕਾਮਜਾਕੇਥਾਮਹੈ॥੯੦॥ਇਮਿਅਲਨਨਿਜਮਗਾਇਵਨਹਿਤ
ਲੀਲਾਲਲਿਤਤਨੁਧਾਰਿਕੈ॥ਕਲਕਰਮਕਿਜੇਕੂਕਰਮਕ੍ਰਿਤਨ
ਸੁਰਤਿਸੁਪ੍ਰਵਸੁਧਾਰਿਕੈ॥ਜੋਜੀਵਜਦੁਜੀਵਨਸੁਜਸਜਹਸਰਤਿ
ਸੁਨੈਸੁਨਾਇਹੈ॥ਜਾਹਿਤਾਛਿਤਿਪਛਿਤਿਤਨੈਤਾਪਦਅਛਤਅਛ
ਤਸੁਜਾਇਹੈ॥੯੧॥ਦੋਹਾ॥ ॥ਇਹਿਬਿਧਿਬਰਨੋਰਤਨਹਰਿਦ
ਸਮਸਾਰਸੰਗੀਤ॥ਕਹਿਸੁਨਿਲਹਿਬ੍ਰਜਰਤਨਹਰਿਦਸਮਸਾਰਸ
ਗੀਤ॥੯੨॥ ॥ਇਤਿਸ੍ਰੀਮਤ੍ਰਸਮੇਤੱਬਾਰਧਸਾਰਸੰਗੀਤਏਅਸੋਤ
ਰਾਰਧਸ੍ਰਤਿਨਵੀਮਿਪਦਮਾਲਾ॥੯॥ ॥ਇਤਿਸ੍ਰੀਸੀਸੁਕਸਾਸ੍ਤ੍ਰਸਾ
ਰਸਿਕੀਤਸੁਗੀਤਸੁਹਾਯੋ॥ਪੂਰਨਦਸਮਸ੍ਕੰਧਭਤਜੋਹਰਿਰਤਨਕੰਠ
ਹਰਿਗਾਯੋ॥੧੦॥ਦਸਮਸ੍ਕੰਧਸਪੂਰਨਭਤਜੋ॥ਕਰੁਨਾਨਿਧਿਕਰੁਨਾ

CC-0 Punjab University Chandigarh. An eGangotri-Vaidika Bharara Initiative

ਨਿਰਮਯੋ॥ ॥ਸੁਭੰਭਵਤੁ ਪਠਤਾਂ ਲਿਖਤਾਂ॥੧॥ ॥ ॥

ਦੋਹਰਾ

ਸ੍ਰੀ ਗੁਰੂ ਰਤੂ ਹਰਿ ਕਰੀ ਕਰੀ ਰਹਿ ਗਿਆਸਨਿ ਕਾ ਸੋਧ ਔਸ ਸਾਹਿਬ ਰਾਮ
ਸੁ ਕੁਸੇਦ ਕ ਧਰਿ ਪ੍ਰਥਧੀਰ॥੧॥ਸੰਬਤ ਸਤਿਨ ਦਗੁਨ ਲਗਾਗਨ ਪੂੰਨ
ਪੌਹ ਕਲ ਕ੍ਰਿਸਨ ॥ਰਾਮ ਸਿਧ ਮਤਿ ਧੀਰ ਕੇ ਪਠਨ ਹੇਤੁ ਹਰਿ ਦਿਯਾਸ॥੨

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharara Initiative

२६

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharata Initiative.